





ਪੰਨੇ
 ੩੩੫੧
 ੩੩੫੨
 ੩੩੫੩
 ੩੩੫੪
 ੩੩੫੫
 ੩੩੫੬
 ੩੩੫੭
 ੩੩੫੮
 ੩੩੫੯
 ੩੩੬੦
 ੩੩੬੧
 ੩੩੬੨
 ੩੩੬੩
 ੩੩੬੪
 ੩੩੬੫
 ੩੩੬੬
 ੩੩੬੭
 ੩੩੬੮
 ੩੩੬੯
 ੩੩੭੦
 ੩੩੭੧
 ੩੩੭੨
 ੩੩੭੩
 ੩੩੭੪
 ੩੩੭੫
 ੩੩੭੬
 ੩੩੭੭
 ੩੩੭੮
 ੩੩੭੯
 ੩੩੮੦

੧ ਉਸਤਤਸੀਮਾਇਆਲਾ ਛਮੀਰੀਖਿਕਾਕਾ ੧੭੩੫੭੧ ੧੦ ਦੋਹਰਾ ੧
 ਸਾਰੰਗ ੧੨
 ਵਿਕੁੰਠੀ ੧੫
 ਕੁੰਠੀ ਆਕਲੀ ੧੨
 ਗੁਜਰੀ ੧੨
 ਵੇਦੀਯ ੬
 ਰਾਮਕਲੀ ੧੧
 ਪੁਕੁੰਠੀ ੧੦
 ਪੰਨਾਸਰੀ ੧੦
 ਸੋਲਾਦਲ ੧੦
 ਸੁਠੀ ੬ ਛਕ ੧
 ਕੁੰਠੀ ੬ ਛਕ ੧
 ਸਿੰਠੀ ੬ ਛਕ ੧
 ਆਸੁ ਆਰਤੀ ੬
 ਗੋਰੀ ੧੦
 ਆਸ ੧੦
 ਨਰਲਾਚਯ ੧੦
 ਮਲੀਗੋਰ ੬
 ਕਨਕ ੧੦
 ਕਲਿਆਨ ੨੦
 ਆਸੁ ੧੦
 ਪੁਜ ੧੦
 ਕੁੰਠਾ ੧੦
 ਜੋਠ ੨੧
 ਜੋਨਵੰਡੀ ੨੨
 ਝੁਝੀ ੩੩
 ਸਿੰਠਾਗੜ ੬੬
 ਸੋਤਸਿਰੀ ੪੨ ਛਕੇ
 ਕੁੰਠੀ ਪੁਕੁੰਠੀ ੨੬
 ਵੇਦੀਯ ੨੫
 ਰਾਗੀ ੨੬

ਪੰਨੇ 49 708 ਗੋਰਾਮਾਠ 908 ਪੜਤਾਲ ਮਿਤਰਾਨਾ ਤਿੰਦੇ ਸਿਸਤਤ
 ਪੰਨੇ 50 712 ਸਰਗ 499
 ਪੰਨੇ 51 727 ਸਰਗ 92
 ਪੰਨੇ 52 730 ਸਰਗ 5
 ਪੰਨੇ 53 736 ਸਰਗ 5
 ਪੰਨੇ 54 740 ਸਰਗ 92
 ਪੰਨੇ 55 752 ਸਰਗ 823 ਛਕੇ ਸੰਗੀਤ ਕੋਰਾ ਮਾਠਾ ਪੜਤਾਲ 50
 ਪੰਨੇ 56 752 ਸਰਗ 293 ਕੋਮਰ
 ਪੰਨੇ 57 752 ਸਰਗ 293 ਪਾਠੀ
 ਪੰਨੇ 58 752 ਸਰਗ 293 ਪਾਠੀ 49
 ਪੰਨੇ 59 752 ਸਰਗ 293 ਛਕੇ 2
 ਪੰਨੇ 60 752 ਸਰਗ 293 ਛਕੇ 2
 ਪੰਨੇ 61 752 ਸਰਗ 293 ਛਕੇ 2
 ਪੰਨੇ 62 752 ਸਰਗ 293 ਛਕੇ 2
 ਪੰਨੇ 63 752 ਸਰਗ 293 ਛਕੇ 2
 ਪੰਨੇ 64 752 ਸਰਗ 293 ਛਕੇ 2
 ਪੰਨੇ 65 752 ਸਰਗ 293 ਛਕੇ 2
 ਪੰਨੇ 66 752 ਸਰਗ 293 ਛਕੇ 2
 ਪੰਨੇ 67 752 ਸਰਗ 293 ਛਕੇ 2
 ਪੰਨੇ 68 752 ਸਰਗ 293 ਛਕੇ 2
 ਪੰਨੇ 69 752 ਸਰਗ 293 ਛਕੇ 2
 ਪੰਨੇ 70 752 ਸਰਗ 293 ਛਕੇ 2

ਪੰਨੇ 494	2400	ਕਉਰਾਮਾਠ	90	ਭੁੱਖੀ	2
ਪੰਨੇ 495	2400	ਖਉਰ	92	ਭੁੱਖੀ ਪਾਠੀ	
ਪੰਨੇ 496	2402	ਤੁਪੀ ਗਾਠੇਖਤਾ	92	ਭੁੱਖੀ ਪਾਠੀ ਪਾਠੇ	
ਪੰਨੇ 497	2494	ਤੁਪੀ ਗਾਠੇਖਤਾ	92	ਭੁੱਖੀ ਪਾਠੀ	
ਪੰਨੇ 498	2429	ਜਿਠੁਰੇਖਤਾ	92	ਛਕੇ 9 ਪਾਠੀ	
ਪੰਨੇ 499	2430	ਜਰਮ	5		
ਪੰਨੇ 500	2434	ਅੰਗੀਰੀ ਪਾਠੀ ਗੁਰੀ 29		ਛਕੇ 3	
ਪੰਨੇ 501	2436	ਦੇਵਰੀ		ਸਪਤਾ 9	
ਪੰਨੇ 502	2437	ਕਛੇਰੀ		ਛਕਾ 9	
ਪੰਨੇ 503	2438	ਪਰਮੰਜੀ		ਅਸਟਕ	
ਪੰਨੇ 504	2438	ਕਾਮੇਰੀ	5	ਛਕਾ 9	
ਪੰਨੇ 505	2400	ਕਉਰਾ	96	ਛਕਾ	
ਪੰਨੇ 506	2496	ਕਉਰਾ	5	ਸਪਤਾ 9	
ਪੰਨੇ 507	2422	ਕਉਰਾ	9	ਸਪਤਾ 9	
ਪੰਨੇ 508	2422	ਕਉਰਾ	9	ਅਸਟਕ	
ਪੰਨੇ 509	2422	ਕਉਰਾ	9	ਅਸਟਕ	
ਪੰਨੇ 510	2422	ਕਉਰਾ	9	ਅਸਟਕ	
ਪੰਨੇ 511	2422	ਕਉਰਾ	9	ਅਸਟਕ	
ਪੰਨੇ 512	2422	ਕਉਰਾ	9	ਅਸਟਕ	
ਪੰਨੇ 513	2422	ਕਉਰਾ	9	ਅਸਟਕ	
ਪੰਨੇ 514	2422	ਕਉਰਾ	9	ਅਸਟਕ	
ਪੰਨੇ 515	2422	ਕਉਰਾ	9	ਅਸਟਕ	
ਪੰਨੇ 516	2422	ਕਉਰਾ	9	ਅਸਟਕ	
ਪੰਨੇ 517	2422	ਕਉਰਾ	9	ਅਸਟਕ	
ਪੰਨੇ 518	2422	ਕਉਰਾ	9	ਅਸਟਕ	
ਪੰਨੇ 519	2422	ਕਉਰਾ	9	ਅਸਟਕ	
ਪੰਨੇ 520	2422	ਕਉਰਾ	9	ਅਸਟਕ	

ਪਿੰ ੫੯੩ ੨੬੧੧ ਪੰਨਿਆ
੯੬੫੦ ੩੨੨੧ ਵਰਤੋਂ
੯੭ ੩੦੨੩ ਸੰਕ

੨੪੩
੩੦
੧੮੮

੧ ਓ ਵਾਹਗੁਰੂ ਜੀ ਕੀ ਫਤਹੇ। ਸੁਰੀ ਪੰਚੀ ਤਤਕਰਾ ਸੁਆ ਦਮਾਇ ਨਾਮਹ।
ਕਛਮੀ ਸੀ ਕਛੇ ਹ ਗਿਓ ਸੁ ਮਿਤਾ। ੧੭੫੫ ਮਿਤੀ ਸੀ ਸੁਖੀ ਪ ਕੋਲੇ ਸੁ ਮਿਤੁ
ਵਕਪਤ ਸਹੀ ੧੦ ਸੀ ਸਿਤ ਸੁ ਵਿਕਾ ਕਰੇ ਤੇ ਕੇ ਗਿ ਆਵੁ ਉਤੀ ਆ ੧੦੦੦
ਸੀ ਮਿਗਲ ਚਰ ਕੋ ਕਿ ਸੁ ਆ ਦੇ ਰਾ ਗਾ ਗੇ ਕੇ ਦ ਰਾ ਗਾ ਮਿ ਆ ੧੦੦੦
ਤੇ ਹ ਜੀ ਕਾ ਉਤ ਪੰ ਨੇ ਸੀ ਗ ਮ ਸੀ ਰ ਜ ਨਾ ਦੇ ਸਿ ਗੁ ਰ ਪ ਦੇ ਦ ਵ ਵ ਫ ਡ ਪ ਸਿ ਗ ਕ ਵ
ਵਾ ਦ ਸ ਪ ਦੇ ਰ ਤ ਸਿ ਸ ਆ ਵ ਤ ਪੁ ਰ ਠੀ ਮ ਨ ਸਾ ਠ ਅ ਵ ਤ ਗ ਕਾ। ਸੀ ਸੁ ਸੀ ਸੁ ਖ ਲ ਹ
ਜੀ ਕਾ ਸੀ ਸੁ ਖ ਸਿ ਸ ਨ ਪ ਦੇ ਸੁ ਮ ਆ ਸਿ ਸੁ ਦੇ ਜ ਗ ਤ ਵ ਰ ਨੁ ਗ ਤ।

ਸੁਖੁ ਸੁ ਭਾਇ

੧ ਓ ਸੁ ਚਿ ਚਿ ਕੁ ਰੂ ਜੀ ਕੀ ਫਤਹੇ
ਸੁ ਚਿ ਚਿ ਜੀ ਸੁ ਚਾਇ। ਸੁ ਸੀ ਮਾਇ ਆ ਲ ਛ ਮੀ ਜੀ ਸੁ ਚਾਇ। ਸੁ ਚਿ ਸ ਤ ਸੁ ਸੀ
ਮਾਇ ਆ ਲ ਛ ਮੀ ਜੀ ਕੀ ਸੀ ਸੁ ਖ ਬਾ ਕ। ਸੁ ਪਾ ਤਿ ਜਾ ਹੀ ੧੦ ਸੁ ਦੇ ਹ ਰਾ
ਛੁ ਚਿ ਆ ਠੁ ਪਿ ਹੋ ਚਿ ਕੋ ਬਿ ਚ ਰ ਤਿ ਸੀ ਕੋ ਪਾਲ ਸੁ ਆ ਪ ਹਿ ਲ ਛ ਮੀ ਸੁ ਪ ਰੇ ਜੀ ਉ ਜੀ
ਤੁ ਪ ਤਿ ਮ ਆ ੧। ਸੁ ਚਿ ਪੁ ਠੀ। ਸੁ ਸੀ ਮਾਇ ਆ ਪੁ ਖਿ ਕੇ ਰੇ ਉ ਚਾ ਗਾ ਦੇ ਜਿ ਗ ਕ ਰ ਤੇ ਕੇ
ਚਿ ਚਾ। ੨। ਸੁ ਚ ਗ ਠੀ ਦੇ ਹ ਰਾ। ੩। ਸੁ ਆ ਠਿ ਰੁ ਦਾ ਨੀ ਠੀ ਸੁ ਰੀ ਮਾਇ ਆ ਜ ਕੇ ਨ ਮਾ ਠ ਠਿ
ਕਿ ਸੁ ਕੇ ਨ ਠੇ ਕ ਠਿ ਨ ਪੁ ਰ ਨ ਪੇ ਤ ਨ ਕ ਮ ਆ ੩। ਸੁ ਖ ਠ ਠ ਠ ਠ ਠ ਕ ਰ ਲ ਪ ਤਿ ਪ ਲੇ
ਸੁ ਪੁ ਰ ਤਿ ਪੁ ਰੁ ਠੁ ਪ ਦੇ ਨ ਜੋ ਕੇ ਨ ਮਾਇ ਆ ਸੁ ਜ ਗ ਮ ਆ ਤੁ। ੪। ਸੁ ਚਿ ਸੁ ਪ ਵ ਸਾ ਰ ਕ
ਜ ਗ ਬੰ ਦ ਨ ਜ ਗ ਨ ਬ ਜ ਗ ਰ ਪ ਲ ਕ ਹ ਰ ਅੰ ਬੀ ਪ ਜ ਨ ਸ ਵ ਜ ਗ ਨ ਬ ਸੈ ਵ ਕ ਰ ਛ ਕ
ਹ ਰ ਅੰ ਬੀ ੫। ਜ ਗ ਤ ਰ ਨ ਠੈ ਹ ਰ ਨ ਪ ਜ ਪ ਤ ਆ ਵ ਰੁ ਦਾ ਨੀ ਮਾਇ ਆ ਕੇ ਖ ਪੁ ਧਾਰ
ਜ ਗ ਰੁ ਮ ਠਿ ਆ ਲ ਖ ਲ ਖ ਸੀ ੬। ਸੁ ਪ ਵ ਚਿ ਨ ਸ ਨ ਖ ਕ ਰ ਨ ਦਾ ਸ ਰ ਛ ਕ ਹ ਰ
ਮਾਇ ਆ ਠੁ ਤਿ ਨ ਲੋ ਕ ਬ ਸ ਕ ਰ ਨ ਅੰ ਸ ਰੁ ਗ ਤੁ ਪ ਗ ਦ ਸੁ ਰੁ ਠੀ ਆ ੭। ਸੁ ਦੇ ਹ ਰਾ
ਤੁ ਮਾ ਬਿ ਨ ਸ ਰੇ ਨ ਠੇ ਕ ਠਿ ਨ ਕ ਰ ਜ ਹੇ ਤ ਨ ਸਿ ਧ ਠ ਜਿ ਨ ਕੋ ਤੁ ਮ ਠਿ ਪਾ ਕ ਰ ਤਿ ਨ ਕੇ
ਰ ਠਿ ਹ ਨ ਦ ਨਿ ਪ। ੮। ਸੁ ਆ ਪ ਹ ਵੀ ਦਾ ਨੀ ਕੁ ਦਾ ਜ ਕੋ ਨ ਮਾ ਸੁ ਤੁ ਪ ਤ ਨ
ਆ ਮਿ ਰ ਗ ਤੁ ਮਿ ਤੁ ਪ ਲ ਨ ਜੁ ਖ ਧ ਆ ੯। ਸੁ ਮ ਨ ਬ ਠੁ ਤ ਠ ਲ ਦੇ ਤ ਹ ਰ ਰੁ ਗ ਰ
ਅ ਪ ਨੇ ਜ ਨ ਸੁ ਜੁ ਸੁ ਦੇ ਤ ਮੰ ਗ ਲ ਕ ਰ ਨ ਸ ਰੁ ਕੇ ਕੇ ਕਾ ਸਿ ਆ ਨ। ੧੦। ਸੁ ਠੀ ਨ ਸੀ ਪ
ਜ ਗ ਤ ਰ ਸੀ ਮਾਇ ਆ ਬ ਪੁ ਹ ਰ ਰ ਠੀ। ਜੁ ਲ ਬਿ ਸਾ ਲ ਮ ਖ ਤੇ ਜ ਪੁ ਤ ਸਿ ਕ ਵ ਕੇ
ਸੁ ਠ ਠ ਠੀ ੧੧। ਸੁ ਠੀ ਪ ਲ ਨ ਜ ਗ ਮ ਤੁ ਸੀ ਖ ਲ ਖੰ ਰੁ ਨ ਜ ਗ ਰਾ ਮ ਚ ਲਾ ਸਿ ਕੁ
ਪ ਆ ਨੁ ਪ ਗ ਤਿ ਮਾਇ ਆ ਸੁ ਜ ਗ ਨ ਬ ੧੨। ਸੁ ਠ ਸ ਨਿ ਦ ਜ ਨ ਠੁ ਗ ਤ ਹਿ ਤ ਸਿ ਜ

ਸਰਗ੍ਰਿਹਾਦਿ... ਪ੍ਰਕ੍ਰਿਤਿ... ਲੋਕ... ਸਾਧਨ... ਮਾਠਾ... ਪੁਸਤਕ...

ਮਧੀਪਰਾਰਠਕਰਨ... ਪਰਜਗਤਮਹਿਪੁਤ੍ਰ... ਛਕਰਨ... ਰਸਮ... ਸਾਧਨ... ਮਾਠਾ... ਪੁਸਤਕ...

ਕੁਠਰੇਰੇਦਾਜਾ... ਪਸਾਖਿਉਬਿਧ... ਮਨੁਖ... ਸਾਧਨ... ਮਾਠਾ... ਪੁਸਤਕ... ੩੫੩

ਨਜੇਤਾ ਸਰਬਰਾਮਾਇਆ ਨੇਤਾ १੨੫੫ ਚੰਦ੍ਰਗਾਇਨ ਸਮਰਾਜਾ ਸਰਬੁਜਪ
ਤੁਸੀਜਗਮਤਾ १੨੫੫ ਕਈ ਕਈ ਗੁਰਗੁਰਾ ਸਰਬੁਕੁਰਾ ਅਬਲੋਮਾਤ
ਤੁਮਨਾ ਸਕਾ ਬਿਜਗਾ ਗਾਗਿਨ ਪੁੰਨ ਪਾਇਆ ਮਾਰਾ १੨੫੫ ਛੰਦਾ ਮਥੁਰਹਿਰਾ
ਖੀਯੇ ਕੁਰਦੇ ਵਾਪੁਕੀ ਲਾਈ ਜੋ ਨਿਜ ਜੇਦਾ ਮਹਿ ਅਦਰਨੀ ਜਾਇ ਏ ਗਮ
ਸੁਤਮ ਜਗਮਾਇ १੨੫੫ ਛੰਦਾ ਦਹਿ ਪਾਇ ਕੀ ਮਹਿ ਏ ਗਮ ਬੇਰੀ ਲਾ ਜ
ਰਾ ਬੇਰਾ ਏ ਗਮ ਜਾ ਸਕਾ ਬਿਦਾ ਕਥ ਪੁੰਨ ਪਾਏ ਛੰਦਾ १੨੫੫ ਦੇ ਹਰਾ ਸਮ
ਦਾ ਸਿਧਮਾ ਹਿ ਬੁਠੇ ਕਰ ਗਾਹਿ ਲੇ ਕੁਠਿ ਚਾ १੨੫੫ ਹਮ ਪਦ ਚੇ ਮਹਿ ਏ ਗਮ
ਤੁਨੇ ਵਾ १੨੫੫ ਕਰਮ ਬੇਖ ਮਾ ਏ ਹੁਰੀ ਹੀ ਬੁਠ ਕੀ ਗਾ ਗਮ ਸੁਤਮ ਰੀ ਏ
ਪਾ ਬੁਠਿ ਕਾ ਕੁਤਲਾ ਗਲਿ ਲਾਗਾ १੨੫੫ ਚੰਦ੍ਰਗਾਇਨ ਸਰਬੁਜਪ ਮਥੁਰਹਿਰਾ
ਗੇ ਏ ਗਮ ਪੁਰਨ ਬਿਧਾ ਸਿਧਾ ਸਕ ਲਾ ਜਿ ਸਿ ਮ ਰੇ ਚਾ ਤੇ ਗੇ ਏ १੨੫੫ ਨਦ ਮਹਿ
ਚੰਜਨ ਦੇ ਹੁਰ ਕਰਨ ਕਰ ਕੀ ਪਲਾ ਏ ਨ ਬਿਧਿ ਕੰਦ ਹਰਨ ਮਾ ਏ ਮਾ ਸੀ ਗੇ ਪ
ਲਾ १੨੫੫ ਸੁਧ ਸੇ ਚਾ ਕੰਦ ਲਾ ਵੁਤ ਨੇ ਮ ਪੁਠ ਰਨ ਮ ਸਿ ਤੁਰ ਸਿ ਦਰ ਚੰ ਰੀ
ਖਲ ਖੰਗੁ ਨ ਖਲ ਖਾ ਏ ਸ ਕ ਲਾ ਵੁ ਚੇ ਗਾ ਬਿ ਹੰ ਰੀ ਮ ਧਾ ਜ ਦ ਨ ਮ ਹਿ ਖਾ ਸੁ ਰੀ
ਰਿ ਪ ਦ ਖੰਗੁ ਰੀ ਮ ਕ ਲ ਸੁ ਰ ਤ ਮ ਰ ਪ ਕਾ ਜ ਜੇ ਜੇ ਜੇ ਰੀ १੨੫੫ ਮ ਹ ਰ
ਲਾ ਅ ਕ ਲ ਕੀ ਮੁ ਰ ਤਿ ਕ ਲੀ ਦਾ ਏ ਮ ਰੁ ਪ ਦਾ ਏ ਮ ਲ ਕੀ ਪਾ ਨਿ ਪ ਦਾ ਤੁ ਜਾ ਮ ਲੀ
ਜਾ ਲਾ ਜ ਗ ਮ ਰ ਜੇ ਤੰ ਗਾ ਤ ਸਿ ਤ ਨ ਰ ਛੁ ਪ ਲੀ ਜੇ ਜੇ ਮੀ ਕ ਲ ਰੁ ਪ ਜ ਦਾ ਜੇ ਜੇ ਨਿ ਤ
ਕ ਲੀ १੨੫੫ ਜੇ ਜੇ ਜੇ ਜੇ ਗਾ ਏ ਏ ਕੀ ਦੇ ਨ ਸੁ ਸੁ ਪ ਦਾ ਤ ਜੇ ਸੁ ਰ ਸ ਤਾ ਗਿ ਗ
ਨ ਬ ਛੁ ਤ ਜ ਕੁ ਰ ਤਾ ਸ ਚ ਛੁ ਕ ਜੇ ਨ ਰ ਪ ਤਾ ਮ ਚ ਲਾ ਮ ਕ ਮ ਥਾ ਗ ਥਾ ਕ ਦਾ ਏ
ਕ ਜੇ ਜ ਗ ਤਾ ਮੁ ਕ ਤ ਦੇ ਤ ਪ ਨ ਦੇ ਤ ਸ ਦਾ ਜੇ ਜੇ ਜੇ ਜੇ ਰ ਸੁ ਤਾ १੨੫੫ ਮ ਨ ਪ ਤੇ ਚਾ ਰੀ
ਸੁ ਤ ਜੁ ਜੇ ਰਿ ਧਾ ਸਿ ਧੇ ਧਾ ਮਾ ਗੁ ਖ ਪ ਦ ਹੁ ਨਿ ਤ ਨਿ ਤ ਜ ਦਾ ਪ ਨ ਪਾ ਦ ਹੁ ਥੀ ਸੁ ਮਾ ਏ
ਕ ਰ ਵ ਨ ਰ ਜ ਖ ਦ ਨ ਸ ਦ ਨ ਰੀ ਰੀ ਸੁ ਤ ਨੇ ਨ ਸੁ ਸੁ ਪ ਦਾ ਏ ਕ ਮ ਧ ਹ ਰ ਨ ਜ ਦਾ ਸੁ ਰ

ਕਿਲਾ ਬਿਖ ਖੰਡ ਨਾ ਸੁ ਸੁ ਪਾ ਗਿ ਮ ਨ ਦਾ ਤਾ ਹਰੀ ਮਾ ਪ ਪਾ ਨਿ ਕੰਦ ਲਾ ਗ ਨ ਪ ਤੇ ਰੀ ३੫੬
ਗੀ ਦੇ ਵੁ ਤੁ ਮੇ ਜੇ ਸਿ ਦ ਨ ਦਾ १੨੫੫ ਦੇ ਹਰਾ ਰੇ ਮ ਨ ਕੁ ਜੁ ਸੁ ਰ ਦਾ ਜਾ ਸਾ ਮ ਮ
ਦ ਰ ਨ ਕੇ ਏ ਮ ਜਿ ਹ ਸਿ ਮ ਰ ਤਿ ਕਿ ਲਾ ਬਿ ਖ ਨ ਜੇ ਮ ਤ ਪ ਰ ਮ ਗ ਤੁ ਯੇ ਏ १੨੫੫ ਮ ਮਿ ਦੇ ਹਰਾ
ਤੁ ਦ ਬ ਕੀ ਖ ਨ ਖ ਨ ਸਿ ਦੇ ਮਾ ਕੇ ਜਾ ਰ ਦਾ ਮ ਮਿ ਤ ਮ ਨ ਕੇ ਸਿ ਪਾ ਸਿ ਸਿ ਪ ਰ
ਨ ਗ ਰ ਜਾ ਰ ਦਾ ਮ ਪ ਦ ਮ ਕਿ ਕ ਨ ਗ ਮ ਚ ਲ ਮ ਕ ਲ ਕ ਰ ਮਾ ਰ ਦਾ ਮ ਚੁ ਕੁ ਨ ਨਿ ਪ ਮ
ਦਾ ਤਾ ਜ ਏ ਜੇ ਜੇ ਹ ਰ ਜਾ ਰ ਦਾ १੨੫੫ ਰੇ ਮ ਨ ਜ ਪ ਤੁ ਮੀ ਕ ਲ ਮ ਕ ਲ ਕ ਰ ਹ ਰ ਨੀ ਰਾ ਦੇ ਹ ਰ
ਏ ਕ ਮ ਨ ਏ ਕ ਰਿ ਰੁ ਲ ਏ ਰੁ ਜੇ ਗ ਰ ਪਾ ਦੁ ਰੇ ਮੀ ਰ १੨੫੫ ਨ ਰ ਛੰਦਾ ਸ ਮ ਮ
ਮ ਚ ਨਾ ਹ ਚਿ ਸ ਕ ਲ ਸਿ ਪ ਦ ਏ ਨਿ ਪ ਨ ਮ ਮੀ ਕ ਲ ਕ ਰੀ ਸੁ ਪ ਰਿ ਪ ਲਾ ਵੁ ਨੇ ਪ
ਸਿ ਦ ਰ ਸਿ ਪ ਤੁ ਰ ਛੰਦਾ ਜ ਨ ਜ ਰ ਚਾ ਵੁ ਨੀ ਮ ਨ ਤੁ ਖ ਮੀ ਕ ਲ ਕ ਲ ਪ ਖਿ ਰ ਛੁ ਦ
ਨੇ १੨੫੫ ਦੇ ਹਰਾ ਸ ਨੇ ਸੇ ਖੀ ਸਾ ਏ ਕਾ ਤਾ ਛੰਦੁ ਤੁ ਕੁ ਵ ਨਾ ਮ ਖ ਦ ਹ ਰ ਨ ਸਿ ਪ ਰ
ਦਾ ਮੀ ਕ ਲ ਕ ਰ ਕ ਲ ਛਾ ਨ १੨੫੫ ਨ ਰ ਛੰਦਾ ਪ ਨ ਮ ਮ ਕ ਰ ਤੁ ਸੁ ਰ ਨ ਖ
ਉ ਚੀ ਖੀ ਪ ਸਿ ਧ ਖੁ ਹ ਮ ਚੁ ਪੀ ਖੀ ਰ ਪ ਮ ਪ ਚੁ ਰੀ ਖੀ ਜੇ ਕੇ ਕ ਨ ਖ ਸਿ ਤੁ ਸੁ ਤੇ ਚਾ ਕੇ
ਦ ਜਾ ਪੀ ਏ ਗ ਨੇ ਖ ਨ ਮ ਕ ਤ ਕੇ ਮ ਛੁ ਰ ਖਾ ਪ ਪੀ ਏ १੨੫੫ ਦੇ ਹਰਾ ਤਿ ਲ ਤਿ ਲ
ਸੁ ਸੁ ਪ ਰ ਤ ਨ ਰੇ ਹੇ ਮ ਰੁ ਪ ਖੁ ਖਾ ਨਾ ਬ ਨ ਖ ਨ ਮ ਲਿ ਪਾ ਕ ਚ ਖ ਨੇ ਪੈ ਹੇ ਰੁ ਪ ਖੁ ਗ ਦ ਨਾ
ਰ ਖ ਦੇ ਵੁ ਦੇ ਤ ਜ ਛੁ ਨ ਤੁ ਪ ਨ ਰ ਚੀ ਵੁ ਨਾ ਮ ਪਾ ਕ ਨ ਕੀ ਪ ਰ ਖੁ ਰ ਸਿ ਪ ਰਿ ਖ ਜ ਪੀ ਦੇ ਹ ਰ
ਪ ਤ ਤੁ ਕੇ ਜ ਪਾ १੨੫੫ ਸਿ ਲ ਤਿ ਲ ਸੁ ਸੁ ਪ ਰ ਤ ਨ ਰੇ ਹੇ ਮ ਰੁ ਪ ਖੁ ਖਾ ਨਾ ਬ ਨ ਖ ਨ
ਲਿ ਖਾ ਗੀ ਰੇ ਹੇ ਰੁ ਪ ਖੁ ਪ ਖੁ ਗ ਦ ਨ १੨੫੫ ਰੇ ਮ ਰੇ ਮ ਮ ਹਿ ਰ ਮ ਹਿ ਯੋ ਬਿ ਪ ਨਾ ਸਿ ਤਿ
ਰੰ ਕ ਰਾ ਗ ਮ ਨ ਮ ਸ ਗ ਲੀ ਤੁ ਏ ਤੁ ਕੇ ਸ ਦ ਨ ਮ ਸ ਕ ਚਾ १੨੫੫ ਕ ਦ ਲ ਪ ਤ ਰ ਦ ਲੇ
ਸ ਰੀ ਕ ਦ ਲ ਨੇ ਨ ਕ ਰ ਤਾ ਵਾ ਕ ਲ ਯਾ ਰ ਕ ਲ ਮ ਲ ਦ ਹ ਨ ਕਿ ਲ ਬਿ ਖ ਕ ਲ ਹ ਨਿ ਦ ਰ
੧੨੫੫ ਸੁ ਸਿ ਮ ਏ ਏ ਮੁ ਖ ਕ ਰੇ ਉ ਰਾ ਚਾ ਮ ਮ ਦ ਸਿ ਪ ਤੇ ਲੇ ਕੁ ਉ ਚਾ १੨੫੫ ਰ ਰ ਏ
ਮੇ ਛ ਛੰਦਾ ਕ ਦ ਕੇ ਰ ਛੁ ਏ ਲ ਜ ਤ ਸ ਖੀ ਗ ਨੇ ਨ ਲ ਜ ਜੇ ਗੀ ਰ ਕ ਪੇ ਖ ਖ ਜ ਨੀ ਖੀ

ਦੇ ਹ ਰ
ਦੇ ਹ ਰ
ਦੇ ਹ ਰ
ਦੇ ਹ ਰ

Vertical text on the left margin of the first page, likely a reference or index.

Main handwritten text on the left page, written in a historical script, possibly Gurmukhi or a related Indic script.

Main handwritten text on the right page, continuing the script from the left page.

Small handwritten text at the bottom right corner of the right page.

ਖਤਰਨਜ ਸੋਮ ਤਰਨਮਾ ਦੇਖਕਾਰਾ ਮਸਤਨ ਸਬਾ ਹਨ ਸਮੁੱਚੇ ਪ੍ਰਦਾਤ ਦਾ
ਨਦਲਗਾ ਹਰਿ ਪਾਮਾਰਾ ਤੇਰੇ ਸਤਨਾ ਦੇ ਰੀ ਮਾਮਰਾ ਦੇ ਸੇ ਟ ਤੀ ਜੀ ਮਾ ਜੇ ਚੀ ਕਾਰ
੧੮੫ ਮੁਜਾ ਦੁਹਰਾ ਯੋ ਸਜਤ ਨਚਾ ਯੋ ਜੁ ਪਮਰਾ ਯੋ ਰੀ ਹਾਲਾ ਸੁ ਪ ਜ ਹਾ ਏ ਸੁ ਰਾ
ਨਮਾ ਦੇ ਸਿ ਖ ਬ ਜਾ ਏ ਖੁ ਜ ਹਾਲਾ ਪੁ ਹ ਪ ਬ ਰ ਜਾ ਵੇ ਤਾ ਮੁ ਛੁ ਤ ਮੁ ਛੁ ਲਾ ਦ ਤੇ ਸਿ ਖ ਤ ਜ ਕ
ਪਾ ਵ ਤ ਨੀ ਹਾਲਾ ਚ ਮ ਕ ਤ ਅ ਜ ਚੁੰ ਦ ਰ ਰਾ ਜ ਪ ਚੰ ਦ ਰ ਜੋ ਗ ਪੁ ਰੀ ਪ ਰ ਜੋ ਮਾਲਾ ੧੮
੬੦ ਪੀ ਟਾ ਪ ਨ ਰ ਸ ਜ ਤ ਤ ਪ ਹੀ ਅ ਤ ਰ ਜ ਪੁ ਨ ਚ ਨ ਜੀ ਮ ਲ ਰ ਜ ਤ ਰੁ ਰ ਪਾ ਵ ਤ
ਕੇ ਟ ਤੇ ਤੀ ਮਾ ਬ ਪ ਚੇ ਖੀ ਮਾ ਬਿ ਜ ਨ ਮਾ ਹਿ ਟੀ ਜਾ ਹ ਗਿ ਯੀ ਮਾ ਵ ਤਾ ਸੁ ਰ ਨ ਰ ਮੁ ਜਾ ਬ ਤ
ਚ ਕ ਨੇ ਵ ਕ ਮਾਂ ਚ ਰ ਪੁ ਛੁ ਰੀ ਗ ਰ ਚ ਰ ਰ ਪਾ ਵ ਤਾ ਜੇ ਜੋ ਜ ਗ ਤ ਰ ਨ ਮ ਹੀ ਪੁ ਤ ਪ ਰ ਨ
ਜ ਕ ਤੁ ਰੀ ਪ ਰ ਨ ਨੇ ਤ ਹਿ ਆ ਵ ਤਾ ੧੮੭ ਮ ਬਿ ਜ ਨ ਪ ਵ ਚੋ ਚੋ ਕ ਵ ਲ ਚ ਰ ਨੀ ਚੀ ਖੁ ਹ ਰ ਨੀ
ਚ ਕ ਤ ਖੀ ਜ ਪ ਹ ਰ ਨੀ ਮ ਹਿ ਖ ਯਾ ਤੀ ਪੁ ਮ ਹੀ ਤੀ ਚੰ ਚੋ ਚੋ ਚੋ ਚੋ ਚੋ ਚੋ ਚੋ ਚੋ ਚੋ ਚੋ ਚੋ ਚੋ ਚੋ
ਸਿ ਖ ਦੁ ਹ ਗ ਮ ਕ ਲ ਦੁ ਸੁ ਦ ਜ ਘਾ ਰ ਨੀ ਸੁ ਰ ਕ ਤ ਵ ਛੁ ਲ ਨੁ ਮਾਲਾ ਮਾ ਈ ਆ ਵ ਖੋ
ਚਾ ਸਿ ਵ ਰ ਨੀ ੧੮੮ ਮ ਸ ਬ ਨਾ ਬੇ ਸਿ ਚੁ ਪ ਰ ਨੀ ਸਿ ਰਾ ਜਾ ਗ ਰ ਤੁ ਕ ਨੀ ਮੁ ਕ ਤ ਵ
ਤੀ ਚੀ ਚੁੰ ਤੀ ਨੇ ਕ ਮ ਕ ਰ ਨੀ ਸ ਕ ਲ ਚੁ ਖ ਨ ਪ ਰ ਨੀ ਜੇ ਗੁ ਚੀ ਚੀ ਸਿ ਤ ਰ ਖ ਨੀ ਮੁ ਕ ਤ
ਵਾ ਤੇ ਮ ਪ ਰ ਕ ਨੀ ਸਿ ਘ ਥਾ ਹੀ ਮ ਛੁ ਲ ਨੀ ਸੋ ਮ ਘ ਵੇ ਖ ਚੇ ਗ ਪ ਜ ਰ ਨੀ ੧੮੯ ਚੋ
ਚੋ ਕ ਵ ਲ ਚ ਰ ਨੀ ਦੁ ਸ ਟ ਵ ਰ ਨੀ ਮ ਛੋ ਮ ਬਿ ਜੋ ਕ ਰੀ ਪ ਦ ਮ ਮਾਲੀ ਜੋ ਜਾ ਆ ਲੀ
ਸੰ ਤੁ ਹੀ ਤੀ ਚੋ ਚੋ ਚੋ ਮ ਸ ਚੁ ਤ ਬ ਰ ਨੀ ਸਿ ਸ ਟੋ ਰ ਨੀ ਮ ਹਿ ਖ ਹੀ ਤੀ ਹ ਰ ਹ ਹੀ ਮ ਪ ਰ ਸੁ ਰ
ਜੇ ਗੁ ਚੀ ਚੀ ਪੁ ਮ ਹੀ ਰੀ ਕੇ ਜ ਰੀ ੧੯੦ ਮ ਬਿ ਜ ਨ ਪ ਵ ਚੋ ਚੋ ਚੋ ਨ ਰ ਸਿ ਘ ਰੁ ਪੀ ਦ ਕੁ ਗੁ ਕੀ ਚੀ
ਰ ਨੀ ਰ ਸਿ ਘਾ ਰ ਨੀ ਸੀ ਰਾ ਮ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ ਚੰ
੧ ਸਿ ਕ ਵ ਨੀ ਜ ਕ ਲ ਦੇ ਖ ਨੇ ਟ ਰ ਨੀ ਸਿ ਖੁ ਹੀ ਤੀ ਨੀ ਚੁ ਛੁ ਵਾ ਸੀ ਤੀ ਨ ਲੇ ਕ ਜੁ ਹ ਰ ਨੀ ੧੯੧
੧ ਸਾ ਬ ਕ ਬੀ ਜ ਨ ਗ ਤੁ ਰ ਨੀ ਮ ਸੁ ਰ ਹੀ ਤੀ ਛੁ ਵਾ ਸੀ ਜ ਰ ਲ ਖੀ ਚੀ ਹ ਰਿ ਮੁ ਕੇ ਚੀ ਮ ਨੇ
ਵ ਯ ਨੀ ਕ ਵ ਲ ਚ ਰ ਨੀ ਮੁ ਗ ਨੇ ਨੀ ਆ ਚੀ ਵੀ ਜੀ ਸਿ ਘ ਥਾ ਹ ਨੀ ੧੯੨ ਮ ਜ ਕ ਤ

ਵੀ ਜੁ ਆ ਲ ਮਾ ਈ ਆ ਪੁ ਰ ਮ ਵੀ ਸ ਰ ਕੇ ਜ ਰੀ ਸ ਜ ਹ ਨ ਨਾ ਬੀ ਸਿ ਤ ਰ ਛੁ ਕ ਰੁ ਗ ਤ ਕ ਵ ਲ ੩੫੮
ਵੀ ਜ ਰੀ ਸ ਬ ਨ ਮਾਲ ਸੀ ਪ ਰ ਬ ਕੁ ਚੋ ਨ ਚ ਕੁ ਪ ਰ ਪ ਰ ਮੇ ਸ ਰੀ ਜੇ ਮ ਨੇ ਪ ਰ ਸੀ ਰੀ ਚੋ ਚੋ
ਕੁ ਛੁ ਥਾ ਸਿ ਕਿ ਜ ਚੀ ਕੁ ਛੁ ਮ ਛੁ ਬ ਰ ਹ ਨ ਰ ਸਿ ਘ ਰੀ ਚੀ ਤੀ ਵੀ ਜ ਰੀ ੧੯੩ ਮ ਮ ਨਾ ਬ
ਨਾ ਬੇ ਥਾ ਸਿ ਦੇ ਵ ਜ ਹ ਲ ਮਾ ਸ ਨਿ ਰੋ ਜ ਨੀ ਮ ਪ ਜੁ ਵ ਸਿ ਬ ਨ ਮਾਲ ਸੀ ਨਾ ਬ ਈ ਨੀ ਦੁ ਸ ਦ
ਰੀ ਜ ਨੀ ਸਿ ਖ ਚੋ ਕੁ ਗ ਵਾ ਪ ਦ ਮ ਦ ਕੁ ਗੁ ਕੁ ਅ ਰੋ ਜ ਨੀ ਮ ਕ ਲ ਰੁ ਰ ਤ ਮ ਕੁ ਨੀ ਸੀ ਗੁ ਵ
ਖ ਲ ਖੀ ਚੁ ਖਿ ਆ ਲ ਚੋ ਚੋ ਜ ਨੀ ੧੯੪ ਮ ਕੇ ਜ ਨੇ ਨੀ ਸਿ ਘ ਮ ਚ ਰ ਨੀ ਮ ਚੁ ਰ ਥੇ ਨੀ ਚੇ ਵ ਚੁ
ਮ ਉ ਪ ਰ ਨੀ ਮ ਅ ਮ ਪੁ ਪੀ ਚਿ ਤ ਮੇ ਤੀ ਨ ਰ ਸਿ ਘ ਰੁ ਪੀ ਥਾ ਵ ਨੀ ਮ ਰ ਜ ਰਾ ਮੀ ਮ ਹ ਰ
ਬੀ ਵੀ ਗ ਬਿ ਸਾਲ ਪਾ ਤੇ ਤ ਪ ਵ ਨੀ ਚ ਕ ਤ ਨੇ ਨੀ ਮ ਚੁ ਰ ਥੇ ਨੀ ਕ ਲ ਚੋ ਨੀ ਛੁ ਵ ਨੀ ੧
੧੯੫ ਮ ਬਿ ਜ ਨ ਪ ਵ ਚੋ ਚੋ ਵ ਜੀ ਤ ਰ ਹਾ ਸ ਨਿ ਹ ਕ ਲ ਕੁ ਰੁ ਪੀ ਆ ਪੇ ਚੀ ਸਿ ਤ ਜੇ ਕ ਰ ਛ
ਪਾਲ ਨੀ ਮ ਦੁ ਸ ਟ ਵੀ ਜ ਨ ਅ ਰ ਨਿ ਕੰ ਦ ਨ ਗ ਕੁ ਨ ਛੁ ਜ ਨ ਰਾ ਵ ਨੀ ਮ ਗ ਰ ਥ ਰੀ ਤਾ ਸ ਤ
ਹੀ ਤ ਜੇ ਜ ਯੀ ਰ ਸਿ ਪ ਥਾ ਜ ਨੀ ਸਿ ਘ ਥਾ ਹੀ ਦੇ ਖ ਦ ਹੀ ਟੇ ਕ ਮ ਕ ਲ ਉ ਪ ਮ ਨੀ ਮ ਕੁ
ਹ ਮ ਈ ਵੀ ਆ ਬੇ ਵ ਪ ਰ ਨ ਕੁ ਰ ਤ ਵ ਛੁ ਲ ਛੁ ਵ ਨੀ ਮ ਨਿ ਹ ਕ ਲ ਕੁ ਪ ਮ ਚੁ ਚੀ ਰੀ ਸੀ
ਤੁ ਰ ਛੁ ਕ ਪ ਲ ਨੀ ਸ ਨਿ ਜਾ ਟਿ ਕ ਥ ਨੀ ਸਿ ਕੁ ਕ ਨੀ ਮ ਪ ਰੁ ਪ ਅ ਕ ਲ ਨੀ ਜੇ ਵ ਰ ਛ
ਕ ਵ ਸ ਟ ਵ ਛੁ ਕ ਜੋ ਕ ਰੀ ਜੇ ਜ ਆ ਲ ਨੀ ਮ ਆ ਚੀ ਜ ਦੇ ਵ ਮ ਲ ਖ ਮ ਚੇ ਵ ਮੁ ਹ ਮ ਰੁ ਪ
ਹੀ ਆ ਲ ਨੀ ੧੯੬ ਮ ਬਿ ਜ ਨ ਪ ਵ ਰ ਮ ਕ ਲੀ ਮ ਪ ਰ ਮ ਦੁ ਪੁ ਰ ਖ ਪੁ ਰ ਥੇ ਤ ਮ ਚੋ
ਚੁ ਹ ਰੀ ਜੋ ਕ ਕ ਛੁ ਸ ਤਿ ਪੁ ਰ ਹੀ ਟ ਰ ਜੁ ਹ ਚੇ ਲੀ ਸਿ ਘ ਥਾ ਹੀ ਚ ਚ ਕੁ ਚੀ ਚੁ ਖੀ ਰੀ ਮੁ
ਰੁ ਚੀ ਚੀ ਚੁ ਖ ਹ ਰੀ ਜੇ ਜਾ ਕ ਕੁ ਚ ਰ ਕ ਤ ਛੁ ਨ ਸਿ ਤ ਰ ਛੁ ਨ ਮ ਚੀ ਤ ਰੁ ਪੀ ਚੁ ਕ ਛੁ ੧੯੭
ਰ ਮ ਕ ਲੀ ਕ ਵ ਲ ਚ ਰ ਨੀ ਸਿ ਕੁ ਕ ਨੀ ਜੋ ਛੁ ਵ ਨੀ ਕ ਲ ਕਾ ਸ ਟੇ ਹ ਜ ਰ ਦ ਹੀ ਤੀ ਜੇ
ਮ ਨੀ ਤੀ ਪ ਰ ਮ ਜਾ ਲ ਪ ਮ ਕੀ ਵ ਵ ਹੀ ਜ ਤ ਜ ਹੀ ਅ ਜ ਨ ਖਾ ਹੁ ਜ ਤ ਜ ਲ ਕਾ ਵ ਵ ਈ
ਮ ਆ ਰੁ ਪੀ ਮ ਪ ਦ ਹ ਰ ਨੀ ਮੁ ਕ ਤ ਵ ਈ ਕ ਪ ਲ ਕਾ ੧੯੮ ਮ ਬਿ ਜ ਨ ਪ ਵ ਰੁ ਜ ਰੀ ਮੀ ਰ
ਮ ਬਿ ਕ ਰ ਸਿ ਰ ਵ ਵ ਜ ਦ ਮ ਚ ਲ ਕ ਰ ਮ ਈ ਆ ਮ ਬਿ ਨ ਥੀ ਮ ਬਿ ਕ ਤ ਮ ਚ ਲ ਮੀ ਚ

ਰਜਸੁ ਫਾਇਲਾ ਕੰਟਕ ਕਲਾਹ ਨਿਦਾ ਰਕਾਲ ਭੁਫਿ ਕਜ ਕਤਾਰਾ ਸੇਹਨ ਮਦਨ ਮੁਰਾ
ਰਮਾਨ ਮਹਿ ਖਾਜਰ ਮਰਦਨਾ ॥ ੧੯ ॥ ਨਿਕਲਿ ਕਲਿ ਕਲਿ ਕਲਿ ਕਲਿ ਕਲਿ ਕਲਿ ਕਲਿ ਕਲਿ ਕਲਿ ਕਲਿ
ਤਕੀਆ ਤਨ ਨਿਤ ਨਮ ਮਰਦਨ ਹੰਕਾਰੀ ਯਕਿ ਪਾਜਿ ਪਕਲ ਤਰਕਲ ਹ ਬਿਨ ਪੁ
ਭ ਕਲ ਯਾਰੀ ਹੋ ਮੁਤੀ ਦਾ ਮਾਯਾ ਪਲਾ ਜਰਾ ਖੇ ਚਾ ਚੀ ਮੇ ਬਿਸਨ ਪਦ ਹੁ ਜਰੀ ਮਿਰ
ਕਾਰ ਨਿਰ ਦੇ ਖ ਖਿ ਰ ਲਗ ਤਨ ਕ ਕ ਨਿਦ ਗੀ ਗ ਬਿ ਆ ਪ ਹ ਰ ਨ ਬਿ ਖ ਜਾ ਲਾ ਬਿ ਸ ਨ ਬ
ਸਿ ਦੇ ਯ ਰਾ ਗੀ ਪੀ ਤਾ ਬ ਹ ਪੁ ਭ ਪ ਨੀ ਪੁ ਰਾ ਬਿ ਤ ਪਾਰੀ ਹੀ ਚ ਮੀ ਦਾ ਨ ਬ ਨਾ
ਬ ਪੁ ਰ ਸ ਕ ਨ ਤ ਮ ਆ ਰੀ २੦ ॥ ਯੁ ਜ ਰੀ ਮਿ ਰੰ ਕ ਚ ਨਿ ਰ ਦੇ ਰ ਸ ਦ ਮਿ ਰ ਜ ਰ ਨਿ ਰੰ ਕ
ਰੀ ਨ ਦ ਤ ਨ ਨ ਦ ਲ ਕੁ ਮ ਆ ਰ ਜ ਰ ਜ ਨ ਯ ਰ ਗੀ ਸ ਰ ਜ ਤ ਸ ਤ ਸ ਦ ਮ ਸ ਤ ਸ ਦ
ਸ ਤ ਸ ਤ ਜੇ ਕ ਚੀ ਹੋ ਮ ਤ ਮੀ ਦ ਨਿ ਤ ਨ ਰ ਨ ਦੀ ਜੇ ਬ ਨ ਦ ਚੀ २੧ ॥ ਯੁ ਜ ਰੀ ਨ ਦ ਤ
ਨ ਨ ਦ ਲਾ ਕਿ ਜੇ ਰ ਹੀ ਸ ਦੁ ਰ ਗ ਜ ਕਿ ਜੇ ਰ ਹੀ ਹੁ ਤ ਮ ਨ ਚਿ ਰੰ ਕ ਲ ਚੰ ਦ ਫੁ ਬਿ ਚੰ ਦ ਚ
ਕੇ ਰੀ ਸ ਬ ਰ ਬ ਚ ਚ ਚ ਨ ਮ ਆ ਬਿ ਨ ਤੀ ਕ ਰ ਜੇ ਰੀ ਹੋ ਮ ਤ ਮੀ ਦਾ ਨ ਬ ਨ ਬ ਸ ਰ ਦ
ਚਾ ਤ ਰੇ ਰੀ २੨ ॥ ਬਿ ਸ ਨ ਪ ਦ ਰੁ ਜ ਰੀ ਦੁ ਜੀ ਤ ਰ ਯਾ ਸ ਰ ਹ ਰਿ ਨ ਬ ਚੇ ਤ ਮ ਨਾ ਦੀ ਨ ਬ
ਪੁ ਪੁ ਭ ਕ ਤ ਦ ਫੁ ਲ ਜੇ ਦ ਪ ਭ ਚ ਰ ਨਾ ਕੇ ਟ ਕਿ ਲਾ ਬਿ ਖ ਪਾ ਪੁ ਜ ਨ ਦ ਹ ਤ ਜਾ ਪ ਫਿ ਨਾ
ਸਿ ਸ ਆ ਰ ਗ ਮਿ ਮ ਖ ਤਾ ਰ ਤ ਚੁ ਜ ਤ ਨ ਮ ਰ ਨਾ २੩ ॥ ਪੁ ਕੁ ਜੁ ਰ ਖੀ ਦੇ ਮ ਹੀ ਲਾ ਜ
ਆ ਨਿ ਕ ਪੁ ਨ ਰ ਪ ਕੁ ਮ ਤ ਹ ਚੇ ਹ ਰਿ ਸ ਰ ਨ ਮ ਆ ਏ ਕੁ ਜਾ ਮ ਹ ਚ ਚ ਲ ਕੋ ਠੇ ਰ ਕ ਪ ਟ ਮੀ
ਦ ਅੰ ਪ ਨਿ ਲਾ ਜਾ ਤਾ ਹ ਤੁ ਆ ਬ ਰ ਖ ਲੀ ਜੇ ਮ ਹ ਚ ਜ ਪਿ ਰ ਜਾ २੪ ॥ ਬਿ ਸ ਨ ਪ
ਦ ਰੁ ਜ ਰੀ ਸ ਹ ਦ ਰਿ ਦ ਨਿ ਦ ਰ ਨਿ ਰਾ ਬਿ ਖ ਬਿ ਸ ਨ ਬ ਲ ਭ ਦੇ ਵਾ ਮ ਤ ਲ ਫੁ ਮੀ ਚ
ਚ ਨ ਬੰ ਦ ਤ ਜ ਗ ਲਾ ਨ ਜ ਨ ਸੇ ਵਾ ਟ ਰਿ ਦੁ ਪ ਦ ਹ ਰ ਨ ਮੀ ਬੀ ਮ ਲ ਖ ਮ ਲ ਖ ਮ
ਕੇ ਵਾ ਸੁ ਯਾ ਮੁ ਤ ਪ ਨ ਦ ਤਾ ਪ ਤਿ ਤ ਰਾ ਚ ਨ ਫੇ ਵਾ २੫ ॥ ਲ ਲ ਤ ਰ ਕ ਲ ਮ ਲ ਦ ਗ
ਕ ਰ ਨੀ ਪ ਖ ਪ ਨ ਸ ਹੀ ਜੁ ਮ ਲ ਜ ਗ ਮ ਰ ਜ ਤ ਫੁ ਜ ਤ ਫੇ ਨ ਮੁ ਰ ਗ ਮ ਜ ਰੀ ਸ ਕ ਲ
ਕੁ ਖ ਨ ਰ ਤ ਨ ਮੁ ਕ ਤ ਆ ਗੇ ਰੁ ਤ ਹ ਰੀ ਸਿ ਰ ਫੁ ਤੁ ਜ ਗ ਮ ਗ ਜੇ ਤ ਰਾ ਜ ਤ ਕ ਨ ਕ ਰ

ਦੁ ਰ ਫੁ ਰੀ २੬ ॥ ਯੁ ਜ ਰੀ ਸ ਪ ਨ ਆ ਲ ਪ ਨ ਪ ਤ ਪ ਰ ਨ ਪ ਆ ਨ ਪ ਜਾ ਪ ਲ ਪ ਜਾ ਪ ਤੀ ੩੬੦
ਦੁ ਖ ਟੁ ਦ ਦ ਰਿ ਦ ਨਿ ਦ ਰ ਅੰ ਬੀ ਮ ਕ ਲ ਚੁ ਪ ਜੁ ਯਾ ਗ ਤੀ ਮਿ ਰ ਬ ਆ ਨ ਕ ਕ ਨਿ ਦ ਚ ਆ
ਹੀ ਆ ਸੁ ਖ ਯ ਮ ਸੁ ਖ ਪ ਤ ਚੁ ਖ ਨਿ ਪੀ ਗ ਦਿ ਆ ਲ ਲ ਆ ਗੇ ਬੀ ਦ ਜ ਤਿ ਕੁ ਰ ਜ ਤਿ ਕੁ ਮ
ਜ ਤ ਸ ਤ ਸ ਤੁ ਸਿ ਪੀ २੭ ॥ ਬਿ ਸ ਨ ਪ ਦ ਰੁ ਜ ਰੀ ਸ ਕ ਲ ਮ ਰ ਨਿ ਕ ਦ ਲ ਕ ਰ ਜ ਨਿ
ਕ ਦੁ ਯਾ ਮੁ ਮ ਸੁ ਜ ਮ ਆ ਜੇ ਰ ਫੁ ਜ ਤ ਫੁ ਜ ਤ ਮ ਤ ਰ ਮ ਜੀ ਸੁ ਕ ਲ ਚੁ ਖ ਨ ਕ ਰੁ ਦੁ ਪ
ਪੁ ਦ ਪਿ ਕ ਜੀ ਮੇ ਗ ਲੇ ਰ ਸੀ ਚੁੰ ਵ ਰ ਬੰ ਦ ਨੀ ਬ ਮ ਤ ਜੁ ਆ ਲ ਕ ਲ ਘੇ ਰ ਤੀ ਮ ਰ ਬਿ ਨ ਸ
ਨੀ ਪ ਆ ਰ ਜਾ ਤੁ ਰੀ ਕ ਮ ਖੇ ਨ ਕ ਲ ਪ ਬਿ ਫੁ ਰ ਹ ਵ ਨੀ ਸੁ ਖ ਰਾ ਮ ਸੁ ਖ ਨਿ ਸ ਹੁ ਖ ਦ ਕ ਰ ਸ ਕ ਲ
ਸਿ ਕ ਟ ਮੇ ਚ ਨੀ २੮ ॥ ਯੁ ਜ ਰੀ ਜੇ ਗੁ ਬਿ ਦਿ ਹ ਰ ਮ ਨੀ ਚੰ ਦ ਮ ਕੁ ਆ ਜੇ ਹ ਨੀ
ਮੁ ਰ ਆ ਮ ਯੋ ਮ ਦ ਨ ਪੁ ਰ ਤੁ ਜ ਰ ਸ ਬਿ ਆ ਪ ਮਿ ਹ ਨੀ ਪ ਚਿ ਪ ਰ ਹ ਪ ਖ ਪ ਚੁ ਨ ਪ ਤਿ ਤ
ਪ ਟ ਨ ਜੇ ਹ ਰੀ ਸੁ ਨ ਬੰ ਪ ਦ ਚਿ ਦ ਮੇ ਚ ਨ ਕੁ ਲ ਹ ਕੰ ਟ ਕ ਕ ਲ ਤੁ ਰੀ २੯ ॥ ਚੇ ਟ ਰੀ ਯ
ਚ ਆ ਬਿ ਸ ਨ ਪ ਦ ਮੇ ਹ ਮ ਦ ਨ ਮ ਤ ਮੁ ਰ ਖ ਮੇ ਹ ਨ ਮ ਸ ਚਿ ਯੋ ਗ ਲ ਕ ਲ ਹ ਕਿ ਲ ਸਿ
ਖ ਕੰ ਟ ਕ ਕ ਲ ਕੁ ਲ ਸੁ ਹ ਚ ਚਿ ਯੋ ਪੁ ਰ ਨ ਪਿ ਤ ਪ ਤ ਮ ਪੁ ਤਿ ਪ ਲ ਪ ਤ ਚਿ ਤ ਚੇ ਗ ਨ
ਗ ਆ ਏ ਯੋ ਅੰ ਦ ਰ ਕਿ ਸੈ ਨ ਆ ਖ ਹੁ ਜੀ ਮ ਰੇ ਪ ਰ ਮ ਪੁ ਰ ਖ ਹੁ ਰ ਧਿ ਯ ਯੋ ੩੦ ॥ ਬਿ ਸ ਨ
ਪ ਦ ਚੇ ਵ ਕ ਪ ਆ ਰ ਦੁ ਜ ਤਿ ਰ ਗ ਤੁ ਤੇ ਜਾ ਰੀ ਸਿ ਰ ਦ ਪ ਫੁ ਨੀ ਬੈ ਰ ਸੀ ਸੇ ਦ ਨ ਹ ਰ ਤਾ ਜ
ਨ ਅ ਪ ਨੇ ਕੀ ਪ ਟ ਯ ਟ ਕੀ ਸ ਬੁ ਜਾ ਨੀ ਮ ਮੇ ਕ ਮ ਨੋ ਕ ਆ ਲ ਸਿ ਯ ਕ ਰ ਤੇ ਹੇ ਤਾ ਟਿ ਬ ਖ
ਰ ਦ ਨੀ ਸ ਰ ਤ ਹ ਚੁ ਰਿ ਪ ਰੀ ਸੰ ਤ ਨ ਪ ਰ ਗ ਫਿ ਆ ਕ ਰ ਤ ਚੁ ਦ ਨੀ ੩੧ ॥ ਬਿ ਸ ਨ ਪ
ਦੇ ਵ ਕੀ ਯਾਰੀ ਤੁ ਤੇ ਅ ਸਾ ਰੀ ਪ ਚਿ ਪ ਫੁ ਨੀ ਜ ਆ ਲ ਆ ਰੀ ਲਾ ਜੀ ਆ ਰ ਖ ਤੁ ਜ ਨ ਆ
ਪ ਨੇ ਕੀ ਦੁ ਖ ਹ ਰ ਤਾ ਸ ਰੁ ਜ ਨੀ ਸਿ ਕ ਟ ਪ ਚਿ ਕ ਰ ਤੁ ਰ ਫਿ ਆ ਹ ਰ ਸੀ ਹ ਰ ਆ ਦ ਚੁ ਦ ਨੀ
ਤੁ ਤੀ ਵ ਊ ਨ ਲ ਚੇ ਜ ਨ ਕ ਊ ਤ ਨ ਪ ਗ ਆ ਪ ਕਿ ਰ ਪ ਨੀ ੩੨ ॥ ਬਿ ਸ ਨ ਪ ਦ ਚੇ ਵ ਕੀ
ਯਾਰਾ ਸੇ ਹ ਸਿ ਸ ਰ ਕ ਠ ਨ ਭੇ ਜ ਕ ਰ ਚ ਚੀ ਟਿ ਸ ਅ ਨ ਲ ਭੈ ਆ ਟ ਨ ਆ ਹ ਘੇ ਰ ਕ
ਲ ਤ ਮ ਆ ਪ ਚੇ ਕਿ ਲ ਬਿ ਖ ਕ ਲ ਹੁ ਰ ਵ ਨ ਚੇ ਜਾ ਗ ਰ ਤ ਰ ਨ ਦੁ ਹੇ ਲ ਆ ਬਿ ਨ ਰ ਖ

੩੬੦

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਨਾਥਪਾਦਕੈ ਸੇਖਾ ਏ ਬੋਝੇ ਨਿਪਾਥਿਖ ਮਗਰੋ ਲਾ ॥ ੧ ॥ ਰਗਾਉ ਜਾ ਸਜਾ ਜਾ ਸਿਮਰੇ ਪਦ
ਪਕਿਠ ਭੋ ਨਿਤ ਕੁਹੰ ਸੁਖਾਲਾ ॥ ਜਗਮਗਾ ਦੁਖ ਰੋਗ ਨਾਇਆ ਪੈ ਨਹ ਪੈ ਜਮ ਜਾਲਾ ॥
੨੧੭ ॥ ਸ਼ਿਸ਼ੁ ਪਦ ਦੇ ਵਰੀ ਪਾਗਾ ਦੁਜੀ ਤਰਹਾ ॥ ਅਨੰਤ ਮੁਰਤ ਪਵਿਤ੍ਰ ਕ੍ਰਿਮੀ ਅਨਿਰਮ
ਲੋ ਨਿਰਮਲ ਹਕੀ ॥ ਜਗਤ ਪਾਲ ਕੁ ਸੁਜਾ ਲਕਤੀ ਮੁੰਦੇ ਹਰੀ ॥ ਜੈ ਜੈ ਜੈ ਸੰਤ ਹਰ
ਗੁਰਾਮ ਨੈ ਨੈ ਸੰਤ ਨੈ ਕੇ ਜੀ ॥ ੨੧੮ ॥ ਸ਼ੇਰ ਕਟ ਲਾ ਜੈ ਅਰੁ ਸੁ ਕੁਝ ਗਾ ਕੇ ਸ
ਰੀ ॥ ਸਾਹਰ ਹਰ ਬਾਘ ਸੰਤ ਸਾ ਹਨ ਕਰ ਰੁ ਪਾਰੇ ਅਸਟਾ ਕਰੇ ॥ ਪੀਰ ਮਗਾ ਦਾ ਕੇ
ਰਾਪ ਨਖ ਸਟ ਮ ਪਦ ਸਜ ਮ ਪਰੀ ॥ ੨੧੯ ॥ ਦੂਜ ਤਿਰਹਾ ॥ ਸਰਨ ਗਟ ਨ ਸੁ ਭੁਤ
ਨ ਜਦ ਨ ਕੀ ਜੋਗ ਬਿਰਾ ਜੈ ॥ ਚੰਦ ਬਦ ਨ ਜ ਸ ਬ ਰ ਨ ਜ ਦ ਨ ਉਗੁਗ ਨ ਸ ਸ ਲਾ ਜੈ ॥ ਸੁਰ
ਜਾ ਕਿਰਨਾ ਦਿ ਆ ॥ ਦਿ ਤੁਛ ਟਾ ਪ ਕੁ ਗ ਬਿਰਾ ਜੈ ॥ ਗੋ ਕੋ ਲ ਕੀ ਰ ਕ ਪੈ ਤ ਮ ਸੁ ਰ ਹੀ ਜ ਅ ਤੁ
ਛੁ ਸ ਛੁ ਜੈ ॥ ੨੨੦ ॥ ਟੇ ਵ ਏ ਯਾ ਕਾ ॥ ਜੈ ਨ ਜੈ ਤ ਜ ਲ ਮ ਕੇ ਜ ਰੀ ਗ ਪ ਰ ਘ ਟਾ ਬਾ ਜੈ ॥ ਸ ਮ
ਹ ਸ ਸ ਤੁ ਕੁ ਖ ਨ ਕ ਲ ਅੰ ਗ ਅੰ ਜ ਨ ਜਾ ਜੈ ॥ ਟੇ ਵ ਕੇ ਟ ਮੁ ਰ ਚੀ ਗ ਸਿ ਖ ਪੁ ਨ ਕੇ ਹ ਰ ਗ
ਜੈ ॥ ਟੇ ਵ ਕੇ ਟੁ ਝੇ ਤ ਲ ਜਾ ਸ ਜ ਰੁ ਸੁ ਨੀ ਅ ਤੁ ਝ ਜੈ ॥ ੨੨੧ ॥ ਸ਼ਿਸ਼ੁ ਪਦ ਦੇ ਵਰੀ ਪਾਗ
ਦੁ ਜੀ ਤਰਹਾ ॥ ਅ ਸੀ ਮਾ ਸ ਕ ਤ ਮ ਰ ਚ ਮ ਰ ਚ ਮ ॥ ਸੀ ਮਾ ਹ ਬਿ ਤੁ ਹੀ ਗ ਕ ਟ ਲ ਨੈ ਨ ਕ ਟ
ਲਾ ਜਗ ਤਾ ਰ ਨ ਸ ਤੁ ਦ ਹ ਪ ਦ ਪ ਕੁ ਤੁ ਹੀ ॥ ਧ ਨ ਜ ਰ ਗ ਮ ਸ ਲ ਸ ਤੁ ਰਿ ਪ ਖੰ ਤੁ ਨ ਜ ਗ
ਬੰ ਟ ਰੀ ॥ ਚੋ ਖੰ ਟ ਚ ਨ ਕ ਟ ਲ ਗ ਰਿ ਹ ਰਿ ਕੇ ਹ ਰਿ ਬਾ ਹ ਰੀ ॥ ੨੨੨ ॥ ਸ਼ਿਸ਼ੁ ਪਦ
ਰਾ ਮ ਕ ਲੀ ॥ ਟੇ ਖੰ ਟੇ ਵ ਕੇ ਟ ਦੇ ਵ ਕੇ ਟ ਦੇ ਹੋ ਮ ਤ ਮੀ ਦ ਮ ਸ ਥ ਹ ਰੇ ॥ ਅ ਗ ਘ ਮ ਪ ਘ ਘ ਖ
ਲੁ ਮੁ ਚ ਖ ਕੁ ਰੋ ਲ ਕ ਟੇ ਗ ਅ ਜ ਨ ਹ ਰੇ ॥ ਪ ਘ ਨ ਘ ਘ ਪ ਘ ਖ ਲ ਤੁ ਰ ਨ ਅ ਮੁ ਰ ਸ ਘ ਘ ਘ ਘ
ਚ ਚ ਰ ਟੇ ॥ ਜ ਗ ਤਾ ਰ ਨ ਬੰ ਟ ਨ ਗ ਬੰ ਟੇ ਤੁ ਬਿ ਨਾ ਸ ਨ ਛੁ ਤੁ ਟਿ ਰੇ ॥ ੨੨੩ ॥ ਸ਼ਿਸ਼ੁ ਪ
ਪ ਦ ਰਾ ਮ ਕ ਲੀ ॥ ਗੇ ਚ ਤ ਚੇ ਤ ਸ ਕੇ ਵ ਨ ਦ ਏ ॥ ਲ ਟ ਏ ॥ ਭੁੰ ਤੇ ਨ ਅ ਘ ਨ ਘ ਨ ਅ ਚੰ
ਜਾ ਸ ਜ ਪ ਤ ਚੰ ਤੁ ਗ ਏ ॥ ਮ ਯੋ ਮ ਘ ਟੁ ਨ ਮਿ ਹ ਟ ਨ ਸੰ ਤ ਸ ਨ ਚ ਨ ਮ ਘ ਛੁ ਏ ॥
ਰਿ ਖੀ ਕੇ ਜ ਦ ਏ ਰ ਹ ਰਿ ਹ ਰਿ ਕਿ ਲਾ ਖੀ ਖ ਮ ਰ ਟ ਨ ਜੋ ਤ ਜ ਏ ॥ ੨੨੪ ॥ ਸ਼ਿਸ਼ੁ ਪਦ

ਰਾ ਮ ਕ ਲੀ ॥ ਸੁ ਜ ਸੰ ਤੁ ਮ ਨ ਨਿ ਸ ਬਾ ਸ ਰ ਪੁ ਛੁ ਦੁ ਖ ਬਿ ਨਾ ਸ ਨ ਰ ਮ ਏ ॥ ਗ ਕ੍ਰਿ ਪ ਸਿ ੨੬੧
ਪ ਕ ਟ ਨੀ ਸ ਟ ਤਾ ਦੁ ਖ ਪੀ ਰ ਹ ਰ ਨ ਸੰ ਤ ਨ ਸੁ ਖ ਟ ਏ ॥ ਮ ਘੋ ਨਿ ਰੰ ਜ ਨ ਮ ਏ
ਕੁ ਮਾਰੀ ਜਾ ਅ ਲ ਤ ਮ ਬਿੰ ਕੁ ਗ ਤ ਤ ਰ ਏ ॥ ਮ ਸਿ ਘ ਬਾ ਹ ਨੀ ਮ ਏ ॥ ਟੇ ਵ ਕੇ ਨੀ ਜੀ ਪ ਤਿ ਸ
ਲ ਛੁ ਜੈ ਮ ਏ ॥ ੨੨੫ ॥ ਸ਼ਿਸ਼ੁ ਪਦ ਰਾ ਮ ਕ ਲੀ ॥ ਮੁ ਚਾ ਏ ਨ ਰ ਪ ਤ ਜ ਰ ਗ ਪ ਰ ਮ
ਸ ਕੇ ਤ ਅ ਸ ਪ ਨ ਮੁ ਰ ਗੀ ॥ ਮ ਮ ਜੁ ਜ ਖ ਕੁ ਗ ਕੇ ਤੋ ਛੁ ਤਾ ਰ ਨ ਨ ਰ ਕ ਨਿ ਦ ਰ ਨ ਅ ਸੁ ਰ
ਸਿ ਘ ਚੀ ॥ ਪੀ ਤੇ ਬ ਰ ਕੇ ਸ ਰੀ ਮ ਥਾ ਗਾ ॥ ਲਿ ਬ ਸ ਨ ਪੁ ਛੁ ਸ ਰ ਨ ਤੁ ਗ ਏ ॥ ਜ ਗ ਬੰ ਟ
ਨ ਜ ਗ ਤਾ ਰ ਨ ਜੈ ॥ ਮੀ ॥ ਹ ਰਿ ਚ ਰ ਨ ਕ ਮ ਲ ਦ ਰ ਸ ਨ ਖ ਲ ਗ ਰੀ ॥ ੨੨੬ ॥ ਸ਼ਿਸ਼ੁ ਪ
ਦ ਰਾ ਮ ਕ ਲੀ ॥ ਸੁ ਪੁ ਰ ਚੇ ਮੁ ਰ ਸਿ ਘ ਚ ਮ ਸੁ ਰ ਟ ਲ ਕੇ ਹ ਰ ਬਾ ਰ ਨ ਜ ਦ ਨ ਦਿ ਪੇ ॥
ਸ਼ਾ ਰ ਜ ਲੋ ਚ ਨ ਰੇ ਗ ਮੇ ਚ ਨ ਨ ਟ ਨ ਨ ਟ ਲ ਟ ਲ ਅ ਸੁ ਰ ਖ ਪੇ ॥ ਟੇ ਘੋ ਛੁ ਕ ਸ ਕ ਤ
ਪੁ ਰ ਛੁ ਕੁ ਰਿ ਗ ਬਿ ਨਾ ਸ ਨ ਪ ਘ ਛੁ ਪੇ ॥ ਮ ਮ ਹੁ ਨ ਪੁ ਜ ਕ ਰ ਚ ਕੁ ਰ ਦ ਰ ਸ ਨ ਪ ਰ ਮ ਕੇ ਤ
ਜੈ ਟ ਸ ਟ ਤੁ ਪੇ ॥ ੨੨੭ ॥ ਸ਼ਿਸ਼ੁ ਪਦ ਰਾ ਮ ਕ ਲੀ ॥ ਸੇ ਸੁ ਰੇ ਜਾ ਦਿ ਜੇ ਸ ਨਿ ਜੇ ਸ ਮ ਹੇ ਸ ਰ
ਨੇ ਜ ਨ ਲੋ ਸ ਘਿ ਮ ਟ ਤੁ ॥ ਸੁ ਗ ਮ ਬਿ ਰਾ ਸ ਰਿ ਖ ਬ ਜ ਨ ਤੁ ਨ ਸ ਨ ਕ ਜ ਨ ਦ ਨ ਮ ਰ ਮ ਨ
ਪ ਟ ਤੁ ॥ ਜ ਤੀ ਸ ਤੀ ਬ ਨ ਬੁ ਨ ਬੁ ਤ ਪੀ ਜ ਰ ਮ ਨ ਰਿ ਖ ਘਿ ਮ ਨੀ ਹਿ ਘ ਨ ਲ ਗ ਟ ਤੁ
ਬੇ ਦ ਪੁ ਰ ਨ ਕ ਤੇ ਬ ਕੁ ਰ ਨ ਜੁ ਨੀ ਮੀ ॥ ਤੁ ਨਿ ਤੇ ਤ ਬ ਤ ਟ ਤ ॥ ੨੨੮ ॥ ਸ਼ਿਸ਼ੁ ਪਦ ਰਾ ਮ
ਕ ਲੀ ॥ ਟੇ ਵੀ ਤ ਰ ਹਾ ॥ ਸਾ ਹ ਬ ਸੁ ਜ ਮ ਲ ਚ ਜ ਗ ਖ ਤ ਨਿ ਦ ਨ ਪੁ ਛੁ ਜੈ ਸ ਰ ਨ ਤਾ ਕ
ਰ ਖੀ ਗੇ ਨੈ ਦ ਮ ਕੀ ॥ ਸਿ ਕ ਟ ਮ ਪ ਟ ਰੁ ਰ ਪ ਰੇ ਹੇ ਏ ਰ ਛੁ ਪ ਲ ਕ ਤੁ ਪੈ ਰ ਟਿ ਮ ਪੀ ਕੇ
ਪੁ ਖ ਤ ਨ ਜ ਪ ਕੀ ॥ ਟੇ ਕੇ ਹਾ ਬ ਰ ਖ ਤੁ ਹੇ ਬ ਰੇ ਕਾ ਲ ਕਾ ਲ ਜ ਮ ਭੁ ਰ ਤੁ ਮ ਭੁ ਰੇ ਮੇ ਰਿ ਮ
ਗ ਤ ਨ ਮ ਮ ਕੀ ॥ ਜੈ ਜੈ ਜ ਗ ਤਾ ਚ ਸੁ ਖ ਚ ਨ ਤੁ ਭੁ ਰਾ ਕ ਰ ਟ ਦੇ ਖ ਨ ਟੇ ਤ ਦੁ ਖ ਘ ਛੁ
ਖ ਲ ਗ ਨ ਕੀ ॥ ੨੨੯ ॥ ਸ਼ਿਸ਼ੁ ਪਦ ਰਾ ਮ ਕ ਲੀ ॥ ਟੇ ਵੀ ਤ ਰ ਹਾ ॥ ਪ ਤੁ ਤਾ ॥ ਟੇ ਵੀ ਤ
ਰ ਹਾ ਟੀ ਨ ਦ ਏ ॥ ਅ ਲ ਪੁ ਛੁ ਕ੍ਰਿ ਮ ਲ ਰ ਛੁ ਪ ਲ ਨੂੰ ਹ ਰੀ ॥ ਸਿ ਹ ਕ ਲਿ ਕ ਖ ਜੈ ਛੁ ਕੇ
ਟ ਬੀ ਗ ਜੈ ਕ ਰੀ ॥ ਜੈ ਕੁ ਖੰ ਟ ਜੈ ਕੁ ਕੰ ਟ ਪ ਰ ਮ ਨੈ ਕੇ ਬ ਰੀ ॥ ਸਿ ਤੁ ਰ ਖ ਟੁ ਸ ਟ ਖ ਖ

ਰੱਬ ਦਿੱਤਾ ਖਿਆਲ ਕਿਲਾ ਬਿਖਾਰਨਾ ॥੨੩॥ ਸਭਿਸਨ ਪਦ ਪੁਤਰੀ ਸੇ ਵਰੇ ਜ ੩੬੨
 ਗਤਾਰਨ ਮੇਠੀਆ ਜਗ ਸੀ ਮਾਤ ਬੁਢੀ ॥ ਕਾਰਨ ਕਰਨ ਸਰਨ ਜਗ ਜੀ ਵਨ ਪਨ
 ਨੁਬ ਪਤਿ ਪੁਰਨ ਦਨੀ ॥ ਸਕਿ ਪਾ ਸਿੰਧ ਕਰਨ ਮੇ ਪਦ ਤੇ ਵੀ ਆਲ ਪੁ ਅੰਤਰਾ ਬਿਯ
 ਨੀ ॥ ਸੀ ਮੁਕੰਦ ਜਗਤਾਰਨ ॥ ਸਿੰਧਿ ਪਨ ਬਿਯ ਪੁਰਨ ਪਪਾਨੀ ॥ ੨੩ ॥ ਸਭਿਸਨ ਪਦ
 ਪੁਤਰੀ ॥ ਯਜਗ ਨਾ ਬ ਜਗ ਸੇ ਵਨ ਗੁਆ ਮੀ ਜਗ ਬੰਦ ਜਗਤਾਰ ਚ ਵ ਆ ਜੇ ਗੁ
 ਸਿੰਦ ਜਗਤਾਰ ਜਗ ਨੀ ਜਗ ਪਾਲ ਨੀ ॥ ਅੰਤਰ ਜੇ ਅੰਤਰ ਜਾ ਮੀ ॥ ਟੀ ਨੀ ਪਦ ਵਿ
 ਆ ਪ ਰਿ ਦ ਨ ਦੁਖ ਦ ਲੋ ਵ ਦ ਹ ਨ ਦ ਖ ਮ ਆ ਰੀ ॥ ਅ ਸ ਰ ਸੀ ਯਾਰ ਨ ਮਾ ਤ ਬੁ ਵ ਨੀ ਜ ਨ
 ਰੁ ਗ ਰ ਸ ਮੇ ਵ ਕ ਾ ਹ ਤ ਕ ਾ ਰੀ ॥ ੨੩ ॥ ਸਭਿਸਨ ਪਦ ਪੁਤਰੀ ॥ ਸਾ ਜ ਪੁਰ ਨ ਜੇ ਜ ਗ ਦ
 ਖੇ ਤਾਰ ਨ ਪ ਤਿ ਤ ਉ ਧਾਰ ਨਾ ॥ ਮ ਨ ਜ ਆ ਚਾ ਵੇ ਤ ਵ ਫਿ ਖ ਬ ਰ ਪੁ ਠ ਦ ਜ ਦ ਦ ਲ ਨ ਜੇ
 ਕਾਰ ਨ ਆ ਰਿ ਪ ਖ ਰੁ ਨ ਸ ਤ ਨ ਜ ਗ ਪ ਜ ਪਾਲ ਨ ਜਗ ਤਾਰ ਨ ॥ ਸ ਯ ਲ ਫਿ ਨ ਸ ਨ ਕ ਸ
 ਨਾ ਜ ਨ ਮੇ ਕ ਦ ਸ ਰ ਨ ਬ ਆ ਰ ਨ ॥ ੨੩ ॥ ਸਭਿਸਨ ਪਦ ਪੁਤਰੀ ॥ ਸ ਕ ਰ ਤ ਵ ਯੀ ॥ ਗੁ ਗ ਤ
 ਵ ਠ ਲ ਲ ਖੇ ਤ ਨ ਜੇ ਜੇ ਜ ਗ ਤਾਰ ਨ ਆ ਪ ਰ ਵ ਨੀ ॥ ਮ ਨ ਜ ਪੁ ਰ ਨ ਪ ਤਿ ਤ ਉ ਧਾਰ ਨ ਜੇ ਮ
 ॥ ਉ ਆ ਜੇ ਟੀ ਸ ਰ ਵ ਯੀ ॥ ਸ ਤਿ ਨ ਮ ਕ ਰ ਤ ਮੁ ਰ ਖ ਮ ਜੂ ਨੀ ॥ ਸਿ ਭ ਵ ਆ ਕ ਆ ਲ ਯੁ ਰ ਤਿ ਆ
 ਨੇ ਭੀ ਸ ਦ ਜੇ ਜੇ ਅ ਨ ਰ ਜ ਜ ॥ ੨੩ ॥ ਸਭਿਸਨ ਪਦ ਪੁਤਰੀ ॥ ਵ ਜੀ ਤ ਰ ਹ ॥ ਕ ਲ ਨਾ ਸ
 ਜ ਨ ਬ ਯ ਜ ਗ ਤਾਰ ਨ ਮੇ ਵ ॥ ਦ ਫਿ ਆ ਪ ਤਿ ਤ ਉ ਧਾਰ ਨੀ ਵ ਖ ਤੇ ਜ ਨੇ ਵ ॥ ਕ ਵ ਲ ਮੇ
 ਮ ਯ ਬੁ ਦ ਨੀ ਸਿ ਤ ਨ ਤ ਠ ਕ ਾ ਰੀ ॥ ਜ ਗ ਬੰਦ ਨ ਜ ਗ ਰ ਆ ॥ ਨੀ ਅ ਨ ਠ ਟ ਅ ਰੰ ਜ ਜ ॥ ੨
 ੩ ॥ ਸਭਿਸਨ ਪਦ ਪੁਤਰੀ ॥ ਵ ਜੀ ਤ ਰ ਹ ॥ ਅ ਨ ਦ ਰ ਨ ਕ ਵ ਲ ਕੀ ਮੇ ਜੇ ਮੇ ਮ ਨ ਬੇ ਹਿ ਤ ਕ
 ਕੁ ਾ ਰ ਆ ਟੀ ॥ ਮ ਆ ਮ ਨ ਦ ਮ ਆ ਟੀ ॥ ਮ ਆ ਹ ਰੀ ਠਿ ਨ ਮੇ ਕ ਰ ਤ ਉ ਧ ਆ ॥ ਕ ਰ ਗ ਹਿ ਲੇ ਹੁ ਫਿ ਭ ਆ
 ਪ ਰ ਭੁੰ ਜ ਲ ਤਾਰ ਨ ਯ ਗ ॥ ਤਾ ਸ ਤਾ ਸ ਪੁ ਭ ਰ ਖ ਏ ਹੋ ਮ ਠ ਮ ਦ ਆ ਠ ॥ ੨੬ ॥ ਸਭਿਸਨ
 ਪਦ ਪਨ ਆ ਰੀ ॥ ਭ ਵ ਖ ਚਿ ਨ ਦ ਖ ਠਿ ਜ ਨ ਮ ॥ ਫਿ ਆ ਗਿ ਪ ਸ ਧ ਠ ਦ ਆ ਰ ॥ ਨ ਵ ਤ ਨ ਦ
 ਲ ਕੁ ਮ ਆ ਰ ਚੰ ਕ ਭ ਕ ਰ ਤ ਵ ਠ ਲ ਹ ਰ ਕ ਰ ਤਾਰ ॥ ਟੀ ਨ ਸ ਥ ਆ ਨ ਭੁ ਖ ਦ ਤੇ ਜ ਗ ਤ ਉ

ਰਾ ਪੁ ਰ ਖ ਠੇ ਹ ਠੀ ॥ ੨੨ ॥ ਸਭਿਸਨ ਪਦ ਪੁਤਰੀ ॥ ਕ ਵ ਲ ਮੇ ਮ ਪੁ ਰ ਠੇ ਮ ਉ ਵ ਸੇ ਨੁ ਸ ਯ ਆ ॥
 ਜੀ ॥ ਸਿ ਠਿ ਕ ਰ ਨੀ ਰ ਖਿ ਕ ਚ ਜੇ ਪੁ ਰ ਠ ਰ ਆ ਜੀ ॥ ਜੇ ਕ ਠ ਮ ਠ ਥ ਰ ਠ ਨ ਰ ਸਿ ਧ
 ਰ ਥਿ ਸ ਨ ਰ ਆ ਜੀ ॥ ੨੨ ॥ ਸਭਿਸਨ ਪਦ ਪੁਤਰੀ ॥ ਵ ਜੀ ਤ ਰ ਹ ॥ ਕ ਵ ਲ ਮੇ ਮ ਪੁ ਰ ਠੇ ਮ ਉ ਵ ਸੇ ਨੁ ਸ ਯ ਆ ॥
 ਤੁ ਆ ਮ ਨ ਮ ਪ ਰ ਠੀ ॥ ਮ ਆ ਜ ਕ ਆ ਜ ਰ ਤੇ ਹ ਗ ਸ ਹੇ ਠ ਗਿ ਖ ਰ ਨ ਕ ਜੀ ਸ ਪ ਰ ਠੀ ॥ ਸੀ
 ਉ ਜ ਲ ਤੇ ਰ ਮ ਨੀ ਕੇ ਠ ਸ ਤ ਤਿ ਉ ਤੋ ਹਿ ਠ ਸ ਤ ਕ ਲ ਜ ਰੀ ॥ ਸੀ ਸ ਕੇ ਸ ਰ ਠੀ ਤੋ ਰ
 ਕ ਵ ਰ ਖ ਠ ਠ ਪੈ ਰੋ ਕੁ ਕ ਕ ਰੀ ॥ ੨੨ ॥ ਸਭਿਸਨ ਪਦ ਪੁਤਰੀ ॥ ਸਿ ਨ ਹ ਰ ਠ ਜ ਨ ਨ ਠ
 ਵ ਤ ਬ ਵ ਰੋ ਕੇ ਠ ਉ ਪ ਵ ਕ ਰ ਤ ਠਿ ਗ ਰੀ ॥ ਤਾਰ ਨ ਤ ਰ ਨ ਸ ਰ ਨ ਮ ਨ ਮੇ ਕ ਵ ਤ ਬੰ ਪ ਨ ਜ
 ਪ ਗ ਰੀ ॥ ਸਿ ਜਾ ਠਿ ਮੇ ਹ ਕ ਵ ਸ ਰ ਲ ਪ ਟੀ ॥ ਤੁ ਵ ਰ ਤੁ ਵ ਜ ਸ ਪ ਗ ਰੀ ॥ ਕ ਰ ਗ ਰ ਠਿ ਠੇ
 ਹ ਦ ਆ ਲ ਦ ਠੇ ਵ ਰੋ ਮ ਤ ਮੀ ਦ ਆ ਨ ਬ ਰ ਠੀ ॥ ੨੩ ॥ ਸਭਿਸਨ ਪਦ ਪੁਤਰੀ ॥ ਪੁ ਠ
 ਚ ਰ ਨ ਕ ਵ ਲ ਜ ਰ ਮ ਜ ਨ ਕੀ ਜੇ ਮ ਨ ਮ ਕ ਰ ਠ ਨ ਵ ਟੀ ॥ ਸੋ ਜ ਨ ਮ ਮ ਰ ਨ ਮ ਲ ਕਿ ਲ
 ਸਿ ਖ ਉ ਤ ਰੋ ਪ ਨ ਰ ਪ ਬ ਹੁ ਨ ਆ ਟੀ ॥ ਮ ਆ ਤ ਗ ਪ ਤੇ ਲ ਕ ਲ ਉ ਧ ਰ ਤ ਸੁ ਰ ਗ ਲੋ ਕ
 ਉ ਪ ॥ ਵ ਤ ਜੇ ਨ ਰ ਚ ਰ ਨ ਕ ਮ ਲ ਨ ਤ ਬੰ ਵ ਤ ਸਿੰ ਠ ਠ ਠ ਜੇ ਨ ਠੀ ॥ ਆ ਵ ਤ ॥ ੨੩ ॥
 ਸਭਿਸਨ ਪਦ ਪੁਤਰੀ ॥ ਸਿ ਤ ਉ ਠ ਠ ਰ ਜ ਪ ਗ ਪ ਠਿ ਚ ਆ ਗ ਮ ਨ ਚੰ ਰ ਲ ਕ ਠੀ ਮ ਜੋ
 ਦ ਰ ਮ ਤ ਮੇ ਲ ਲ ਹ ਤੁ ਤਿ ਸ ਠੀ ਤ ਰ ਲੇ ਠ ਲ ਹ ਰ ਤ ਜ ਮ ਜੋ ॥ ਸਿ ਜਾ ਠਿ ਨ ਸਿ ਸ ਯ ਸੁ ਠ
 ਮ ਠਿ ਠਿ ਕ ਚਿ ਤ ਠਿ ਕ ਮ ਪਿ ਠ ਠੇ ॥ ਪ ਰੇ ਨ ਠ ਮ ਜ ਠ ਠ ਪੁ ਰ ਠ ਕੀ ਮ ਆ ਰ ਲੇ ਕ ਕ ਠ
 ਟੀ ॥ ੨੩ ॥ ਸਭਿਸਨ ਪਦ ਪੁਤਰੀ ॥ ਸਿ ਰ ਖ ਲ ਰ ਖ ਠ ਮ ਸ ਉ ਰੋ ਕ ਉ ਉ ਕ ਪੁ ਲ ਚ ਲ
 ਨ ਠੀ ਜੇ ॥ ਸੀ ਮੁ ਤ ਰ ਜੁ ਨ ਰ ਆ ਰ ਸ ਠਿ ਨ ਆ ਮ ਠਿ ਮ ਠ ਰ ਠ ਪੀ ਜੋ ॥ ਮ ਮ ਰ ਹ ਠਿ ਜ
 ਗ ਠੀ ਤ ਰ ਵ ਰ ਤੇ ਸ ਦ ਠ ਠੇ ਲ ਠ ਲੀ ਨੀ ॥ ਸਿ ਮੀ ਮ ਜ ਪ ਜ ਪ ਠਿ ਮ ਠ ਵੇ ਜ ਰ ਮ ਰ ਦ
 ਖ ਠਿ ਠ ॥ ੨੩ ॥ ਸਭਿਸਨ ਪਦ ਪੁਤਰੀ ॥ ਤਾਰੇ ਕੁ ਵ ਜ ਲ ਵ ਰੋ ਮ ਠਿ ਮ ਸੀ ਜੁ ਨ ਰ
 ਠਿ ਨ ਠੁ ਖ ਠ ਨ ਠ ਠੇ ਨ ਠ ਠੇ ਗ ਉ ਤ ਰੋ ਪ ਗ ਰ ਠਿ ਠੀ ਕੇ ਸ ਦ ਲ ਜ ਰ ਠ ਠਿ ਠ ਨ ॥ ਮ ਠੇ ਮ
 ਠ ਠ ਦ ਨੀ ਹ ਰ ਵ ਨਾ ਰੁ ਪ ਠਿ ਮ ਠ ਮ ਠ ਠ ਠ ਮ ਰ ਦ ਨ ॥ ਸੁ ਰ ਠ ਵ ਠ ਠ ਠ ਪ ਠ ਠ ਠ

ਪਾਚਨਾ ਨਾਹੀ ਜੇਹੇ ਵਿਆਲ ਕੀ ਪਾਲ ਦੇ ਕੁਝ ਭਯਤ ਵਲ ਆਰ ਕਰਤਾਰੇ ॥ ੨੪ ॥
ਵਿਸਨ ਪਦਰਾਧਨ ਸਰੀ ਅੰਬਕਾ ॥ ਦਰਸਨ ਦੀ ਜੇ ਆ ਦਰਦ ਨੀ ਸੀ ਕਟ ਹਰਨ ਜੇ
ਦਕ ਨਾ ਅਪਨੇ ਲੋਕ ਤੁਰ ਜਾ ਸੁ ਨੀ ਯੁਜ ਪਨ ਤਪਨ ਕੁਲਾ ਖੀ ਏ ਆ ਜੇ ਕੁ
ਨ ਜਾ ਨੀ ਹੋ ਮਤੁ ਸੰਦ ਅਨਾ ਸਥਾ ਪੁਰੇ ਆ ਡੇ ਸਾ ਮ ਜ ਰ ਨ ਜੀ ਆ ਦਾ ॥ ੨੪ ॥ ਭਿਜਨ
ਪਦਾ ਰਾਸ ਨਾ ਸਰੀ ॥ ਕਿ ਨਾ ਖਿ ਪ ਦ ਰ ਸ ਨ ਮ ਦੇ ਤਿ ਹ ਰੇ ਆ ਤ ਰੰ ਕੁ ਆ ਪ ਤਿ ਤ ਉ ਯਾ
ਰ ਨ ਦ ਰ ਸ ਨ ਦੀ ਜੇ ਡੁ ਖਾ ਨਿ ਵ ਰੇ ਆ ਏ ਹ ਸੀ ਸ ਰ ਕ ਨ ਨੇ ਸਾ ਗ ਰ ਭੁ ਰ ਤ ਚੇ ਤੀ ਪ ਆ ਏ
ਤਾਰੇ ਅ ਹ ਪ ਤਿ ਤ ਅ ਪ ਰਾ ਪ ਡਿ ਰ ਗੁ ਨ ਸ ਕ ਨ ਪ ਕੁ ਨੇ ਤਿ ਪ ਤੁ ਰੇ ॥ ੨੪ ॥ ਭਿਜਨ ਪ
ਦ ਪ ਨਾ ਸ ਰੀ ॥ ਦੁ ਪ ਭੁ ਜ ਨ ਨ ਆ ਤਿ ਹ ਰੇ ਪ ਤਿ ਤ ਉ ਯਾ ਰ ਨ ਤ ਰੇ ਅੰ ਬੀ ॥ ਭਲ ਮ ਲ ਦ
ਹ ਤਾ ਜਾ ਗੁ ਨ ਗਾ ਵ ਤ ਪੁ ਕ ਤ ਰੇ ਜ ਸ ਗਾ ਵ ਤ ਅੰ ਬੀ ॥ ਡਿ ਨ ਮੇ ਸੁ ਰ ਗ ਲੇ ਕ ਕੰ ਪ ਵ ਤ
ਏ ਕ ਨਿ ਮ ਖ ਮ ਨ ਮ ਹੀ ਪ ਆ ਵ ਤਾ ਪੁ ਨ ਰ ਪ ਥ ਹੁ ਰ ਨ ਆ ਏ ਜੋ ਜ ਨ ਨਿ ਸ ਥਾ ਸ ਰ ਮ ਏ
ਆ ਗੁ ਨ ਗਾ ਵ ਤਾ ॥ ੨੪ ॥ ਭਿਜਨ ਪਦ ਪ ਨਾ ਸ ਰੀ ॥ ਡਿ ਨਿ ਪ ਆ ਰ ਉ ਤਾਰੇ ਅੰ ਬੀ ॥ ਹੋ ਭੁ
ਤੁ ਤ ਬੇ ਡੀ ਪ ਆ ਭੁ ਰ ਤੁ ਮ ਆ ਖੰ ਚ ਲ ਏ ਏ ਉ ਯਾ ਰੇ ਅੰ ਬੀ ॥ ਜੇ ਤੁ ਮ ਵ ਏ ਆ ਲ ਡਿ ਪ ਆ ਲ ਮ
ਨੀ ਏ ਕੇ ਤੇ ਪ ਤਿ ਤ ਉ ਯਾ ਰੇ ਆ ਹ ਦੀ ਨ ਆ ਜ ਪ ਭੁ ਤੁ ਮ ਗੀ ਕ ਰ ਖਿ ਰ ਪ ਲੇ ਹ ਉ ਯਾ ਰੇ ॥ ੨੪ ॥
ਭਿਜਨ ਪਦ ਪ ਨਾ ਸ ਰੀ ॥ ਸੁ ਭੁ ਜੁ ਆ ਡੇ ਸੰ ਤੁ ਮ ਚੀ ॥ ਤੁ ਮ ਪ ਚ ਸ ਹ ਮ ਲੇ ਹ ਸ ਪੁ ਰੇ
ਕੰ ਰ ਨ ਕੀ ਡਿ ਸੁ ਪ ਰੀ ॥ ਹ ਮ ਪ ਯ ਤੁ ਮ ਪ ਤਿ ਤ ਨੇ ਦ ਜ ਨ ਨੀ ਕੀ ਜੀ ਅੰ ਮ ਪ ਆ ਕੀ ॥ ਚ ਰ ਨ
ਸ ਰ ਨ ਸ ਰ ਆ ਗ ਤ ਰੰ ਗੀ ਚਿ ਤ ਰ ਨ ਕ ਮ ਲ ਖ ਲ ਹ ਰੀ ॥ ੨੪ ॥ ਭਿਜਨ ਪਦ ਪ ਨਾ ਸ ਰੀ
ਮ ਨ ਦ ਰ ਸ ਨ ਕੀ ਪ ਆ ਸ ਯ ਨੇ ਰੀ ॥ ਦੀ ਜੇ ਦ ਰ ਸ ਨ ਡਿ ਪ ਕ ਰੀ ਜੇ ਏ ਕ ਓ ਟ ਚ ਰ ਨ ਪ ਭ
ਤੇ ਹੀ ॥ ਕ ਵ ਲ ਨੇ ਨ ਦ ਰ ਸ ਨ ਬ ਲਿ ਹ ਰੀ ਕ ਰ ਹੁ ਸੁ ਰ ਤਾ ਕ੍ਰਿ ਪ ਆ ਨਿ ਪ ਮੇ ਹੀ ॥ ਤੁ ਹ ਤੁ ਹ ਪੁ
ਕੁ ਸ ਰ ਨ ਤੁ ਮ ਆ ਰੀ ਰ ਖ ਲੇ ਹੁ ਕ ਵ ਹੁ ਪ ਗ ਖੇ ਰੀ ॥ ੨੪ ॥ ਭਿਜਨ ਪਦ ਪ ਨਾ ਸ ਰੀ ॥ ਨ
ਮੇ ਨ ਮੇ ਨ ਰ ਏ ਨ ਸੀ ਪ ਤਾ ਮ ਖ ਚ ਲ ਮ ਚ ਲ ਮ ਚੁ ਨੀ ਸਿ ਭੁ ਉ ਡਿ ਸ ਟ ਕ ਰ ਨ ਤ ਰ ਨ
ਪ ਆ ਰਿ ਗ ਤ ਪ ਕ ਵ ਲ ਨੇ ਨ ਆ ਜ ਨ ਬ ਆ ਨਿ ਹ ਚ ਲ ਆ ਖਿ ਰ ਮ ਤਾ ਗ ਰ ਪ ਚੁ ਰ ਨ ਪੁ ਰ ਨ ਹ

ਪੇ

ਰੀ ਮ ਕ ਲ ਪੁ ਰ ਖ ਕ ਰ ਤਾ ਪੁ ਰ ਖ ਕ ਰ ਤਾ ਸ ਤੁ ਸ ਤੁ ਗ ਖਿ ਜ ਨ ਮ ਦ ਪ ਨਾ ਸ ਰੀ ॥ ਹ ਰ ਚ ਆ ॥ ੨੪ ॥
ਨ ਕ ਵ ਲ ਰ ਨ ਸੁ ਖ ਯਾ ਰ ਗ ਲ ਗਿ ਯੋ ਜਾ ਰੰ ਪੁ ਰ ਮੇ ਰਾ ਗੁ ਚੁ ਤੁ ਪ ਆ ਏ ਕ ਨਿ ਮ ਖ ਮ
ਰ ਆ ਤ ਮ ਘ ਕ ਟ ਤ ਦ ਹ ਤਾ ਕ੍ਰਿ ਲ ਖਿ ਪ ਤੁ ਮ ਘੇ ਰ ਸੁ ਜ ਗ ਬੰ ਏ ਅ ਸੁ ਰ ਸੀ ਯ ਰ ਨ ਨਿ ਮ
ਖ ਨਿ ਮ ਖ ਖ ਲ ਹ ਰੀ ਤਿ ਗ ਆ ਚ ਥ ਆ ਬੰ ਏ ਨ ਲ ਖ ਖ ਰੀ ਆ ਪ ਦ ਪ ਰ ਤਿ ਨ ਤੀ ਕ ਰ
ਜੇ ਰ ॥ ੨੪ ॥ ਭਿਜਨ ਪਦ ਪ ਨਾ ਸ ਰੀ ॥ ਹ ਰਿ ਰ ਨ ਕ ਮ ਲ ਦ ਰ ਸ ਨ ਬ ਲਿ ਹ ਰੀ ॥ ਮ ਨ
ਮ ਕ ਰੰ ਦ ਦ ਰ ਸ ਨ ਚਿ ਤ ਆ ਸ ਆ ਦੀ ਜੇ ਦ ਰ ਸ ਨ ਜ ਰ ਨ ਤੁ ਹ ਰੀ ॥ ਚਿ ਤ ਰ ਨ ਕ ਮ ਖ ਕ
ਆ ਸ ਰ ਆ ਨਿ ਤ ਨਿ ਤ ਦ ਰ ਸ ਰੀ ॥ ਆ ਚੋ ਦ ਨ ਦ ਰ ਸ ਨ ਮ ਨ ਲ ਚ ਕ ਵ ਲ ਨੇ ਨ ਜ ਨ ਸ ਰ
ਨ ਤੁ ਹ ਰੀ ॥ ੨੪ ॥ ਭਿਜਨ ਪਦ ਪ ਨਾ ਸ ਰੀ ॥ ਗ ਗ ਬਿ ਲ ਵ ਲ ਮ ਚ ਡੇ ਹ ਤ ਕ ਮ ਨ ਜੇ ਡਿ ਪ ਆ ਕ
ਤਿ ਵ ਜੇ ਹ ਤ ਦ ਰ ਸ ਭੁ ਵ ਨੀ ॥ ਜੇ ਮ ਜ ਲ ਮੀ ਨ ਸੁ ਦ ਚ ਤਿ ਕ ਹਿ ਤਾ ਜੇ ਮ ਜਾ ਰ ਤ ਜਾ ਚ ਰੁ
ਧ ਨ ਵ ਨੀ ॥ ਸੁ ਰ ਕ ਵ ਲ ਸ ਜ ਕ ਦੀ ਹੁ ਲ ਮ ਰ ਮ ਧ ਪਿ ਅ ਜੇ ਸੀ ਨੇ ਹ ਲ ਗ ਨੀ ॥ ਤੇ ਜੇ ਏ
ਹ ਮ ਨ ਪ ਤਿ ਤ ਕੁ ਏ ਲ ਮ ਰਿ ਏ ਕ ਪੁ ਰੀ ਹਿ ਤਾ ਬਿ ਤ ਜ ਨੀ ॥ ੨੪ ॥ ਭਿਜਨ ਪਦ ਪ ਖਿ ਲ ਵ ਲ
ਦੁ ਜ ਤਿ ਰ ਹ ॥ ਪ ਆ ਰ ਜ ਪ ਰ ਸ ਏ ਹ ਕੰ ਚ ਨ ਜਿ ਮ ਪ ਤਿ ਤ ਰ ਤ ਦ ਰ ਸ ਨ ਪ ਲ ਖੇ ਖ ਤਾ ਏ
ਹੰ ਤ ਰ ਤ ਬੇ ਹ ਬ ਲ ਗ ਜਾ ਗ ਰ ਉ ਪ ਰ ਤੁ ਅ ਧ ਮ ਜੁ ਜ ਜੁ ਹ ਰ ਲੇ ਖ ਤਾ ॥ ਏ ਰੰ ਗੁ ਰੀ ਧ ਨਿ ਕ
ਟ ਚੰ ਦ ਨ ਤ ਰ ਤਿ ਵ ਮ ਨੇ ਕੁੰ ਤੁ ਜ ਤੁ ਕੁ ਏ ਲ ਮ ਤਾ ਨ ਦੀ ਮਿ ਲ ਤ ਰੰ ਗੀ ਮਿ ਲ ਤ ਰੰ ਗੀ
ਮੈ ਹੋ ਤੁ ਰੰ ਗੀ ਨਿ ਰ ਮ ਲ ਅੰ ਮਿ ਤ ਗ ਤਾ ॥ ੨੪ ॥ ਭਿਜਨ ਪਦ ਪ ਖਿ ਲ ਵ ਲ ਆ ਮੰ ਗ ਲੁ
ਮੰ ਗ ਲ ਮੰ ਗ ਲ ਜ ਵ ਮੰ ਗ ਲ ਨਿ ਤ ਮੰ ਗ ਲ ਦ ਰ ਚ ਆ ਹ ਰੀ ॥ ਮ ਨ ਦ ਬੰ ਨੇ ਵ ਪੁ ਸੀ
ਬ ਹੁ ਤ ਤਿ ਕੋ ਰ ਕ ਕੇ ਟ ਬਿ ਲ ਮ ਰੁ ਰੀ ॥ ਜ ਦ ਆ ਬਿ ਲ ਵ ਲ ਰੁ ਪ ਬਿ ਲ ਵ ਲ ਨਿ ਤ ਮੰ ਗ ਲ
ਕਾ ਜ ਕ ਰੀ ॥ ਸੁ ਭੁ ਜੁ ਰ ਤੁ ਕ ਲਿ ਮ ਨ ਮੰ ਗ ਲ ਬ ਪ ਚਿ ਤਾ ਮ ਟ ਪੁ ਜ ਰ ਨ ਪ ਰੀ ॥ ੨੪ ॥
ਭਿਜਨ ਪਦ ਪ ਖਿ ਲ ਵ ਲੁ ॥ ਸੁ ਮ ਤਿ ਡਿ ਗ ਤਿ ਜਾ ਕ ਤ ਬ ਹੁ ਜੇ ਨੀ ਮ ਨ ਬਾ ਵ ਰ ਨ ਹਿ ਜ ਮ ਟ
ਸ ਰੇ ॥ ਜੇ ਨ ਡਿ ਰ ਤੁ ਖ ਵ ਖੰ ਬ ਹੁ ਪ ਵ ਤ ਮ ਨ ਨਿ ਲਾ ਜ ਤੁ ਜਿ ਆ ਨੁ ਹਿ ਰੇ ॥ ਸ ਰ ਮ ਰ ਏ ਕ
ਤੁ ਲ ਬ ਹੋ ਵੇ ਜ ਮ ਕੰ ਕ ਰ ਤੁ ਤ ਤਾ ਸੁ ਰੇ ॥ ਕਿ ਜ ਪ ਚਿ ਕ ਰੇ ਪੁ ਕ ਰ ਥਾ ਵ ਰੇ ਨ ਰ ਕ ਪੋ ਰ ਜ ਬ
ਜ ਬ

ਕੇ

ਮਤਲਬ

ਮਨ

ਰਚਾਰਥੇ ॥ ੨੫੪ ॥ ਸਿਸਨਪਦਾ ਬਿਲਾਦਲਾ ਗਿਹਿ ਸਾਰਸਲ ਲਕੋ ਸਾਰਨ
 ਰਕਘੋਰਕਾ ਦੁਆਰਾ ਤਰਨਦੁਹੇਲਾ ਬੁਠਿਲਾ ਚੀ ਬਿਖਸਾਗਰ ਸਿਸਾਰਾ ਤੁਰਰ
 ਸਿਸਾ ਚਚਰਨ ਲਕਾ ਕੇ ਕੇ ਗੋਰ ਤਿਤ ਸਾਰਾ ਕਟਰ ਫਾ ਸੁਜਾਰਾ ਜਬ ਪੁਰਕੀ
 ਪਾਦ ਹੀ ਮੁਕਤ ਦੁਆਰਾ ॥ ੨੫੫ ॥ ਸਿਸਨਪਦਾ ਬਿਲਾਦਲਾ ਗਿਹਿ ਨਤੀ ਕਰਨ ਜਨਆ
 ਏਦੁਰਠਾ ਕੁਰਾ ਅਪਨੇ ਕੀ ॥ ੨੫੬ ॥ ਸਿਸਨਪਦਾ ਬਿਲਾਦਲਾ ਗਿਹਿ ਨਤੀ ਕਰਨ ਜਨਆ
 ਜਨੇ ਬੁਲੇ ਬੁਰੇ ਜਿਨ ਸੇ ਰਾਖੇ ਲਾ ਜਬਾ ਹ ਪ ਕਰੇ ਕੀ ॥ ੨੫੭ ॥ ਸਿਸਨਪਦਾ ਬਿਲਾਦਲਾ ਗਿਹਿ ਨਤੀ ਕਰਨ
 ਬੁਪਾਰ ਤੁ ਮਰਾ ਬਿਰਟਾ ਅਪਨੇ ਕੀ ॥ ੨੫੮ ॥ ਸਿਸਨਪਦਾ ਬਿਲਾਦਲਾ ਗਿਹਿ ਨਤੀ ਕਰਨ
 ਪਾਤਿਤ ਉਧਾਰਨ ਦੁਸਟ ਦਲਣ ਜੋ ਕਾ ਟਾ ॥ ੨੫੯ ॥ ਸਿਸਨਪਦਾ ਬਿਲਾਦਲਾ ਗਿਹਿ ਨਤੀ ਕਰਨ
 ਜਸੁ ਅਭਿਰਾ ਪਾ ਬਿਦਾ ਕਾ ॥ ੨੬੦ ॥ ਸਿਸਨਪਦਾ ਬਿਲਾਦਲਾ ਗਿਹਿ ਨਤੀ ਕਰਨ
 ਪਾਰਨਾ ॥ ੨੬੧ ॥ ਸਿਸਨਪਦਾ ਬਿਲਾਦਲਾ ਗਿਹਿ ਨਤੀ ਕਰਨ
 ਬਿਲਾਦਲਾ ਗਿਹਿ ਨਤੀ ਕਰਨ
 ਜਬ ਪ੍ਰਿਤ ਕਾਰ ਕਾ ਸਿਖ ਏ ਕ ਉਰ ਮਸਾ ॥ ੨੬੨ ॥ ਸਿਸਨਪਦਾ ਬਿਲਾਦਲਾ
 ਜਨਮ ਸਿਰਾਨਾ ॥ ੨੬੩ ॥ ਸਿਸਨਪਦਾ ਬਿਲਾਦਲਾ
 ਲਾ ॥ ੨੬੪ ॥ ਸਿਸਨਪਦਾ ਬਿਲਾਦਲਾ
 ਜਸਾ ਏ ਹ ਦ ਨ ਗ ਰੂ ਤੇ ਮੰਗ ਨਾ ॥ ੨੬੫ ॥ ਸਿਸਨਪਦਾ ਬਿਲਾਦਲਾ
 ਨਾਰੀ ਕਾ ਨ ਏ ਸੰਕ ਉਨ ਅਹ ਰੀ ਜੇ ਰੰਗ ਨਾ ॥ ੨੬੬ ॥ ਸਿਸਨਪਦਾ ਬਿਲਾਦਲਾ
 ਸਿਰਿ ਕਾ ਏ ਨ ਚ ਜ ਨਾ ਬਿਨ ਬਿਰਥਾ ਜਨ ਮੁਗਾ ਏ ਓ ਗ ਲੇ ਬੁ ਮੇ ਹ ਮਾ ਏ ਆ ਮ ਠ ਮ ਤੁ ਜ ਕ ਏ
 ਨ ਸੇ ਗ ਗ ਲ ਤੁ ਖੇ ॥ ੨੬੭ ॥ ਸਿਸਨਪਦਾ ਬਿਲਾਦਲਾ
 ਮੇ ਰੇ ਸਿ ਮ ਰ ਸਿ ਮ ਰਿ ਬ ਰ ਦਾ ਸ ਨ ਰ ਕ ਘੋ ਰ ਤੇ ਕਾ ਏ ਲਾ ਏ ਏ ॥ ੨੬੮ ॥ ਸਿਸਨਪਦਾ ਬਿਲਾਦਲਾ
 ਸੁਹੀ ॥ ੨੬੯ ॥ ਸਿਸਨਪਦਾ ਬਿਲਾਦਲਾ
 ਤ ਬੇ ਠ ਰੇ ॥ ੨੭੦ ॥ ਸਿਸਨਪਦਾ ਬਿਲਾਦਲਾ

ਰੰਦ ਚਰਨ ਕ ਵ ਲ ਨ ਪ ਰ ਨਿ ਮ ਖ ਨਿ ਮ ਖ ਕ ਰ ਵ ਰੇ ॥ ੨੬੧ ॥ ਸਿਸਨਪਦਾ ਬਿਲਾਦਲਾ ॥ ੨੬੨ ॥
 ਦੁਰ ਪੁ ਸਾ ਸਿ ਦੁ ਕਾ ਦੁ ਸਿ ਮੇ ਸਿ ਲਾ ਦੁ ਤ ਦੁ ਜਾ ॥ ੨੬੩ ॥ ਸਿਸਨਪਦਾ ਬਿਲਾਦਲਾ ॥ ੨੬੪ ॥
 ਨ ਪ ਨ ਚ ਬ ਵ ਰੇ ॥ ੨੬੫ ॥ ਸਿਸਨਪਦਾ ਬਿਲਾਦਲਾ ॥ ੨੬੬ ॥ ਸਿਸਨਪਦਾ ਬਿਲਾਦਲਾ ॥ ੨੬੭ ॥
 ਗ ਤੀ ॥ ੨੬੮ ॥ ਸਿਸਨਪਦਾ ਬਿਲਾਦਲਾ ॥ ੨੬੯ ॥ ਸਿਸਨਪਦਾ ਬਿਲਾਦਲਾ ॥ ੨੭੦ ॥
 ਰ ਨੀ ਨ ਠੇ ਜਾ ਏ ॥ ੨੭੧ ॥ ਸਿਸਨਪਦਾ ਬਿਲਾਦਲਾ ॥ ੨੭੨ ॥ ਸਿਸਨਪਦਾ ਬਿਲਾਦਲਾ ॥ ੨੭੩ ॥
 ਰ ਨਿ ਤ ਨਿ ਤ ਹ ਰ ਏ ॥ ੨੭੪ ॥ ਸਿਸਨਪਦਾ ਬਿਲਾਦਲਾ ॥ ੨੭੫ ॥ ਸਿਸਨਪਦਾ ਬਿਲਾਦਲਾ ॥ ੨੭੬ ॥
 ਨ ਪ ਦ ਸੁ ਹੀ ॥ ੨੭੭ ॥ ਸਿਸਨਪਦਾ ਬਿਲਾਦਲਾ ॥ ੨੭੮ ॥ ਸਿਸਨਪਦਾ ਬਿਲਾਦਲਾ ॥ ੨੭੯ ॥
 ਜੀ ਅ ਰਾ ਬ ਲਿ ਹ ਠੀ ਸੀ ਪ ਰਿ ਰਾ ਜ ਕਿ ਸੇ ਰਾ ॥ ੨੮੦ ॥ ਸਿਸਨਪਦਾ ਬਿਲਾਦਲਾ ॥ ੨੮੧ ॥
 ਉ ਮੇ ਦ ਸੁ ਆ ਮੀ ਮੇ ਰਾ ॥ ੨੮੨ ॥ ਸਿਸਨਪਦਾ ਬਿਲਾਦਲਾ ॥ ੨੮੩ ॥ ਸਿਸਨਪਦਾ ਬਿਲਾਦਲਾ ॥ ੨੮੪ ॥
 ਤੇ ਗ ॥ ੨੮੫ ॥ ਸਿਸਨਪਦਾ ਬਿਲਾਦਲਾ ॥ ੨੮੬ ॥ ਸਿਸਨਪਦਾ ਬਿਲਾਦਲਾ ॥ ੨੮੭ ॥
 ਦ ਨਾ ਨ ਮ ਸ ਕ ਰਾ ॥ ੨੮੮ ॥ ਸਿਸਨਪਦਾ ਬਿਲਾਦਲਾ ॥ ੨੮੯ ॥ ਸਿਸਨਪਦਾ ਬਿਲਾਦਲਾ ॥ ੨੯੦ ॥
 ਮੈ ਨ ਦ ਰ ਸ ਨ ਬ ਲਿ ਹ ਠੀ ਮ ਨ ਮ ਕ ਰੰ ਦ ਚ ਰ ਨ ਚਿ ਰੁ ਪਿ ਆ ਰਾ ॥ ੨੯੧ ॥ ਸਿਸਨਪਦਾ ਬਿਲਾਦਲਾ ॥ ੨੯੨ ॥
 ਰਾ ਮੀ ਮਿ ਤ ਸ ਕ ਮ ਨ ਚਾ ਤਿ ਕ ਜੇ ਦ ਤ ਨਿ ਚ ਤਾਰਾ ॥ ੨੯੩ ॥ ਸਿਸਨਪਦਾ ਬਿਲਾਦਲਾ ॥ ੨੯੪ ॥
 ਅ ਬ ਚ ਲ ਨ ਗ ਰ ਅ ਮ ਰ ਪੁ ਰ ਟਾ ਸਾ ਸੀ ਹ ਰ ਗੇ ਬਿੰ ਦ ਕੇ ਰਾ ॥ ੨੯੫ ॥ ਸਿਸਨਪਦਾ ਬਿਲਾਦਲਾ ॥ ੨੯੬ ॥
 ਬ ਹੁ ਸੁ ਰ ਤੇ ਤੀ ਜ ਕ ਰੇ ਤੁ ॥ ੨੯੭ ॥ ਸਿਸਨਪਦਾ ਬਿਲਾਦਲਾ ॥ ੨੯੮ ॥ ਸਿਸਨਪਦਾ ਬਿਲਾਦਲਾ ॥ ੨੯੯ ॥
 ਜਿ ਨ ਠਿ ਤ ਆ ਸ ਚ ਰ ਨ ਕ ਵ ਲ ਨ ਕੀ ਏ ਹ ਜੀ ਉ ਪਿੰ ਡ ਸ ਰੁ ਤੇ ਗਾ ॥ ੩੦੦ ॥ ਸਿਸਨਪਦਾ ਬਿਲਾਦਲਾ ॥ ੩੦੧ ॥
 ਸਿਸਨਪਦਾ ਬਿਲਾਦਲਾ ॥ ੩੦੨ ॥ ਸਿਸਨਪਦਾ ਬਿਲਾਦਲਾ ॥ ੩੦੩ ॥ ਸਿਸਨਪਦਾ ਬਿਲਾਦਲਾ ॥ ੩੦੪ ॥
 ਹ ਬ ਖ ਸ ਹ ਕ ਮ ਫ ਠੀ ਅ ਜ ਤੇ ਏ ਦ ਆ ॥ ੩੦੫ ॥ ਸਿਸਨਪਦਾ ਬਿਲਾਦਲਾ ॥ ੩੦੬ ॥
 ਆ ਰਾ ॥ ੩੦੭ ॥ ਸਿਸਨਪਦਾ ਬਿਲਾਦਲਾ ॥ ੩੦੮ ॥ ਸਿਸਨਪਦਾ ਬਿਲਾਦਲਾ ॥ ੩੦੯ ॥
 ਤੇ ਠੀ ਗਾ ॥ ੩੧੦ ॥ ਸਿਸਨਪਦਾ ਬਿਲਾਦਲਾ ॥ ੩੧੧ ॥ ਸਿਸਨਪਦਾ ਬਿਲਾਦਲਾ ॥ ੩੧੨ ॥
 ਕਾ ਦ ਰ ਕ ਵ ਰ ਦ ਨ ਕ ਲੁ ਪ ਨ ਹ ਸੁ ਖ ਹ ਨਾ ॥ ੩੧੩ ॥ ਸਿਸਨਪਦਾ ਬਿਲਾਦਲਾ ॥ ੩੧੪ ॥

ਰਦਾਸਾ ਰਹਾਸਾ ਜਕੁਰਮ ਕੁਨਹ ਕਾ ਦੀਰਹਮਨਾ ॥ ੨੬ ॥ ਬਿਜਨਪਦ ਤੇ ਲੀਗਾ
ਪਾਲਕ ਮਲਕ ਮਲਕ ਦਰਮਾ ਲਾਕਾ ਦੇ ਲਾਗੀ ਦਰਦੀ ਦਨ ਸਗ ਅਸਤਾ ਨੂਰਨ ਅਲਨ
ਚਨੇ ਸਨ ਦਿਲ ਬੇਜਾ ਰਾ ਰੂਹੇ ਵੀ ਸਤਾ ਗਰਮ ਖਾਰਾ ਬੇਕਸਰ ਵਾਲੀ ਦੇ ਲੁਖ ਸਤੇ
ਕੈ ਜੀ ਨਿਮਤਾ ਅਸਤਾ ਮਹਾ ਪੁਰੁਸ਼ ਦਾ ਅਜਰੁ ਤਨੇ ਜੁਖੁ ਬਖੁ ਜੀ ਗਹਰਮ ਦਸੁ
ਤਤ ਖਤੁ ਅਸਤਾ ॥ ੨੬ ॥ ਬਿਜਨਪਦ ਤੇ ਲੀਗਾ ਵੀ ॥ ਗਾਨੀ ਕੁਜਟ ਮੁਸਟ ਮੁਲ ਰਾਸੁ
ਹੋ ਬਦੁ ਤੇ ਰੇ ਵਾ ਦੀ ਮਹਮਾ ਜਦਾ ਬੇਕਸਰ ਕਸਰੁ ਨੀ ਮਠਿ ਲਗੁ ਨਹਾਰਾ ਰਾਜੁ
ਦਾ ਨਿਵਾਜਦਾ ਵੇਰਾ ਮਾ ਮੁਰੀ ਦਾ ਦੁਖੁ ਸਕੀ ਗਾ ਤੁਰਾ ਮਾ ਪਥੇ ਆਰਦਾ ਦੇ ਜਖੀ ॥
ਰਾਜ ਨੁ ਬਖੁ ਦਕਾ ਫਰਾ ਦੁਸਮਾ ਖਾਰਦਾ ॥ ੨੬ ॥ ਬਿਜਨਪਦ ਤੇ ਲੀਗਾ ਵੀ ॥ ਜੀਤਰਹ
ਦਿਲ ਮਿਸਤ ਪਰੇ ਸਾਨ ਬਦਕ ਮਿਨੀ ਮਾ ਬੁਦ ਬਖੁ ਤੁਗੁ ਨਹਾਰ ਪੁਰਾ ਦੇ ਤੇ ਰੇ
ਮਮਾ ਤੁਈ ਸਾ ਹਸੁ ਹਸਾ ਹਮਲ ਕੁਜ ਹਕਰੀ ਮਮਾ ਤੁਈ ਕਾ ਵਰੁ ਯੀ ਯਾ ਜਰੁ
ਨਹ ਬਖੁ ਸਰਹੀ ਮਮਾ ॥ ੨੭ ॥ ਬਿਜਨਪਦ ਤੇ ਲੀਗਾ ॥ ਕਾ ਵਰ ਬੇ ਚੁ ਨਗੁ ਨਹ ਬਖੁ
ਬਖੁ ਸਾਹਾ ॥ ਦਿਲ ਮਿਸਤ ਦਰਦੀ ਦਰਹਾ ਕੁਨੇ ਜਗੁ ਨਹਾ ॥ ਦਸਤ ਗੀਰਹਾ ਬਖੁ ਸਕਾ
ਦਰਹ ਕੁ ਸਾਹਾ ॥ ਅਲਾ ਹ ਪਾ ਕਜ ਰ ਜੁ ਮ ਲੇ ਜ ਨਹਾ ॥ ੨੭ ॥ ਫੁਕਾ ॥ ਬਿਜਨਪਦ
ਰਾ ਰੁ ਜਿਰੀ ਰਾਹਾ ॥ ਅੰ ਬੇ ਜ ਰ ਸ ਰ ਸ ਆ ਵੇ ਭ ਵ ਨੀ ਮ ਤ ਚੰ ਰ ਕਾ ਦੇ ਦ ਹ ਰੀ ॥ ਅ ਬ
ਚ ਲਾ ਮ ਚ ਲਾ ਮ ਤ ਮ ਮ ਕ ਤ ਸ ਕ ਦ ਅ ਪ ਦ ਥਿ ਨ ਸ ਹ ਰੀ ॥ ਸੁ ਪਾ ਸਿ ਪ ਕ ਰ ਨ
ਨਿ ਪ ਦ ਤੇ ਰੀ ਰ ਹੀ ਮ ਸੀ ਤ ਪ ਜ ਹੀ ॥ ਦੀ ਨ ਨ ਬ ਦੀ ਨ ਭੇ ਖੰ ਡ ਨ ਜੁ ਸੁ ਚ ਪ ਤ ਪੁ ਬ
ਚੀ ॥ ੨੭ ॥ ਬਿਜਨਪਦ ਰਾ ਗੁ ਸਿਰੀ ਰਾ ਗੁ ॥ ਮ ਨੁ ਮਾ ਰਾ ਹੇ ਵ ਰ ਸ ਨ ਨੀ ਤਾ ॥ ਸਿ ਉ ਜ
ਲ ਹੇ ਤ ਮ ਨਿ ਕ ਉ ਬੇ ਪ ਤ ਮ ਨ ਦ ਰ ਸ ਨ ਕੀ ਪੀ ਤਾ ॥ ਅ ਨ ਚ ਰ ਨ ਕ ਮ ਲਾ ਅ ਲ ਮ ਨ ਰੀ ਜਾ ਰ ਤੁ ਮ
ਨ ਤ ਨ ਬੇ ਹਿ ਚੀ ਤਾ ॥ ਅ ਕ ਲ ਅ ਜੁ ਨੀ ਅ ਮ ਰ ਅ ਫ ਰ ਪ ਦ ਰੁ ਰਾ ਸਿ ਰ ਮ ਲ ਜ ਰ ਰੀ ਤਾ
੨੭ ॥ ਬਿਜਨਪਦ ਸਿਰੀ ਰਾ ਗੁ ॥ ਅ ਨ ਤ ਨ ਬਿ ਰ ਹ ਆ ਨ ਸੀ ਤਾ ਵੇ ਗ ਚਿ ਤ ਚ ਰ ਨ ਕੀ
ਆ ਜ ਪ ਨੇ ਰ ਬ ਲੇ ਦ ਰ ਸ ਨ ਪਾ ਵੇ ॥ ਓ ਚ ਨ ਤਾ ਰ ਲ ਰ ਦਿ ਰ ਸ ਨ ਕੀ ਪੀ ਪੀ ਤ ਮ

ਜਿਸਦਰਸਾ ਵੈ ॥ ਜਿਸਪਨਾ ਮਾ ਸ ਕੰ ਤ ਮ ਨ ਰਾ ਖ ਤਿ ਸ ਦ ਰ ਸ ਨ ਬਿ ਨ ਕ ਫੁ ਨ ਸੁ ਖ ਏ ॥ ੩੬ ॥
੨੭ ॥ ਬਿਜਨਪਦ ਸਿਰੀ ਰਾ ਗੁ ਵੀ ਤਿ ਰਹਾ ॥ ਘੋ ਲ ਪੁ ਮਾ ਵੀ ਦ ਰ ਸ ਨ ਤੇ ਰੁ ਬਾ ਰ ਬਾ
ਲੁ ਖ ਏ ਨ ਬਾ ਰੀ ॥ ਚ ਰ ਨ ਬਾ ਹੇ ਬੇ ਕੁ ਜ ਲ ਨਿ ਪ ਤਾ ਰ ਤ ਜੀ ਮ ਜ ਤ ਲ ਗ ਉ ਤ ਰੇ ਪਾ ਰੀ
ਕੇ ਵ ਕੇ ਵ ਪਾ ਪੁ ਜ ਨ ਬ ਹ ਕ ਲ ਮ ਲ ਦੇ ਖ ਹ ਰ ਤ ਦ ਰ ਸਾ ਰੀ ॥ ਸੁ ਪ ਥਿ ਸੁ ਨ ਬ ਜ ਗ
ਮੇ ਹ ਨ ਜ ਹੀ ਨਾ ਬ ਦ ਰ ਸ ਨ ਬ ਲਿ ਹਾਰੀ ॥ ੨੭ ॥ ਬਿਜਨਪਦ ਸਿਰੀ ਰਾ ਗੁ ॥ ਵ ਜੀ ਤ ਰ ਹ
ਕ ਵ ਲ ਨੇ ਨ ਮ ਸੁ ਰ ਬ ਚ ਨ ਪ ਤਿ ਤ ਗ ਤਿ ਸੁ ਪਾ ਸੇ ਵ ਰ ਜਾ ਨੀ ॥ ਦੀ ਨ ਨ ਬ ਦੀ ਆ ਥ
ਦ ਸੇ ਦ ਰ ਤੁ ਉ ਤੁ ਜ ਨ ਪ ਰ ਪਾ ਨੀ ॥ ਅ ਸ ਦ ਕ ਰ ਨ ਜ ਗ ਤਾ ਰ ਨ ਦ ਰ ਹੇ ਮਾ ਰ ਚੀ ਰੁ ਕੁ ਰਾ ਵ ਨੀ
ਅ ਸ ਰ ਦ ਲ ਠ ਜੇ ਕਾ ਰ ਅ ਸ ਹ ਦ ਜੇ ਜੇ ਜੇ ਜ ਗ ਰ ਨੀ ॥ ੨੭ ॥ ਬਿਜਨਪਦ ਸਿਰੀ ਰਾ ਗੁ
ਜਿ ਕ ਦ ਅ ਪ ਦ ਜ ਰ ਜ ਮ ਨਾ ਜ ਤ ਵੇ ਕ ਨਿ ਮ ਖ ਮ ਨ ਪਿ ਮ ਨ ਪ ਰੇ ॥ ਜ ਨ ਮ ਜ ਨ ਮ ਮ ਲ
ਗ ਤ ਕੁ ਜ ਸਾ ਬਿ ਨ ਬਿ ਰ ਥਾ ਮ ਉ ਪ ਰ ਸ ਫੇ ਰ ਤ ਰੇ ॥ ਤੁ ਰ ਹ ਸੀ ਰ ਕ ਠਿ ਨ ਠੇ ਸਾ ਰਾ ਨਿ ਰ
ਬਾ ਸ ਰ ਲੁ ਨ ਗਾ ਉ ਹੇ ॥ ਸੁ ਹ ਤੁ ਹ ਸ ਰ ਠਾ ਗ ਤ ਹ ਰਿ ਜੀ ਉ ਹ ਉ ਮ ਤ ਮ ਦ ਸ ਰ ਨ ਉ ਪ ਰੇ ॥
੨੭ ॥ ਫੁਕਾ ॥ ਬਿਜਨਪਦ ਰਾ ਮਾ ਸੁ ॥ ਨ ਮ ਸ ਕਾ ਰ ਬੇ ਵ ਨ ਲ ਖ ਬਾ ਹੀ ਪ ਲੁ ਮ ਰ ਤ ਬ
ਗ ਲੁ ਹਾਰ ਜੀ ਉ ॥ ਸ ਰ ਬ ਨਿ ਪ ਨੁ ਪੁ ਰ ਨ ਜ ਗ ਤਾ ਰ ਨ ਖ ਚਾ ਰਾ ਗ ਨਿ ਰ ਕਾ ਰ ਜੀ ਉ ॥ ਜ ਉ
ਨ ਜੇ ਤ ਜ ਗ ਮ ਹੇ ਵ ਰ ਸ ਹ ਰ ਕਿ ਰ ਤਾ ਰ ਬ ਦ ਰ ਸਾ ਰ ਜੀ ਉ ॥ ਜੇ ਜੇ ਜ ਗ ਰ ਨੀ ਆ ਵ ਰੁ ਵ ਨ
ਸ ਕੁ ਜੇ ਪ ਨੁ ਮ ਧਾ ਰ ਜੀ ਉ ॥ ੨੭ ॥ ਬਿਜਨਪਦ ਮਾ ਸੁ ॥ ਗ ਮ ਦ ਲ ਰਾ ਜ ਤਿ ਪੁ ਰ ਹ ਰਿ
ਮੀ ਬੇ ਜ ਗ ਤਾ ਰ ਨ ਰੁ ਖ ਧਾ ਮ ਜੀ ਉ ॥ ਅ ਚ ਲ ਕੁ ਰੁ ਪ ਜ ਗ ਤੁ ਪ ਤਿ ਪ ਲ ਕ ਨਿ ਹ ਕੰ ਦ ਕ
ਬਿ ਥਾ ਮ ਜੀ ਉ ॥ ਪ ਉ ਲੁ ਗੀ ਰ ਜੇ ਹ ਤ ਜੇ ਜ ਗ ਵੇ ਥੇ ਅ ਮ ਰ ਲੇ ਕਾ ਨਿ ਜ ਧਾ ਮ ਜੀ ਉ ॥ ਅ ਪ
ਦ ਹ ਰ ਨ ਸਿ ਕ ਦ ਪ ਤ ਪ ਲ ਕ ਅ ਘ ਨਾ ਜ ਨ ਬ ਲ ਰਾ ਮ ਜੀ ਉ ॥ ੨੭ ॥ ਬਿਜਨਪਦ ਮਾ ਸੁ
ਧ ਗੰ ਤਿ ਤ ਸੀ ਤ ਨ ਰ ਫੁ ਪ ਲ ਕ ਵ ਨਿ ਬ ਪ ਦੁ ਖ ਦਾ ਹ ਜੀ ਉ ॥ ਅ ਤ ਸ ਮ ਮਾ ਜੇ ਨੀ ਜਿ ਕ ਉ ਮ
ਸ ਰ ਨੀ ਜ ਰ ਰ ਸ ਆ ਰ ਜੀ ਉ ॥ ਅ ਕ ਲ ਰੁ ਪ ਜ ਮ ਜ ਰ ਗ ਬਿ ਨ ਸੀ ਕ ਵ ਲ ਨੇ ਨ ਉ ਫੁ ਹ ਜੀ
ਉ ॥ ਸਿ ਰ ਆ ਕਾ ਰ ਸਿ ਰ ਠੇ ਸਿ ਰ ਵੇ ਰੀ ਸ ਤੁ ਨਾ ਮ ਫ ਗ ਹ ਜੀ ਉ ॥ ੨੮ ॥ ਬਿਜਨਪਦ ਮਾ ਸੁ

ਸੁਰੇਸ਼
ਜਨਮ

ਦੁਖਮਪਦਸੰਕਟਜਮਨਾਸਨਭੋਰਤੁਰਗਦਨਜੀਉ ॥ ਅਸਰਸੀਘਰਨਸੰਕਟਮੋਰਨ
ਭਿਖਬੰਨਪਰਥਯਜੀਉ ॥ ਏਥਦਹੰਤੀਅਚਲਾਮਨੀਤੀਰਾ ਵੀਕੁਗਤਕਲਿਪਾਨਜ
ਉਗੁਣਕੰਠਜਗਮਤਾਨੀਬਕਾਕੁੰਤਚਨਭੋਹਯਜੀਉ ॥ ੨੮ ॥ ਅਥਿਜਨਪਦਮਾਠਾ
ਸੁਖੀਦਿਠਾਬਰਦਨੀਜੋਜਗਰਸੀਚੁਖਦਾਈਕਟਕੰਦਜੀਉ ॥ ਅਤੁਦੁਤਛੁਬਿਕਾਰ
ਆਦਿਕਮਾਗੀਜਰਬੰਦਨਕੋਬੰਦਜੀਉ ॥ ਅਸਰਸੀਘਰਨਰਿਪਦਲਜਾਰਨਪਨ
ਪਤੀਮੁਕੰਦਜੀਉ ॥ ੨੯ ॥ ਅਥਿਜਨਪਦਮਾਠਾ ॥ ਅਥਿਚਲਾਮਚਲਾਮਮਰਜੁਖ
ਜਾਗਰਦੁਖਹਰਕਾਹਰਕਾਇਜੀਉ ॥ ਸਿਖਚਕੁਪਕਜਜੋਲਾਲਾਜਟਭੁਜਾਦੁਰਗ
ਏਜੀਉ ॥ ਜਿਠਾਮਕਾਲਿਕਲਤਾਰਨਸੁਰਜਤੀਬਰਦਾਏਜੀਉ ॥ ਸਾਰਟਾਂਗਿਲਜ
ਕਤਜੋਗਨੀਆਦਿਅੰਤਜਹਾਏਜੀਉ ॥ ਜਰਬੰਦੋਲੇਜੋਤਜਗਨੀਗਰਨਬਾਲ
ਬਨਿਆਈ ॥ ਗਏਜਿਜਿਉਨਉਦੇਗਾਇਓਤਾਮਹਿਉ ॥ ਭਗਨਰਤਨਜਨਾਈ ॥ ਜਚਲ
ਪਜਰਮਿਲਕਾਦਤਰਲਬਾਤੀਆਈ ॥ ੧ ॥ ਜਿਦਾਬੰਦਰਦੇਈਅਕੁਦੇਵਸ੍ਰੀਹਰਿਆ
ਰਤੀਕੀਨੀਜਿਠੁਰਨਰਮੁਨਰਿਖਜਮੁਨਜਨਜਸਉਪਮਾਬਹੁਦੀਨੀ ॥ ੧ ॥ ਰਹਾਉ ॥
ਜਪਤਜੇਦਰਸਧਾਮੰਡਲਤਰਚਰਨਕਦਲਪ੍ਰਭਯੋਏ ॥ ਓਲੇਰਕਨੇਦਕਪਾਨਕੀ
ਓਹੋਜਨਮਦਖਯੋਏਓਯਾਰਜਾਤਫਲਛੀਰਕਾਮਯੋਨਾਈਫਿਅੰਕੁਰੇਗਲਗਾਇਓ
ਚਰਨਪਦਨਾਜਿਗਸਿਘਨਦੁਰਤੁਹੋਰਤਨਛੁੜੁਯਹਾਏਓ ॥ ੨ ॥ ਅਸਥਾਦਰਜੀਗਮ
ਪਰਤੁਅਕਾਜਨੇਤੰਤਤੁਧਾਧੀਆਏ ॥ ਜਲਥਲਮਹੀਅਲਦੇਸਾਦਿਸਾਂਤਰਉਚੇਉਚ
ਬਰਾਏ ॥ ਜਰਬੰਦਪੁਰਗਾਹਿਓਭੁਦਖੰਡਜਹਜਰੁਪਹੋਜਾਕਾ ॥ ਅਹਸਨੇਤੁਪਾਦਕਾਜਾ
ਕੀਜਹਸੁਜਾਹੋਤਾਕਾ ॥ ੩ ॥ ਅਹਸਨਾਸਕਾਜੋਜਹਸਪਰਸ੍ਰਦਨਜਹਸਕਰਕੇਲੇ
ਜਹਸਮੁਕਰਾਮਪਰਿਪਾਜੁਆਮੀਪਲੇਕਾਲਜਭਮੇਲੇ ॥ ਉਤਪਤਿਪਰਲੇਜਭੁਕੀਕ
ਰਗਮੁਕਰੇਸਾਤੁਸੀਰਾਗਾਸਥਮਾਹਿਦਰੋਚੇਜੀਰੰਗੀਫੁਜਰਕਰਤਪਾਰਾਗਾ ॥ ੪ ॥

ਪੰ ੩੬੬
ਪੇਪਕੁਆਪੇਕਰਤਉਰਾਗਾ ॥ ਬਰੁਗੀਆਰਜਾਅਮਰਅਚਲਬਰਾਅਚੁਨੀਕਰਗਰ
ਜਰਬਥਿਆਪੀਨਿਕਲੇਪੀਆਪੇਜਕੁਜੋਪ੍ਰਯਾਮਪਾਰਾ ॥ ੫ ॥ ਅਥਸੰਤਨਕੁਕਤਨ
ਮੇਹਚਿਜੀਉਨਿਜਕੋਕੀਨਨਿਦਾਜਾ ॥ ਪਰਮਾਤਮਪੁਰਮੇਸਰਜਾਅਮੀਘਟਘਟਿ
ਬ੍ਰਹਮਪੁਕਾਸਾ ॥ ਓਅੰਜੋਹੋਬੋਲਾਹੁਦਾ ॥ ਨਉਚਰਤੁਹੋਤਜਰੁਚਨਾ ॥ ਦੇਦੇਤਮਨ
ਜਪਜੁਪੰਛੀਠਿਨੇਧਾਕਨਪਰਨਾ ॥ ੬ ॥ ਅੰਬਰੇਰਮੁਰਲੀਘਨਬਾਜਤਗਨਰੀਧਥ
ਤਾਲਬਜਾਦੁਤਾ ॥ ਏਦੁਜਕੁਮਪਜਰਸਥਨ ॥ ਚਤਸੀਪੁਕਕਉਰੀਨਾਦੁਤਾ ॥ ਰਸਕ
ਹਸਕਪੁਨਰਾਗਾ ॥ ਲਾਪੁਭਓਮਿਪਟਕੋਗਾਦੁਤਾ ॥ ਮਪੁਰਮਪੁਰਬਾਨੀਅਤਮੀਠੀਮ
ਨਚਿਤਕੋਹਰਿਥਿਆਦੁਤਾ ॥ ੭ ॥ ਕਉਨਉਪਮਾਏਉਕਉਨਬਡਾਈਪਛੋਠੇਓਉਪਮਤੇ
ਹਿਥਨਆਦੁਤਾ ॥ ਕਰਗਾਹਿਲੇਹੁਜਿਸਾਰਕੂਪਤੇਜੋਪੁਕਮਾਬਤੀਕਾਦੁਤਾ ॥ ਮਨਮਕਰਦ
ਚਰਨਕਦਲਨਪਠਿਨਿਮਖਨਿਮਖਕਰਦਾਰਤਾ ॥ ਹਰਿਕਿਰਪਾਉਦਰਾਤ੍ਰਿਕਜਨਦੀ
ਜੈਪਿਵਤਜਨਮਮਰਨਦੁਖਕਟਤਾ ॥ ੮ ॥ ਦੇਖਤਨੇਨਜਕਲਜਘਾਬਿਨਸਤਕੁਮਰੁਮ
ਮਰਤਗਦਾਰਾਬੀਨਾਜਾਮਣਾਕੁਰਾਪਨੇਕੀਪੁਚਤਨਹਦਰਬਾਰਾ ॥ ਅਜਟਕਰਨ
ਕਿਰਪਾਨਿਧਦਾਤੁਪੁਰਰਾਖਲੇਹਾਇਹਬਾਰਾ ॥ ਜੀਗਲਮੁਦਤਹਰਬੰਦਤਾ ॥ ਨਨਾਮ
ਗਾਮਚਲਹਾਰਿਪਿਆਰਾਮ ॥ ੯ ॥ ਅਥਿਜਨਪਦ ॥ ਹੀਰੀਪੁਰਬੀ ॥ ॥ ਕਿਯੋਕੋਰੇਜੁਹ
ਰਥੇਨਤੀਥਿਨਾਸਮੁਜਗਾਏ ॥ ਤੁਮਰੀਜਾਂਅਸਰਨਜਗਾਬੰਦਨਹਉਮਤੀਦ ॥ ਅਪਿ
ਨਰਜਾਏ ॥ ਸਹਾਕੁਇਆਨਕਤਨਕੁਓਜਾਰਾਬੰਨਹਰਜਮਤਰਨਪੁਜਾਏ ॥ ਸੁਮ
ਤਮੰਦਾਨੀਪੁਮਤਬਾਦਰਨੀਠਜਮੇਹਾਰਿਹੋਹਸਹਾਏ ॥ ੧੦ ॥ ਅਥਿਜਨਪਦ ॥ ਹੀਰੀਥੀ
ਰਾਰਨਾ ॥ ਪਿਠੁਬਜਨਪੀਤਾ ॥ ਬਰਛੁਜੋ ॥ ਅਜਟਕਰਨਹਰਿਆਦਿਠੁਦਾਨੀ ॥ ਜਗਮਕਾ
ਜੋਤਲਸਰਭਉਓਠੁਲਾਠੀਪਬਾਹਨੀਰਾਨੀ ॥ ਨੇਦਰਨਦਖੰਧੁਨਤੇਰੀਬਾਜਤਕਤ
ਕ੍ਰਿਪਾਨੀ ॥ ਅੰਗਲਮੁਦਤਹਰਿਚਾਰੀਰਾਮਨਗਾਜਤੀਅਜਟਕਰਨਦਰਬਾਨੀ ॥ ੧੧ ॥

ਕਾਉਰੀ ਬੇਰਾਨਾ ਬਿਸਮਵਾ ਤਾਲੀਕੀ ਵੰਗਾ ਕੂਰਣ ਬਾਜੇ ਕੁਹ ਕਤਗਜਤਾ
ਸਰਦਲਭਾ ਰੀਸਾ ਚਤੁਰ ਪੇਤਨ ਸਾਥਿ ਪਗਿ ਜਤਗਨਰੋ ਨਾਰੀ ॥ ੧ ॥ ਸਿਖ ਫੁਹ
ਨੀਕਟਕ ਜੇਦਲਦੇ ਖੋਚੇ ਲੋਅੰਕਾਰੀ ਆਫਿ ਨੀ ਨਾ ਸਕੀ ਯੋਭ ਵਖੰਡਨ ਦੇ ਨਾ
ਸੁਰਸੀ ਘਾਚੀ ॥ ੨੯੬ ॥ ਬਿਸਮਵਦ ਕਉਰੀ ਬੇਰਾ ਗਾ ਗਰਕਰ ਬਿਦਮਹਿ ਪੇਮਪਕੇ
ਦਫਰੰਡੇ ਖੰਡ ਸਿਧਾਰੇ ਅਹਾ ਪੁਬਲਦੀ ਗਘੁਤਨਦੇ ਨੀ ਹਿਕੇਰਪ ਕੜਪ ਛਾੜੇ ॥
ਦੁਨਦੁਨ ਅਰੁਘਾ ਕੋਇ ਕਰਕੇ ਸਭ ਸੁਭ ਨੀ ਭੀ ਭਾ ਬਿਦਾਰੇ ਜੋ ਜੋ ਮਾਤਦੀ ਨਦ
ਖੰਡਿ ਜਨਕ ਕੀਰਪਾ ਲੋਹੁ ਬਿਰੇ ॥ ੨੯੭ ॥ ਬਿਸਮਵਦ ਕਉਰੀ ਬੇਰਾ ਗਾ ਗਰਨ
ਕਮਲ ਪਕਸੀ ਬੁਝਪਦ ਮਨਮਕਰੇ ਵੀ ਜਾਰੇ ਹਾਰੀ ਕ੍ਰਿਪਾ ਦ੍ਰਿਸਟ ਸਾਰਾ ਗਮੀ
ਤੁਸਰਾ ਅਚਲ ਅਮਰ ਤੁਹੁ ਚਾਰੇ ਸੁਖੀ ਵੰਤ ਚਾ ਤ੍ਰਿਕ ਤ੍ਰਿਪਤ ਸੋ ਸੁਕੁ ਲਮਲਦੇ
ਉਗਾਰੇ ਸੀਰਲਹ ਕਾ ਬਿਨੋ ਦਰਿਤ ਅਨ ਕਉ ਸਾਰ ਸੁਰੇ ਸੀ ਜਾਰੇ ॥ ੨੯੮ ॥ ਬਿਸਮ
ਪਦ ਕਉਰੀ ਚੇਤੀ ॥ ਸਚਮ ਕਤਾ ਸਾ ਕ੍ਰਿਪਾ ਨਖੜ ਗਾ ਪੁਜ ਜਗਮਗ ਜੇਤੁ ਪ੍ਰੀ ਜਾਰੇ ॥ ੨
ਮਕਤਾ ਚਿਹਨ ਬਰਨ ਨਦਰੀ ਨੀ ਰਿੰਗਾ ਮਰੁਰ ਸਿਧਾਰੇ ॥ ਲਾਜ ਕਤ ਚੰਕ ਬੋ ਕਉ ਉ
ਖੰਡ ਨਦਲ ਦੁਖ ਨਦੁਨ ਮਾਰੇ ਬਜਤ ਸੰਖਰੇ ਗੁਰਲੀ ਚਿਨ ਚੁਫ ਨ ਚਤ ਬੀਰ ਬੋਤਾ
ਰੇ ॥ ੨੯੯ ॥ ਬਿਸਮਵਦ ਕਉਰੀ ਚੇਤੀ ॥ ਬਾਜਤ ਸਿਧ ਲਿਭੜਾ ਨ ਚੈ ਚੈ ਕੁਤਾ ਅਪਾਰੇ
ਕੁਤ ਪੇਤਨ ਸਾਥਿ ਘਨ ਚਤ ਕੁਟਤ ਗਨਰੋ ਨਾਰੇ ॥ ਕੜਕਤ ਅਸ ਕ੍ਰਿਪਾ ਨਖੜ ਗਾ ਪੁਜ
ਹਰਤ ਬੀਰ ਜੁਠੇ ॥ ਵਹਲ ਤਉ ਠ ਅਚਨ ਕੀ ਫੁਤੀ ॥ ਅਸ ਜਨ ਜਗਦੇ ਹਜਾਰੇ ॥ ੩੦੦ ॥
ਬਿਸਮਵਦ ਕਉਰੀ ਪੁਰਬੀ ॥ ਅਸੁਰਨ ਚੁਨ ਚੁ ਨਹੇ ਕੁਦ ਨੀ ਮਾਤ ਚੰਡ ਕਤਾਰੇ ॥ ਨੀ
ਜਸਿੰਦ ਕੀ ਤਨ ਕੁਗਤ ਨ ਕਉ ਸਾਦ ਅੰਤ ਨਿਜ ਤਾਰੇ ॥ ਕੁਰਿ ਪਰੇ ਜਹਤ ਠਰਖ ਲੀਨੇ
ਦੁਖ ਦਾ ਲਿਦੀ ਵੇ ॥ ਬੇਦ ਨਹਰਨ ਸੀ ਕਟ ਦੁਖ ਖੇਚਨ ਮੰਗ ਲਾ ਦੁਤ ਮਾਰੇ ॥ ੩੦੧ ॥
ਕਉਰੀ ਪੁਰਬੀ ॥ ਰਾਖੇ ਲਾ ਜਾ ਬਿਦਾ ਅਪਨੇ ਕੀ ਜਨ ਹਾਰ ਪਰੇ ਹਰਿ ਦੁਆਰੇ ॥ ਸਰਨ
ਸਰਨ ਜਰਨ ਗਤ ਆ ਜਾ ਬਿਦਾ ਚੇਤ ਦਰ ਸਾਰੇ ॥ ਅੰਗ ਉਦਾ ਨਦੇ ਹੁ ਜਗਦ ਬੈਠ

ਕਤ ਕੁਗਤ ਹੁੰਡਾਰੇ ॥ ਤੁਮ ਸਮਧ ਨੀ ਨੀ ਸਮਜਾ ਚਕ ਪੁਕੁਦ ਅਦੇਤ ਦਾਰੇ ॥ ੨੯੨ ॥ ੩੬੦
ਜਨਪਦ ਗਾ ਆਜਾ ॥ ਆਜਾ ਆਜ ਚਰਨ ਕਮਲ ਨਕੀ ਚੇਤ ਚਾ ਤ੍ਰਿਕ ਨਿਸਦੇ ਰਗ ॥
ਪਿਉ ਪਿਉ ਰਟਤ ਦਰਜਾ ਬਿਨ ਬਾਟ ਰਜਿ ਉਕਾ ਮਨਮਗ ਹੋਰਤ ॥ ਬਿਯ ਯਲ ਹੀ ਨਫੀ
ਨਦ ਖੀ ਜਾ ਰੇ ਪਿਆ ਬਿਨ ਕਛੁ ਨ ਜੇਹਤ ॥ ਨੀ ਤਨਿ ਤ ਆ ਸਦਰ ਸਾ ਪਿਯ ਚਿ ਮਫਿ ਨ ਫੀ
ਨਮਗ ਪੀ ਯ ਜੇਹਤ ॥ ੨੯੩ ॥ ਬਿਸਮਵਦ ਆ ਸਾ ਕ ਫੀ ॥ ਜੋ ਜੋ ਜੇ ਦਰ ਸਮ ਫੁਲ
ਸੁਪਰ ਜਨ ਨਿਤ ਨਿਤ ਆ ਨੀ ਦ ਕਰ ਨੀ ॥ ਆ ਨੀ ਦ ਆ ਨੀ ਦ ਆ ਨੀ ਦ ਸਿ ਕ ਦ ਆ ਮ ਪ ਦ ਬਿ ਕ
ਦ ਖ ਲ ਦ ਰ ਨੀ ॥ ਨੀ ਲਾ ਬ ਗ ਅੰ ਬੁ ਜ ਬ ਨ ਵ ਰੀ ਕ ਲ ਹ ਬਿ ਨ ਜ ਨ ਕ ਲ ਮ ਲ ਹ ਰ ਸੀ ॥
ਜੋ ਜੋ ਜੋ ਚੰਡੀ ਮ ਜੁ ਰ ਸੀ ਘਾ ਰ ਨ ਪ ਆ ਬਿ ਨ ਆ ਜ ਨ ਦੁ ਰ ਮ ਤੁ ਹ ਰ ਸੀ ॥ ੨੯੪ ॥ ਬਿਸਮਵ
ਆ ਜਾ ॥ ਦ ਆ ਤਿ ਹ ਰੇ ਮ ਤ ਚੰਡ ਕ ਠ ਫੇ ਟੇ ਬੀ ਦ ਆ ਆ ਗ ਦ ਰ ਸ ਨ ਦੀ ਜੋ ਪ ਤਿ ਤ ਉ ਪ ਆ
ਨ ਖੋ ਲੋ ਪੇ ਮ ਕਿ ਦ ਆ ॥ ਦੋ ਹ ਦ ਰ ਸ ਜੀ ਅ ਤੁ ਖ ਲੋ ਹ ਚੀ ਬ ਚ ਬ ਚ ਬੰ ਦ ਨ ਬ ਲਿ ਹ ਆ
੨੯੫ ॥ ਬਿਸਮਵਦ ਆ ਸਾ ॥ ਅ ਬ ਮੋ ਰੇ ਸ ਗ ਲ ਉ ਪ ਹ ਏ ਹ ਹਿ ॥ ਬਿ ਨ ਸ ਆ ਮ ਦ ਰੇ ਸ
ਗ ਦ ਬੇ ਚੁ ਖ ਨ ਕ ਹੂੰ ਲ ਹਿ ਚ ਆ ਕੁ ਮ ਤੁ ਕੁ ਮ ਤੁ ਪੁ ਨ ਰ ਪ ਬ ਹੁ ਹ ਰਿ ਚ ਤ ਕ ਜ ਰ ਨੀ ਹ ਆ ਪ ਰਿ
ਚਿ ॥ ਬਿ ਖੋ ਕ ਉ ਜ ਲ ਸੀ ਜ ਆ ਕੁ ਪ ਰੇ ਮੇ ਹੋ ਅੰ ਚ ਲ ਲ ਆ ਹਿ ਰ ਖ ਚ ॥ ੨੯੬ ॥ ਬਿਸਮਵਦ ਆ
ਜਾ ਵ ਰੀ ॥ ਸ ਤੁ ਨਿ ਪ ਤ ਨ ਅੰ ਸੁ ਰ ਬਿ ਹੰ ਚੁ ਨ ਖ ਲ ਡ ਆ ਰ ਨ ਜੋ ਆ ਦਿ ਤੁ ਦ ਸੀ ॥ ਪੁ ਨ ਪ ਤ ਨ
ਦੁ ਤ ਨ ਨ ਵ ਰੀ ਗ ਨ ਦ ਲ ਕ ਵ ਲ ਵ ਰੇ ਜ ਗ ਦ ਨੀ ॥ ਸਿ ਘ ਬ ਆ ਨਿ ਜ ਤੁ ਨਿ ਪ ਤ ਨ
ਗ ਮ ਗ ਜੇ ਤੁ ਜ ਗ ਤ ਮ ਹ ਆ ਨੀ ॥ ਬਿ ਸ ਟੇ ਕੁ ਵਿ ਰ ਪ ਲ ਖ ਡ ਚ ਆ ਪੁ ਜੀ ਅ ਜ ਪ ਨ ਸੰ ਤ ਨ ਚ
ਰ ਪ ਨੀ ॥ ੨੯੭ ॥ ਬਿਸਮਵਦ ਆ ਸਾ ਵ ਰੀ ॥ ਅ ਮ ਦੁ ਨ ਪੁ ਜ ਪੀ ਤ ਆ ਬ ਛ ਆ ਜੋ ਜ ਗ ਮ ਚ ਜੋ
ਤ ਦਿ ਪ ਤੁ ਤ੍ਰਿ ਪ ਰ ਚੀ ॥ ਹੀ ਸ ਖ ਉ ਰ ਲ ਜ ਤੁ ਨਿ ਰ ਖ ਤੁ ਛ ਬਿ ਅ ਤਿ ਉ ਦ ਰ ਮੇ ਹ ਨ ਬ ਨ ਵ ਰੀ
ਚ ਮ ਕ ਤ ਚ ਕੁ ਖ ਲੋ ਚ ਨ ਹ ਰਿ ਦ ਮ ਕ ਤ ਮ ਨੇ ਫੁ ਦ ਆ ਬਿ ਛ ਲ ਚੀ ॥ ਫੁ ਹ ਰ ਤ ਪੁ ਜ ਯੋ ਰ ਮ
ਬਿ ਕੁ ਮ ਬਿ ਤ ਚ ਮ ਕ ਤ ਆ ਸ ਕੇ ਤ ਮ ਰ ਚੀ ॥ ੨੯੮ ॥ ਬਿਸਮਵਦ ਆ ਸਾ ਵ ਰੀ ॥ ਆ ਰ ਜ ਤ
ਸਿ ਘ ਬ ਆ ਹ ਨੀ ਮ ਆ ਆ ਦ ਹ ਲ ਤੁ ਰਿ ਪ ਅ ਸ ਰ ਨ ਕੀ ਫੁ ਤੀ ॥ ਆ ਬ ਬ ਕ ਤ ਸਿ ਘ ਚੁ ਠ

ਸਤਿਨਾਮੁ ਕਰਤਾ ਹਰਿ:

ਸਤਿਨਾਮੁ ਕਰਤਾ ਹਰਿ ॥ ੨੦ ॥ ਸਿਸੁ ਨ ਪਦਨ ਟਸ ਰਾਇਸ ॥ ਅਨੁ ਤਿ ਆ ਗ ਕੁ ਦਿਲ ੩੬੦
ਤ ਫੁਲਾ ਫਿ ਦੁ ਪਾ ਤ ਕ ਹੇ ਪੁ ਤਿ ਰ ਪੁ ਨੀ ਤਾ ॥ ਸਠਾ ਪਿਆ ਨਗੇ ਬਿੰਦਾ ਮੀ ॥ ਸਿਸੁ ਤਿ ਕੁ ਰ ਕ ਠਾ ਠਿ
ਨਿਰਾ ਮਲ ਰੀ ਤਾ ॥ ਸਿ ਮ ਰ ਤਿ ਮਾ ਤਾ ॥ ਜਗ ਤ ਜਨ ਨੀ ਤ ਰ ਹਿ ਠੁ ਉ ਜ ਲ ਮੀ ਤਾ ॥ ਜੋ ਕ ਰ ਨ ਕਾ
ਰ ਨ ਅ ਚ ਲ ਮੁ ਰ ਤ ਜ ਗ ਤ ਰ ਨੀ ਜ ਵਾ ਜੀ ਤਾ ॥ ੩੦ ॥ ਸਿਸੁ ਨ ਪਦਨ ਟਸ ਰਾਇਸ ॥
ਹੁ ਮ ਨ ਸ ਰ ਨ ਜੁ ਮ ਮੀ ਜੋ ਲਾ ਗ ਚੇ ਤ ਰ ਚੁ ਮ ਚ ਪ ਦ ਚੁ ਰ ਨ ਕ ਦ ਲਾ ॥ ਸਿ ਮ ਕ ਠੰ ਦ ਮ ਨ
ਰੁ ਨ ਪੇ ਲਾ ॥ ਉ ਜ ਚ ਨਿ ਸਾ ਦਿ ਨ ਚ ਰ ਨ ਕ ਦ ਲ ਨ ਦੁ ਖ ਰ ਗ ਸਿ ਕ ਦ ਰੇ ਲਾ ॥ ਪ ਰ ਧਿ ਮ ਮ ਮੁ
ਚੁ ਤਾ ਸਿ ਯ ਮ ਸਿ ਦ ਚ ਦੁ ਖ ਜ ਨ ਮ ਮ ਰ ਨ ਹ ਦੇ ਲਾ ॥ ੩੦ ॥ ਸਿਸੁ ਨ ਪਦ ਨ ਟਾ ॥ ਸਾ ਯੇ ਜ
ਨ ਮ ਆ ਏ ਸ ਰ ਨ ਤੁ ਮ ਆ ਰੀ ॥ ਪ ਰ ਜ ਤੁ ਦ ਰ ਸ ਪ ਯ ਸ ਝ ਨ ਜ ਤੁ ਜ ਆ ਪ ਤੁ ਮੀ ਮ ਖ ਉ ਧ ਚੀ ॥ ਸਿ
ਮ ਰ ਕੋ ਦ ਪ ਯ ਤ ਮ ਪ ਰ ਹ ਰੀ ਧਿ ਮ ਆ ॥ ਦੁ ਰੁ ਨ ਬ ਨ ਦ ਚੀ ॥ ਉ ਚ ਰ ਤੁ ਰ ਤੁ ਰ ਰੰ ਗ ਰੀ ਆ
ਰ ਗਾ ਦੁ ਤਾ ਮ ਪ ਦ ਟਾ ਰੀ ॥ ੩੦ ॥ ਸਿਸੁ ਨ ਪਦ ਨ ਟਾ ॥ ਜ ਪ ਹ ਠੁ ਗ ਰ ਦ ਠ ਲ ਠੁ ਦ ਖ ਰੁ ਨ
ਦ ਨਿ ਸ ਥ ਠੁ ਦ ਨੀ ॥ ਤੁ ਰ ਧ ਸਿ ਠ ਚ ਠੁ ਉ ਜ ਲ ਸਿ ਖ ਜ ਆ ਗ ਰ ਮ ਨ ਪ ਰ ਹੁ ਧਿ ਮ ਮ ਮੁ ਰ ਤਿ
ਕ ਲਿ ਯ ਮੀ ॥ ਠੁ ਦ ਨ ਝ ਦ ਨ ਪ ਰ ਤਾ ਪ ਥਿ ਰ ॥ ਜ ਤ ਲੋ ਕ ਚ ਤ ਦ ਸ ਰ ਨੀ ॥ ਮ ਹ ਰ ਜ ਕ
ਜ ਨ ਸਿ ਰ ਤਾ ॥ ਜਾ ਦੋ ਤ ਸ ਕ ਲ ਜ ਚ ਕ ਥ ਰ ਦ ਨੀ ॥ ੩੦ ॥ ਸਿਸੁ ਨ ਪਦ ਨ ਟਾ ॥ ਤਿ ਮ ਰ ਬਿ ਨ
ਜ ਨ ਪੇ ਖ ਨ ਠੁ ਰ ਨੀ ॥ ਸਿ ਯ ਬ ਚ ਨੀ ਰ ਨੀ ॥ ਮ ਮ ਬ ਚ ਲਾ ਮ ਚ ਲ ਘ ਹ ਮ ਕ ਤ ਨ ਗ ਰ ਬਿ ਸ
ਫੰ ਠੁ ਕ ਥ ਰ ਦ ਨੀ ॥ ਮ ਸ ਦ ਕ ਰ ਨ ਜ ਗ ਪੁ ਰ ਖ ਠੁ ਦ ਨੀ ॥ ਸਿ ਪ ਤੁ ਖ ਚ ਜ ਧ ਨੀ ॥ ੩੦ ॥ ਸਿ
ਸ ਨ ਪਦ ਨ ਟਾ ॥ ਸਿ ਯ ਗ ਸਿ ਧ ਕ ਲ ਘੇ ਰ ਮ ਬ ਨ ਠੁ ਦ ਖ ਰੁ ਨ ਸਿ ਦ ਚ ਨੀ ॥ ਪ ਤਿ ਤ ਉ ਧ ਚ
ਸਿ ਕ ਦ ਮੇ ਚ ਨ ਦੁ ਖ ਹ ਰ ਗ ਕ ਲਿ ਯ ਮੀ ॥ ਗੁ ਗ ਤੁ ਦ ਠ ਲ ਜ ਗ ਤੁ ਰ ਨ ਮ ਖੈ ਜੋ ਆ ਠਿ
ਕੁ ਦ ਨੀ ॥ ਸੁ ਰ ਗ ਹਿ ਲੇ ਹ ਤੁ ਰੰ ਗ ਤੁ ਮ ਰ ਨਿ ਧ ਨ ਰਾ ਏ ਨਿ ਰ ਥ ਨੀ ॥ ੩੦ ॥ ਸਿਸੁ ਨ ਪਦ
ਨ ਟਾ ॥ ਯੇ ਚ ਨ ਪੁ ਨ ਮ ਸੁ ਰ ਖ ਦ ਚੇ ਪੀ ਤੁ ਮ ਪ ਨ ਆ ਧ ਚੇ ॥ ਯ ਦ ਤੁ ਨ ਦ ਲ ਮ ਦ ਮੁ ਰ ਤੁ ਸੀ
ਠ ਠਿ ਸਿ ਦ ਰ ਬ ਨ ਦ ਚੇ ॥ ਨਿ ਕ ਠ ਠ ਆ ਸ ਦ ਚ ਏ ਧ ਜ ਤੁ ਮ ਖ ਮ ਠੁ ਲ ਦੁ ਤ ਧ ਚੇ ॥ ਬ ਨ ਮ ਲ
ਪ ਕਿ ਲ ਅੰ ਬ ਜ ਦ ਚੇ ॥ ਸੀ ਪ ਰ ਪੁ ਰ ਖ ਮੁ ਰ ਚੇ ॥ ੩੧ ॥ ਸਿਸੁ ਨ ਪਦ ਨ ਟਾ ॥ ਗੀ ਰ ਉ ਰ

ਰ ਰ ਕ ਠਿ ਕ ਰ ਕ ਲ ਕ ਰ ਆ ਪ ਰ ਤੀ ॥ ਮ ਮੁ ਰ ਤਾ ਅ ਜ ਰ ਦ ਲ ਏ ਤ ਹੰ ਕ ਚੀ ॥ ਸਿ ਠੁ
ਰ ਤ ਰ ਕ ਤ ਬ ਠ ਤਾ ਜਿ ਨ ਠੀ ॥ ਮ ਮ ਬ ਠ ਤ ਫਿ ਰ ਤੁ ਕ ਸ ਨ ਦ ਕਾ ਸ ਮ ਠੁ ਠ ਤ ਪੇ ਤ ਮ ਤੇ
ਸਿ ਤੁ ਮ ਠੀ ॥ ੨੦ ॥ ਸਿਸੁ ਨ ਪਦ ਨ ਟਾ ॥ ਸਿ ਯ ਮ ਮ ਬ ਰ ਨ ਨੀ ਲਾਂ ਬ ਰ ਮ ਠਿ
ਮ ਮ ਠ ਕ ਰ ਨ ਠੁ ਉ ਤ ਮ ਕ ਲੀ ॥ ਸਿ ਲ ਬ ਸ ਨ ਅ ਜ ਕੇ ਤ ਖ ਰੁ ਗ ਪੁ ਜ ਠ ਤੁ ਰ ਦ ਰ ਸਿ ਰ
ਠੁ ਰ ਤੁ ਸਿ ਪ ਲੀ ॥ ਸਿ ਯ ਬ ਠ ਨੀ ਮ ਸੁ ਰ ਨੀ ॥ ਪ ਰ ਨ ਕ ਦ ਲ ਨ ਨ ਕ ਰ ਆ ਲ ਮ ਯ ਜਾ
ਲੀ ॥ ੩੦ ॥ ਸਿਸੁ ਨ ਪਦ ਨ ਟਾ ॥ ਸਿ ਕ ਲ ਠੁ ਦ ਨ ਨ ਏ ਕ ਜ ਗ ਦ ਠਿ ਸ ਕ ਲ ਸਿ ਸ ਦ ਜ ਚ ਕ
ਦ ਰ ਥ ਰੀ ॥ ਕੋ ਦ ਠੁ ਮ ਰੁ ਖ ਠਿ ਜਿ ਨ ਚੇ ਕੋ ਦ ਸਿ ਯ ਜ ਆ ਰ ਨ ਦ ਧ ਚੀ ॥ ਕੋ ਦ ਕ ਲ ਠੁ
ਰੁ ਗ ਕ ਠਿ ਕੋ ਦ ਕ ਗ ਰ ਮ ਨ ਠੁ ਤੁ ਮ ਠ ਲ ਜ ਦ ਠੀ ॥ ਪ ਤਿ ਤੁ ਰ ਤ ਕ ਠੀ ਕੋ ਦ ਮ ਸਿ ਖ
ਨ ਮ ਠੇ ਤੁ ਉ ਪ ਰ ਤੁ ਰ ਨ ਦ ਚੀ ॥ ੩੦ ॥ ਸਿਸੁ ਨ ਪਦ ਨ ਟਾ ॥ ਮ ਮ ਕ ਠੇ ਕੋ ਲਾ ਸ ਖੈ ਕ
ਠ ਮੁ ਰ ਗ ਪੁ ਰੰ ਰ ਜ ਤੁ ਮ ਹ ਰ ਨੀ ॥ ਉ ਚ ਰ ਤੁ ਨਿ ਰ ਮ ਚ ਰੁ ਰ ਨ ਦ ਤੁ ਨ ਨਿ ਰ ਸਿ ਦ ਖੈ
ਚ ਧਿ ਮ ਆ ਦੁ ਕ ਰ ਧਿ ਮ ਨੀ ॥ ਜੋ ਕ ਜਿ ਤੁ ਪੀ ਸਿ ਯ ਸ ਠਿ ਦ ਰ ਜ ਨ ਸਿ ਮ ਰ ਤੁ
ਥ ਚ ਦ ਨੀ ॥ ਹੇ ਮ ਤੁ ਮ ਦ ਠੀ ਗ ਤ ਮ ਲੋ ਚ ਨ ਪ ਤਿ ਤ ਮ ਧ ਮ ਖ ਲ ਚ ਰ ਨ ਠੁ ਦ ਨੀ ॥ ੩੦ ॥
ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥
ਕ ਚ ਕ ਰ ਤੁ ਬਿ ਖ ਠੀ ਜੀ ਉ ਮੀ ਚ ਚੇ ਰ ਤੁ ਨੀ ਤਾ ॥ ਲਿ ਠੁ ਕ ਲ ਕ ਆ ਹੰ ਕ ਚ ਮ ਆ ਤੁ ਏ ਕ ਨਿ ਮ
ਖ ਮ ਨ ਨੀ ਜ ਤਿ ਪ ਸਿ ਯ ਠ ਸ ਆ ਗ ਸਿ ਖ ਮ ਆ ਗ ਰ ਕਿ ॥ ਤੁ ਰ ਹ ਰੇ ਮ ਨ ਸਿ ਤ ॥ ੩੦ ॥
ਨ ਟ ਸ ਰ ਏ ਨ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥
ਨ ਹੀ ਲੀ ਸ ਠਿ ਕ ਚੇ ਤ ਏ ਕ ਜ ਰ ਨ ਹੇ ਤ ਨ ਹੀ ॥ ਠਿ ਨ ਠਿ ਨ ਠੋ ਲ ਤ ਮ ਨ ਠੀ ਨਾ ॥ ਪ ਯ ਕ
ਤੁ ਨ ਹੀ ਹ ਰ ਤੁ ਨੀ ਲਾ ਜ ਮੁ ਰ ਖ ਠੀ ਨਾ ॥ ਤੁ ਮ ਠੁ ਜ ਹੁ ਮ ਠੋ ਸ ਰ ਨ ਜੁ ਮ ਮੀ ਮ ਨ ਰੰ ਹ ਰੀ
ਚੰ ਗ ਠਿ ਨੀ ॥ ੩੦ ॥ ਸਿਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥ ਸਿ ਸੁ ਨ ਪਦ ਨ ਟਾ ॥
ਨ ਕ ਰ ਤੁ ਰ ਆ ਤੁ ਜ ਮ ਨੇ ਹ ਆ ਹੰ ਕ ਚ ਥ ਦ ਰ ਧ ਰ ਚਿ ਤੁ ਏ ਦ ਗ ਸਿ ਯ ਮ ਠਿ ਕ ਨਿ ਮ
ਖ ਧ ਰ ਤੁ ਧਿ ਮ ਮ ਨ ਨੀ ਸ ਠੁ ਜ ਠ ਲ ਪੁ ਰ ਨ ਕ ਆ ॥ ਸ ਕ ਠ ਠ ਰ ਕ ਸ ਮ ਲ ਸਿ ਯ ਨ ॥

ਰੋਏਕੀਫਿਤਕੀਜਤਰਾਦਣੀਯਨਪਨਸਾਰਿਏਥਾਕਥਾਨੀਜੋਅਚਲਾਥੇਚੁਲਯਿਰ
ਧਨਪਨਮੰਗਲੁਦਤਕਲੀਅਜਗਾਹੀਮਿਤਨੀਰਾਧਨਪਨਸਕਤੋਜੋਗਜੋਕਿਯ
ਦੁਖਹਰਨਾਖਪਦਾਪਿਰਾਧਨਪਨਦੁਰੋਗੀਯਬਾਹਨਬਲਾਇਤਾਥਿਕੁਮਬੀਰਾ੩੧੨
ਗਥਿਸਪਦਮਾਲੀਗਊੜਾਯਨਪਨਚੀਰੀਅਜਰਹੀਤੀਪਾਪਨਾਸਨਕਰੀਯਕੁਮਮੇਹਾ
ਪਦਸਿਦਰਾਮੀਥਿਰਿਪਦਲਨਦੁਖਨਜਰੀਅਜਦਾਜ਼ਬੀਤੀਪੁਰਾਰੀਦਰਪਦਕ
ਵਲਪੀਕਜਹਰੀਥੇਨਸਸਤੀਯਾਕਕਾਰੀਕੁਖਜੀਲਾਨਿਯਰਜਰੀ੩੧੩ਯਿ
ਸਨਪਦਮਾਲੀਗਊੜਾਦੁਖਦਹਨਦਲਨਸੀਤਾਪਚੁਰਨਮੁਦਤਮੰਗਲਦੇਵਾਰਿਪ
ਮਲਨਹਰਨਸਿਪਤਦਨੇਜਰਾਬੰਦਨਸੇਦਾਤੁਦਰੁਘਪਾਥਿਨਾਜਕਲਮਲਮ
ਘਦਹਨਅਲਖਾਭੇਦਾਜੇਨੁਮਾਲਜਰਮਗਜੇਤਰਾਜਤਪਦਕਵਲਮੀਥੁਜਸੇਦ
੩੧੪ਯਿਸਪਦਮਾਲੀਗਊੜਾਯਜਿਰਾਜਾਕਾਰਥਿਖਮਭੁੰਜਲਤਾਰਤਾਰਨਾ
ਰਿਅਥਾਫੇਅਨਲਾਯੋਨਿਜਸਰਸਾਰਾਇਕਨਿਖਜਪਤਤਾਰਿਅਥਾਗਹਿਕੁ
ਜਾਲੇਦੁਹਰਨਦੇਦੁਹੁਜਗਤਜਨਨੀਮਾਈਅਥਾਮਬਰਾਖਲੀਜੋਮਾਈਅਕੀਜੋ
ਪੁਭਹੋਹਥੇਲੀਰਾਈਅਥਾ੩੧੫ਯਿਸਪਦਮਾਲੀਗਊੜਾਯਕੁਰਨਕਵਲਥਜਾ
ਇਹਿਰਦੇਤਰਭੁੰਜਲਮੀਰਾਈਨਰੋਨਸੇਦੁਹੁਜਦਾਮੀਥੁਗਨਗਾਵਕੀਰਤਨੀਤ
ਧਰਥਿਯਨਪੁਰਿਥਿਯਾਥੀਦਰਹੋਹੁਪਤਿਤਪਨੀਤਾਲਖਕੀਥੋਪਤਕਲਪਤਨਾਥ
ਤੁਏਕਸਿਮਖਧਾਰਤਚਿਤਾ੩੧੬ਯਿਸਪਦਮਾਲੀਗਊੜਾਯਕੁਜਕਤਾਰੇਅਈਆ
ਧਾਰਕਹੁਕਿਰਪਾਸੁਮਾਮੀਅਥਾਜਮਰਬੀਧਕਕਰਨਕਾਰਨਦੁਖਹਰਨਮੀਤਕ
ਮੀਅਥਾਮਬਰਨਦੀਜੋਰਾਖਲੀਜੋਰਿਦੇਦੁਦਰਸਰਾਈਆਥਾਹਿਕੁਜਾਲੀਜੋ
ਦਰਸਦੀਜੋਕਤਜਨਨੀਮਾਈਅਥਾ੩੧੭ਯਿਸਪਦਫੁਕਾਯਥਿਸਪਦਰਾਗਕ
ਨੜਾਜੋਜੋਨਾਮਸਾਈਤਾਰਨਚਿਤਾਮਨਕਰਨਪਤੋਯਗਲਜੀਅਜਾਚਕਦਰਥ
ਚੀਜਗਥੰਦਨਾਮੀਤੋਜਗਤੋਜਗਤੁਥੁਧਾਰਨਠੁਚੁਯਾਮੀਕੁਖਜਾਗਰਏਕੋਤ

ਥੋੜੇ ੩੧੮ ਯਿਸਪਦਕਨੜਾ ਯਗਥੰਦਨਕਉਰਨਸਥਪੀਕਜਪਦਚਾਰੀ ੩੧੯
ਨਾਨਾਬਸਨਾਬਮਲਮਰਦਨਤ੍ਰਿ ਪੁਰਾਚੀਯਠੁਥੰਠਨਦੁਖਦਲਤਦੇਤਦਨੋਰਿਪਮਾਰੀ
ਜੋਜੋਮੰਗਲਰੂਪਦਾਜੋਮੰਗਲਕਾਰੀ ੩੧੯ ਯਿਸਪਦਕਨੜਾ ਦੁਖੀਤਰਾਯ
ਉਗਤਨਸਤਨਾਮਮਗਮਜੁਨੀਥਿਠੁਥਾਮਾਦਮਤਿਕਲਧਾਰਾਮਚਲਾਮਚਰਜਾਮ
ਦੀਠੁਠੁਧਰਮਰੂਪਖੁਖਿਯਸੁਧਾਰਗਤਮੰਗਲਚਾਰੀਜੋਜੋਮੰਗਲਰੂਪਦਾਜੋਮ
ਨੰਦਕਾਰੀ ੩੨੦ ਯਿਸਪਦਕਨੜਾ ਦੁਖੀਤਰਾਯ ੧ ਮਸਦਕਰਨਬਰਦਨ
ਥਾਕਥਾਈਦੁਖਦਾਇਕਾਯਿਯਮਬਰਨਪਰਯਾਨਜਯਤਰੁਲਾਇਕਾਮਹਿਮੰਤੁਨ
ਕੁਕਾਦਨਕੁਕਤਦਫਲਜਗਨਾਇਕਾਦੁਖਥੰਠਨਦੀਰਾਨਪਮੁਜਜਿਤਯਾਈਕਾ
੨੧ ਯਿਸਪਦਕਨੜਾ ਸਰਬਪਾਲੀਰਨਸੁਖਦਤੁਥੁਦੁਤਾਰਨਗਰੀਅਮ
ਸਰਾਨਿਪਾਤੁਨਠਗਤਦਾਹਮੀਤੀਨਲੋਕਬਰਦਾਈਮਧਸੁਦਨਮੇਹਨਬਨਦਾਕੀਦੁਖ
ਹਰਤਾਸੁਭਜਾਨੀਅਠੁਰਦਲਨਸੇਵਕਜੋਰਫੁਨਜੋਗੋਯਦਿਭਵਨੀ ੩੨੨ ਯਿ
ਸਪਦਮਾਲੀਗਊੜਾਥਾਰਦੇਦੁਪੁਰਨਾਮੀਥਿਨਾਸਿਕਾਲਕਲਪਿਯਾਰੀਦੀਨਸਥ
ਦਾਈਆਲਦੇਦਰਫੁਕੀਠਨਜਗਤਾਰੀਅਥੁਚਲਾਖਖਰਪੀਕਜਪਦਮੀਥੀਨ
ਲੋਕਜਗਤਾਰੀਥਦਲਨੈਨਸੀਦਰਫੁਕੀਥੇਮਦਸੁਦਨਜਗਤਾਰੀ ੩੨੩ ਯਿ
ਸਪਦਕਨੜਾ ਯਗਨਨਾਬਜਗਯੇਕੁਰਾਮੀਠੁਰਲੀਦਿਨਜਗਤਾਰੀਆਧੇਮੇਹਰ
ਦਾਨਮਧਦੁਦਨਮਨੋਹਨਬਨਦਾਰੀਯਿਯਮਸਿਦਰਨਦੁਨਸਦਰੀਸਦਨਦੁਤ
ਨਜੋਕਾਰੀਪਾਨਾਥੁਪੁਰਨਪਰਮੇਸੁਠੁਠੀਦਰਫੁਕੀਰਿਠਧਾਰੀ ੩੨੪ ਯਿ
ਸਪਦਕਨੜਾ ਕਲਿਯਸੁਰੂਪਕਾਲੀਕਲਤਾਰਨਯਿਯਾਥਰਨਕਲਿਯਾਨੀਕ
ਲਹਨਾਜਨੀਕਾਲੀਯਾਰਨਕਲਮਲਰਿਪਦਲਦਾਈਠੀਤਨਮਾਨਤਾਨੀਦ
ਮਹਪਾਲਨਪਾਨੀਅਠੁਜੋਜੋਗੋਸੁਰਜਨਨੀਲੋਕਰਤੁਰਦਸਰਾਨੀ ੩੨੫ ਯਿ
ਸਪਦਕਨੜਾ ਪਠੀਤਠੁਧਾਰਨਚੀਰਤਾਰਕਾਮਾਤੁਰੁਦਾਨਿਸਾਰੀਦਾਜੁਆਰਜਤੀ

ਥੀਤਾਨਿਜਿਨਾਫਿਨਪਲਪਦਤਾਇਹਕਾਇਆ ਜਰਾਮਰਾਗਜਿਤਫਿਨਫਿਨ ੩੭°
ਰੇਗਮਾਜਕਲੀਮਦਜਾਇਆ ਫਿਰੇਜਮਥਿਨਜਤਾਇਹਕਾਇਆਫਿਨਮਹਿਕੁਇਆ
ਪਰਾਇਆਪੁਤਕਲਤਿਫਿਨਫਿਰੇਮੁਕਕਾਪੂਕੀਨਸਹਾਇਆ ੩੩੩° ਥਿਸਨ
ਪਦਕਲਿਆਨਾਦੁਜੀਤਰਾਹਿ ੧° ਭਾਕਿਤਕਰਪੁਤਰਹੁੰਗੇਸਾਰਚਰਨਕਮਲਾਫਿ
ਤਧਾਰੇਜਾਜਜਾਜਿਮਰਿਪਦਪਕਜਮਮਕਰੰਦਹੁੰਜਾਰੇ ਧਰਹੁੰਪਿਆਨਮੁਕਤ
ਕੁਦਖੰਡਨਪੁਨਰਪਦੇਖਨਿਦਾਰੇਅਜਪਾਜਾਪਜਪਹੁੰਗੇਮਰੇਦੁਖਮੇਚਨਕਰਤਾਰੇ
੩੩੪° ਥਿਸਨਪਦਕਲਿਆਨਾਉਣਪਰਭਾਤਕਰਹੁੰਇਸਨਨਾਪਦਪੰਕਜਾਹਲੀਯ
ਜਥਾਯਕਤਦਲਭੁਖੇਕਊਨਿਮਖਨਿਮਖਰੰਗੁਨੀਨਾ ਜੇਧਨਿਦਾਰਦਇਆਮਨਯਦ
ਹੁੰਗੇਦੁਰਮਤੰਤ੍ਰਿਅੰਗੇ ਗਇਕਮਨਹੁੰਇਕਪੁਸਰਾਇਨਖਿਆਪਰਮਾਮਨੁ
ਗੇ ੩੩੫° ਥਿਸਨਪਦਕਲਿਆਨਾਤੀਰਥਥਰੰਨੇਮੁਕਕਿਰਿਆਜਿਲਿਜੰਤੁਖਅਥ
ਰੇਪੂਜਾਤਿਲਕੇਮਰਾਇਤੀਸੀਧਿਆਤਰਪਨਪਾਰੇ ਵਾਰਨਕਰਪਤਮਾਤੁਥਿਯ
ਜਨਾਮਿਜਟਥਤਨਾਤਿਲਾਥੇ ਸਕੁਕੀਚੀਨੇਹੋਇਰੇਪਥੇਰੁੰਦਕਿਥੇਨੁਥੇ ੩੩੬°
ਥਿਸਨਪਦਕਲਿਆਨਾਇਸਦੇਦੇਰਿਖੀਮੁਕਾਮਨਕਾਊਅਥਿਰਾਤੁਮੇ ਗੀਟਹ
ਸਤਮੇਰਾਇਨਮਹਿਜਰਥਨਿੰਜਨਜਨੇ ਸਤਰੁਪਮਾਤੁਮਾਥਿਨਾਜਿਕੁਮਸਤਪ
ਚਿਰੰਨੇ ਏਕਥਰਮਸਕੁਯਾਇਪੁਰਪੁਰਮਾਏਪੁਰਥਰੁਗਦਨੇ ੩੩੭° ਥਿਸਨਪਦ
ਕਲਿਆਨਾਦੁਜੀਤਰਾ ਸਧਰਮਕੇਤਫਰਹਰੰਫੁਲਤਰਹੁੰਥਿਯੁਜਾ ਥਰਾ ਕਈਲਾਯ
ਥਾਸਪਥਕਨੇਕਰਤਨਚੁੰਥਿਰਜਪਾਰਜਾਮਨਮਨਕਮੁਕਤਮਯੁਰਰਾਜਿਤਮਾਇਆ
ਗਿਰਾਹੀਜਹੀਜਨੰਚੁਗਤਤਰਤਮੁਕਤਚੰਚਨਪਰਾ ੩੩੮° ਥਿਸਨਪਦਕਲਿਆਨਾ
ਕਰਤਕੇਲਾਥੁੰਫੁਤਰਤਰਮੇਤੀਪਕਿਜਤਰਾਮਲਮਕਰੰਦਹੁੰਜਤਕੁਮਰੁੰਜਾਰ
ਤਰੁੰਯੇਕਰਾਮਾਰਤਥਾਸਦੁਥਾਸਚਕੁਮਫੁਦਰਥਯੁਰਸਾਮਯੁਜਰਜੁਰਾਜੁਰੀਪ
ਤਰੰਗਲਾਇਤਪਰਪੁਰਨਾ ੩੩੯° ਥਿਸਨਪਦਕਲਿਆਨਾ ਸੰਥਿਯੁਰੀਪਜੁਥਾਸਪੁਯ

ਥੀਤਾਨਿਜਿਨਾਫਿਨਪਲਪਦਤਾਇਹਕਾਇਆ ਜਰਾਮਰਾਗਜਿਤਫਿਨਫਿਨ ੩੭°
ਰੇਗਮਾਜਕਲੀਮਦਜਾਇਆ ਫਿਰੇਜਮਥਿਨਜਤਾਇਹਕਾਇਆਫਿਨਮਹਿਕੁਇਆ
ਪਰਾਇਆਪੁਤਕਲਤਿਫਿਨਫਿਰੇਮੁਕਕਾਪੂਕੀਨਸਹਾਇਆ ੩੩੩° ਥਿਸਨ
ਪਦਕਲਿਆਨਾਦੁਜੀਤਰਾਹਿ ੧° ਭਾਕਿਤਕਰਪੁਤਰਹੁੰਗੇਸਾਰਚਰਨਕਮਲਾਫਿ
ਤਧਾਰੇਜਾਜਜਾਜਿਮਰਿਪਦਪਕਜਮਮਕਰੰਦਹੁੰਜਾਰੇ ਧਰਹੁੰਪਿਆਨਮੁਕਤ
ਕੁਦਖੰਡਨਪੁਨਰਪਦੇਖਨਿਦਾਰੇਅਜਪਾਜਾਪਜਪਹੁੰਗੇਮਰੇਦੁਖਮੇਚਨਕਰਤਾਰੇ
੩੩੪° ਥਿਸਨਪਦਕਲਿਆਨਾਉਣਪਰਭਾਤਕਰਹੁੰਇਸਨਨਾਪਦਪੰਕਜਾਹਲੀਯ
ਜਥਾਯਕਤਦਲਭੁਖੇਕਊਨਿਮਖਨਿਮਖਰੰਗੁਨੀਨਾ ਜੇਧਨਿਦਾਰਦਇਆਮਨਯਦ
ਹੁੰਗੇਦੁਰਮਤੰਤ੍ਰਿਅੰਗੇ ਗਇਕਮਨਹੁੰਇਕਪੁਸਰਾਇਨਖਿਆਪਰਮਾਮਨੁ
ਗੇ ੩੩੫° ਥਿਸਨਪਦਕਲਿਆਨਾਤੀਰਥਥਰੰਨੇਮੁਕਕਿਰਿਆਜਿਲਿਜੰਤੁਖਅਥ
ਰੇਪੂਜਾਤਿਲਕੇਮਰਾਇਤੀਸੀਧਿਆਤਰਪਨਪਾਰੇ ਵਾਰਨਕਰਪਤਮਾਤੁਥਿਯ
ਜਨਾਮਿਜਟਥਤਨਾਤਿਲਾਥੇ ਸਕੁਕੀਚੀਨੇਹੋਇਰੇਪਥੇਰੁੰਦਕਿਥੇਨੁਥੇ ੩੩੬°
ਥਿਸਨਪਦਕਲਿਆਨਾਇਸਦੇਦੇਰਿਖੀਮੁਕਾਮਨਕਾਊਅਥਿਰਾਤੁਮੇ ਗੀਟਹ
ਸਤਮੇਰਾਇਨਮਹਿਜਰਥਨਿੰਜਨਜਨੇ ਸਤਰੁਪਮਾਤੁਮਾਥਿਨਾਜਿਕੁਮਸਤਪ
ਚਿਰੰਨੇ ਏਕਥਰਮਸਕੁਯਾਇਪੁਰਪੁਰਮਾਏਪੁਰਥਰੁਗਦਨੇ ੩੩੭° ਥਿਸਨਪਦ
ਕਲਿਆਨਾਦੁਜੀਤਰਾ ਸਧਰਮਕੇਤਫਰਹਰੰਫੁਲਤਰਹੁੰਥਿਯੁਜਾ ਥਰਾ ਕਈਲਾਯ
ਥਾਸਪਥਕਨੇਕਰਤਨਚੁੰਥਿਰਜਪਾਰਜਾਮਨਮਨਕਮੁਕਤਮਯੁਰਰਾਜਿਤਮਾਇਆ
ਗਿਰਾਹੀਜਹੀਜਨੰਚੁਗਤਤਰਤਮੁਕਤਚੰਚਨਪਰਾ ੩੩੮° ਥਿਸਨਪਦਕਲਿਆਨਾ
ਕਰਤਕੇਲਾਥੁੰਫੁਤਰਤਰਮੇਤੀਪਕਿਜਤਰਾਮਲਮਕਰੰਦਹੁੰਜਤਕੁਮਰੁੰਜਾਰ
ਤਰੁੰਯੇਕਰਾਮਾਰਤਥਾਸਦੁਥਾਸਚਕੁਮਫੁਦਰਥਯੁਰਸਾਮਯੁਜਰਜੁਰਾਜੁਰੀਪ
ਤਰੰਗਲਾਇਤਪਰਪੁਰਨਾ ੩੩੯° ਥਿਸਨਪਦਕਲਿਆਨਾ ਸੰਥਿਯੁਰੀਪਜੁਥਾਸਪੁਯ

ਕਾਲੰਗਪਾਸੀਬਰ ਨਾ ਕੁਧਾਮਸਰ ਜਿਨਸਰਕੁਟਤਾ ॥ ੩੫੩ ॥ ਬਿਸਨਪਦਮਾਰੂ ਉਤੰਮ
ਸਰਦਲਸਾਜਮਸਿਖਨਖਚਕੁਟਕੁਟੇ ਸੁਰਮਿਲਾ ਕੇਤਕਾ ਬਿਕਟ ਰੁਪਤਿਉਡਨਪਰਾਪ
ਤਉਨਹਦਮਿਲਾ ਕਹਹਹਾਮਿਚਤਰਬਾ ਰੇਕੁਲੰਕੁਤ ਪਰਾਗੇ ॥ ਦੀਰਘਚਛੁਦ
ਕੁਮਨੇਜਮਰਨਅਭਿਤਤਨਕਾਰੇ ॥ ੩੫੪ ॥ ਮਹਾਘੋਰਾਮਾਹਦਮਾਚਿਉਤਹਦੇਨਸ
ਕੁਨਕੁਜਾਇਯੋ ॥ ਗੁਜਤਤਾਇਯੋਚਭੈ ਸੁਰਮੀਲਾਜਰਨਭੁਦਨੀਯਾਇਯੋ ॥ ਸੁਨੈਦੇਵ
ਚੁਰਪਤਚਲਾ ॥ ਤਕੀਸਰਨੇ ਜਗਤਾਗਗਾਮਾਸਰਦਲਾਨਸੀਕਟਦੁਖਮੇਰਨਮ
ਪਦਹਰਨਜੁਖਜਾਚਾਰਾ ॥ ੩੫੫ ॥ ਬਿਸਨਪਦਮਾਰੂ ਦੇਵੀਦਿਚ ॥ ਬੁਰਨਜੁਨਤਮੀਬੈ
ਹਸੀਤਬਟਾਸਕੈਨਾ ਦੇਲਾਸਾ ॥ ਛੁਰਕਰੇਓਖਦਲਪਲਮਾਹੀਮਨਮਹਕਰੇਹੁਲਾ
ਜਾ ॥ ਕੁਰਾਮਜਨਨ ਬਸਤੁਨਲਾਧਿਯਮਕਤਾਜਾਅਲਾਗਾ ॥ ਕੁਲਪੋਮਦੇ ਚਾਗਾਇ
ਮਦਮਕਤਜੇਜਸੁਗਾ ॥ ੩੫੬ ॥ ਬਿਸਨਪਦਮਾਰੂ ਲਲਤਪੀਰਬਾਨਤਨਧਾਰੇ
ਯੇਕੇਸਗਤਿਲਕਜੁਪਦਨਾ ॥ ਕੁਖਨਸਕਲਕਤਨਹੀਰਾ ॥ ਜੇਹਮਕਤਲਾਲਜ ਕੁਵਨ
ਕਿਕਨਮਨਮਾਨਿਕਥੁਲਾਕਜੋਤਉਦੈ ॥ ਜੀਮਾਦਿਨਕਰਾ ॥ ਦਿਪਤਓਦੀਤਪੁਕੁਕਾਬਿ
ਰਾਜੈਕੋਟਕਲਾਉ ॥ ਜਿਯਾਗਤਿਮਰਠਾ ॥ ੩੫੭ ॥ ਬਿਸਨਪਦਪਰਜਾ ॥ ਕੁਖਨਸਕਲ
ਦਿਪਤਾਅੰਗਨਮਹਸਹਸੁਜਾ ॥ ਪਰਕਾਸਾ ॥ ਜੁਯੀਮਜੋਜਗਮਗਾ ॥ ਤੇਰਾਜਤਪੁਕ
ਤਕਰਨਜਗਾਮਾਸਾ ॥ ਮਮਖੰਤੋਜਾਮਬਚਲਾਸਤਮੁਕਤਪਰਮਹੀਜੇਹੋਰਨੀ ॥ ਮਮੀਮਿਤ
ਤੇਜਸਾਗਰਦਤਸੇਲਾ ॥ ਮੁਕਰਕਰਨਜਗਤਰਨੀ ॥ ੩੫੮ ॥ ਬਿਸਨਪਦਪਜਾ ॥ ਬੁਹਮਜੇ
ਗਾਜਕੁਪਅਨੰਦੀਪਰਮਾਤਮਪਮਾਨੀ ॥ ਮਕਾਲਰੁਪਮਨੁੰਜਨਤਨਪਰਮਜੇਤਭਿ
ਰਿਯਾਨੀ ॥ ੩੫੯ ॥ ਸੀਖਚਕੁਸਰਗਾਟਪਦਮਤੁਬਰਧਨਪਜੇਖੰਡਾ ॥ ਕੋਫਨਕਾਰਜ
ਸ਼ਾਕਭਿਦੁਆਮਾਸਤੁਰਿਤੁਪਕਪਚੰਗੁ ॥ ੩੬੦ ॥ ਸਿਪਰਖਗਾ ॥ ਪਦਸਨਾਟਕਸਰਜਮ
ਧਰਜਬਰਕਟਾਰੀ ॥ ਸਸਤੁਅਸਤੁਨਾ ॥ ਚਿਯਜੇਭੁਤਦਮਕਤਕਰਜਗਮਾਤਉਜਾਹੀ
ਪੁਜਾ ॥ ਪਰਕਥੈਕੈਤ੍ਰਿਯਾਨ ॥ ਫੁਹਰਤਫੁਲਤਮਪਥੀ ॥ ਮਹਾਘੋਰਨਾਹਗਮਰਾਜਿ

ਜਿਰਹਣੈਤੁਪਤੁਸਿਘਕਿਯੋਸਦਾਰੀ ॥ ੩੬੧ ॥ ਬਿਸਨਪਦਪਰਜਾ ॥ ਸੋਜਦਨਦਅੰਦ ॥ ੩੬੨
ਬਾਕੁਯੇਚਾਰਜਿਯੋਗਰਜਿਯੋਗੀ ॥ ਯਜੁਘਾਰੀ ॥ ਨਦਤਨਜੋਰਉਦਿਤਮਮੀਤੁਲਫੁਦ
ਤਿਪਤੁਤਿਪਗਾਰੀ ॥ ਤੇਖਤੁਦਰਸਤੁਪਤੁਏਮੇਚਨਸਿਕਟਹਰਨਮੁਰਾਰੀ ॥ ਮਮਜੁਰਸਿਘ
ਕਨਦਾਨੇਖਨਰਿਪਕਲਸਤੁਜਿਘਾਰੀ ॥ ੩੬੨ ॥ ਬਿਸਨਪਦਮਾਰੂ ॥ ਸਾਹਸੀ
ਜਮਘਰਥਿਖਠੁਗਾ ॥ ਜਕੇਹਰਕਲਾਬੈਰਜੈ ॥ ਸਥਯਾ ॥ ਸਿਰੁਦਾਨੀ ॥ ਸੁੰਜਨਦੀ ॥ ਸਕੁਨੀ ॥ ਫੁਥ
ਫੁਜੈ ॥ ਚਕੁ ॥ ਤਿਸੁਲਸੋਮ ॥ ਮਜਲੀਏਕਨਮੀ ॥ ਕੁਲਮਹਗਾਜੈ ॥ ਬਾਲਿਸਦਤੇਜਦਿਨਕ
ਰਛੁਬਸੇਹਨਕੋਟਕੋਟਕਲਦੁਤਲਾਜੈ ॥ ੩੬੩ ॥ ਬਿਸਨਪਦਪਰਜਾ ॥ ਸਾਰਠੀ
ਜਾਬਦਸੁਤਧਚਲੀ ॥ ਗਲਪਗਟਪਹਾਰੇ ॥ ਫੁਕਕਨਸਕਰੈਦੇਨਕੀ ॥ ਫੁਥਸੁਕੇਕ
ਫੁਥਦਾਰੇ ॥ ਸਾਰੀਗਾ ॥ ਬਿਖਪਿਪਰਘੰਟਾ ॥ ਘਨਸਸਤੁ ॥ ਮਜਕੁਠਧਾਰੇ ॥ ਦਮਕਤ
ਨੁਰਾਚਿ ॥ ਨਮਾਨਪਰਮਿਗਲੋਚ ॥ ਨਕਜਰਾਰੇ ॥ ੩੬੪ ॥ ਬਿਸਨਪਦਪਰਜਾ ॥ ਕੁ
ਖੰਨਸਕਲਸਜੈ ॥ ਮੰਗਨਮੇਹ ॥ ਨੁਖਾਚਿਉਰਮਾ ॥ ਲਾਲਮਰੁਨ ॥ ਲਲਤਬਾਗਾ ॥ ਪਹਰ
ਤਨਪੁਰਘ ॥ ਪਦਮਜੈਮਾਲਾ ॥ ਫੁਥਚਦਰਕਰਲੀਏ ॥ ਫੁਰਾ ॥ ਵਤਬੇਦੇਦ ॥ ਬਧੁਜੁਰਮਾਲਾ
ਏ ॥ ਪਹਰਤ ॥ ਸਥਿਤਮਨਿਘਾ ॥ ਚੇਉਰਜੇਭੁਤਜੈਮਾਲਾ ॥ ੩੬੫ ॥ ਬਿਸਨਪਦ ॥ ਮਰਜ
ਗਾਨਪਤਸੁਖਕਰਤਕਸਕੋਤੇ ॥ ਕੁਕਨਸਿਗਾ ॥ ਪਾਰਾ ॥ ਮਾਜਰਬਾਹਮੁਕਮਸਰੁਦੇਕਸ
ਰੰਗਾਜੁਲਦਾ ॥ ਕਾ ॥ ਸਕਤਜੇਗਾ ॥ ਸਿਪਰਗਾਹਾ ॥ ਹਥਿਪਲਕਕਾਗਾਮੀ ॥ ਤਮ
ਸਰਦਲਸਨਮਸਥਾ ॥ ਵਤਕਰਤ ॥ ਨਦਗੰਜਾਰਾ ॥ ੩੬੬ ॥ ਬਿਸਨਪਦਪਰਜਾ ॥ ਕੁ
ਨਰਛੁਤਮਕਰਮਾਨਘਨਥਿਕਟਰੁਪਤਿਉਡੰ ॥ ਦੀਰਘਦੰਨਸਕੁਕੀ ॥ ਪਾਨ
ਰੁਨਾਮਘਤੰ ॥ ਸਤਸਹੀ ॥ ਫੋਹਨਦਲਥਾ ॥ ਦਲਘਾ ॥ ਘਾ ॥ ਸਮਾ ॥ ਸਕਰਕਾ ॥ ਏਕ
ਦੋ ॥ ਸਹਾਕਾਰਜਮੇਥਿਛੁ ॥ ਕਾਧਾ ॥ ਵਤਕੁਕਤਰਿਪਗਨਦੋ ॥ ੩੬੭ ॥ ਬਿਸਨਪਦ
ਰਾਗਕੋਟਾਰਾ ॥ ਸੀਜਕਦੰ ॥ ਸੁਰਸਿਘ ॥ ਗਮਲਥਾ ॥ ਨਛੁਤੁਦੀਓ ॥ ਜਾਰਤੁਭੁਇਓਕ
ਨਸਾਮਸਰ ॥ ਕੰਧਾ ॥ ਠੇਪਕਯੋ ॥ ਏਰਦੇਰਾਰਿ ॥ ਧਕਨਸਲਕਾਰੁਗਾਗਾਮੇਰ
ਬਿਨ

37

... ३६ ॥ ३७ ॥ ३८ ॥ ३९ ॥ ४० ॥ ४१ ॥ ४२ ॥ ४३ ॥ ४४ ॥ ४५ ॥ ४६ ॥ ४७ ॥ ४८ ॥ ४९ ॥ ५० ॥ ५१ ॥ ५२ ॥ ५३ ॥ ५४ ॥ ५५ ॥ ५६ ॥ ५७ ॥ ५८ ॥ ५९ ॥ ६० ॥ ६१ ॥ ६२ ॥ ६३ ॥ ६४ ॥ ६५ ॥ ६६ ॥ ६७ ॥ ६८ ॥ ६९ ॥ ७० ॥ ७१ ॥ ७२ ॥ ७३ ॥ ७४ ॥ ७५ ॥ ७६ ॥ ७७ ॥ ७८ ॥ ७९ ॥ ८० ॥ ८१ ॥ ८२ ॥ ८३ ॥ ८४ ॥ ८५ ॥ ८६ ॥ ८७ ॥ ८८ ॥ ८९ ॥ ९० ॥ ९१ ॥ ९२ ॥ ९३ ॥ ९४ ॥ ९५ ॥ ९६ ॥ ९७ ॥ ९८ ॥ ९९ ॥ १०० ॥

... ३०३ ॥ ३०४ ॥ ३०५ ॥ ३०६ ॥ ३०७ ॥ ३०८ ॥ ३०९ ॥ ३१० ॥ ३११ ॥ ३१२ ॥ ३१३ ॥ ३१४ ॥ ३१५ ॥ ३१६ ॥ ३१७ ॥ ३१८ ॥ ३१९ ॥ ३२० ॥ ३२१ ॥ ३२२ ॥ ३२३ ॥ ३२४ ॥ ३२५ ॥ ३२६ ॥ ३२७ ॥ ३२८ ॥ ३२९ ॥ ३३० ॥ ३३१ ॥ ३३२ ॥ ३३३ ॥ ३३४ ॥ ३३५ ॥ ३३६ ॥ ३३७ ॥ ३३८ ॥ ३३९ ॥ ३४० ॥ ३४१ ॥ ३४२ ॥ ३४३ ॥ ३४४ ॥ ३४५ ॥ ३४६ ॥ ३४७ ॥ ३४८ ॥ ३४९ ॥ ३५० ॥ ३५१ ॥ ३५२ ॥ ३५३ ॥ ३५४ ॥ ३५५ ॥ ३५६ ॥ ३५७ ॥ ३५८ ॥ ३५९ ॥ ३६० ॥ ३६१ ॥ ३६२ ॥ ३६३ ॥ ३६४ ॥ ३६५ ॥ ३६६ ॥ ३६७ ॥ ३६८ ॥ ३६९ ॥ ३७० ॥ ३७१ ॥ ३७२ ॥ ३७३ ॥ ३७४ ॥ ३७५ ॥ ३७६ ॥ ३७७ ॥ ३७८ ॥ ३७९ ॥ ३८० ॥ ३८१ ॥ ३८२ ॥ ३८३ ॥ ३८४ ॥ ३८५ ॥ ३८६ ॥ ३८७ ॥ ३८८ ॥ ३८९ ॥ ३९० ॥ ३९१ ॥ ३९२ ॥ ३९३ ॥ ३९४ ॥ ३९५ ॥ ३९६ ॥ ३९७ ॥ ३९८ ॥ ३९९ ॥ ४०० ॥

ਭਗਵੰਤ

ਇਹ ਦਲ ਬਦਲ ਦੇ ਜਾਪੁ ਮੁਖੀ ਬਹੁ ਦੇ ਤਰ੍ਹਾਂ ਏਕ ਦੇ ਸਿਕਰਾ ਹੋ ਬਾਜ ਯਾ
ਗੁਪਤ ਕਰੀ ਗਾਹਰੀ ਗਚ ਕੇ ਕਾਰਜਿ ਚਿਰਿ ਜਗੁਰਾ ॥ ੪੭ ॥ ਭਿਜਨ ਪਦ ਜੋ ਜਾ ਏ ਤੀ
ਬਹੁ ਬੀਰ ਉਠੇ ਲਲ ਕਾਰ ਮਪਾਰ ਪਨੇ ਉਸ ਰੇ ਬਹੁ ਕੁਲਿ ਪੁਲਾਹੇ ॥ ਏ ਤ ਬਹੁ ਚਿ
ਰਤਾ ਜ ਬਹੁ ਤੁਨ ਦੀ ਰਘਾ ਜ ਮ ਮ ਨ ਪ ਨ ਕ ਚੋ ਤੀ ਜ ਪ ਦ ਮ ਦ ਸ ਬੀ ਸ ਕੁ ਏ ਸ ਕੁ ਏ
ਤੁ ਏ ਏ ਏ ਤੁ ਨ ਠਾ ਰੋ ਘ ਨ ਘੋ ਰ ਮ ਚੀ ਘ ਮ ਮ ਕੁ ਏ ਏ ਦ ਲ ਏ ਤੁ ਚਿ ਰੇ ਰਿ ਸ
ਕੇ ਪ ਹ ਕ ਚੋ ॥ ੪੮ ॥ ਭਿਜਨ ਪਦ ਜੋ ਜਾ ਏ ਤੀ ॥ ਤੁ ਰ ਮੇ ਰ ਲ ਏ ਬ ਹ ਬੀ ਰ ਘ ਏ ਹ ਕ
ਰ ਪੇ ਲ ਲ ਕ ਰ ਬ ਲੀ ॥ ਬ ਲ ਕ ਫੁ ਕ ਫੇ ਰੇ ਕੁ ਮ ਨ ਚੇ ਬ ਰ ਨੁ ਪ ਮ ਰੇ ਬ ਸੁ ਘ ਏ ਹ ਲ
ਪ ਜ ਨ ਕ ਚਿ ਤੁ ਕ ਲ ਗੁ ਮ ਗੇ ਚੇ ਹੁ ਚਿ ਰ ਮ ਚੇ ਤੇ ਮ ਕੁ ਪ ਕ ਲੀ ॥ ਬ ਲ ਕ ਚ ਪ ਰੇ ਪ ਚ
ਰ ॥ ਚਿ ਰੇ ਹੁ ਹ ਕ ਚ ਮ ਰੇ ਏ ਲ ਜੇ ਰ ਕੁ ਲੀ ॥ ੪੯ ॥ ਭਿਜਨ ਪਦ ਜੋ ਜਾ ਏ ਤੀ ॥ ਬ ਨ ਬੀ ਰ
ਗ ਜੇ ਰੁ ਫ ਚੇ ਲ ਬ ਜੇ ਬ ਹੁ ਸ ਸ ਜੇ ਬ ਹੁ ਚਿ ਰੇ ਗ ਬ ਹੁ ਮ ਚ ਮ ਚੀ ਚ ਹੁ ਚਿ ਰ ਕੁ ਜੀ
ਹ ਏ ਰੁ ਰਿ ਗੁ ਏ ਚ ਰ ਜ ਪ ਮ ਰੇ ਪ ਕ ਰ ਬ ਲ ਏ ਏ ਮੇ ਨ ਕ ਘ ਏ ਬ ਹੁ ਸ ਸ ਤ ਚ ਲੇ ਰ ਕੁ ਮ
ਪਿ ਚੋ ॥ ਏ ਲ ਏ ਤ ਉ ਠੇ ਲ ਲ ਕ ਰ ਬ ਲੀ ਹ ਦ ਘੇ ਰ ਮ ਚੀ ਨ ਪ ਗ ਨੇ ਕ ਏ ਰੋ ॥ ੫੦ ॥ ਭਿ
ਜਨ ਪਦ ਜੋ ਜਾ ਏ ਤੀ ॥ ਗ ਰੇ ਗ ਜੁ ਰੀ ਗੁ ਏ ਏ ਪ ਰ ਨੀ ਬ ਹੁ ਬੀ ਰ ਲ ਏ ਚਿ ਪ ਮੈ ਨ ਗ ਜੇ
ਏ ਏ ਕੁ ਏ ਲੀ ਮ ਏ ਕ ਮ ਚੀ ਗ ਰੁ ਫ ਬੀ ਨ ਰ ਬ ਚ ਮ ਹੁ ਪੁ ਰ ਬ ਜੋ ॥ ਤੁ ਨ ਤੁ ਨ ਕ ਜੇ ਕ ਫੁ
ਕ ਫੁ ਕ ਫੇ ਬ ਰ ਜੁ ਪ ਮ ਰੇ ਬ ਹੁ ਸ ਸ ਤੁ ਜ ਜੋ ਗ ਰਿ ਪ ਘੇ ਰ ਲੀ ਜੇ ਹ ਕ ਰ ਕੀ ਜੇ ਗ ਗ
ਰ ਗ ਦ ਚੀ ਗ ਕੁ ਮ ਫੁ ਜੋ ॥ ੫੧ ॥ ਭਿਜਨ ਪਦ ਜੋ ਜਾ ਏ ਤੀ ॥ ਏ ਰ ਕੇ ਏ ਕ ਰ ਕੀ ਜੇ ਮੇ ਨ ਰ ਗ ਬ
ਹੁ ਬ ਘ ਨ ਨ ਕੀ ਬ ਰ ਖ ਏ ਰ ਲ ਏ ਏ ਘ ਨ ਬੀ ਚ ਨ ਚੇ ਰੇ ਗੁ ਮ ਮ ਚੇ ਰ ਨ ਕੁ ਖ ਮ ਘੇ ਰ ਚੇ
ਮ ਨ ਮ ਚ ਏ ਏ ਘ ਨ ਘੇ ਰ ਗੁ ਜ ਨ ਕੁ ਪ ਗ ਚਿ ਘੇ ਏ ਲ ਏ ਤੁ ਨ ਘੇ ਰ ਚ ਹੁ ਚਿ ਰਿ ਸ ਘ ਏ
ਏ ਰੀ ਮ ਮ ਉ ਠੇ ਪ ਚ ਚ ਰ ਚ ਜ ਚ ਤੁ ਪ ਚ ਤ ਰੇ ਗ ਸੁ ਰੰ ਗ ਨ ਚ ਏ ॥ ੫੨ ॥ ਭਿਜਨ ਪ
ਦ ਜੋ ਜਾ ਏ ਤੀ ॥ ਏ ਕ ਬ ਚ ਸ ਕੁ ਲੇ ਲ ਕ ਚ ਖ ਚੇ ਬ ਹੁ ਸ ਸ ਤੁ ਹ ਮ ਰ ਫੁ ਏ ਤ ਕੁ ਚੋ ॥
ਤੁ ਜ ਠੇ ਕ ਤ ਕੁ ਲ ਚੁ ਹ ਏ ਤ ਸੁ ਰ ਬ ਰ ਫੁ ਚਿ ਰ ਗੁ ਰ ਜੁ ਗ ਦ ਘ ਰ ਘ ਚੋ ॥ ਤੁ ਨ ਦੀ ਰ ਘ

ਘੇ ਰ ਮ ਹ ਤੁ ਮ ਦ ਨ ਏ ਕ ਲ ਕੁ ਪ ਚਿ ਮ ਨ ਕ ਮੁ ਚ ਤ ਕ ਚੋ ਕ ਰ ਬੀ ਫੁ ਕ ਚ ਮ ਮ ਮ ਪ ॥ ੫੩ ॥
ਗ ਰ ਉ ਪ ਚ ਜ ਚੋ ਚਿ ਪ ਸੇ ਨ ਪ ਹ ਰੋ ॥ ੫੪ ॥ ਭਿਜਨ ਪਦ ਜੋ ਜਾ ਏ ਤੀ ॥ ਕ ਰ ਜ ਚੇ ਕ ਲੇ
ਨ ਚ ਚਿ ਰਿ ਚਿ ਚੋ ਮ ਚ ਚ ਨ ਨੀ ਸ ਪ ਚੋ ਏ ਏ ਘੋ ॥ ਸ ਕ ਫੁ ਕ ਤ ਫੁ ਚਿ ਮ ਚੁ ਮ ਨ ਕ ਰੁ ਪ ਚ
ਕੁ ਚਿ ਘੇ ਰ ਚ ਜ ਘੇ ਨ ਕੁ ਘੇ ਰ ਕੀ ਜੋ ਘ ਖ ਕੇ ਪ ਕੀ ਚਿ ਰਿ ਚ ਜ ਮ ਮੇ ਸ ਰ ਨੀ ਲ ਹ
ਲ ਘ ਲ ਗ ਹਿ ਪ ਹ ਚਿ ਘੇ ਗ ਰਿ ਪ ਬੇ ਪ ਤੁ ਪ ਚ ਚੁ ਏ ਫੁ ਤੀ ਮ ਫੁ ਏ ਪ ਨ ਗ ਚਿ ਜ ਮ
ਲੇ ਕ ਸਿ ਘ ਚਿ ਚੋ ॥ ੫੫ ॥ ਭਿਜਨ ਪਦ ਜੋ ਜਾ ਏ ਤੀ ॥ ਚਿ ਪ ਸੇ ਨ ਖੋ ਏ ਕ ਬ ਚ ਹ ਕ
ਰ ਬ ਨ ਨੇ ਬੁ ਹ ਮ ਚ ਪ ਕੀ ॥ ਕ ਰ ਮੁ ਏ ਗ ਰ ਗੁ ਰ ਜ ਪ ਹ ਰ ਉ ਖ ਚ ਚ ਹੁ ਬਿ ਫੁ ਪ ਹ ਰ
ਕ ਰੀ ॥ ਤੁ ਬ ਕੀ ਚਿ ਜ ਗ ਮ ਤੁ ਪ ਚਿ ਰ ਮ ਰ ਪ ਏ ਕ ਰੇ ਰਿ ਗ ਜੇ ਨ ਏ ਏ ਘ ਜ ਰ ਜ ਚ ਤਿ ਨ
ਸ ਕ ਚਿ ਚੇ ਪੁ ਜ ਸੀ ਏ ਲ ਏ ਤ ਚਿ ਪੁ ਚਿ ਨ ਮ ਕੁ ਏ ॥ ੫੬ ॥ ਭਿਜਨ ਪਦ ਜੋ ਜਾ ਏ ਤੀ
ਕੁ ਲ ਏ ਨੇ ਨ ਸ ਬ ਏ ਚਿ ਗ ਰੀ ਬ ਹੁ ਕੁ ਜ ਗ ਏ ਤਿ ਨ ਪ ਨ ਘ ਚਿ ਘੋ ॥ ਬ ਹੁ ਲ ਬ ਲੀ ਪ
ਚ ਲੁ ਬ ਮ ਜੁ ਬ ਜਿ ਮ ਸਿ ਗ ਚੋ ਰੇ ਬਿ ਸੁ ਰ ਚਿ ਘੋ ॥ ਬ ਹੁ ਜੁ ਗ ਨ ਕੁ ਤ ਪਿ ਸ ਚ ਖੋ ਤ
ਰ ਬ ਹੁ ਚਿ ਸੁ ਜਿ ਮ ਚ ਤੁ ਹ ਮ ਚ ਚਿ ਘੋ ॥ ਏ ਲ ਏ ਤ ਚਿ ਨ ਸ ਹੁ ਏ ਚ ਚੀ ਕ ਫੁ ਨ
ਮ ਨਿ ਜ ਨ ਨ ਕੇ ਬ ਰ ਚਿ ਘੋ ॥ ੫੭ ॥ ਭਿਜਨ ਪਦ ਜੋ ਜਾ ਏ ਤੀ ॥ ਤੁ ਰ ਹ ਦੁ ਸ ਗੀ ਏ
ਏ ਚੇ ਪ ਦ ਮ ਮ ਪ ਰ ਚ ਲੇ ਚੁ ਕ ਫ ਰ ਨ ਜ ਚੋ ॥ ਗ ਜ ਚ ਚ ਚ ਚੀ ਏ ਲ ਏ ਲ ਕ ਰ ਘ
ਚ ਤੁ ਪ ਏ ਘ ਨ ਹ ਰ ਬ ਏ ਰੋ ॥ ਚ ਹ ਚਿ ਜ ਉ ਮ ਬ ਚਿ ਕ ਏ ਬ ਚੇ ਕੁ ਏ ਘ ਮ ਲ ਪੁ ਜ ਏ
ਏ ॥ ਬ ਰ ਜ ਨ ਮ ਸ ਤੁ ਮ ਬ ਤੁ ਹੁ ਬ ਰ ਚ ਰ ਸੀ ਚੁ ਰ ਹ ਰ ਚੁ ਆ ਏ ਲੀ ॥ ੫੮ ॥ ਭਿਜ
ਨ ਪਦ ਜੋ ਜਾ ਏ ਤੀ ॥ ਬੇ ਹ ਲ ਮ ਏ ਖ ਚੀ ਜ ਕੇ ਪ ਰ ਫੁ ਏ ਤੁ ਮ ਸੁ ਚ ਤ ਨ ਨੀ ॥ ਉ ਪ
ਜਿ ਚਿ ਮ ਕੁ ਗ ਏ ਲ ਤੁ ਸ ਰ ਕੇ ਪ ਤੁ ਲ ਚਿ ਘੇ ਤੁ ਗ ਮ ਹੀ ਸ ਨੀ ॥ ਪ ਪ ਫੁ ਲ ਫੁ ਲਿ ਚਿ ਜ
ਬ ਤ ਮੇ ਫੁ ਲ ਲ ਚਿ ਘੋ ਤਿ ਸ ਨ ਦ ਮ ॥ ਪੁ ਚਿ ਚਿ ਮ ਏ ਪ ਘੇ ਰ ਫੁ ਰ ਮ ਤ ਕੇ ਕੁ ਚ ਆ ਚਿ
ਜੋ ਮਿ ਤੁ ਰ ਜ ਜੀ ॥ ੫੯ ॥ ਭਿਜਨ ਪਦ ਜੋ ਜਾ ਏ ਤੀ ॥ ਤੁ ਰ ਹ ਦੁ ਸ ਗੀ ॥ ਚ ਤੁ ਰ ਸਿ ਗੀ
ਨ ਸ ਜ ਘ ਜ ਚ ਜ ਚ ਚ ਪ ਹ ਚਿ ਪੁ ਮ ਰੋ ਹ ਹ ਕ ਚ ਚ ਰ ਜ ਤੁ ਚੀ ਮ ਘ ਨ ਕ ਲ ਕੁ ਪ

ਭਿਜਨ

ਕੁਪ

ਦੁਰਗ

ਮੁਰਤੁਸਾਦੀ ਗਲ ਕਾਰਾ ਫਲਿ ਸਿਕੰਬੇ ਖੇਰਾ ਰੋਫਨਾ ਖਗੀ ਤਰਮੇਰਮੁਦ
 ਗਾਰ ਮੁਦੀ ਤੀ ਦਿਸੇ ਪਰਾ ਖਗੀ ੨੧੧ ਖਿਸਨ ਪਦ ਜੋ ਜਾ ਫੀ ਤੁਰਦੁ ਜੀ
 ਤਨ ਮੁਰਗ ਪੀ ਤਿ ਅਰ ਨੁਰ ਜ ਨੀ ਬੁ ਕਰੀ ਘੋਰ ਭੀ ਮ ਮੁ ਰੁ ਪਾ ਗ ਜ ਵ ਤ ਦ ਤੁ ਪ ਮ
 ਨ ਤੇ ਕਰ ਕਲ ਪਾ ਪਾ ਖਿ ਕ ਕੁ ਖਾ ਸੀ ਰ ਮੁ ਕ ਕ ਨ ਖਿ ਜ ਲ ਕੁ ਜ ਪ ਗ ਉ ਦ ਸ ਰ ਤ
 ਠੇ ਮ ਫ ਨ ਗ ਠੇ ਕ ਜ ਜ ਨ ਮ ਅ ਸ ਰ ਖ ਲ ਕ ਨ ਏ ਕ ਏ ਕ ਤੁ ਰਾ ਦ ਨ ॥ ੨੨ ॥
 ਸ ਨ ਪ ਦ ਜੋ ਜਾ ਫੀ ਤੀ ਏ ਮ ਰ ਤੁ ਗ ਦਿ ਸ ਰਿ ਪ ਫੁ ਏ ਰ ਗ ਸੀ ਠੀ ਮ ਤ ਘੋ ਰ ਦ ਨ ਦ
 ਠੇ ਕ ਰਾ ਸ ਲ ਮ ਤੁ ਲ ਕੁ ਰ ਸ ਮ ਨ ਜਿ ਹ ਨ ਹੀ ਤ ਮ ਤਿ ਮ ਰ ਲੇ ਚ ਨ ਨਿ ਸ ਰ ਗ
 ਸੁ ਪੁ ਭਾ ਤ ਖਾ ਜ ਨ ਖਾ ਜ ਠੀ ਰਿ ਪ ਘ ਏ ਜ ਨ ਮ ਖ ਘੋ ਰ ਕੇ ਸੀ ਰਾ ਮ ਸ ਰ ਖ ਲ ਫੀ ਤ
 ਸ ਖਿ ਕ ਸ ਰਿ ਪ ਕ ਪਿ ਠੇ ਜੋ ਜਾ ਜੋ ਰ ਕੇ ੨੧ ਸ ਖਿ ਸ ਨ ਪ ਦ ਜੋ ਜਾ ਫੀ ਤੀ ਦੁ ਜ ਤਿ ਰ ਗ ॥
 ਚ ਤੁ ਰੇ ਗ ਮੇ ਜ ਸ ਜ ਕੇ ਬ ਹੁ ਕੁ ਤ ਸਾ ਜ ਨ ਠੇ ਕ ਰੇ ਹ ਕੁ ਮ ਮ ਫ ਤ ਠੇ ਜੋ ਤੇ ਗ ਹ ਪ ਨ ਖ
 ਤੀ ਖ ਨ ਠੇ ਕਾ ਤੁ ਰ ਮੇ ਰ ਮੁ ਦ ਗ ਰ ਵ ਰ ਜ ਰੋ ਫ ਨ ਠਿ ਰ ਮ ਟ ਰ ਉ ਦ ਹ ਲੇ ਕਾ ਜੀ ਕੁ ਪ ਖ
 ਲ ਸੀ ਰ ਸੇ ਨ ਕ ਰ ਮ ਨ ਰ ਨ ਮ ਤਿ ਠੇ ਪੈ ਠਿ ਨ ਜੋ ਕਾ ੨੨ ਸ ਖਿ ਸ ਨ ਪ ਦ ਜੋ ਜਾ ਫੀ ਤੀ ॥
 ਠੇ ਠੀ ਮ ਠੇ ਰੇ ਕੁ ਪ ਠੇ ਕ ਰ ਤਿ ਮ ਰ ਤ ਨ ਰ ਤ ਲੇ ਚ ਨ ॥ ਗ ਜ ਦ ਫ ਨਾ ਸ ਪ ਮ ਮ ਨ ਠਿ ਖ ਲ ਮ
 ਦ ਨ ਮੁ ਰ ਤ ਠੇ ਘ ਨਾ ਘ ਨ ਘੋ ਰ ਏ ਰ ਪ ਜ ਪ ਰ ਜੋ ਜ ਨ ਕ ਰਾ ਫਿ ਠੁ ਠੀ ਖ ਮ ਤ ਲਾ ਘ
 ਮੁ ਰ ਕ ਠੀ ਲ ਕ ਘੋ ਰ ਹੀ ਸੀ ਮ ਪੁ ਜ ਮੁ ਰ ਤ ਕ ਲਾ ੨੩ ਸ ਖਿ ਸ ਨ ਪ ਦ ਜੋ ਜਾ ਫੀ ਤੀ ॥
 ਮੈ ਨ ਚਾ ਕ ਰ ਘ ਲ ਮ ਹ ਖ ਖਾ ਹ ਨ ਕੇ ਟ ਠੁ ਹ ਨ ਮੇ ਤੁ ਪ ਜ ਠੁ ਮ ਸ ਰ ਠੁ ਰ ਠੁ ਰ ਦ ਨੇ ਕੁ
 ਲ ਦੇ ਫ ਨਿ ਸ ਚ ਰ ਏ ਤਾ ॥ ਹ ਰ ਕ ਰ ਖ ਘ ਠੇ ਜੋ ਪ ਟ ਕੇ ਗ ਹ ਖਾ ਨ ਤੀ ਰ ਤੁ ਠੇ ਗ ਰਿ ਪ
 ਮੀ ਰਾ ਮ ਨ ਤੁ ਲੀ ਸ ਠੇ ਪ ਖ ਮੀ ਠਿ ਠੇ ਰੁ ਮ ਲ ਨੀ ਕਾ ੨੪ ਸ ਖਿ ਸ ਨ ਪ ਦ ਜੋ ਜਾ ਫੀ ਤੀ ॥
 ਘ ਨ ਘੋ ਰ ਖਿ ਕ ਲ ਖਿ ਜ ਲ ਨਿ ਸ ਚ ਰ ਕੁ ਜ ਏ ਰ ਕ ਠ ਨ ਕ ਠੇ ਚਾ ਠੇ ਰੁ ਪ ਨਾ ਦ ਰੁ ਗ ਏ
 ਤੁ ਰੀ ਖ ਮ ਕ ਲ ਮੁ ਰ ਰ ਘੋ ਰਾ ਸ ਜ ਮ ਹ ਠੀ ॥ ਸਿ ਮ ਠ ਠਿ ਰੇ ਮੁ ਰ ਦ ਲ ਕ ਰਾ ਠਿ ਰ ਕੁ ਟ
 ਠੀ ਕੇ ਕੇ ਪਾ ਜੀ ਰਾ ਮ ਸੁ ਰ ਕੁ ਜ ਖ ਲ ਠ ਏ ਰੁ ਜ ਖ ਲ ਰਿ ਪ ਮੀ ਠਿ ਠੇ ਸਿ ਘ ਰੇ ਪਾ ੨੫ ॥

ਸੁ

ਠੀ

ਖਿਸਨ ਪਦ ਜੋ ਜਾ ਫੀ ਤੀ ॥ ਖਿ ਲ ਕਾਰ ਕੁ ਖ ਕਾ ਚਿ ਕਾਰ ਕਾਰ ਜੀ ਹ ਹ ਕਾਰ ਕਾਰ ਪਤ ੩੭੭
 ਪੇ ਲਾ ਲ ਲ ਕਾਰ ਕਾਰ ਤ ਖ ਕੁ ਦ ਸਾ ਦੁ ਤ ਤ ਨ ਤੁ ਨ ਪ ਰੇ ਠੇ ਲਾ ਕਾਰ ਕਾਰ ਜੁ ਗ ਦੁ ਨ ਮ ਖ
 ਜ ਮੁ ਦ ਗ ਰ ਸ ਰ ਚਾ ਪ ਜ ਮ ਦ ਤੁ ਜੇ ਲਾ ਸ ਹ ਨਾ ਠਿ ਤੁ ਰ ਮੁ ਰੀ ਗ ਮ ਕੁ ਰ ਠ ਠੇ ਲ ਖ ਜ ਤ
 ਠੇ ਲਾ ੨੬ ਸ ਖਿ ਸ ਨ ਪ ਦ ਜੋ ਜਾ ਫੀ ਤੀ ॥ ਸੁ ਨ ਮੁ ਦ ਨ ਜੋ ਠੀ ਠਾ ਲਾ ਨਿ ਸ ਚ ਰ ਕ ਲ ਮੀ
 ਕ ਲੁ ਰਿ ਘਾ ਕ ਰ ਫ ਰ ਜ ਚੰ ਗ ਰ ਕੁ ਜ ਮ ਪ ਰਾ ਮ ਸ ਖੰ ਡ ਪ ਤੁ ਸ ਪੇ ਪਾ ਕੁ ਜਾ ਮ ਸ ਠੇ ਸ
 ਤੁ ਜੋ ਤ ਜ ਗ ਮ ਗ ਰ ਮ ਕੰ ਤ ਕੰ ਤ ਨ ਠੇ ਪਾ ਨਿ ਹ ਫ ਕ ਕ ਲ ਠੇ ਮ ਨ ਕ ਰੇ ਰ ਨ ਮ ਚੀ ਸਿ ਘ
 ਰ ਠੇ ਪਾ ੨੭ ਸ ਖਿ ਸ ਨ ਪ ਦ ਜੋ ਜਾ ਫੀ ਤੀ ॥ ਕ ਰ ਸਿ ਖ ਮੁ ਨ ਪ ਟ ਨ ਕੀ ਜੋ ਸ ਚ ਦ ਨ ਦ ਠਿ ਰਾ
 ਗਾ ਜੋ ਮ ਕੁ ਨ ਹ ਰ ਠੁ ਜਿ ਠੇ ਠੇ ਕ ਰ ਕ ਘੋ ਰ ਨ ਦ ਠਿ ਰਾ ਗ ਟ ਠ ਕ ਚ ਦ ਪ ਦ ਖੁ ਪ ਠੇ
 ਘ ਪ ਹ ਏ ਸੁ ਮ ਕੁ ਕਾ ਚਾ ਗ ਮ ਰ ਰ ਗ ਨ ਖ ਲ ਹ ਨਿ ਠੇ ਗੁ ਜਿ ਠੇ ਕ ਏ ਰੀ ਹ ਨਿ ਠੇ ਨ ਖ
 ਖਿ ਦ ਰਾ ੨੮ ਸ ਖਿ ਸ ਨ ਪ ਦ ਜੋ ਜਾ ਫੀ ਤੀ ॥ ਦੁ ਜੀ ਤ ਰ ਗ ਪ ਟ ਸਾ ਨ ਮ ਲ ਠੇ ਮ ਖ
 ਬਾਰ ਗ ਲ ਰੇ ਗ ਹ ਲਾ ਹ ਲੀ ॥ ਰਿ ਪ ਠਿ ਰ ਠੁ ਠ ਠ ਠੀ ਕ ਠਿ ਨ ਜ ਰ ਠੇ ਸ ਠ ਠਿ ਰ ਠੀ ਠੀ ਕੁ
 ਲ ਠੀ ਮੀ ਗ ਰ ਬ ਰ ਜ ਹੀ ਬੇ ਗ ਮ ਚੁ ਤ ਜ ਰ ਤੁ ਜੇ ਨ ਰਿ ਪ ਦ ਲੀ ਨ ਕੁ ਠੀ ਠਿ ਰ ਠ ਠੁ ਜ ਠੁ
 ਤੁ ਪੀ ਰ ਜ ਖ ਠੁ ਠ ਤੇ ਤ ਹ ਮ ਚੁ ਤ ਰ ਲੀ ੨੯ ਸ ਖਿ ਸ ਨ ਪ ਦ ਜੋ ਜਾ ਫੀ ਤੀ ॥ ਸ ਰ ਪ ਰ ਠੇ
 ਸਿ ਸ ਕ ਲ ਠੁ ਠ ਤੀ ਖ ਨ ਰਿ ਪ ਹ ਨੀ ਜੇ ਨ ਜੋ ਖ ਕੇ ॥ ਸ ਗ ਸਿ ਖਾ ਠ ਠੁ ਠ ਠ ਠੇ ਕੇ ਕੇ ॥
 ਕ ਠ ਪਿ ਤ ਬਾ ਤ ਤਿ ਠੇ ਖ ਕੇ ॥ ਸ ਰ ਬ ਠ ਨੀ ਲ ਹ ਨੀ ਮ ਸ ਰ ਦ ਲ ਪ ਠਾ ਹ ਠੇ ਤ ਰ ਮੀ ਕੁ ਠੀ
 ਸਿ ਸ ਨੀ ਰ ਕੇ ਤ ਹ ਸਿ ਮ ਠੀ ਠਿ ਠੇ ਬ ਠ ਰਿ ਪ ਜ ਮੁ ਪੁ ਰ ਗ ਠੀ ॥ ੩੦ ॥ ਖਿ ਸ ਨ ਪ ਦ ਜੋ ਜਾ ਫੀ ਤੀ ॥
 ਤੀ ॥ ਸ ਠੁ ਠੁ ਤੁ ਠੁ ਤੁ ਠੁ ਲੀ ਸ ਠੁ ਲ ਨ ਚ ਹੁ ਦਿ ਸ ਘ ਨੀ ਮ ਠੁ ਤੁ ਠੁ ਠੀ ॥ ਘ ਨ ਮੇ ਰ ਸ ਦ
 ਠੀ ਕ ਰਾ ਘ ਠੇ ਰਾ ਰਿ ਪ ਜੇ ਨ ਗ ਹੀ ਖ ਠ ਜੇ ਨ ਮੇ ਨ ਗ ਨੀ ਮੀ ਰ ਹ ਠੁ ਠੁ ਤੁ ਮ ਰ ਠੇ ਠ
 ਕੁ ਲ ਕ ਰੀ ॥ ਪੁ ਨ ਮ ਨ ਲ ਜ ਰ ਸਿ ਠਿ ਠੇ ਗ ਠਿ ਲ ਘੋ ਰ ਕੇ ਅ ਚ ਦ ਲ ਜ ਠੀ ॥ ੩੧ ॥ ਸ ਖਿ
 ਨ ਪ ਦ ਜੋ ਜਾ ਫੀ ਤੀ ॥ ਗ ਜ ਬਾ ਜ ਪਾ ਠਿ ਕ ਲ ਜ ਤੁ ਠੁ ਲ ਸ ਤ ਸ ਰ ਤ ਤੁ ਪ ਤੁ ਠੁ ਨਿ ਸ ਚ ਰ
 ਕ ਰ ਠੁ ਜ ਮ ਠੇ ਤ ਨ ਪ ਠੀ ਜ ਮ ਪੁ ਰ ਠੁ ਠੁ ਠੁ ਠੁ ਨ ਦ ਲ ਜ ਰਾ ਪੁ ਨ ਗ ਰ ਲ ਠ ਠੁ ਪੁ

੫

ਪੁਖਾ ਵਜ ਤੁਰ ਪੁਨ ਖੁਦ ਕੀ ਵਸ ਹੀ ਦੇ ਸਪਾਈ ਸੀਨ ਉਪਗ ਪਨ ਵਰ ਫੀ ਕੁ
 ਘੋਰ ਪੁਲੇ ਬਰ ਨਿਨ ਹੀ ਜਾਈ ਸਿਰ ਨ ਝਾ ਲੀ ਮੰਦੀ ਗ ਮੁਰੰਗ ਤਰੰਗ ਨ ਤ ਲ ਘ ਨੀ
 ਘ ਨ ਛਾ ਈ ॥ ੪੭ ॥ ਸਿਸ ਨ ਪਦਾ ਬਿਹਾ ਗ ਡਾ ॥ ਸਾ ਕੁ ਬ ਜੇ ਰ ਨ ਸੁ ਰ ਗ ਜੇ ਮੁ ਰ ਲ
 ਰੁ ਫ ਤ ਆ ਮੰਦੀ ਗ ਨ ਗ ਚੇ ਗੋ ਮੁ ਖ ਚੇ ਰ ਖ ਰੀ ਖੰ ਜ ਰੀ ਸ ਹ ਪੁ ਰ ਸ ਨੀ ਬੁ ਚੁ ਖੰ
 ਨ ਭ ਚੇ ॥ ਵੰਦ ਰ ਤੁ ਸ ਮੰ ਜੀ ਰ ਖ ਰੰ ਗ ਨ ਬੀ ਨ ਜ ਲੀ ਪੁ ਨ ਕੇ ਹ ਰ ਤੁ ਚੇ ॥ ਮ ਨੇ ਮ ਗ
 ਪੁ ਲੇ ਕੁ ਈ ਘੋ ਰ ਪੁ ਨ ਕ ਨ ਨ ਬੀ ਰ ਨ ਜਾ ਈ ਸਿ ਘ ਚੇ ॥ ੪੭ ॥ ਸਿ ਸ ਨ ਪ ਦਾ ਬਿ ਹਾ
 ਗ ਡਾ ॥ ਸਾ ਤੇ ਮ ਤੰ ਗ ਉ ਤੰ ਗ ਸੁ ਰੰ ਗ ਜ ਰੇ ਕੁ ਟ ਪਾ ਈ ਗ ਜੇ ਰ ਨ ਘੇ ਰਾ ॥ ਸ ਰ ਪੁੰ ਜ
 ਘ ਟਾ ਉ ਮ ਤੁੰ ਪ ਆ ਠੀ ਘ ਨ ਛਾ ਰਿ ਰ ਹੀ ਦ ਸ ਹੀ ਦੇ ਸ ਫੇ ਰਾ ॥ ਸੇ ਲ ਉ ਠੇ ਠੇ ਰਿ ਪ ਰਾ
 ਜੀ ਭਾ ਸੁ ਰ ਖੇ ਨ ਕੁ ਖੇ ਨ ਕੁ ਖੇ ਲ ਕ ਠੇ ਰਾ ॥ ਜੀ ਤ ਹੇ ਮਾ ਜ ਤੁ ਮੇ ਵ ਰ ਗ ਹ ਨਿ ਹੇ ਨਿ ਜ ਰੇ
 ਕ ਰ ਕੇ ਖ ਲ ਖੇ ਰਾ ॥ ੪੭ ॥ ਸਿ ਸ ਨ ਪ ਦਾ ਬਿ ਹਾ ਗ ਡਾ ॥ ਜ ਗ ਮ ਤ ਕੁ ਪੀ ਠੇ ਰੰ ਕੁ ਈ
 ਵ ਰ ਚ ਲਾ ਈ ਵ ਈ ਰਿ ਪ ਜੀ ਸ ਉ ਤ ਚਾ ॥ ਸਿ ਬ ਟ ਕੁ ਪੈ ਮੁ ਰੁ ਪ ਰਿ ਠ ਪ ਰ ਨੰ ਕ
 ਰ ਜੇ ਸ ਉ ਠੇ ਘੇ ਨ ਤੁ ਮੰ ਡ ਲ ਜ ਚਾ ॥ ਗ ਹ ਮੁ ਰੁ ਰ ਖ ਘੋ ਖਿ ਚ ਖ ਪ ਰੇ ਮੇ ਜੇ ਕ ਖ ਕ
 ਰ ਛੁ ਕ ਰ ਸੀ ਸ ਚਾ ॥ ਹੁ ਦੇ ਜੀ ਭ ਕ ਖ ਧ ਲ ਚ ਪੋ ਟਾ ਰੁ ਨ ਰ ਨ ਘੇ ਰ ਮ ਚੀ ਘ ਮ ਸ ਨ
 ਕ ਰ ਚਾ ॥ ੪੭ ॥ ਸਿ ਸ ਨ ਪ ਦਾ ਬਿ ਹਾ ਗ ਡਾ ॥ ॥ ਸ ਦ ਸ ਮਾ ਜ ਲ ਚਿ ਠੀ ਖਿ ਨ ਉ ਠ ਖ ਲ
 ਖਿ ਕ ਰ ਲ ਖਿ ਹ ਲ ਤੁ ਖੰ ਕ ਰ ਘੇ ਰਾ ॥ ਸਿ ਚ ਰੇ ਜ ਲ ਈ ਲੈ ਅੰ ਕ ਮ ਲੀ ਕੁ ਚੁ ਰਿ ਠ
 ਤੁ ਰ ਵ ਨ ਵ ਕੁ ਮ ਕ ਠੇ ਰਾ ॥ ਅ ਕ ਮ ਸ ਮ ਨ ਗਿ ਰਿ ਠ ਪ ਰ ਨੀ ਕੁੰ ਸ ਦ ਉ ਠਿ ਠੇ ਦ ਹ
 ਲਿ ਠ ਵ ਸ ਠ ਰਾ ॥ ਜ ਗ ਮ ਤ ਕੇ ਹ ਖ ਸ ਨ ਖ ਛਾ ਈ ਜ ਰ ਪ ਮ ਗ ਈ ਠ ਖ ਛੁ ਰੁ ਗ ਨ
 ਚੇ ਰਾ ॥ ੪੮ ॥ ਸਿ ਸ ਨ ਪ ਦੇ ਹਾ ਬਿ ਹਾ ਗ ਡਾ ॥ ਵ ਸ ਸ ਹੀ ਸ ਪ ਚ ਰ ਕ ਤ ਨ ਦੀ ਘ
 ਨ ਘੇ ਰਾ ॥ ਪ ਖ ਲ ਤ ਰੰ ਗ ਉ ਠੁ ਲੇ ਹ ਲੇ ਵ ਹ ਲੇ ਕੇ ਰ ਲੇ ਕਾ ॥ ੧ ॥ ੧ ॥ ੪੮ ॥ ਸਿ ਸ
 ਨ ਪ ਦਾ ਮ ਤੁ ਨ ਖਿ ਹ ਗ ਡਾ ॥ ਜੁ ਘ ਨ ਚੀ ਮ ਪਿ ਸ ਚ ਚੁ ਤ ਭੇ ਰੇ ਗ ਨ ਪੇ ਤਾ ॥ ਪ ਹ ਚੀ
 ਤੁ ਮ ਅ ਰ ਡਾ ਕ ਨੀ ਲੇ ਖ ਪ ਰ ਖੇ ਤਾ ॥ ਘ ਈ ਹ ਹ ਕ ਰ ਜੀ ਭੁ ਕ ਡੇ ॥ ਬਿ ਕ ਰ ਚਾ ॥ ਘ ਈ

ਸਾ ਗ ਰ ਡੀ ਹ ਜ ਠ ਮ ਠਿ ਰ ਤ ਪ ਚਾ ॥ ਲੇ ਖ ਪ ਚ ਘ ਨ ਘੇ ਰ ਪ ਤੁ ਰ ਠ ਰ ਤ ਪੀ ॥ ੩੯ ॥
 ਵ ਤਾ ਗ ਕਿ ਲ ਕ ਤ ਘੇ ਰ ਚਿ ਕ ਚ ਰ ਕ ਤ ਦਾ ਕੁ ਨ ਸੁ ਰਾ ਚ ਤਾ ਖ ਟ ਜ ਮ ਲੇ ਰ ਤ
 ਪੁ ਰ ਚਿ ਧ ਜ ਡੁ ਗ ਈ ਸਿ ਖ ਹ ਸ ਤ ਮ ਰ ਨ ਚ ਤਾ ॥ ਘ ਈ ਬਿ ਰ ਧ ਠਿ ਕ ਰ ਲ ਕ ਲ ਕੁ
 ਕ ਰ ਠੀ ਵ ਰ ਨ ਘ ਠ ਚੇ ਕੇ ਟ ਹ ਜ ਰ ਕੁ ਵ ਰ ਜੈ ਜ ਹ ਲ ਖ ਨਾ ॥ ਮ ਘ ਈ ਘ ਈ
 ਠਿ ਚੁ ਰੇ ਪ ਰੀ ਲੇ ਲੇ ਲੇ ਖ ਘ ਈ ਰ ਗ ਨਾ ॥ ਦ ਸ ਲੇ ਕ ਟ ਜੁ ਟੇ ਸ ਡਾ ਏ ਕੁ ਗ ਨ ਰਿ ਧ
 ਮ ਸ ਠ ਗ ਨ ਘ ਠੇ ਮ ਸ ਮ ਹ ਰ ਪੁ ਖ ਲ ਕੇ ਟ ਜੁ ਰ ਨ ਗ ਨਾ ॥ ੧ ॥ ੧ ॥ ੪੮ ॥ ਵੇ ਰਾ
 ਤੁ ਮ ॥ ਮ ਸ ਹ ਠ ਮੀ ਜ ਰਾ ਮ ਰ ਸ ਲੇ ਖ ਨ ਰੁ ਠ ਪ ਚਾ ॥ ਘ ਈ ਗ ਈ ਸਿ ਨ ਸ ਕ
 ਠੀ ਰ ਠਿ ਠ ਨ ਕ ਡਾ ਮ ਕ ਰਾ ॥ ੧ ॥ ੧ ॥ ੪੮ ॥ ਸਿ ਸ ਨ ਪ ਦੇ ਹ ਰ ਚਾ ਕ ਲ ਠੇ ਡਾ ॥ ਬ
 ਲਾ ਸ ਖ ਠਿ ਸਿ ਰ ਲ ਚ ਠ ਤੁ ਰੁ ॥ ਵੇ ਵ ਵ ਤ ਕੰ ਨ ਗ ਮੁ ਖ ਖ ਗ ਮਿ ਗ ਖੁ ਖ ਚ ਮੀ ਠੁ ॥
 ੧ ॥ ੧ ॥ ੪੮ ॥ ਸਿ ਸ ਨ ਪ ਦਾ ਬਿ ਹਾ ਗ ਡਾ ॥ ਚ ਰ ਮ ਕ ਲ ਪ ਰ ਨੀ ਜੇ ਹ ਤੀ ਜੈ ਚੀ ਠੁ ਮ ਖੰ ਠੁ
 ਠੇ ਟ ਲ ਡਾ ਰੀ ॥ ਜੇ ਅ ਖਿ ਜੇ ਤੁ ਮੁ ਰ ਚ ਸ ਕ ਲ ਵੇ ਸਿ ਘ ਠੀ ਚ ਨ ਚੁ ਨ ਮ ਚੇ ਜ ਤ
 ਸ ਠੁ ਮਿ ਕ ਟ ਵ ਟ ਠੀ ॥ ਜੇ ਜੈ ਚੀ ਠੁ ਪ ਜ ਦ ਸੈ ਜੈ ਜੈ ਕ ਠੀ ॥ ੧ ॥ ੪੮ ॥ ਸਿ ਸ
 ਪ ਦਾ ਬਿ ਹਾ ਗ ਡਾ ॥ ਤੁ ਰ ਵ ਵ ਸੀ ॥ ਘ ਠ ਚੇ ਵੇ ਨੇ ਮ ਉ ਰ ਚੁ ਠਿ ਠੇ ਸ ਠੁ ਸੁ ਰ ਨ ਸਾ ॥ ਘ
 ਵ ਠਿ ਚੀ ਰ ਕ ਠੇ ਰ ਠੀ ਮ ਮ ਸ ਕ ਲ ਕ ਮ ॥ ਕੁ ਕ ਰ ਨੇ ਤਾ ਬੇ ਕ ਰ ਲ ਮ ਖ ਲ
 ਵ ਰ ਤੁ ਮ ਸਾ ॥ ਸਿ ਕ ਟ ਵ ਪ ਕ ਲ ਘੋ ਰ ਕ ਲ ਹ ਮੁ ਰ ਤਾ ਬਿ ਗ ਹਾ ਸਾ ॥ ੪੯ ॥ ਸਿ
 ਜ ਨ ਪ ਦਾ ਬਿ ਹਾ ਗ ਡਾ ॥ ਕ ਰੇ ਕੁ ਰੇ ਭੇ ਸ ਵੰ ਤ ਕੰ ਚ ਰ ਕ ਲ ਘੇ ਰਾ ॥ ਕ ਚਿ ਲ ਕੁ ਖੇ ਖ
 ਕੁ ਖ ਮ ਮ ਚੀ ਮ ਘ ਠੁ ਜ ਕ ਠੇ ਰਾ ॥ ਮ ਹ ਈ ਹ ਖਿ ਕ ਰ ਲ ਚ ਤੁ ਰ ਚ ਤੁ ਰੰ ਗ ਮ
 ਖ ਠਾ ॥ ਸ ਉ ਸ ਉ ਠੁ ਜ ਕ ਠੇ ਰ ਸੁ ਠ ਵ ਸਿ ਕੇ ਮ ਸ ਡਾ ਰਾ ॥ ੪੯ ॥ ਸਿ ਸ ਨ ਪ ਦਾ ਬਿ ਹਾ
 ਡਾ ॥ ਦ ਸ ਦ ਸ ਮੇ ਤੁ ਮ ਠੁ ਠ ਸਿ ਈ ਕ ਈ ਕ ਸਿ ਕ ਟ ਉ ਠੇ ॥ ਮੇ ਜੀ ਕ ਟ ਕ ਮ ਨੇ ਕ ਪ ਏ
 ਵ ਲ ਵ ਲ ਚ ਤੁ ਖ ਠੇ ਰਾ ॥ ਵ ਸ ਹੀ ਵ ਸ ਪੁ ਰ ਲੇ ਕ ਡਾ ॥ ਈ ਰ ਜ ਜੇ ਗ ਜ ਘੇ ਡੇ ॥ ਮੇ ਜ ਏ
 ਕ ਰ ਖ ਨ ਜ ਠੁ ਲ ਤ ਰ ਠੁ ਠੇ ਰਾ ॥ ੪੯ ॥ ਸਿ ਸ ਨ ਪ ਦਾ ਬਿ ਹਾ ਗ ਡਾ ॥ ਵ ਜੀ ਤ ਰ ॥

ਬਾਰ
੩੫੫

ਅਸਪੀਸੁਤਰੀਪੀਲਾਖਰੀਕੋਚੁਦੇਭਰਫਾਗਾਰੂਰੁਰਾਖਥੇਰੁਮੁਰਣੀਬ
ਜੋਸਫਾਖੀਜਰੀਬੀਨਉਗਿਦੇਲਜਿਰਨਜਹਨਾਈਗੋਮੁਖਸੁਤਰੀਕੀਮੁਟੀ
ਗਾਥਾਈ ੪੮੮ ਗਥਿਜਨਪਦਥੇਹਾਗੁਰੂ ੧੧ ਬਾਜਤਰੀਕਦਮਾਨਾਬਿਪ
ਉਸਾਸੁਕਰੈ ਤਾਸਪਟਕਰਨਲੰਮੂਰਟਕ ਹਕਾਰੋਤੁਰਹੀਤਮਮੁਚੀਕਨਤ
ਲਹੁਤੁਰੀਰਕਾਰੇ ਸੁਏਘੇਗਥਿਕਾਮਲੈਨਰਟਕਲਸਾਰੈ ੪੮੯ ਗਥਿਜਨ
ਪਦਾਥਿਹਾਗੁਰੂ ੧੨ ਸਦਟੀਸਦਘੋਰਨਦਪਲੈਜਮਜਾਨਾ ੧੨ ਗਲਿਘੇਗਕਮ
ਪਤਾਲਸੇਸੁਰਪਤਰੁਪਾਸਾ ੧੩ ਗਜਿਘੇਮੇਰਉਤੰਗਬਰਹਕੀਪੈਉਫੈਤਮ
ਕੀਪੈਬਰਨਕੁਥੇਰਾਅਰਕਕੀਪੈਨਿਜਚਰਪਤਾ ੪੯੦ ਗਥਿਜਨਪਦਾਥਿਹਾਗੁਰੂ
ਚੜ੍ਹਾਏਰਫੁਜਪਰਬਲਾਥਿਕਟਘੋਰਬੀਕੇਰੁਕਟਾ ੧੨ ਕਚੜਕਟਸਫੁਏਗ
ਰਜਗਜਰਾਜਦਉਰੇਸੁਪਟਾ ੧੩ ਅਨੁਮਾਮਿਤਕਲਘੋਰਤਿਕੁਟਕਰੁਰਤੀਫੁਨ
ਥਿਕਟਾ ਸ੍ਰੀਗਾਜਿਸਉਤੰਗਪਦੇਟੇਜੋਜਨਏਕੁਟਾ ੪੯੧ ਗਥਿਜਨਪਦਾਥਿਹਾ
ਗੁਰੂ ੧੪ ਏਸ਼ੀਰਘਕਰਦਪਟਲਲਕਰਪਾਖਰੀਏ ੧੫ ਏਸਜਨੁਚਾਏਉਥ
ਟਥਾਕੋਰਦਰਏ ੧੬ ਸੁਫੀਆਲੋਧੂਗਸਿਪਹਸਰਦਾਰਹਜਰਏਏ ੧੭ ਰਕਤ
ਨੈਨਕਲਕਾਲਕਲਘਥਿਘਪਖਰਕੁਰੀਏ ੧੮ ੩ ਗਥਿਜਨਪਦਥਿਹਾਗੁਰੂ
ਅਤੇਮਤੰਗਉਤੰਗਕਰਾਲਥਿਆਲਾਥਿਜਾਲਕਵਰਕਰਾਰੇਜੇਤਮਸੇਤਕ
ਰੇਰਕਟੇਰਪਰਬਤਕੁਰਾਮਫਾਰਕੁਰਾਰੇ ੧੯ ਤਚੜ੍ਹੇਸਿਰਤਜਬਰੇਸਏਬਾਰਕਰਾ
ਲਉਤੰਗਮੁਨਾਰੇ ੨੦ ਕਰੁਠੀਖਮਦੀਤਕਰੀਥਿਜਰੀਨਕੁਕੇਚਮਕੇਨਕੁਤਨਬਫਾਰੇ
੪੯੨ ਗਥਿਜਨਪਦਾਥਿਹਾਗੁਰੂ ੧੫ ਨਘੇਰਘਟਾਰਜਨੈਲਕੋਠੀਮਤਿਯੋਦਲ
ਬਾਦਲਫੈਜਘਣੀ ੧੬ ਤਨੈਨਾਥਿਜਾਲਤਜਾਗਸਮਾਨਕੁਜਾਪਦਉਤੰਗਨਤਾਲ
ਬਨੀ ੧੭ ਕਉਦਰਸਰਥੇਟਉਦਰਨਾਸਸ੍ਰਦਨਉਖਲਜਮਾ ੧੮ ਤਘੇਰਥਿਕਰਾ
ਲਪਲਦਾਰਨਮਾਨੇਜਮਾ ੪੯੩ ਗਥਿਜਨਪਦਾਥਿਹਾਗੁਰੂ ੧੫ ਏਚਪਲਤਰੀ

ਗਥਿਚੜ੍ਹਰੰਗਪਰੀ ੧੫ ੫੨ ਜੀਮਮੁਕਰਨਾ ੧੬ ਕਲਪਉਤਮਫੈਦੇਸਮਾ ੩੨
ਜਰੀ ੧੫ ੫੨ ਕਰਨਤਾਜੀਤੁਰਕੀਬਹੁ ੧੭ ਦਲਦਲਦਾਗਨਾਲਥਪਰੀ ੧੮
ਲਚਾਲਚਪਲਦਮਨਜੀਸਉਜੋਨਜਨਫੁਨਮਾਹਖਰੀ ੧੯ ੬ ਗਥਿਜਨ ੨੧
ਹਾਕਾ ੧੭ ਕਰਹਲਕੇਟਉਤੰਗਉਤਾਲਚਰੰਗਜਜੀਸਾਰਿਨਦਲਕਾਰੀ ੧੮ ਕਰਕੇ
ਬਾਰਜੋਕਕੇਰੁਘਸਦਕਰਾਲਕੋਗਾਰੀ ੧੯ ਖਚੜੇਕਾਰਜੋਕੁਥਕੋਚੜ੍ਹ
ਰਿਫੁਉਲਕਸੇਹੀਕਾਰੀ ੨੦ ਗੀਘਚੜੇਲਲਕੇਦਪਟੇਖਰੀਕੋਰੋਚਰੀ ੧੯
ਦਾਰੀ ੨੧ ੧ ਗਥਿਜਨਪਦਾਥਿਹਾਗੁਰੂ ੧੬ ਨਰੇਕੁਕਰਾਲਚੜੇ ਸੁਪਟੇਚਕਚੁਘ
ਚਕਾਕਕਰੀਚਾਰੇ ੨੨ ਚੀਲਮੰਜਾਰਚੜੇਬਮਕੋਰਨਕੁਕਰਿਜਮਾਨਉਤੰਗਖਰੇ
ਕਰਗਜਮਿਕਫੁਲੁਮਰੀਕਰਘਾਏਥਕੁਮਰੁਨਕੁਥਰੇ ੨੩ ਆਘਰਉਥਰ
ਚੜ੍ਹੇਘਰੀਮਾਲਕਰਾਲਚੜੇਬੇਰਾਰੇ ੨੪ ੬ ਗਥਿਜਨਪਦਾ ੧੬ ਕਰਕੁਲਥਿ
ਫੁਗਦਹੀਦਲਸਾਜਮਮਾਜਸਜੇਹਕਰੇ ੨੫ ਚੜ੍ਹੇਤਨਪਰਕੁਟਦੇਤਚੜੇਲਲ
ਕੋਰਪਰੇਰੰਗਕੁਮਾਰੇ ੨੬ ਚੜ੍ਹਾਘਨਨੀਤਮਨੀਤਪਏਥਿਕਰਾਲਥਿਥਾਸਥਿ
ਅਖਕੁਰੇ ੨੭ ਗਜਥਾਜਰਥਿਲਖਕੋਟਹਜਰਾਮਪਰਚੜੇਲਮਸਿਖਕੁਰੇ ੨੮
੬ ੧ ਗਥਿਜਨਪਦਾਥਿਹਾਗੁਰੂ ੧੬ ਕਰਕੁਮਿਲਰੋਪਾਲਕਰਕਰੁਚਏਪੈਦ
ਲਨਜੁਮਾਰੇ ੨੯ ਬਾਜਰੰਗੀਨਨਦੀਨਜਜੋਜਿਰਪਾਗਪਰੇਥੀਦੈਲਲੁਘਾਰੇ ੩੦
ਜਰਲਾਲਲਰੀਪਗਰੀਕਲਘਉਤਪਟੇਬਰਬਾਗਘਰੇ ੩੧ ਕਲਤਾਜਰੀਆ
ਗਰੀਪਗਰੀਅਥਿਰਜੀਦਲਰੇਗਬਾਰਕਰੇ ੩੨ ੧ ਗਥਿਜਨਪਦਾਥਿਹਾਗੁਰੂ
੨੨ ਸਾਜਰੰਗੀਨਚੜ੍ਹੇਕੁਟਰੁਰਮਾਮਿਬਰਬਾਰੰਗੀਨਜਹਾਬੀ ੩੩ ਪਉਦਕ
ਲੀਗੁਜਰੀਰੰਗਨੀਲਕਨੀਲਾਖਥਿਰੰਗਲਾਥੀ ੩੪ ਸੇਸਨਤੁਰਮਮਿਠਕਰੀ
ਸਬਜੀਰੰਗਜਰਦਤੁਲੀਲਓਨਥੀ ੩੫ ਸੇਚੜੇਕੁਟਥਾਜਾਥਿਪਹਜੀਜੋਰ
ਮਿਨਮੁਕਲਾਥੀ ੩੬ ੧ ਗਥਿਜਨਪਦਾਥਿਹਾਗੁਰੂ ੧੬ ਗਮੁਸਲਕੁਰਜਕਟ

ਗੋਦ ਨਾ ਸਰਚ ਮਚਾ ਮਰੇ ਬੀਜ ਮਦਾ ਕਾ ਬਿਨ ਕਮ ਨ ਕ੍ਰਿਪ ਨ ਕੁਰਾ ਖੁਰਾ ਦਾ ਬਿਛੁ
ਮਾ ਕੁਲਾ ਤਰੇ ਵਾ ਸਾ ਗ ਸਿ ਚੇ ਹ ਕੁ ਲੇ ਲਾ ਨੀ ਖੰਗ ਬਰ ਛੀ ਕਰ ਵ ਕ ਠ ਚ ਕ
ਰਾ ਸੇ ਠ ਸਿ ਪ ਰ ਕ ਤੀ ਚ ਪ ਲਾ ਸਿ ਰੀ ਆ ਬੀ ਲ ਮ ਜ ਮ ਪ ਕ ਬਿ ਖ ਮ ਆ ਰਾ ਮ ਪ
ਬਿ ਜ ਮ ਦਾ ਬਿ ਚ ਕ ਤਾ ਮ ਰ ਨ ਜੇ ਲ ਵਿ ਕੁ ਲ ਗ ਦਾ ਪੁ ਨ ਹੀ ਪ ਰ ਸ ਪ ਖ ਰ ਨ ਵ ਕ ਨ
ਲੀ ਗ ਲੇ ਬੁ ਮੇ ਰ ਉ ਪ ਰ ਉ ਤੀ ਗ ਸਿ ਲ ਤ ਰ ਕ ਤ ਮ ਨੇ ਕ ਤ ਠੰ ਗ ਘੁ ਰਾ ਲੀ ਰ ਬ
ਨ ਲੇ ਜੀ ਜਾ ਏ ਲ ਮੇ ਰ ਬ ਚ ਦ ਮ ਕੇ ਬੀ ਦੁ ਖ ਸੀ ਗੀ ਲ ਕੇ ਠ ਲੀ ੫੦੩ ਲੇ ਧੇ ਪ
ਕ ਵ ਰ ਬੀ ਲ ਮੇ ਰ ਕੁ ਰ ਜ ਗੋ ਠ ਨ ਬ ਨ ਬਿ ਸ ਲ ਜ ਗ ਪ ਖ ਰ ਸੇ ਲ ਸਿ ਲਾ ਪ ਰ
ਬ ਤ ਤ ਕੁ ਲ ਤ ਰੀ ਕ ਉ ਤਾ ਲ ਤ ਰੀ ਗ ਬਿ ਛੁ ਆ ਸੇ ਬੀ ਜ ਰ ਚਾ ਪ ਛੁ ਰੀ ਕ ਲੀ ਕ ਰ ਤੀ
ਕੁ ਠ ਠ ਰ ਕ ਰੀ ਜ ਮ ਦਾ ਕੁ ਤੀ ਕੁ ਲ ਗ ਕੀ ਸੀ ਗ ਰਾ ਕੁ ਨ ਬ ਲ ਪ ਦ ਸ ਬ ਕ ਜ ਰੀ ੫੦੪
ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਜੁ ਬ ਰਾ ਕੁ ਮਿ ਨ ਦ ਏ ਨੇ ਪ ਬ ਲ ਬ ਲੀ ਹ ਠੀ ਰ ਨ ਮ ਤੁ ਕ ਰਾ ਮ ਰੁ ਰ ਸ ਰ ਸ ਜੁ ਪ
ਸ ਬਿ ਕ ਠ ਜੁ ਕ ਠ ਜ ਕ ਲ ਬ ਕ ਪ ਬ ਲਾ ਸੇ ਨ ਸਾ ਜ ਰ ਨ ਮ ਤੁ ਘੇ ਏ ਸਾ ਏ ਸਾ ਠਿ ਕ ਪ
ਰ ਦ ਲ ੨੦੩ ੫੦੫ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
੨੦੪ ਸਿ ਠ ਹੀ ਸ ਵ ਰ ਹਾ ਏ ਜ ਸ ਤੁ ਮ ਸ ਤ ਕ ਵ ਠ ਖ ਪ ਕੁ ਠ ਕ ਵ ਠ ਕੁ ਲ ਹ ਕ ਲ ਰ ਸਿ ਕ
ਸ ਮ ਠ ਲਾ ਲ ਚ ਸੀ ਲ ਹੀ ਕ ਠ ਕਾ ਮ ਕੁ ਤਾ ਪੁ ਨਿ ਮੇ ਲ ਬ ਠ ਹੀ ਰ ਏ ਕ ਠਾ ਸਿ ਰ ਛੁ
੨੦੫ ਕੁ ਰ ਤ ਏ ਨ ਮ ਨ ਠ ਠ ਠ ਬ ਕ ਰੇ ਮ ਨ ਬ ਠ ਨ ੫੦੬ ਸ ਬਿ ਸ ਨ ਪ ਦਾ ਬਿ ਚ ਗ ਕੁ ਮ
ਮ ਠ ਲਾ ੨੦੬ ਸ ਬਿ ਤ ਰ ਨਿ ਰ ਹ ਕ ਵ ਠ ਦ ਸ ਜ ਗ ਹ ਰ ਪ ਗ ਦਾ ਸੇ ਬੀ ਸਿ ਪ ਰਾ ਸੁ
ਜੁ ਬ ਕਾ ਬਿ ਛੁ ਆ ਬਿ ਸ ਖ ਜ ਗ ਸੇ ਲ ਜ ਮ ਦਾ ਕੁ ਵ ਰਾ ਸੇ ਚ ਕੁ ਰ ਕੁ ਜਾ ਕੁ ਖ ਮ ਏ ਠ
ਸ ਜ ਮ ਪ ਰ ਜੁ ਬ ਰਾ ਮ ਨੇ ਕ ਜ ਗ ਰੋ ਠ ਨ ਕੁ ਰ ਜ ਕ ਵ ਠ ਰ ਧੇ ਪ ਸ ਰ ਛੁ ਰੀ ਗ ਦਾ ਮੁ ਸ ਲ
ਸਿ ਪ ਰਾ ੫੦੭ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਕੁ ਮਿ ਠ ਏ ਪ ਬ ਲਾ ਚ ਤੁ ਰ ਚ ਰ ਜੇ ਜ ਨ ਏ ਸ ਖ ਠ ਜੇ ਜ ਨ ਕੁ ਜ ਬ ਲ ਸ ਬ ਲਾ ਜੇ

ਜੁ ਨ ਮ ਸ ਦ ਪਿ ਸ ਠ ਖ ਠ ਕ ਵ ਜੇ ਜ ਨ ਉ ਠ ਰ ਸ ਜ ਲਾ ਜੇ ਜ ਨ ਜੇ ਜ ਨ ਨੇ ਕੁ ਠ ਜ ਗ ੩੦੩
ਜੇ ਜ ਨ ਜੇ ਜ ਨ ਨੇ ਕੁ ਠ ਜ ਗ ੩੦੪ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਨ ਠ ਰੀ ਕ ਰ ਨ ਏ ਜੇ ਜ ਨ ਕ ਗ ਮੀ ਕੁ ਲੀ ਗ ਖ ਠ ਜੇ ਜ ਨ ਚ ਰ ਨ ਏ ਜੇ ਜ ਨ ਗੀ ਠ ਲੀ
ਨ ਖ ਸਿ ਖ ਠੀ ਰ ਘੁ ਕ ਏ ਏ ਠ ਬ ਠੀ ਖ ਮ ਠੇ ਆ ਨ ਸ ਦ ਆ ਠ ਘੇ ਰ ਕ ਲ ਕੁ ਪ ਤਿ ਮ
ਚ ਤ ਨ ਮੇ ਗ ਸਿ ਗ ਕ ਵ ੫੦੮ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਸੇ ਨ ਸ ਮੇ ਤ ਧਾ ਏ ਸੁ ਪ ਠੇ ਖੇ ਠ ਕ ਰੀ ਠੇ ਕੇ ਬ ਨ ਕ ਮ ਨ ਗ ਚ ਜੇ ਗੋ ਠ ਨ ਤ ਕ ਵ
ਰੀ ਠ ਰ ਹ ਗ ਹ ਮੁ ਜ ਲ ਮੇ ਰ ਤ ਲ ਪ ਰ ਬ ਤੁ ਗਿ ਰ ਬੁ ਰੀ ਸਿ ਪ ਰ ਧੇ ਪ ਜ ਮ ਸੇ ਰ
ਸੇ ਲ ਸੇ ਹ ਬੀ ਕ ਵ ਰੀ ੫੧੦ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਕ ਬਿ ਛੁ ਆ ਜ ਮ ਦਾ ਕੁ ਮ ਸਿ ਲਾ ਸੇ ਲ ਵਿ ਕੁ ਲ ਕ ਵ ਠ ਖ ਜ ਰ ਏ ਪ ਰਾ ਨ ਕ
ਸੇ ਵ ਕ ਵ ਰ ਪੁ ਸ ਦ ਸ ਕ ਵ ਦ ਰਾ ਬੁ ਗ ਦ ਖ ਜ ਰ ਛੁ ਗ ਬਿ ਛੁ ਠ ਦ ਗ ਰ ਨ
ਦ ਰਾ ੫੧੧ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਕ ਤ ਏ ਰੇ ਦ ਨ ਦ ਗ ਰ ਜ ਗ ਰ ਜ ਰ ਜੇ ਕੁ ਖੇ ਤੁ ਕ ਰੇ ਸ ਠ ਕੁ ਹ ਦ ਲਾ ਸ ਰ ਠ ਰ
ਰੀ ਪੀ ਕੁ ਮ ਗ ਗ ਨ ਪੇ ਆ ਲ ਦਾ ਦ ਗ ਲਿ ਘੇ ਮੇ ਕੁ ਬੇ ਗ ਸਿ ਧ ਮ ਹ ਨ ਬ ਦ
੫੧੨ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਲ ਲ ਕੇ ਨਿ ਜ ਚ ਰ ਗ ਗ ਨ ਉ ਮ ਕੁ ਉ ਮ ਕੁ ਪ ਨ ਛੁ ਏ ਠ ਏ ਠਿ ਗ ਗ ਜਿ ਠੇ ਸ ਠ
ਨ ਪ ਨ ੫੫ ਠ ਘੇ ਰ ਬਿ ਕ ਵ ਲ ਤਿ ਮ ਰ ਏ ਨੇ ਮਿ ਜ ਚ ਰ ਦ ਲਾ ਲਾ ਸ ਕ ਤ ਤੇ ਗ
ਕੁ ਠ ਰ ਚ ਮ ਤ ਚ ਮ ਕ ਤ ਦ ਮਿ ਨ ਬ ਲਾ ੫੧੩ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਲਾ ਹ ਲ ਕੁ ਮ ਘੇ ਰ ਸੇ ਠਿ ਏ ਨੇ ਕ ਲਾ ਸੁ ਠੀ ਰੇ ਜ ਨ ਗ ਮ ਤ ਸਿ ਘ ਨ ਕ ਖਿ ਘੇ ਪ
ਬੁ ਲ ਬ ਲਾ ਸ ਹ ਰ ਕੁ ਜ ਸੇ ਜੇ ਤ ਛੁ ਠ ਠਿ ਕ ਕ ਵ ਠ ਕ ਲ ਛੁ ਮੁ ਖ ਮ ਤੁ ਲ ਛੁ ਬ
ਕੁ ਨ ਕੇ ਠ ਕੇ ਠ ਨ ਠ ਜੇ ਠ ਛੁ ੫੧੪ ਸ ਬਿ ਸ ਨ ਪ ਦਾ ਬਿ ਚ ਗ ਕੁ ਮ ਸ ਕੇ ਪ ਬ ਤੇ ਸ ਰ ਦ ਰ ਏ ਤ ਬ ਲ ਏ ਤੁ ਪ ਰ ਕੁ ਮ ਬੀ ਰ
ਚ ਨੁ ਰ ਨੁ ਰੇ ਸ ਨ ਸ ਕੇ ਠ ਕਾ ਦ ਰ ਦ ਰ ਗ ਰੋ ਠ ਠ ਉ ਮ ਗ ਨ ਗ ਨ ਕੇ ਠ ਕ

ਅਕਲਕਲਾਜਗਤਾਤੁ ਰਨਤਾਰਨਗਰਾਨੀ ਸਮਰਲਾਨਕਾਲਾਨੀ
ਅਲਖਭਵਖੰਡਵਨੀ ॥ ੫੧ ॥ ਸਿਸਨਪਦਾਭਿਹਾਗ੍ਰਾ ਚੁਖਨਬਸਨਾ
ਨੁਪਰੁਪਧਾਰਿਓਜਗਾਗਿਨਾ ਨੁਪਰਰਨਾ ਅਪਾਰਾਸਗਾ ਜੋਪਰਾਧੁਨੁ
ਨਾ ਸਮਣਮਾ ਠਕੁਕਤ ਚਤੁਨਲਾਗਿਓ ਬਹੁਲਾਨਾ ਹਿਰਾਬਜਾ ਅਪਾ
ਰਚਨੀਪੰਨਦਰਤਨਾ ॥ ੫੨ ॥ ਸਿਸਨਪਦਾਭਿਹਾਗ੍ਰਾ ਇਲਿਮਾਜਜ
ਮੁਰਦਦਰੁ ਖਕਤਨੀਲਮਦਮਕਾਦਿਓ ਰਤੁਨਫੁਤਾ ਸਿਰਫੁਰੁਰੁਪ
ਤਾਦਿਨਕਰਫੁਥਾ ਕੋਜਰਥਾ ਗਾਜੁਥਾ ਗਾਮਥਨਚੇਥਨਦਾ ਮਨਫੁਥਾ ਗੁਲਾ
ਨਾਰਘਨਥੇਗਾ ਸੀਗੋਚਾਦਿਨਕਰਥਾ ॥ ੫੩ ॥ ਸਿਸਨਪਦਾਭਿਹਾਗ੍ਰਾ
ਕੁੰਡਲਮਕਰਾਮਕਾਰਲਾਪਨਾ ਲਾਗੇਮਨਾ ਗਾਜਮੁਕਤਗਲਹਾਰਮਨੀ
ਮਾਨਕਮਨੀ ਮਰਦੁਨਾ ਜੇਜਮ ਨੀਗਲਮਾਲਗਾਜਗਤੁ ਦਿਨਕਰੁਤਾ
ਅਰਕਕੋਟਸਸਕੋਟਉਰੁਗਨਗੁਤੁਤਾਰੇਗਨਲਜਤਾ ॥ ੫੪ ॥ ਸਿਸਨਪਦ
ਭਿਹਾਗ੍ਰਾ ਫੁਨਟੁ ਨੀ ਅਰਕੁਪਾਰਸਜਤੁ ਅਸਤੁਨਗਾ ਹਿਖੁੰਜਨਾ ਥੀ
ਡਾਪੋਪਕਟਾਰਗਦਾ ਜਾਪਰਗੁਰਜਗੇ ਫੁਨਾ ਜਾਰੀਗਥੀ ਸਿਖਕਟਾਰਥਾ
ਕਾਥਿਫੁ ਆਥਨੀ ਅਰੁਫਨਾ ਸਿਪਰਸਾਗ ਕਰੁਤਬਰਜਰਕੁ ਸੁਦਰਮਨਾ ॥
੫੫ ॥ ਸਿਸਨਪਦਾਭਿਹਾਗ੍ਰਾ ਸੇਲੁਤੁਪਕਤਰਦਾਰਤੀਰਨੁਕਥਿਫੁ ਆ
ਸਗਾ ਜੋਥੀ ਸੇਫੁਕ ਠਰਪਦਸਪਾ ਸੀਮਉਜਮਧਰਾ ਜਾਗਾ ਸਰੋਹਿਥਿਨਖ
ਤੰਗਤੁਕਾ ਪਰਖੰਜਰਾ ਕਾਲੁ ਗੁਰੁਜਗਾਰਤੁਪਕਕਾਨੀ ਫੋਕੀ ਪਰਾ ॥ ੫੬ ॥
ਸਿਸਨਪਦਾਭਿਹਾਗ੍ਰਾ ਸੇਲੁ ਸਿਪਰਾਸਦਾਰੁਤੁਪਕਾਨੀ ਖਗਜਮਧਰਾ
ਸੇਥੀ ਖਪੋਪਾ ਸਿਪਰਾ ਸਦਕਗੁ ਆਸਰਾ ਪਰਜਨੇ ਜਾ ਸਾਰਾ ਫੁਰੀਉ
ਗਦਾ ਬਲਮਠਰਾ ਸਰਫੁਕੁਲਾ ਸੇਫੁ ਨੀ ਮਸਰੀ ਸੇਥੀ ਪਰਾ ॥ ੫੭ ॥ ਸਿਸ
ਨਪਦਾਭਿਹਾਗ੍ਰਾ ॥ ਚਮਰਦਾਲਤਰਦਰਥਕੁਲਾ ਬੁਫਾ ਜਰਾ ਕੁਜ

ਕੁਠਿਗਕੁਰ ਰਪਰਾਪਰਾ ਪਰਜਮਧਰਾ ਸੀਠਾਧੋਪ ਕਟਾਰਗਰਜੇ ਗੇਫ ੩੨੪
ਨਨੇਜਫੁ ਚਾ ਘਨ ਥਥਾ ਨਜਮ ਸੇਰਸਤੁ ਅਸਤੁ ਨਪਕੇਕਰਾ ॥ ੫੮ ॥
ਨਪਦਾਭਿਹਾਗ੍ਰਾ ਫੁਪੈਜੇਠਾ ਗਾਰਾ ਜੋਗ ਸਿਘਜੁ ਸੁਰਦਪਟੁ ਪੁਪਟ
ਹਿਥਿਰੀ ਬਿਥੁਲੁ ਖੁਠਿ ਘਗਾ ਖੁਠਿ ਰਾ ਖੁਠਿ ਦੁਨਕਰੁ ਪੁਕਾ ਘ
ਮਿਠਾ ਸਿਥਜਾ ਫੁਰਪਹੁ ਦਾਦਾ ਘਟੁ ਜੀਠੇ ਜੀਠਾ ਮਲਿ ੩ ॥ ੫੯ ॥
ਫੁਜਨਦਲੁ ॥ ੬੦ ॥ ਸਿਸਨਪਦਾਭਿਹਾਗ੍ਰਾ ਫੁਪੈਜੇਠਾ ਸੁਰਜ
ਸਨਥਾ ਨੁਲਸੇਲੁ ਸੇਥੀ ਸਿਪਰਾ ਸਾਫੁਗਦਾ ਤਰਦਾਰੁ ਰਜਗੇ ਫੁਨੁਕੁ
ਕੁੰਜਬਰਾ ਸੇਫੁ ਮਾ ਸੇਫੁ ਕੁਲਾ ਘਟੁ ਘਟੁ ਘਟੁ ਘਟੁ ਘਟੁ ਘਟੁ ਘਟੁ ਘਟੁ ਘਟੁ ਘਟੁ
ਥਾ ਨਕਲਕੁ ਟੀ ਥੀ ਸੀ ਮਰਥਿ ਟਰਾ ॥ ੬੧ ॥ ਸਿਸਨਪਦਾਭਿਹਾਗ੍ਰਾ ਫੁਪੈ
ਜੇਠਾ ਅਸਤੁ ਅਸਤੁ ਕਰਗੇ ਦਾ ਮਨਦੁ ਤਰੇ ਸਥਲਾ ਪੈ ਨੀ ਤਿਫੁ ਤੀ ਫਿ
ਨਚਕੁਦਮਕਤੁ ਦਿਨਾਦਿਨਕਰੁ ਪੁਥਲਾ ਜਦੁ ਨਜੇਤੁ ਪਨਫੁ ਫਿਫੁ ਟਰਾ
ਤੁਪੁਰੇਲੋਕਦਾ ਪੁਰਰਹਿਓ ਪਰਤੁ ਪਲੋਕਤੁ ਰਦਸਾ ਸੇਥੀ ਜਨਾ ॥ ੬੨ ॥
ਸਿਸਨਪਦਾਭਿਹਾਗ੍ਰਾ ਫੁਪੈਜੇਠਾ ਘਟੁ ਫਿ ਨੇਜਦਰਾ ਜਗੁ ਮਨਦਾਨੇ
ਸਥਲਾ ਸੇਠਾ ਜਨਮਾ ਜਗੁ ਜਗੁ ਜਗੁ ਜਗੁ ਪੁਥਲਾ ਲੋਕਤੁ ਰਦਸਾ ਫਿ
ਜਸਤੁ ਅਸਤੁ ਬਰਖੇ ਸਥਲਾ ਸਿਮਾ ਸਿਮਾ ਦਸਦਾਰਥਾ ਕਰਬਰਖੇ ਅਥਿ
ਲਾ ॥ ੬੩ ॥ ਸਿਸਨਪਦਾਭਿਹਾਗ੍ਰਾ ਫੁਪੈਜੇਠਾ ॥ ਸਾਗਾ ਸਿਪਰਾ ਸਿ
ਰਗਦਾ ਥਾ ਨਗੇ ਲੀ ਗੁਰਾ ਸਿਫੁ ਆ ਥਾ ਕੁਲੇ ਘਟੁ ਪੋਪਥੇ ਥੀ ਥਿਰਜ
ਤੁਬਰਤੁ ਪਕਤਰਦਾਰੇ ਲੋਕੇ ਫਿਫੁ ਆਨਾ ਸਿਥਾ ਸੁਦਗਾਰੇ ਪਹਾਰਤੁ
ਲਾਥਿਫੁ ਪਾਥਰਪਨੁਖਾ ॥ ੬੪ ॥ ਸਿਸਨਪਦਾਭਿਹਾਗ੍ਰਾ ਫੁਪੈਜੇਠਾ ॥ ਜ
ਮਪਰਜ ਕੁ ਠਰਾ ਸਿਲਾ ਸਾਗਾ ਬਰਫੁ ਤਿਥਰਾ ਗਦਾ ਪਨਕੁਰਦਾਰੇ ਫੁਨ
ਸਰਸਾਰਗਾ ਸਿਪਰਾ ਸੁਲਾ ਤਿਫੁ ਕੁ ਠਰਾ ਅਸਤੁ ਸਥਰਖੇ ਪੁਥਲਾ ਲੋ

ਰਲੇ ਸੁਖੈ ਵੇ ਕੇ ਰਬੈ ਬਹੁ ਤੁ ਬਤ ਸਾ ॥ ਏਕੋ ਕਾ ਦੇ ਸਾ ਦੇ ਸਟੇ ਲਕ ਲੇ ਪੁ ਕ ਬੇ
ਬਹੁ ਮਾਰੁ ਤੁ ਕ ਲ ਨਾ ਜਾ ॥ ਤੁ ਹੇ ਗਾ ਗੇ ਵੇ ਕ ਬੇ ਰ ਪ ਰੇ ਨ ਕੁ ਰ ਗ ਚਿ ਰੀ ਪਿ ਥੇ ਨਾ ਮ
ਪਾ ਸਾ ॥ ਘ ਨ ਛਾ ॥ ਈ ਠਿ ਰਿ ਰੇ ਧ ਮਾ ਸੁ ਪ ਰਿ ਰੇ ਸੁ ਕ ਬੇ ਰ ਠਿ ਰਿ ਰੇ ਠ ਲ ਦੇ ਤਾ ਕਾ ਸਾ
ਪ ਰ ॥ ਚਾ ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ਜ ਠਿ ਰੇ ਹ ॥ १ ॥ ਸੁ ਬੇ ਆ ਪ ਰੇ ਗ ਪ ਰੇ ਠਿ
ਜੇ ਦੇ ਸ ਪ ਕ ਰੁ ਪ ਯੋ ਰ ਠੇ ਆ ਠ ਨਾ ॥ ਤਿ ਦੇ ਖ ਤੁ ਪਾ ਮ ਨੇ ਗ ਆ ਧ ਬਿ ਮਾ ਪ ਸੁ ਰਾ ਠ ਨ
ਸ ਰਿ ਬਿ ਛਾ ਪ ਕ ਰੇ ਰੇ ਗ ਠਿ ਪ ਜੇ ਹੇ ਨੇ ਠ ਲ ਰਿ ਪ ਨਿ ਜ ਠ ਰਾ ॥ ਬ ਹ ਬਿ ਛਾ ਪ ਰੇ ਗ
ਤੁ ਜੇ ਤੁ ਗ ਪ ਰ ਰੁ ਪ ਬੁ ਖਿ ਮ ਠੇ ਕ ਰਾ ॥ ਘ ॥ ਛਾ ॥ ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ
ਸ ਰ ਨ ਗ ਠ ਨਿ ਅ ਰ ਠੇ ਲ ਬ ਰ ਸੇ ਕ ਲ ਸ ਮ ਠ ਸ ਠਿ ਰੇ ॥ ਕ ਲ ਪ ਰ ਠ ਨ ਬਿ ਸ
ਟਾ ਬਿ ਸੀ ਅ ਰ ਜ ਮ ਰੁ ਪ ਮ ਹ ਕ ਲ ਪ ਰ ਸੇ ॥ ਠ ਜ ਲੋ ਕ ਪੁ ਰ ਠ ਨ ਛਾ ॥ ਈ ਠਿ ਰੇ ਸੇ ਹੇ ਨੇ
ਠ ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ ਜ ਨ ਛਾ ॥ ਈ ਠਿ ਪ ਰ ਲੇ ਠ ਰ ਨ ਹ ਰ ਨ ਠੇ ਪ ਲੇ ਤੁ ਰ ਠ ॥ १ ॥ ਘ ॥ ਠ
ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ ਜ ਰ ਬ ਨ ਜ ਗ ਠਿ ਜ ਠੇ ਲ ਬ
ਰ ਸੇ ਪ ਨ ਛਾ ॥ ਈ ਠਿ ਰੁ ਰ ਨ ਸੁ ਰੇ ॥ ਬ ਹੁ ਤੁ ਰੁ ਪ ਮ ਸਿ ਪ ਮ ਛਾ ॥ ਬ ਜ ਸ ਪ ਰੇ ਪ ਠ
ਲ ਪ ਰੇ ॥ ਚ ਕ ਦੁ ਰ ਪ ਰੇ ਨਿ ਜ ਠ ਰ ਪ ਰ ਪੋ ਰ ਸਿ ਪ ਮ ਰ ਹੀ ॥ ਰਿ ਪ ਸੇ ਨ ਪੀ ਰ ਜ
ਤਿ ਸ ਰ ਠੁ ਜ ਰ ਸ ਰ ਨ ਤ ਰਿ ਪ ਠਿ ਕ ਰ ਹੀ ॥ १ ॥ १ ॥ १ ॥ १ ॥ ਬਿ ਸ ਪ ਦੇ ਜੋ
ਤ ਠਿ ਰੇ ਵ ਖ ਠਿ ਰੇ ॥ १ ॥ ਰੁ ਠੇ ਪੇ ਰਾ ਮ ਹ ਠੁ ਲੇ ਠ ਰ ਨ ਠੁ ਮ ਠੇ ਕ ਰ ਠੇ ਰ ਠ
ਕ ਲ ਕ ਲ ਠਿ ਖ ਮ ਠ ਸ ਠੇ ਰੇ ਰਿ ਪ ਪੋ ਰ ਠਿ ਠ ਲ ਬੇ ਰ ਠ ॥ ਜ ਰ ਬ ਨ ਬ ਰ ਜ ਤ ਠ
ਠ ਈ ਪ ਨ ਠ ਲ ਹ ਨ ਤੁ ਨਿ ਜ ਰ ਰ ਪੋ ਰ ਕੇ ॥ ਕ ਰ ਰੇ ਰ ਰੇ ਰਾ ਮ ਨੇ ਕ ਠ ਲ ਰਿ ਪ ਠ ਲ ਤ ਮ
ਲ ਤ ਮ ਪੇ ਰ ਕੇ ॥ ਘ ॥ ਛਾ ॥ ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ १ ॥ ਘ ਨ ਛਾ ॥ ਈ ਠ
ਠਿ ਠ ਜੇ ਠਿ ਸਾ ਸ ਰ ਬ ਨ ਠ ਲ ਰਿ ਪ ਮ ਰ ਹੀ ॥ ਚ ਕ ਦੁ ਰ ਪੁ ਰਾ ਮ ਸਿ ਖ ਨਿ ਜ ਰ ਕ
ਠੁ ਰ ਨ ਤ ਨ ਠ ਰ ਪ ਠ ਰ ਹੀ ॥ ਰਿ ਪ ਠੁ ਰ ਨ ਪੇ ਨ ਰੁ ਠਿ ਰੇ ਤਿ ਬਿ ਛਾ ਕੁ ਲ ਪ ਰ ਪੋ ਰ ਠਿ
ਕ ਰ ਹੀ ॥ ਨ ਰੁ ਠੁ ਠਿ ਬ ਰ ਸ ਤੁ ਰੁ ਮ ਤੁ ਕ ਗ ਮ ਰ ਮ ਰ ਪੁ ਕ ਰ ਹੀ ॥ १ ॥ ਬਿ ਸ ਪ

ਦ ਜੇ ਗ ਸਿ ਰੇ ਵ ਖ ਠਿ ਰੇ ॥ ਪ ਠਿ ਪ ਠੇ ਠਿ ਰੇ ਨਿ ਜ ਠ ਰ ਘ ਠ ਠ ਠ ਠਿ ਠਿ ਰੇ ਤੁ ਗ ਮ ਪੁ ਪੋ ਰ ३ ॥
ਬ ਹੁ ਤੁ ਬ ਜ ਸ ਰ ਠ ਕ ਦੁ ਰ ਕ ਰ ਕ ਰ ਠ ਲ ਠ ॥ ਬ ਹੁ ਤੁ ਤੁ ਕ ਜ ਪ ਰੇ ਰ ਠ ਘ ਨ ਪੋ ਰ
ਟ ਜ ਠਿ ਰ ਠੁ ਠਿ ਰੇ ॥ ਕ ਰ ਠੇ ਠ ਬਿ ਛਾ ਕੁ ਲ ਪੇ ਪੀ ਸੇ ਠ ਤੁ ਨਿ ਜ ਠ ਰ ਪ ਠ ਠਿ ਰੇ ॥ १ ॥
ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ १ ॥ ਜ ਰ ਬ ਨ ਜੁ ਠਿ ਪ ਰੇ ਠੁ ਠਿ ਕ ਰ ਰ ਨ ਪੋ ਰ ਠ ਨ
ਠੇ ਕ ਰ ॥ ਤਿ ਠ ਲ ਕ ਰੇ ਠ ਕ ਦੁ ਰ ਠ ਠ ਨ ਕੁ ਠਿ ਰ ਤੁ ਬ ਹੁ ਨਿ ਜ ਠ ਰ ॥ ਜ ਰ ਪ ਰ ਤੁ
ਠਿ ਤ ਤ ਮ ਨੇ ਕ ਰੁ ਰ ਪ ਠਿ ਪ ਠਿ ਰਿ ਕ ਰ ਹੀ ॥ ਜ ਰ ਬ ਨ ਬ ਰ ਜ ਤੁ ਬ ਹੁ ਤੁ ਰ ਪੋ
ਰ ਪੋ ਰ ਸਿ ਪ ਮ ਰ ਹੀ ॥ १ ॥ ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ १ ॥ ਜ ਰੁ ਮੇ ਤੁ ਰ
ਲ ਰਿ ਪ ਠ ਨਿ ਜੋ ਬ ਨੇ ਪੋ ਰ ਠਿ ਪ ਮ ਨਿ ਜ ਠ ਰ ॥ ਕੁ ਠਿ ਕੁ ਰ ਮੇ ਠ ਨ ਰੇ ਤ ਮ ਠਿ ਰੇ ਤੁ
ਠੇ ਰ ਠ ਕੁ ਲ ਠੇ ਕ ਲ ॥ ਰਿ ਪ ਸੇ ਨ ਬ ਰ ਜ ਮ ਪੁ ਰ ਠ ਠਿ ਕੁ ਠੁ ਰ ਤੁ ਨ ਪੀ ਮਿ ਰਿ ਪ ਮ
ਰੇ ॥ ਠ ਠ ਠ ਲ ਮ ਕ ਨ ਸਿ ਤੁ ਪ ਰੁ ਰ ਨ ਜ ਗ ਤੁ ਰ ਸ ਪੁ ਰ ਜ ਕੁ ਠੁ ਰ ਠ ॥ १ ॥
ਠ ਕ ॥ १ ॥ १ ॥ १ ॥ १ ॥ ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ १ ॥ ਪੁ ਨ ਪ
ਰਿ ਠ ਰ ਠ ਬਿ ਸ ਕੁ ਠ ਬਿ ਸੀ ਪੋ ਰ ਸ ਰ ਪੁ ਜ ਮ ਰੇ ॥ ਪੈ ਸ ਰ ॥ ਸ ਲ ਕ ਰੇ ਬ ਰ ਮ ਸ ਰ
ਠੁ ਠਿ ਬਿ ਸ ਠੁ ਰ ਨ ਸੁ ਰੇ ॥ ਠ ਜ ਰ ਠ ਠ ਮ ਠਿ ਠੇ ਲ ਬ ਰ ਸੇ ਕੁ ਠੁ ਠੁ ਠਿ ਠਿ ਠਿ ਠਿ ਜ ਨ
ਠੁ ਰ ਲੁ ਠੁ ਠਿ ਬਿ ਸ ਠ ਰ ਕੁ ਠੇ ਘ ਨ ਠੁ ਠਿ ਬ ਰ ਸੇ ਕੁ ਠੁ ਰਾ ॥ ਠ ਬਿ ਸ ਪ ਦੇ ਜੋ ਤ ਠਿ
ਰੇ ॥ ਘ ਨ ਪੋ ਰ ਠੁ ਠਿ ਠੁ ਠਿ ਬ ਰ ਸੇ ਬਿ ਸ ਪੋ ਰ ਜ ਰ ਠ ਠਿ ਠਿ ਪ ਰੇ ॥ ਬਿ ਸ ਠੁ ਠੁ
ਜ ਲ ਮ ਰ ਬ ਰ ਜ ਤੁ ਕ ਠੁ ਠੁ ਰਿ ਪ ਠ ਨ ਨ ਹੇ ॥ ਬਿ ਸ ਠਿ ਰੇ ਜ ਹ ਸਿ ਪ ਠਿ ਠੁ ਠੁ ਠੁ
ਹ ਸੇ ਨ ਠ ਠਿ ਠੁ ਠੁ ਗ ਜ ਬ ਜ ਠੁ ਜ ਠੁ ਰ ਪੈ ਠ ਲ ਮ ਠ ਠ ਰ ਠ ਰ ਠੁ ॥ १ ॥
ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ ਜ ਰ ਬ ਪ ਲ ਠੁ ਲ ਮ ਰਿ ਪ ਮ ਰੁ ਤੁ ਠੁ ਰੁ ਠੁ ਠੁ
ਠਿ ਰ ਕੇ ਹੇ ਪ ਲ ਪੋ ਰ ਨਿ ਜ ਰ ਰ ਬੁ ਠੁ ਤੁ ਸੇ ਰਿ ਪ ਠ ਲ ਠੁ ਠੁ ਠੁ ਕ ਠੁ ਤੁ ਮ ਰ ਤੁ
ਮ ਸਿ ਖ ਨਿ ਜ ਰ ਠੁ ਠੁ ਤੁ ਤੁ ਮ ਨੇ ਕੁ ਠੁ ਠੁ ਠੁ ਰ ਠੁ ਤੁ ਰ ਗ ਬਿ ਸ ਰ ਰ ਬ ਹੁ
ਮ ਰ ਤੁ ਰਿ ਪ ਠ ਲ ਰ ਰ ਲੁ ਲੁ ॥ ਠ ਬਿ ਸ ਪ ਦੇ ਜੋ ਤ ਠਿ ਰੇ ਵ ਖ ਠਿ ਰੇ ॥ १ ॥ ਕ ਠਿ ਠ

ਮਰਾ
ਨਮੋ

ਉਰਤਾ ਅਕਾਸ਼ ਅੰਤਰਿਕਸ਼ਿਕਾ ਵਿਚ ਠਹਿਰਾਉ ਕਰਕੇ ਸੁਹਜੇ ਨਹਿ ਪ੍ਰਸੰਨ ਪੁਰਗਾਈ
ਕਦਰ ਤਮੋ ਹੀ ਸਨ ਪਰੋ ਅਰਧੇ ਸੁਕੋ ਸੁੰਦਰ ਲੋਕੁ ਸੁਭਿੰ ਸੁਕੁ ਸਿਸ ਮੁ
ਰੇ ਅਥਿ ਸੁਕ ਕੀ ਸੁਕਾ ਕਦੀ ਠਕ ਵੇ ਰਚੁ ਏ ਸੁਭਿ ਮ ਖਿ ਸੁ ਮ ਮ ਮ ਮ ਮ ਪ ਦ ਜੋ
ਦਾ ਜੋ ਤੋ ਸਿਰੀ ॥ ਰਿ ਪ ਘ ਤ ਰ ਚ ਲ ਤੇ ਜਾ ਮ ਖਿ ਸੀ ਅ ਰ ਜ ਰ ਤ ਮ ਰ ਤ ਮ ਨੇ ਕ ਦ
ਏ ਸ ਰ ਕ ਟ ਯੋ ਰੁ ਕੇ ਜੀ ਕ ਰ ਪ ਗ ਹਿ ਕੰ ਠ ਖੇ ਗ ਹਿ ਤ ਤ ਖ ਲ ਤ ਰੁ ਕੁ ਰ ਪ ਰ ਨੀ
ਮਿ ਟੀ ਵ ਖ ਨ ਟ ਲ ਟੋ ਤ ਬ ਹੁ ਜ ਮ ਪੁ ਰ ਗ ਏ ਜ ਸ ਸ ਖ ਪ ਰ ਮੀ ਠੀ ਰ ਦ ਏ ਨ
ਜ ਗ ਮ ਤ ਰ ਖ ਪ ਰਿ ਲ ਏ ॥ ੫੫ ॥ ਅ ਖਿ ਸ ਨ ਪ ਦ ਜੋ ਤ ਸਿ ਰੀ ॥ ਮ ਹੁ ਏ ਸਿੰ ਘ ਖ ਹ ਨ
ਹ ਨਿ ਯੋ ਨਿ ਸ ਰ ਰ ਗ ਹ ਚ ਕ ਰ ਖ ਰ ਖ ਰੁ ਪ ਮ ਮ ਘ ਨ ਤੁ ਨ ਜ ਯੇ ਗ ਜ ਗ ਮੇ ਫ ਤੁ
ਸੁ ਲ ਰ ਮ ਗ ਦ ਏ ਸਿ ਖ ਮ ਜ ਰ ਸੀ ਘ ਕ ਰਿ ਪ ਟ ਲ ਹ ਨਿ ਯੋ ਮ ਖੇ ਰੁ ਏ ਰ ਰ ਸ ਕ
ਲ ਰਿ ਦ ਰ ਯੀ ਅ ਸੀ ਘ ਲ ਦੇ ਲ ਲ ਰਿ ਘ ਲ ਤ ਰ ਨ ਖ ਲ ਰ ਤ ਟ ਲ ਰੁ ਮ ਟ ਏ ਰੀ
ਜੀ ੬੫ ੮ ੫ ੫ ੬ ੭ ਟੁ ਕ ੨ ੩ ੪ ਖਿ ਸ ਨ ਪ ਦ ਜੋ ਤ ਸਿ ਰੀ ॥ ਅ ਨ ਲ ਰ ਟੁ ਟ ਕੁ ਕ ੨
ਸ ਰ ਅ ਨ ਲ ਯੋ ਰ ਘ ਟ ਏ ਸਿ ਕ ਟ ਰ ਚੁ ਏ ਜ ਗ ਕ ਨ ਪ ਨ ਟੁ ਏ ਵੇ ਸ ਪ ਨ ਮ ਖਿ ਸ ਪੋ
ਚ ਘ ਟ ਏ ਸੋ ਟੇ ਸ ਓ ਮ ਰੁ ਓ ਮ ਰੁ ਜਿ ਰ ਏ ਵੇ ਗ ਮੀ ਗ ਰ ਖ ਰ ਨੋ ਪ ਰ ਮੁ ਸ ਲ ਸਿ ਮ
ਪ ਰ ਪੁ ਬ ਲ ਮ ਰ ਖ ਏ ਪ ਵ ਕ ਬੰ ਟ ਖ ਰ ਜੇ ਨ ਰੁ ਟੁ ਏ ਟੁ ਏ ਘ ਟ ਮ ਬ ਲ ॥ ੧ ॥
੫ ॥ ਅ ਖਿ ਸ ਨ ਪ ਦ ਟੁ ਟ ਜੋ ਤ ਸਿ ਰੀ ॥ ਘ ਨ ਘੋ ਰ ਟ ਰੁ ਨ ਘ ਟ ਘ ਟ ਕੁ ਘੋ ਰ ਘੋ ਰ ਪੁ ਠੇ
ਰੁ ਏ ਗ ਮੀ ਗ ਰ ਮੁ ਸ ਲ ਪ ਰ ਕੁ ਖ ਮ ਸ ਰ ਸੁ ਰ ਤ ਪ ਦ ਕ ਸੁ ਰ ਲ ਏ ॥ ਰਿ ਪ ਮੈ ਨ ਰੁ
ਲ ਮ ਤ ਜ ਰ ਤ ਤ ਲ ਟੁ ਤ ਕ ਰ ਤ ਜ ਮ ਪੁ ਰ ਖ ਮ ਖ ਲ ਘ ਲੇ ਘ ਰ ਮੀ ਗ ਟੁ ਟ ਲ ਟ
ਚ ਨ ਰੁ ਲ ਮ ਰੁ ਲ ਜ ਅ ਨ ਕ ਟ ਲ ॥ ੫੫ ॥ ਅ ਖਿ ਸ ਨ ਪ ਦ ਜੋ ਤ ਸਿ ਰੀ ਟੁ ਟ ਮ ਰੁ ਕ ਟੁ ਰ ਘ
ਦ ਕ ਬੰ ਟ ਖ ਰ ਜੇ ਟੁ ਲ ਟੁ ਲ ਜੋ ਏ ਸਾ ਜ ਰ ਟੁ ਰ ਟ ਟ ਲ ਘ ਸ ਤ ਟੇ ਨੇ ਰੁ ਕ ਕੰ ਕ
ਕੋ ਰਿ ਪ ਟੇ ਤਿ ਸਾ ਮ ਰੁ ਤੁ ਰ ਜ ਦਿ ਖ ਏ ਜ ਰ ਤੁ ਸ ਰ ਸੁ ਰ ਤ ਪ ਦ ਕ ਟੁ ਏ ਘ ਨ
ਘ ਨ ਘ ਟ ਘੋ ਰ ਘ ਮ ਟੁ ਟ ਵੁ ਨ ਜ ਰ ਪ ਰ ਤੁ ਪੁ ਜ ਨ ਪੁ ਜ ਖ ਸ ॥ ੫੫ ॥ ਅ ਖਿ ਸ ਨ ਪ ਦ

ਠੇ ਦ ਜੋ ਤ ਸਿ ਰੀ ॥ ਟੁ ਟੁ ਜ ਦ ਏ ਨ ਹ ਨ ਤ ਨਿ ਜ ਚ ਰ ਘੋ ਰ ਘੋ ਰ ਮ ਰੁ ਰ ਜ ਰੇ ਸੁ ਰ ੩੮
ਸੁ ਏ ਪ ਦ ਕ ਪ ਰ ਟ ਰੁ ਨ ਰ ਟੁ ਏ ਕੋ ਸੁ ਰ ਨ ਸੁ ਰੇ ਗ ਜ ਖ ਜ ਪ ਏ ਕ ਰੁ ਮ ਆ ਰ
ਕ ਰ ਹ ਲ ਬ ਹੁ ਜੇ ਨ ਰਿ ਪ ਰ ਗ ਹ ਰ ਵੇ ਰੇ ਸੁ ਰੁ ਏ ਗ ਮੈ ਨ ਰੁ ਠੀ ਨਿ ਜ ਚ ਰ ਜ ਰ ਟੁ ਰ ਕ
ਚ ਤ ਮ ਰ ਟ ਲ ਕੁ ਏ ॥ ੫੬ ॥ ਅ ਖਿ ਸ ਨ ਪ ਦ ਟੁ ਟ ਜੋ ਤ ਸਿ ਰੀ ॥ ਜ ਨ ਘ ਲ ਘ ਲ ਕ ਦੁ ਲ ਖ ਚ
ਰ ਟ ਲ ਮ ਸੁ ਰ ਕੁ ਖ ਮ ਸੁ ਰ ਮੁ ਏ ਓ ਗ ਜਿ ਨ ਕ ਰੀ ਟੁ ਟੀ ਰੁ ਗ ਮੀ ਮੇ ਕੁ ਲ ਟੇ ਜ ਟ
ਜ ਮ ਪੁ ਰ ਗ ਮੋ ਸੁ ਰੁ ਤੁ ਜੇ ਸ ਗ ਖਿ ਖ ਮ ਪ ਦ ਕ ਘੋ ਰ ਘੋ ਰ ਨਿ ਯੋ ਅ ਸੁ ਰ ਟ ਸ ਪ
ਟ ਮ ਤੀ ਸ ਅ ਹ ਨੀ ਮ ਨ ਲ ਸ ਰ ਮ ਮਿ ਤ ਪ ਦ ਕ ਰੁ ਪ ਜ ਰ ॥ ੫੭ ॥ ਅ ਖਿ ਸ ਨ ਪ ਦ ਜੋ ਤ
ਸਿ ਰੀ ॥ ਅ ਖ ਰੁ ਪ ਪ ਦ ਕ ਟੁ ਏ ਟੋ ਲ ਟ ਹ ਟੇ ਜ ਟੁ ਏ ਟੁ ਏ ਟੁ ਏ ਟੁ ਕ ਟ ਕ ਘ
ਹੁ ਤ ਮ ਟੇ ਜ ਮ ਪੁ ਰ ਘ ਠੇ ਓ ਜ ਲ ਲ ਘ ਮੁ ਏ ਓ ਸਿ ਰ ਮ ਰ ਪ ਟ ਕ ਮ ਹੀ ਪ ਲ ਜ ਕ
ਲ ਮੇ ਦ ਗ ਮੀ ਸੋ ਕ ਰ ਟੁ ਜੇ ਦ ਕ ਏ ਮ ਟ ਲ ॥ ਜ ਖ ਜ ਸ ਪ ਰਿ ਯੇ ਟ ਖ ਰੁ ਰ ਜਿ ਤ ਨ ਤ ਖ ਤ
ਬ ਹ ਰਿ ਓ ਦ ਖ ਟ ਟ ਕ ਟ ਲ ॥ ੬੦ ॥ ੬੦ ५ ੬ ੨ ੭ ਟੁ ਕ ੧ ਖਿ ਸ ਨ ਪ ਦ ਜੋ ਤ ਸਿ ਰੀ ॥ ਮ ਰੁ ਤ
ਜ ਰ ਟ ਕ ॥ ਅ ਜ ਰ ਮ ਰੁ ਤ ਖੇ ਗ ਰ ਲ ਯੋ ਤ ਘ ਕ ਸੁ ਰ ਪੁ ਧ ਕ ਰ ਲ ਮ ਰੁ ਯੋ ਰ
ਪ ਰ ਟੇ ਟੁ ਸ ਟ ਟ ਰੁ ਨ ਸਿ ਖ ਾ ਰ ਖੇ ਗ ਓ ਤ ਲ ਮ ਨ ਘੋ ਰ ਚ ਹੁ ਏ ਸ ਘ ਟ ਮ ਰੁ ਤ ਚ
ਲ ਤ ਘੋ ਰ ਖਿ ਸ ਲ ॥ ਬ ਹੁ ਕੁ ਤੁ ਖ ਤੀ ਚ ਲ ਤ ਹ ਘ ਚ ਖ ਪੁ ਖ ਮ ਕ ਟ ਲ ॥ ੧ ॥ ੫੬ ੩
ਅ ਖਿ ਸ ਨ ਪ ਦ ਟੁ ਟ ਜੋ ਤ ਸਿ ਰੀ ॥ ਟ ਜ ਚ ਤ ਰ ਲੇ ਕ ਟੇ ਸ ਪੁ ਰੀ ਨ ਰੁ ਟੁ ਏ ਖੇ ਗ ਚ
ਲੇ ਤਾ ਨ ਵ ਕੇ ਟ ਖਿ ਖ ਾ ਰ ਬ ਹੀ ਪ ਖ ਲ ਕੇ ਓ ਨ ਕ ਹੀ ਨ ਠਿ ਟੇ ਸਿ ਤ ਮ ਰੁ ਕ ਟੁ ਏ ਰ ਘੋ ਰ
ਚ ਲੇ ਤ ਹ ਟ ਲ ਟੇ ਤ ਖੇ ਗ ਓ ਤੁ ਰੁ ਨ ਪੁ ਮ ਤ ਟੁ ਰ ਤ ਅ ਸਿ ਖ ਨਿ ਸ ਚ ਰ ਤ ਜ ਪੀ ਰ ਘ
ਚ ਨ ਚਿ ਰ ਤੁ ॥ ੫੬ ४ ॥ ਅ ਖਿ ਸ ਨ ਪ ਦ ਟੁ ਟ ਜੋ ਤ ਸਿ ਰੀ ॥ ਪੁ ਨ ਓ ਠ ਤ ਘੋ ਰ ਕੁ ਮੇ ਕ ਮ
ਤਿ ਰਿ ਪ ਮੈ ਨ ਗ ਗ ਨ ਓ ਠ ਏ ਗੋ ਰ ਖੇ ਗ ਰੁ ਨ ਮ ਰੁ ਤ ਸੁ ਕ ਟੁ ਰ ਘੋ ਰ ਟਿ ਗ ਏ ॥
ਗ ਜ ਖ ਜ ਪ ਏ ਕ ਟੁ ਟ ਜ ਟੇ ਤ ਸ ਮ ਆ ਰ ਨਿ ਸ ਚ ਰ ਗ ਏ ਨ ਰੁ ਓ ਰ ਤ ਪ ਰ ਕੋ
ਮ ਾ ਲ ਨਿ ਜ ਚ ਰ ਜ ਮ ਖਿ ਜ ਤੁ ਪ ਰ ਏ ॥ ੫੬ ५ ॥ ਅ ਖਿ ਸ ਨ ਪ ਦ ਜੋ ਤ ਸਿ ਰੀ ॥ ੫੬ ५

ਮੜੀ

ਮਰਦਾ ਤਘੇ ਗਦਿ ਕਾਰ ਗਰਜਤ ਤਤੁ ਖਲਦਲ ਪਨਾ ਦੇ ਤਕਸਟ ਘੋਰ ਬਿਜਾ ੩੮
 ਘਬਿਜਾ ਪਾ ਤਿ ਦੇ ਬਨਾ ਸਰਧਾ ੫੭੨ ॥ ਘਬਿਜਨ ਪਦ ਜੋ ਤ ਸਿਰੀ ॥ ॥ ਛਿਤੁ ਪਰਤੁ ਮੁ
 ਗਛਿਤੁ ਤਜ ਤ ਬੁਧਿ ਪ ਕਰਤੁ ਘੋਰ ਕਾਰੀ ਕਾਰੀ ਘਬਿਜਾ ਪ ਖਲਦਲ ਨਿਯੋਦ
 ਰੁਨ ਪਰ ਰੁਪ ਘੋਰ ਕੁਠਾਰਾ ਗਜ ਬਾਜ ਖਰ ਖਰ ਹਨੇ ਦੇ ਕਸਟ ਘੋਰ ਬਿਜਾ ਘਾ ਘਰ
 ਕੰਠ ਖਲਦਲ ਲਈ ਜਕਾਰੀ ਦਲ ਦੁਸਟ ਰੋਗ ਉਪਾਧਾ ੫੭੩ ॥ ਘਬਿਜਨ ਪਦ ਜੋ ਤ
 ਸਿਰੀ ॥ ॥ ਦਸ ਪਦ ਮ ਸਿਨ ਪ ਨੀ ਨਿਜਾ ਚਰ ਦੇ ਕਸਟ ਘਾ ਘਬਿਜਾ ਘਾ ਘਰ ਰੁਪ ਘੋ
 ਰ ਕ ਠੋਰ ਠੀ ਖਾ ਪ ਰੀ ਪ ਰ ਨੀ ਘਾ ਘ ਮ ਹੀ ਛੀ ਰ ਪ ਰੀ ਹ ਰੀ ਜ ਕ ਲ ਕ ਰ ਕੋ ਪ ਰੀ ਪ ਰੀ
 ਨਿਜ ਦਾ ਸ ਜੇ ਵ ਕ ਰੀ ਤ ਰ ਛ ਕ ਵ ਦ ਲ ਠ ਜੋ ਕੁ ਜ ਰੀ ॥ ॥ ੫੭੪ ॥ ਘਬਿਜਨ ਪਦ
 ਜਨ ਪਦ ਜੋ ਤ ਸਿਰੀ ॥ ॥ ਛੁ ਜੀ ਸ ਰ ਛ ਕ ਛੋ ਤ ॥ ॥ ਜ ਰ ਉ ਰ ਗ ਬ ਛ ਲ ਬਿਜਾ ਲ ਬਿਜੀ
 ਜ ਰ ਪ ਰ ਤ ਘੋ ਰ ਦ ਸੋ ਦਿ ਸਾ ॥ ॥ ਘੋ ਲ ਛ ਕੋ ਵ ਕੋ ਵ ਖਿ ਖ ਘ ਰਾ ਮ ਦ ਸ ਟ ਕ ਲ ਤਿ ਮ
 ਗ ਨਿ ਜ ॥ ਜ ਤ ਕੋ ਵ ਖਿ ਕ ਟ ਕ ਪ ਕੁ ਦ ਰੁ ਨ ਕ ਲ ॥ ੫੭੫ ॥ ਘਬਿਜਨ ਪਦ ਜੋ ਤ ਸਿਰੀ
 ਕੁ ਛ ਕੋ ਵ ਕ ਰ ਮ ਕ ਲ ॥ ॥ ਜ ਤ ਸਿ ਪ ਰੀ ॥ ॥ ਘਬਿਜਾ ਘ ਛ ਕੋ ਵ ਕੋ ਵ ਕੋ ਵ ਕੋ ਵ ਕੋ ਵ
 ਟ ਕ ਵੀ ਕ ਵੀ ਖ ਸ ਟ ਜੇ ਜ ਨੁ ਘ ਛ ਕ ਵੀ ਕੋ ਵ ਕੋ ਵ ਕੋ ਵ ਕੋ ਵ ਕੋ ਵ ਕੋ ਵ ਕੋ ਵ ਕੋ ਵ ਕੋ ਵ
 ਹ ਖ ਪ ਮ ਘ ਕ ਵੀ ਮ ਸ ਕ ਛ ਨ ਮ ਮ ਤੁ ਲ ਰੁੰ ਗ ਟ ਨ ਸੁ ਰ ਤ ਬਿ ਜੀ ਮ ਰੁ ਘ ਸਾ ॥ ੫੭੬ ॥
 ਬਿਜਨ ਪਦ ਛੋ ਵ ਜੋ ਤ ਸਿਰੀ ॥ ॥ ਛੁ ਛ ਕ ਰ ਘਾ ਟ ਟ ਖੋ ਘ ਬਿ ਜੀ ਮ ਰ ਪ ਰ ਤ ਖ ਲ ਦ
 ਲੁ ਮ ਘੀ ਮ ਖ ਤੁ ਮ ਘੋ ਰ ਪ ਸਾਰ ਕ ਨ ਕ ਤ ਘ ਰ ਖ ਰਿ ਨਿ ਜ ਰ ਚ ਘਾ ਘੀ ਨ ਕੁ ਉ ਤ
 ਉ ਰ ਘਾ ਬਿ ਜਾ ਲ ਕੁ ਖੀ ਮ ਰਿ ਪ ਜੋ ਨ ਲ ਠ ਤੁ ਘੋ ਗ ਘ ਰ ਲ ਪ ਟ ਛੁ ਟ ਕੁ ਛਿ ਕ ਪ ਨ
 ਗ ਖ ਲ ਕ ਰ ਤ ਕੁ ਛ ਕ ਠੋ ਗ ॥ ੫੭੭ ॥ ਘਬਿਜਨ ਪਦ ਛੋ ਵ ਜੋ ਤ ਸਿਰੀ ॥ ॥ ਛੁ ਜ ਜੀ ਘ
 ਰੀ ਘ ਲ ਪੇ ਟ ਘਾ ਪ ਤ ਕੁ ਸ ਤ ਕਾ ਟ ਤ ਸਾ ਗਾ ਘਿ ਖ ਕੋ ਵ ਤੁ ਮ ਤੁ ਘੋ ਰ ਪ ਨ ਗ ਰਿ ਪ
 ਅੰ ਗ ਲ ਪ ਟ ਤ ਘਾ ਗ ਬਿ ਸ ਤ ਜ ਗ ਰ ਜ ਤ ਸ ਰ ਘ ਘਾ ਦੁ ਤ ਗ ਹ ਤ ਰਿ ਪ ਦ ਲ ਘੋ ਰ
 ਠ ਨ ਕਾਰ ਘੁ ਠ ਕ ਲ ਘੁ ਮ ਜ ਗ ਰ ਕੁ ਛ ਤ ਖ ਲ ਦ ਲ ਖੇ ॥ ੫੭੮ ॥ ਘਬਿਜਨ ਪਦ ਛੋ ਵ ਜੋ

ਸਿ ਘ ਖੇ ਰ ਤੁ ਪ ਰ ਨ ਕੁ ਰ ਤ ਦ ਲ ਰ ਨ ਤ ਖੋ ਰ ਗ ਬਿ ਘ ਘਾ ਰ ਤੁ ਰੋ ਗ ਟੋ ਜ ਪ ਦ ਤ ਪ ਘ ਏ ਕ
 ਗ ਜ ਬਾ ਜ ਰ ਘਾ ਮ ਸ ਦ ਰਾ ਘੋ ਰ ਉ ਠ ਤ ਰੁੰ ਗ ਤ ਕੁ ਏ ਟੋ ਨੀ ਸ ਚ ਰ ਕ ਕੁ ਰ ਪੁ
 ਰਾ ਮ ਪ ਰਾ ਗਾ ਜ ਸੁ ਰੀ ਕੁ ਤੁ ਘ ਰ ਘਾ ਏ ਕ ਕੁ ਜ ਪ ਦ ਉ ਦ ਗ ਰਿ ਘਾ ਗਾ ੫ ੬ ॥ ਘਿ
 ਜ ਨ ਪ ਦ ਛੋ ਵ ਜੋ ਤ ਸਿਰੀ ॥ ॥ ਘੁ ਟ ਕੰ ਠ ਬਿ ਛ ਕ ਲ ਘੋ ਰ ਜਿ ਜ ਰ ਰ ਕੁ ਕਿ ਜੋ ਤ ਨ ਤੋ ਸੁ
 ਘਾ ਸਾ ਕ ਰਾ ਮੀ ਪੁ ਪੁ ਘ ਬਿ ਘਾ ਰ ਦ ਕੁ ਨ ਰਿ ਪ ਠੋ ਜੀ ਜੀ ਦ ਨ ਘਾ ਸਾ ਦ ਸ ਲ ਛੋ ਮੋ ਤ
 ਘਾ ਨੀ ਨਿ ਜਾ ਰ ਖ ਲ ਦ ਲਿ ਜੋ ਸ ਰ ਸ ਮੀ ਰਾ ਕ ਰ ਰ ਛ ਸਿ ਤ ਨ ਹ ਨਿ ਜੋ ਦਾ ਨ ਰੀ ਮ
 ਟਿ ਓ ਸਿ ਤ ਨ ਪ ਰਿ ਘਾ ੫ ੭ ॥ ਘਬਿਜਨ ਪਦ ਛੋ ਵ ਜੋ ਤ ਸਿਰੀ ॥ ॥ ਘੁ ਘੋ ਮੋ ਨ ਰਿ ਪ ਜ ਮੁ ਪੁ
 ਰ ਗ ਏ ਜਿ ਰ ਹ ਨਿ ਖ ਮ ਚ ਤ ਬੀ ਗਾ ਨਿ ਨ ਜੀ ਤ ਜੀ ਠ ਲੀ ਜੋ ਸੁ ਰਾ ਜ ਰ ਰ ਟ ਮ ਰੁ ਕੁ
 ਟ ਜ ਪੀ ਰ ਘ ਤੇ ਏ ਹ ਨਿ ਜੋ ਠ ਰੁ ਪ ਠੋ ਰ ਕੁ ਜ ਬ ਲ ਕ ਰ ਰ ਛ ਸਿ ਤ ਨ ਟਿ ਘਾ ਲਾ ਮ ਹੀ ਤ ਚ
 ਕੁ ਰ ਨਿ ਦ ਰ ਖ ਲ ਦ ਲ ਹ ਨਿ ਜੋ ਕੋ ਘ ਕੁ ਪ ਲਾ ੫ ੮ ॥ ੫ ੯ ॥ ਘਬਿਜਨ ਪਦ
 ਜੋ ਤ ਸਿਰੀ ॥ ਛੋ ਤ ॥ ਘਬਿਜਾ ਪ ਜ ਰ ਛ ਕ ॥ ॥ ॥ ਜ ਰ ਘਿ ਛ ਪ ਛੋ ਲ ਪ ਰਿ ਓ ਦ ਸੋ ਦਿ ਸਾ
 ਪ ਕੁ ਪ ਏ ਕ ਮ ਨੇ ਕ ਘ ਘ ਘ ਬਿ ਛ ਪ ਉ ਪ ਘ ਕੋ ਵ ਕੋ ਵ ਕੋ ਵ ਕੋ ਵ ਕੋ ਵ ਕੋ ਵ ਕੋ ਵ ਕੋ ਵ
 ਟ ਤ ਘ ਘ ਪ ਪੁੰ ਜ ਨ ਪ ਰ ਕੁ ਪ ਠੀ ਖ ਮ ਕ ਲਾ ਟੋ ਕ ਸ ਟ ਨਿ ਜ ਚ ਰ ਕ ਰ ਤ ਬਿ ਛ ਕ
 ਲ ਰੋ ਗਿ ਘੋ ਰਿ ਕ ਰ ਲਾ ॥ ੫ ੯ ॥ ਘਬਿਜਨ ਪਦ ਜੋ ਤ ਸਿਰੀ ॥ ॥ ਘਬਿ ਦੇ ਖ ਤੁ ਪ ਬਿ ਸੁ
 ਰ ਜੁ ਲ ਪੁ ਲਾ ਪ ਦ ਘ ਕ ਠੋ ਗਾ ਜੁ ਰ ਮ ਸ ਟ ਮੋ ਗ ਤੁ ਖ ਛ ਕੀ ਮ ਰ ਜ ਰ ਘਾ ਕ ਛ ਕ ਟ ਮ
 ਰੇ ਗ ਮ ਨੁ ਪ ਤ ਸਾ ਸ ਕੁ ਰੀ ਦੁ ਕੁ ਰੀ ਪ ਤ ਜੁ ਰ ਜੀ ਤ ਕੁ ਲ ਮ ਕੁ ਰੀ ਠਾ ਪਾ ਤੁ ਦ ਗ ਪ ਤਿ
 ਤੁ ਪ ਦੁ ਜ ਨਿ ਜਾ ਮ ਰ ਘ ਛ ਲ ਬਿ ਘਾ ਮੀ ॥ ੫ ੭ ॥ ਘਬਿਜਨ ਪਦ ਜੋ ਤ ਸਿਰੀ ॥ ॥ ਘੁ ਪੁ ਜ
 ਲ ਪ ਦ ਲ ਖਾ ਜੀ ਖ ਏ ਠੋ ਜੋ ਜ ਕ ਰ ਲਾ ਘ ਤੁ ਪ ਰ ਤ ਮੀ ਦ ਗ ਨ ਕ ਸ ਲ ਤੁ ਪਾ ਘਿ ਛ
 ਹ ਲਾ ਮੀ ਬ ਰ ਸੋ ਪ ਪ ਮੇ ਵ ਉ ਸ ਟ ਨ ਏ ਨ ਮਾ ਟ ਉ ਮ ਰ ਤ ਏ ਤਾ ਮ ਤੀ ਜੁ ਰ ਘਾ ਦ ਟਿ ਰੀ
 ਗ ਖੁ ਨੀ ਕ ਵ ਲ ਪੀ ਕੁ ਏ ਤਾ ॥ ੫ ੭ ॥ ਘਬਿਜਨ ਪਦ ਜੋ ਤ ਸਿਰੀ ॥ ॥ ਘੁ ਪੁ ਰੇ ਗ ਉ ਠਿ ਜੋ
 ਤੁ ਹ ਦ ਲ ਏ ਤ ਬਿ ਛ ਕ ਲ ਕੀ ਸ ਘੋ ਰ ਕ ਜ ਦ ਪ ਰਿ ਓ ਨਿ ਜੋ ਕੋ ਉ ਕ ਪੁੰ ਨਾ ਹ ਨ ਚੀ ਨ

ਘਬਿਜਨ ਪਦ ਜੋ ਤ ਸਿਰੀ ॥ ॥ ਘੁ ਪੁ ਜ ਲ ਪ ਦ ਲ ਖਾ ਜੀ ਖ ਏ ਠੋ ਜੋ ਜ ਕ ਰ ਲਾ ਘ ਤੁ ਪ ਰ ਤ ਮੀ ਦ ਗ ਨ ਕ ਸ ਲ ਤੁ ਪਾ ਘਿ ਛ

ਘਨ ਨ ਕੁਛ ਏ ਭਾਵੇ ਕੁਲ ਦੇ ਤ ਕੁਲ ਕੇ ਕੁਲ ਪੈ ਗਯ ਏ ਵ ਰਨ ਬ ਦ ਲਾ ਘਨ
ਰੁਪ ਨਿਸਾ ਚਰ ਬੀ ਬੰਗੀ ਲੇ ਗ ਗ ਗਿ ਚਿ ਨ ਕੁ ਛਾ ਏ ਘਾ ਡਿ ਪ ਟਾ ਘ ਏ ਚ
ਕੁ ਯ ਕ ਕੁ ਚ ਜੀ ਕੀ ਲੇ ॥ ६੩ ॥ ਚਿ ਜ ਨ ਪ ਟ ਕੀ ਡਾ ॥ ਘ ਨ ਅ ਸ ਤੁ ਰੇ ਰੁ ਕ ਨ
ਨ ਕੁ ਛਾ ਏ ਪ ਰੇ ਜ ਰ ਸ ਤੁ ਪ ਰ ਕੁ ਰ ਸ ਰ ਸੀ ਤ ਰ ਮੇ ਰ ਨਿ ਲਾ ਤੁ ਗ ਏ ਸ ਰ ਪ ਨਿ
ਚ ਲੈ ਬ ਰ ਮੇ ਰੁ ਹ ਬ ਕ ਕਾ ਗੁ ਰ ਜ ਗੇ ਟ ਨ ਸੇ ਲ ਡੁ ਕੈ ਰੀ ਖ ਮ ਘ ਨ ਛਾ ਏ ਪ ਰੇ ਡੁ
ਸ ਰੀ ਨ ਟ ਕ ਸ ਰਾ ਗ ਖਿ ਡੁ ਖਾ ਯੰ ਗ ਜੀ ਪ ਗ ਮ ਡ ਰ ਰੁ ਰੇ ਘ ਚ ਸ ਗ ਏ ਕ ਮ ਕ
॥ ६੩ ॥ ਚਿ ਜ ਨ ਪ ਟ ਕੀ ਡਾ ॥ ਕੁ ਠ ਮ ਚ ਸ ਟੀ ਪ ਕ ਕ ਪ ਰੇ ਰੁ ਲ ਡੁ ਰੇ ਰੁ ਕ
ਮ ਅ ਸ ਤੁ ਨ ਕ ਰਾ ਚ ਸ ਘੋ ਰ ਕੁ ਏ ਚਿ ਰ ਡੁ ਡੁ ਏ ਲ ਸ ਰ ਡੁ ਰੇ ਜਾ ਏ ਕ ਜ ਰ ਕ
ਚਾ ਘ ਨ ਕੁ ਛੇ ਹ ਘ ਟਾ ਖ ਚ ਮੇ ਟ ਚ ਨ ਜ ਨ ਕ ਲ ਮ ਣ ਪ ਲੈ ਕੇ ਪ ਤ ਜ ਮ ਘ ਰ ਡਾ
ਗੁ ਏ ਰੁ ਰੇ ਰੁ ਕ ਕ ਚ ਪ ਰੇ ਚਿ ਨ ਰਾ ਚ ਉ ਠੈ ਅੰ ਗ ਰ ਖ ਖ ਮ ॥ ६੩ ॥ ਚਿ ਜ ਨ ਪ ਟ ਕੀ
ਡਾ ॥ ਏ ਚ ਕੁ ਚੁ ਟ ਗ ਜ ਨ ਮ ਚ ਤੁ ਪੀ ਏ ਜ ਜ ਕ ਚ ਖਾ ਏ ਚ ਲੀ ਖਿ ਜੁ ਲੀ ਸ ਮ
ਪ ਕ ਕਾ ਸ ਬ ਡਿ ਚਿ ਨ ਕੁ ਛਾ ਏ ਲੀ ਖਿ ਮ ਰ ਮ ਅ ਸ ਤੁ ਕ ਟੇ ਜ ਸ ਵਿ ਨ ਜ ਚ ਨ ਬ ਮ ਘ ਰ
ਸ ਜ ਤੁ ਨ ਸ ਖੇ ਰਿ ਪ ਕ ਟ ਟ ਏ ਖਿ ਲ ਤੇ ਜ ਪ ਕਾ ਸ ਜੈ ਚ ਕੁ ਰੁ ਦ ਰ ਸ ਨ ਕੁ ਸ ਕੁ ਰ ਕ
ਕੁ ਰ ਮ ਚੀ ਰ ਡੁ ਟ ਏ ਲ ਟ ਨ ਟ ਮ ਰ ਟ ਨ ॥ ६੪ ॥ ਚਿ ਜ ਨ ਪ ਟ ਕੀ ਡਾ ॥ ਸ ਰ ਘ
ਰੇ ਘ ਟਾ ਸ ਕੁ ਕ ਟ ਕ ਰਿ ਓ ਤਿ ਲ ਘ ਲ ਪ ਮ ਨ ਜ ਕੁ ਕ ਰ ਡਾ ॥ ਨ ਕੁ ਛਾ ਏ ਓ ਰਿ ਚਿ ਸ
ਸ ਤੁ ਮ ਅ ਸ ਤੁ ਘ ਟਾ ਜੀ ਮ ਪ ਤੁ ਉ ਤੋ ਬ ਲ ਖਿ ਮ ਰ ਕੇ ਮ ਚੋ ॥ ਚੁ ਕ ਟ ਉ ਰ ਪ ਚਿ ਓ ਰਿ ਪ
ਜੈ ਨਾ ਬਿ ਖੇ ਪ ਰ ਰੁ ਪ ਖਿ ਸ ਲ ਤੋ ਮ ਨ ਕ ਠੇ ਡਾ ॥ ਗ ਏ ਟ ਤੇ ਜ ਬ ਲਿ ਖਿ ਪ ਕ ਕਾ ਸ ਕ ਰਿ ਓ
ਹ ਰਿ ਪ ਘੋ ਰ ਲੀ ਓ ਟ ਲ ਟ ਨ ਡ ਫੋ ਰ ॥ ६੪ ॥ ਚਿ ਜ ਨ ਪ ਟ ਕੀ ਡਾ ॥ ਸੁ ਕ ਰੁ ਰ ਟ
ਲੈ ਰਿ ਪ ਜੈ ਨ ਮ ਲੈ ਗ ਜ ਬਾ ਜ ਹ ਨੇ ਪੇ ਟ ਲ ਚੁ ਨ ਮ ਚੋ ਰ ਬ ਕ ਟ ਤ ਚੁ ਰ ਹ ਨੇ ਕ ਤ
ਲੈ ਗ ਜ ਕ ਟ ਨ ਡ ਰ ਮ ਹੀ ਤ ਲ ਤੁ ਰੇ ॥ ਸਿ ਰ ਕ ਟ ਘ ਰੇ ਬ ਰਾ ਮ ਮ ਮ ਨੇ ਕ ਕ ਰੁ ਟ
ਕ ਮ ਘ ਚ ਜ ਡ ਰ ਖੇ ਦਾ ਰੇ ਖ ਚ ਉ ਜ ਟ ਕ ਲੈ ਲ ਪ ਟੈ ਸੁ ਪ ਟੈ ਟ ਲ ਟੈ ਤ ਹ ਨੇ ਪ ਰ

ਕੁ ਚ ਡੇ ਰੇ ॥ ६੪ ॥ ਚਿ ਜ ਨ ਪ ਟ ਕੀ ਡਾ ॥ ਘ ਰ ਟ ਕੁ ਚ ਟੈ ਨ ਮ ਚੁ ਪ ਖੇ ਮ ਗੇ ਟ ਲ ३ ६
ਏ ਲ ਲ ਰੇ ਬ ਠ ਡ ਰਾ ਘਾ ਰੇ ॥ ਲ ਲ ਕ ਚ ਘ ਟ ਚ ਅ ਮ ਮ ਮ ਮ ਪ ਏ ਚ ਟ ਟ ਚ ਚੁ
ਕੁ ਸ ਜ ਤੁ ਮ ਰੋ ॥ ਘ ਠ ਡ ਕ ਚ ਜੈ ਡ ਰੀ ਮ ਚ ਜ ਨੇ ਪ ਡੁ ਕ ਡ ਡੁ ਚ ਮ ਪੁ ਜ ਨ ਡ
ਚੋ ॥ ਘ ਰ ਕ ਚ ਪ ਰੇ ਕੁ ਓ ਤਿ ਯ ਘ ਲ ਰ ਚ ॥ ਟ ਸੁ ਰ ਗ ਜੋ ਜ ਗ ਮ ਚ ਤੁ ਚ ਰੇ ॥ ६੪ ॥
ਚਿ ਜ ਨ ਪ ਟ ਕੀ ਡਾ ॥ ਡੁ ਘ ਘ ਡ
ਰੋ ॥ ਕ ਚ ਜ ਪੋ ॥ ਚੁ ਖ ਚ ਪ ਟ
ਜ ਪ ਰੇ ਰੁ ਰ ਲਾ ਏ ਰੁ ਰ ਡ ਰੀ ਮ ਚ ਗ ਜੋ ਗ ਜ ਨ ਡ ਕ ਰ ਚੋ ॥ ਗ ਰ ਕ ਚੋ ਚਿ ਕ ਰੇ ਰੁ ਕ
ਚੇ ਹ ਕ ਰੋ ਰੁ ਚੁ ਰੇ ਚ ਟ ਸੁ ਰ ਮ ਨੇ ਕ ਪ ਚ ਚੋ ॥ ਕ ਲੋ ਲ ਕੁ ਲ ਘ ਲ ਟੀ ਨ ਕੁ ਯ ਨ ਕ
ਜ ਟ ਘ ਰ ਕੁ ਯ ਟ ਨ ਮ ਚ ਪ ਕ ਚੋ ॥ ६੪ ॥ ਚਿ ਜ ਨ ਪ ਟ ਕੀ ਡਾ ॥ ਖ ਗ ਠ ਕ ਛਿ
ਰੇ ਪ ਚ ਚ ਚ ਚ ਲ ਲ ਕ ਚ ਲ ਰੇ ਰੁ ਟ ਚ ਡ ਤੁ ਰੇ ॥ ਡ ਰੀ ਮ ਮ ਅ ਨੇ ਕ ਉ ਠੇ ਗ ਜ
ਕੇ ਖ ਰ ਘੋ ਪ ਕ ਟ ਰ ਗ ਹਿ ਜੇ ਲ ਕ ਰੁ ਰੋ ॥ ਗ ਜ ਕੇ ਕ ਠ ਚਿ ਰ ਘ ਰੇ ਸ ਮ ਹ ਏ ਲ ਏ ਸ
ਚ ਚਾ ਪ ਅ ਨੇ ਕ ਠ ਕੁ ਰੋ ॥ ਕੁ ਚੁ ਕ ਚ ਚੋ ਮ ਨ ਕ ਮ ਡ ਕੀ ਚਿ ਚ ਨ ਚੰ ਰੁ ਪ ਚਿ ਡ ਕੇ ਸ ਮ ਹ
ਪੁ ਰੋ ॥ ६੪ ॥ ਚਿ ਜ ਨ ਪ ਟ ਕੀ ਡਾ ॥ ਚੁ ਕ ਰੇ ਜ ਮ ਨੇ ਕ ਡ ਡ ਕ ਰੀ ਚਿ ਰ ਟ ਡੁ ਮ ਘ
ਚੀ ਮ ਸ ਘ ਚੋ ਨ ਹੁ ਏ ਓ ॥ ਸ ਰ ਸ ਚ ਚਿ ਜ ਚ ਬ ਜੈ ਡ ਨੇ ਕ ਨ ਕੋ ਲ ਸ ਕੋ ਪਿ ਲ
ਡ ਚ ਕੁ ਚਿ ਮ ਚਿ ਨ ਰਾ ਉ ਠੈ ਮ ਤ ਮ ਡ ਰ ਪ ਚਿ ਓ ਚੁ ਟ ਪ ਨ ਟੀ ਓ ॥ ਸੁ ਡੁ ਜ ਨ ਡ ਏ
ਜ ਨ ਕੋ ਘੋ ਰ ਲ ਚੇ ਜ ਨ ਦੀ ਪ ਕ ਮ ਪ ਤੰ ਗ ਘ ਚਿ ਓ ॥ ६੪ ॥ ਚਿ ਜ ਨ ਪ ਟ ਕੀ ਡਾ
ਗ ਜ ਪੇ ਲ ਮ ਰ ਮ ਨੇ ਕ ਘ ਸੇ ਉ ਚੁ ਰੇ ਡੇ ਰ ਸ ਡ ਚ ਚ ਪ ਚੋ ਚ ਕੋ ਨਿ ਜਾ ਮ ਡ ਕ
ਜ ਨ ਕੁ ਰੇ ਚਿ ਡ ਰੇ ਚ ਤ ਨੇ ਨ ਪੁ ਮ ਚ ਕੁ ਲੇ ਲ ਕ ਕੇ ॥ ਮ ਟ ਪੀ ਮ ਡ ਰੋ ਸ ਚੁ ਏ ਨਿ ਜ
ਚ ਰ ਜ ਚ ਚਾ ਪ ਅ ਨੇ ਕ ਪ ਸੇ ਗ ਹ ਕੇ ॥ ਰੁ ਟ ਮ ਪ ਨੁ ਮ ਘ ਜ ਚ ਚ ਤੁ ਮ ਘ ਨੇ ਗ
ਬੁ ਡਿ ਹ ਚ ਚ ਲਿ ਓ ਕ ਹ ਕੇ ॥ ६੪ ॥ ਚਿ ਜ ਨ ਪ ਟ ਕੀ ਡਾ ॥ ਗ ਜ ਗ ਚ ਚ ਤੇ ਸਿ ਰ
ਮ ਓ ਰ ਪ ਰੋ ਸਿ ਰ ਡੁ ਡ ਫੋ ਰੇ ਰਿ ਪ ਪੁ ਤਾ ਜਿ ਯ ਰੋ ॥ ਕ ਰ ਚ ਗਿ ਜਿ ਤਾ ਜ ਮ ਘ ਚ ਸ

ਥਾਗ ਕਲਪੋ ਤਬੁ ਅੰਬਗੀ ਗਾਏ ਰਾਹਿ ਆਪੀ ਕਲਨੇ ਤੁ ਬਿਮਲ ਕੁਰਾਲ ਰੂਚਾ
 ਤਰੇ ਅਨਕਨ ਦਤੁ ਕਾਰਾ ਲੋਲੋਲਾ ਤਿ ਸੁਲਾ ਸਿਲੀ ਮੁਖਰ ਪ੍ਰਗੁ ਰਜਗੇ ਫਨ ਜਾ
 ਗੁਲੀ ਫਿਠਥਾ ਥੋ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਪਾਠੇ ਨਿਜਾ ਚਰਮੀ ਦਮ ਤਕ ਲਘੇ ਰਾਤਿ ਮਰ ਰਹਾ ਦਨਾ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਲੀਭੁਟਕੀਰਾਨੇਕਉਰਾਗੇ ਸਹੁਪਾਇਲਲੋਟਤਉਰੁਪੁਨੇਸਿਰਕੀ ਵਖੋਰਾਜੈਤਿ
ਕਾਰੋ ੬੫੮ ॥ ਸਿਸਨਪਦਗੋਰੁ ॥ ਸਾਨਭੁਮਪਲੋਲੋ ਟੋਤਲਫੋ ਬਿਲਖੇਤੁਫੋ ਚਿ
ਕਾਰਕਰੋਗਾਰਜੋਤੁਕਰੋਤਿਭੁਕੋਕਰਕੋਭਿਰਾਉਭੇਰਟਯਾਇਹਕਾਰੋ ੩੭੮੮੩
ਬਿਚਕਬੀਯਾਫੋਰੋਪਾਮਤਸੁਰਾਮਨੇਕਤਕਾਰੋ ॥ ਬਿਨੁਫੋਕਬੀਯਤੁਕੋਕੁਹਕੋਰੋਗ
ਕੁਮਨਚੇਜਾਇਪੁਰਾਰੋ ॥ ੬੫੮ ॥ ਸਿਸਨਪਦਗੋਰੁ ॥ ਸਾਹੀਲੋਟਤਉਰੁਮਨੇਕਕ
ਲੋਤਲਫੋ ਸਿਮੀਨੀਬਿਹੁਨਜਲੀ ॥ ਜਮਲੋਕਮਾਪਤਤਿਯਾਗਬਪੀਨੀਜੀਯਾ
ਮਕੋਫੀਵਕੋਪਏਫਲੀ ॥ ਜਮਰੁ ਰਜਾਓਓਬਿਨਸਾਮਹਰੀਜਮਲੋਕਰਾਯੇਨਹ
ਜਾਰਿਓਸਿਨਫਜਨਜੇਜਕਸੀ ਅਤੁਹੋਪਸਦੇਰਤੇਜਮਪੁਰਪੋਰੋਓ ॥ ੬੬੦ ॥ ਸਿਸ
ਨਪਦਗੋਰੁ ॥ ਸਸਤੁਕਾਟਾਬਿਓਜਕਰੀਪੁਜਨੀਯਰੁਪਾਮਨੇਕਭਿਲੀਮੁਖਜੋ
ਕਰਕੁਟਾਮਨੇਕਕਰੋਬਰਖਾਜਰਲਾਇਯਤਰਸਾਇਕੁਰੋਜੋ ਰੀਗਮੁਰੀਗੁਏ
ਬਜੁਪਾਬਹੁਬੀਰਲਟੇਰੀਗੁਮਹਦੇ ॥ ਬਹੁਬੀਰਜੀ ॥ ਬੁਰਕੇਸਸਤੁਪਦੇਤਜੀਕਪ
ਰੋਓਨਪੁਨਕੁਏ ॥ ੬੬੧ ॥ ਸਿਸਨਪਦਗੋਰੁਬਿਲਾਦਲਾ ॥ ਸਿਸਪੁਨਪਿਖਿਯੋ
ਨਿਜਮੇਨਜਥੇਗਜਸਦਚਾਲਿਯੋਰਿਜਕੋਬਲਕੁਰੀ ॥ ਹਯਪਾਖਰਜੀਨਮਨੀ
ਦਮਕੋਕਲਪਉਤਮਫੋਸਾਜਯੁਧਾਰੀ ॥ ਕਲਕੀਜਿਰਤੁਜਕੁਲਾਯਮੀਦਮ
ਨੀਦਿਬਫੁਰਾਦਗਦਿਬਚਾਰੀ ॥ ਸੀਨਾਹਫੁਟਾਟਮਕੋਉਜਲਤਨਯਿਲਮੁਕਰ
ਨਉਜਾਰੀ ॥ ੩੦੭ ॥ ੧੮੨ ॥ ੬੬੨ ॥ ਸਿਸਨਪਦਾਓਲਾਦਲੋਕੋਰੁ ॥ ਕਟਤੁੰ
ਸਾਜਿਯੋਅਜਚਰਮਕਸਿਯੋਸਕਰਸੇਲਕੁਫੋਰੋਠਕੋਕਲੀਨੇ ॥ ਬਿਨੁਸੀਕਮ
ਸਿਯੋਬਿਨਚੀਕੋਸਾ ॥ ਹੀਲਕਾਰਪਰਓਮਨੀਕਨਕੀਨੇ ॥ ਕਹਾਜੁਤਹੇਠਾਫੁ
ਰਹੇਦਰਥਾਭੁਟਬੀਰਸਥੇਹਮਰੇਹਤਲੀ ॥ ਸੀਤਹੇ ॥ ਜਤੁਮੇਜੁਪਕੋਗਜਨਦ
ਬਲੀਮੁਓਰੀਨੇ ॥ ੧ ॥ ੬੬੩ ॥ ਸਿਸਨਪਦਗੋਰੁਬਿਲਾਦਲਾ ॥ ਸਪਨਤਨਸਿਲ
ਮੁਖਫੁਰੁਦੀਓਅਸਲੇਬਹੁਦਾਰਪੁੰਡਕੋਮਾਰੋ ॥ ਰਿਪਲੇਰਿਪਦਾਰਸਿਕੁਰਸਉ

ਕਿਫੁ

ਨਿਸਰੋ

ਪਨਤਨਸਿਲੀਮੁਖਥਾਨਪੁਰਾਰੋ ॥ ਸਾਇਲਕਉਰਿਰਿਅਪਉਰੋਹੋਤਿਯਾਗਗਿਰਿ ੩੮੬
ਸਿਰੀਗੁਮਪਰਿਓਉਨਿਰੋਤਿਯਿਫਾਰੋਬੀਰਚਰਿਓਲਕਾਰਪਰਿਓ
ਬਹੁਦਾਰਹਾਰਿਓ ॥ ੬੬੪ ॥ ਸਿਸਨਪਦਗੋਰੁਬਿਲਾਦਲਾ ॥ ਸਕਤਰੀਅਪ
ਲੇਸਮਫੁਰੁਦੀਓਜਰੋਜੋਜਗਮਤਦੁਟਕੀਓ ॥ ਪੁਨਸਿਲਬਿਜੀਰਿਪਦਾਰ
ਕੀਓਮਗੋਕਕਲੀਤਿਪਕਾਟਦੀਓ ॥ ਸੁਖਨਬਿਜਲਜਗਮਤਲੇਥਪ
ਨਤਨਕੋਦਾਰਕੀਓਰਿਪਓਰਾ ॥ ਬੁਜਕਾਟਾ ॥ ਮਜੁਰਾਜਿਰਕਟਰਿਓਕੋਟਸਿ
ਲਾਹਜਨਹਨਫੋਰਾ ॥ ੬੬੫ ॥ ਸਿਸਨਪਦਗੋਰੁਬਿਲਾਦਲਾ ॥ ਸਿਪੁਮਾਗਿਰਿ
ਓਧਰੀਤਲਫੋਫੁਟਪੁਰਗਇਓਨਿਜਮਾਮਦੀਓ ॥ ਸੁਰਮਾਤੁਕੋਥਾਬਜਸਥ
ਕੁਇਓਸੁਭਦੇਥੀਮੇਪਿਤਕਾਜਮੁਇਓ ॥ ਜੋਕਾਰਭੁਯੇਦਸਲੇਥਾਥਿਯੋਜਜ
ਮਾਤਜਥੇਜਰਦੇਉਰੋਰੋ ॥ ਪੁਰਪਜੁਰੀਪਕਰੋਬਰਖਾਪੁਨਦੁਟਕੁਜੋਤਮੁਚਕਾਨ
ਕਰੋ ॥ ੬੬੬ ॥ ਸਿਸਨਪਦਗੋਰੁਬਿਲਾਦਲਾ ॥ ਸਿਪੁਹਾਲਤਥਾਹਤਜੋਨਕ
ਭੈਨਾਦਯਕੋਕੋਰੋਥਲੀ ॥ ਬਹੁਬੀਰਾਮਪਾਰਜੁਯਰਸਦਕਚਤੁਰੋਗਨਫੋਜਪ
ਟਾਸੀਚਲੀ ॥ ਗਜਥਾਜਜਦਾਰਜਇਦਚਲਿਫੁਟਮਲਉਤੀਗਮਤੰਗਕਰੀ ॥
ਦੋਰੋਪਦਾਮਮਨਬੀਚਰਾਨਿਓਗਹਿਜੇਲਰਾਜਨਬਨਫੁਰੀ ॥ ੬੬੭ ॥ ਸਿਸ
ਪਦਗੋਰੁਬਿਲਾਦਲਾ ॥ ਗਜਥਾਜਜਦਾਰਅਪਾਰਯਉਰੁਟਮਲਜੁਯਰਥੋਨੋ
ਤੁਸਦਾਰ ॥ ਸਥਉਸਟਉਤੀਗਮਤੰਗਚਤੁਰੁਟਪੀਰਥਰੋਕੋਪਕੋਠੇਰਦਾਰਾ ॥
ਜਗਾਹਚੇਥਾਥਰਜਥਾਜਰਤਥੇਗਥੇਯਾਰਉਤਨੁਥਾਰਾ ॥ ਹਕਰਪਠੇ
ਰਨਪੀਰਾਜਿਰਾਜਤਸਦਾਰਸਦਾਰਾਮਪਰਾ ॥ ੬੬੮ ॥ ਸਿਸਨਪਦਗੋਰੁਬਿਲਾ
ਦਲਾ ॥ ਦੋਰੋਬਦਮਮਨਉਜਟਖਰੀਖਰਜਮਨੇਕਥਜੋਫੁਨਕਾਰਾਦੀ
ਦਕੁਬੀਨਮੁਰੀਗਉਪੰਗਮੁਦੀਗਮਿਜਿਰਥਜਥੇਮਪਾਰਾ ॥ ਤੁਲਪਥਾਫੁਜੋ
ਰਰਥਾਬਤਰੀਗਤੁਰਬੀਨਨਗਾਰਾ ॥ ਸੋਮੁਖਯੁਯੁਥਰੀਤੁਰਹਿਜਗਇ

ਦੀਰਬਾਜੀਤਾਮਪਾਰਾ ੬੬੮ ॥ ਬਿਸਮਿਲਲਿਹੁ ਤੇਰੇ ਸੁਖਿ ਆਵੁਲਾ ॥ ਸੁਖੁ ਰਾਗਮ
ਪਾਰਬੁਤਾ ਸੁਖੀ ਪਉ ਤੇ ਸੁਨ ਨਦ ਨੁ ਆਵੁਲੇ ॥ ਸਿਰਨ ਰੋਮ ਲਾ ਰਤੇ ਸੀ ਗੰਜੁ
ਹੀ ਤੁਖਾਰ ਬਸਿ ਤੁਪੁਨੀ ॥ ਕੁੰਰੋ ਅਨੇ ਕ ਅਲਾ ਪਤ ਸਾਰੀ ਗੰਦੇ ਰੁੰ ਬਿਭੁ ਸਮੁੰਕ
ਜੁਪੀ ਗਾ ॥ ਮਾਲਾ ਸਿਰੀ ਕੁਜ ਦੀ ਨਦ ਮਾ ॥ ਖੁਕ ਕੇ ਪਾ ਨਿੰ ਡੇ ਲੀ ਧਾਰ ਹੁੰ ਭੀ ਗ
੬੭੦ ॥ ਬਿਸਮਿਲਲਿਹੁ ਤੇਰੇ ਸੁਖਿ ਆਵੁਲਾ ॥ ਦਲ ਸਾ ਜ ਕੇ ਨਾ ਏ ਚਿ ਚਿ ਚਿ ਸਿਰ ਨਾ ਏ
ਮਹੇ ਸਮ ਨਾ ਏ ਕੋ ਰ ਏ ਪ ਰ ਡੇ ॥ ਸੁਖ ਪ ਤੁ ਸ ਦ ਗ ਸਿ ਪ ਸੁ ਚੁ ਪ ਰ ਦ ਲ ਡੇ ਜ ਘ
ਨੀ ਸੀ ਗ ਲੇ ਭੀ ਮ ਡੇ ॥ ਕੁ ਲ ਤ ਰ ਮ ਰੀ ਗ ਭੀ ਤੀ ਗ ਚ ਲ ਚਿ ਸੁ ਹੁ ਪ ਚੁ ਤੁ ਖ ਰ ਮ ਦ ਏ
ਮ ਰੇ ॥ ਮੁ ਨ ਸ ਭ ਏ ਰਿ ਸ ਏ ॥ ਏ ਗ ਜੇ ਡੇ ਗੀ ਮ ਮ ਲ ਕ ਕ ਚ ਭੀ ਠੇ ਮ ਚਿ ਰੇ ॥ ੬੭੧ ॥ ਬਿ
ਸਮ ਪ ਦ ਗੰ ਗ ਬਿ ਲਾ ਡ ਲ ॥ ॥ ਗਾ ਹਿ ਜੇ ਲ ਸ ਰ ਸ ਨ ਸ ਏ ਕ ਸ ਗ ਜ ਮ ਦ ਡ
ਤੁ ਡੇ ਗ ਗ ਲੇ ਲ ਗ ਦ ਆ ਸ ਰ ਪੈ ਪ ਕ ਡ ਰ ਕ ਠ ਰ ਤੁ ਬ ਰ ਸ ਕ ਰੇ ਮ ਰ ਜੈ ਲ ਬਿ ਸ
ਲ ਕ ਦ ਆ ਗ ਬਿ ਡ ਮੇ ਗ ਸਿ ਲਾ ਕੁ ਰ ਜ ਬ ਨ ਡੁ ਗ ਮ ਜ ਡੇ ਲ ਕੁ ਪ ਨ ਕ ਰ ਲ ਸ ਦ
ਖ ਗ ਖ ਡੁ ਤੁ ਜੁ ਲ ਡੁ ਰੀ ਬਿ ਡੁ ਮ ਆ ਲ ਮ ਸੁ ਗ ਦ ਤੁ ਰ ਤਾ ਲ ਮ ਦ ॥ ੬੭੨ ॥ ਬਿ ਸ
ਨ ਪ ਦ ਗੰ ਗ ਬਿ ਲਾ ਡ ਲ ॥ ॥ ਏ ਜ ਡੁ ਏ ਮ ਡੇ ਪ ਸ ਘੇ ਰ ਮ ਡ ਰ ਪੁੰ ਬ ਜੇ ਜ ਗ ਸ
ਜ ਡੁ ਡੇ ਗ ਮੁ ਨ ਕ ਕ ਚ ਜੇ ਚੀ ਗ ਰ ਸ ਜੋ ਮ ਰ ਗ ਰ ਭੀ ਡੇ ਜੁ ਮ ਮ ਲ ਪ ਰੇ ॥ ਘ ਨ
ਡੁ ਏ ਡੁ ਰੇ ਸ ਏ ਕ ਡੁ ਰ ਨ ਨ ਰੁ ਘੇ ਰ ਪ ਰੇ ਨ ਪ ਰ ਪ ਜ ਰੇ ॥ ਘ ਨ ਘੇ ਰ ਮ ਰੀ ਘ ਮ
ਸ ਮ ਕੁ ਡੀ ਚੁ ਚੁੰ ਚ ਰ ਬ ਜੀ ਨਿ ਜ ਚ ਗ ਬਿ ਰ ਰੇ ॥ ੬੭੩ ॥ ਬਿ ਸ ਮ ਪ ਦ ਗੰ ਗ ਬਿ ਲਾ ਡ ਲ
ਸ ਰ ਘੇ ਰ ਪ ਰੇ ਡੁ ਰ ਲਾ ਏ ਡੁ ਰੇ ਚੁੰ ਚ ਰ ਬ ਜੀ ਬਿ ਗ ਰੀ ਜ ਕ ਰੇ ॥ ਬਿ ਡੁ ਰੇ ਡੁ ਰ ਡੇ
ਚ ਸ ਰ ਦ ਚ ਬ ਲੀ ਕ ਰ ਰੇ ਸ ਮ ਰੇ ਪਿ ਲ ਚੇ ਨ ਡੇ ਰੇ ॥ ਕ ਲ ਘੇ ਰ ਡੁ ਡੀ ਜਿ ਕ ਮ ਮ
ਚਿ ਜੁ ਡੁ ਜਾ ਨ ਨਿ ਦ ਲ ਮ ਜ ਡ ਬਿ ਰ ਰੇ ॥ ਜੁ ਮ ਹ ਏ ਮ ਰੇ ਪਿ ਲ ਚੇ ਲ ਪ ਰੇ ਖ ਮ ਲੇ
ਕ ਜੁ ਡੁ ਰ ਮ ਨੇ ਕ ਅ ਰੇ ॥ ੬੭੪ ॥ ਬਿ ਸ ਮ ਪ ਦ ਗੰ ਗ ਬਿ ਲਾ ਡ ਲ ॥ ॥ ਹ ਰ ਕ ਰ ਤੁ ਖ
ਰ ਡ ਡ ਏ ਪ ਰੇ ਸ ਰ ਘੇ ਰ ਡੁ ਡੇ ਮ ਨ ਕ ਸ ਗ ਪ ਰ ਰੇ ॥ ਕੁ ਰ ਜ ਰੇ ਡੁ ਨ ਬ ਮ ਸਿ ਲੀ ਪ

ਖ ਘੇ ਰ ਤਿ ਜੁ ਗ ਦ ਸ ਰ ਪੁੰ ਜ ਨ ਡੁ ਰੇ ॥ ਬਿ ਡੁ ਮੁ ਜ ਲ ਜੇ ਲ ਕ ਡ ਰ ਸ ਕ ਤੁ ਰ ਤ ਲ ॥ ੩੬੭
ਬਿ ਸ ਮ ਲ ਰੁ ਮ ਰੇ ॥ ਘ ਨ ਡੁ ਏ ਰੀ ਚਿ ਸ ਰ ਜ ਸ ਡ ਡ ਦ ਨਿ ਜ ਪ ਡੁ ਜ ਜ ਨ ਡੁ
ਰਿ ਘੇ ਨ ਰ ਰ ਰੇ ॥ ੬੭੫ ॥ ਬਿ ਸ ਮ ਪ ਦ ਗੰ ਗ ਬਿ ਲਾ ਡ ਲ ॥ ॥ ਪ ਖ ਡੁ ਮਿ ਕੁ ਲਾ ਹ ਲ ਚ
ਰੁ ਤੁ ਪੀ ਗ ਰੀ ਜੇ ਲ ਸ ਰ ਸ ਨੁ ਬ ਸ ਗ ਦ ਆ ਰ ਨ ਸਿੰ ਘ ਪ ਦ ਏ ਪ ਜੀ ਰ ਨੀ ਸੁ ਨ
ਜਿ ਖ ਜੇ ਕ ਰ ਜੇ ਜੇ ਤੁ ਜ ਦ ਗ ਰਿ ਪ ਮ ਤੁ ਲ ਪੈ ਠ ਤੁ ਪੀ ਚਿ ਚ ਜ ਸ ਰ ਚ ਪ ਜ ਘ ਨ ਰ
ਲ ਏ ਡੀ ਮ ਮ ਲ ਡੁ ਕੇ ਡ ਕ ਪੈ ਮ ਰੁ ਪੁ ਬਿ ਸ ਮ ਲ ਰੁ ਜ ਮ ਘੇ ਰ ਕੁ ਏ ਮ ॥ ੬੭੬ ॥
ਬਿ ਸ ਮ ਪ ਦ ਗੰ ਗ ਬਿ ਲਾ ਡ ਲ ॥ ॥ ਰਿ ਪ ਸ ਡੁ ਬਿ ਹੁ ਗ ਬਿ ਡ ਡ ਡ ਡੇ ਤਿ ਲ ਤਿ ਲ ਮ
ਨੇ ਕ ਚਿ ਰੇ ਨ ਰੁ ਮ ਮ ਗੁ ਪ ॥ ਕ ਰ ਮੁ ਰ ਕ ਨੀ ਡ ਕ ਰੇ ਪੁ ਰ ਜੇ ਡ ਕ ਚੁ ਕ ਰੀ ਚਿ ਪ ਜ ਤ ਘ
ਨ ਮ ਡੁ ਪ ਗ ਰਿ ਪ ਜ ਤੁ ਬਿ ਪੁੰ ਸੁ ਭੁ ਜੇ ਕ ਰੇ ਤਿ ਲ ਪੁ ਰ ਸ ਮ ਨੁ ਭੁ ਜੇ ਮ ਗ ਨ ਡੁ ਘ ਮ
ਕੁ ਡੁ ਏ ਰੀ ਚਿ ਖ ਪ ਖ ਚਿ ਡੇ ਸੁ ਰ ਸਿੰ ਪ ਗਿ ਰਿ ਘੇ ਰਿ ਪ ਸ ਤੁ ਬਿ ਨ ਡੁ ਮ ॥ ੬੭੭ ॥
ਬਿ ਸ ਮ ਪ ਦ ਗੰ ਗ ਬਿ ਲਾ ਡ ਲ ॥ ॥ ਮੁ ਨ ਕ ਕ ਡ ਲ ਏ ਡ ਡੀ ਰਿ ਪ ਚਿ ਰਿ ਪ ਰੁ ਪ ਮ
ਨੇ ਕ ਡੁ ਦ ਰ ਜ ਨ ਘੇ ਰ ਗ ਪੈ ਲ ਡੁ ਮ ਸਿ ਖ ਚ ਲ ਚਿ ਏ ਕ ਬ ਚ ॥ ਦ ਲ ਡੇ ਤੁ ਘ ਨ
ਪੁ ਜ ਨੀ ਰਿ ਪ ਡੇ ਰ ਗ ਗ ਜ ਕ ਡੁ ਸਿ ਪ ਚ ਚ ਮਿ ਪੁ ਜ ਨੀ ਘੇ ਕ ਡ ਸ ਡੁ ਰ ਮ ਹੀ ਡੁ ਕ
ਏ ਰ ॥ ਖ ਰ ਚਿ ਸ ਡ ਮ ਪ ਰ ਕ ਡੇ ਸ ਚੇ ਰਿ ਪ ਰੁ ਪ ਸ ਮ ਤੇ ਮ ਨੇ ਕ ਕੇ ਤੇ ਰ ॥ ੬੭੮ ॥
ਬਿ ਸ ਮ ਪ ਦ ਗੰ ਗ ਬਿ ਲਾ ਡ ਲ ॥ ॥ ਰੁ ਦ ਪ ਏ ਕ ਮ ਲ ਸਿ ਪ ਹ ਰ ਡੀ ਸਿ ਰ ਕ ਡੁ ਜ
ਰੀ ਡ ਕ ਡ ਰ ਚੀ ਗੁੰ ਰ ਪੈ ਡ ਗ ਏ ਪ ਰ ਪ ਮ ਨੇ ਕ ਜੀ ਘ ਡੇ ਰ ਕੇ ਡੁ ਕ ਮ ਨੇ ਕ ਚਿ ਤ
ਰੀ ॥ ਗ ਜ ਬ ਜ ਜ ਏ ਦ ਪ ਦ ਤ ਲੀ ਚਿ ਪ ਜੇ ਨ ਰ ਭੇ ਡਿ ਨੇ ਸਿ ਘ ਚੀ ਗ ਸਿ ਰ ਪ
ਗ ਜ ਮੇ ਤੁ ਡੁ ਕ ਕ ਰੇ ਦ ਲ ਡੇ ਤ ਜ ਭੁੰ ਜ ਮ ਘ ਮ ਸਿ ਘ ਚੀ ॥ ੬੭੯ ॥ ਬਿ ਸ ਮ ਪ ਦ
ਬਿ ਲਾ ਡ ਲ ਗੰ ਗ ॥ ਏ ਰੁ ਨ ਮੁੰ ਰੁ ਪੁ ਜ ਗ ਜ ਸਿ ਤੁ ਖ ਰ ਅ ਨੇ ਕ ਕ ਡੇ ਤ ਲ ਡੇ ॥
ਪੁ ਡ ਮ ਗ ਮ ਰੇ ਗ ਡੀ ਜ ਡ ਲ ਡੁ ਕ ਡ ਰ ਸੀ ਮ ਜ ਕ ਡ ਡੇ ॥ ਰਿ ਪ ਮ ਚਿ ਤੁ
ਲੀ ਕੁ ਘ ਡ ਦ ਡ ਮ ਚਿ ਮ ਤੁੰ ਰੁ ਲ ਕ ਡ ਗੰ ਚ ਚਿ ਡ ਜੇ ਡ ਚੇ ਡ ਡੇ ॥ ਪ ਖ

ਸੈਨਕਲੀਕੁਟਨੁ ਕੇਰੰਗੁ ਮਚਾਇਯੋ ॥੬੮॥ ਬਿਜਨਪਦਗੋਬਿਲਾਦਲਾ ॥
ਹੋਪਾਖਰਜੀਨਮਫੀਕਲਪੁਉਮਿਮਨਮਾਨਿਕਬੋਕਲਰੋਬਧੁਤੁ ॥ ਕਲਗਮਿਨ
ਪੁਜਲਸੈਦਮਕੋਨਿਸਾਮੀਯਜਮੇਰਮਕੋਰੰਗਾਤੁ ॥ ਗਤੁਬੋਰਯਯਾਉਠਨਕੁਲੀ
ਗਤੁਚਾਲਸੇਨਚਪਲਾਤੁਨਯਾਤੁ ॥ ਰੰਗਾਰੰਗਉਤੰਗਪਰੀਪਰਵਜੁਕੁਲੀਗ
ਤੁਬੋਗਜਰਬਾਤੁ ॥੬੯॥ ਬਿਜਨਪਦਬਿਲਾਦਲਗੋਰੁ ॥ ਅਜਕਉਚਾਨਿਲਾ
ਹਜਨਹਰਵੀਸਿਰਦੋਪਕੁਲਾਹਮਨੀਦਾਕੋ ॥ ਕਲਗਮਿਨਲਗਕਿਨਕਿਨਕ
ਲਪਉਤਮਫੀਉਜਲਚਮਕੋ ॥ ਰਾਹਿਅਸਤਮਨੇਕਜਤਚਾਰਭੁਜਾਕੁਲਨਦਭ
ਯਨਕਕਾਇਤਰੰਗਉਯੋਰੁਯਨਕਘੋਰਪਲੋਸਿਗਰੁਪਮਨੇਤੁਨਘੋਰਦਨੀ ॥੬
੮੦॥ ਬਿਜਨਪਦਗੋਬਿਲਾਦਲਾ ॥ ਹੋਸਵਾਰਧੈ ॥ ਈਸਮਨਾਇਚਲਿਓਕਰ
ਤਿਫੁਕੁਪਨਮਨੇਕਗਹੋ ॥ ਅਜਦਾਰਕਮਨਾਸਿਲੀ ॥ ਖਬਾਨਗੁਰਜਗੇਫੁਨਸਾ
ਗਮਨੇਕਜੁਹੋ ॥ ਹੋਫੋਰਪਦਾਇਚਲਿਯੋ ॥ ਸਿਚਰਬਚਚੰਕੋਕਜਊਕੋਦੋਤਪਰਾ
ਰੋ ॥ ਕਪਜਾਤਹੋਭਾ ॥ ਜਮਰੇਦਰਗਾ ॥ ਭੁਟਯੰਰਸਿਕੋਹਮਰੇਹਰਿਤੁਰੋ ॥੬੮੧॥ ਬਿਜ
ਨਪਦਬਿਲਾਦਲਾ ॥ ਜਉਕਫੁਪੋਰਯਹੇਤੁਯੰਮੇਤਉਮਨਕੋਸੇਜਨਜੁਪਕੋਰੋ ॥
ਹਜਾਹਚਲੀਗੁਹਕੋਰਜਜੁਪਾਜਨਕੰਡਕਿਪਨਕੀਮਿਚਮਗੇ ॥ ਹੋਸਮਭੁਯਾ
ਨਕਨਦਹਠੀਰਣਜੀਤਿਹੋ ॥ ਅਜਤੁਮੇਜੁਯਕੋ ॥ ਲੇਤਹਉਬੋਰਾਮਥੋਜਗਰੀਜਿਨਜ
ਪੁਭਜੀਪਰਿਓਨਿਜਰੋਕੋ ॥੬੮੨॥ ਬਿਜਨਪਦਗੋਬਿਲਾਦਲਾ ॥ ਜਨਬੋਲਕੁਥੋਲ
ਜਕੁਕੀਬਤੀਆਜਗਮਾਤੁਤਪੀਖਲਨਸਨਮਿਤਾ ॥ ਗਹਸੇਲਾ ॥ ਤ੍ਰਿਸੂਲਜਗਸਨਥ
ਨਰਣਾਸਿਯਪਦਾਇਕਰਮੁਸਟਾਮਿਮਤਾ ॥ ਸਭਫਾਇਦਿਬਕੁਤਫੁਟਾ ॥ ਖਜੋਤਪ
ਕਾਸਨਭੁਪੁਰਰੁਓਓ ॥ ਈਸਪੁਰਗਹਿਓਰੁਗਿਲੇਕਪੁਰੀ ॥ ਖਜੋਤਫੁਟਾਲਫੁਭ
ਨਰਾਉਓ ॥੬੮੩॥ ਬਿਜਨਪਦਗੋਰੁਗੋਬਿਲਾਦਲਾ ॥ ਪਿਖਕੁਤਾਸਿਦਾਰਿਪਕੁਤਪ
ਟੀ ॥ ਖਫੁਟੀਨਕੁਓਓਰਿਪਕੋਤਨਕੋ ॥ ਜਿਮਭੁਨਉਦੋਤਮਨਾਸਭੁਈਜਿਮਥੇਗਥ

ਯਾਰਤੇਮੇਯਨਸੈ ॥ ਸਰਚਪਸਿਯਨਰਲਾਇ ॥ ਏਈਰਿਪਓਰੁਯਾਨਕਬਾਨਪੁਰਾ ॥੬੮੪॥
ਗੋ ॥ ਹੁਦੈਲਫੁਜਗਮਨੇਕਬਠੇ ॥ ਰਿਪਟੋਕਕੁਲਾਹੰਮਹੀ ॥ ਤੁਲਯਾਰੋ ॥੬੮੫॥ ਬਿ
ਜਨਪਦਗੋਰੁਬਿਲਾਦਲਾ ॥ ਉਰਥੇਠਗਈਕੁਜਬੋਧਲਾਈ ॥ ਫੋਰਸਨੁਹਗਿਰਿ
ਓਧਰਨੀ ॥ ਘਟੀਦਾਰਿਯੋਯਉਗਓਓਮਹੀ ॥ ਪਰਪੁਨਚੇਤੁਸਿਭਾਰਕੋਸਾ ॥ ਬੁਅਨੀਰਿ ॥ ਮੁਰ
ਪਦਉਰਕੋਵਰਪਚੰਡਹਾਨਿਯੋ ॥ ਚਰਮਲੋਜਗਮਤਸਿਭਾਰਲਈ ॥ ਲੋਕੁਲਾਬਿਸੀ
ਜੁਗਪਥਾਮਨੀਉਰਸਤੁਕਾਇਚਲਾਇ ॥ ਏਈ ॥੬੮੬॥ ਬਿਜਨਪਦਗੋਰੁਬਿਲਾਦਲਾ
ਜਾਇਲਗਿਓਰਿਪਕੀਫੁਤੀ ॥ ਆਚਕੁਰਗੁਇਓਮਿਓਮਿਓਪਹਾਰਾ ॥ ਫਿਤੁਕੁਮ
ਓਰਿਓਓਕਰਜਦਕੁਫੁਟੁਪੁਨਗਾਇ ॥ ਚੇਤਸਿਭਾਰਾ ॥ ਪੁਨਸਾਗਉਠਿਓਥਪਪੁਨ ॥ ਨਹੀ
ਪਾਰਿਓਕਰਜਦਫੁਯਾ ॥ ਨਕਠੇਹਕਾਰਾ ॥ ਪੁਨਸਭਤੁਸਿਭਾਰਕਾ ॥ ਤ੍ਰਿਓਯਯਾਇਤੁਓ
ਗਪਦਾਇਕੋਰੰਤੁਪਚਾਰਾ ॥੬੮੭॥ ਬਿਜਨਪਦਗੋਰੁਬਿਲਾਦਲਾ ॥ ਕੋਲੇਜਕਤਭ
ਯਾਨਕਕੀਮਗਦਾ ॥ ਬੁਹਜਾਚਾ ॥ ਤ੍ਰਿਸੂਲਬਰਚੰਡਕੋਮਾਰਿਦ ॥ ਲੇਟਾਰਥਚਾਇਲਈ
ਰਿਪਦਰਜਥਾਨਕੋ ॥ ਦਿਯਦਾਰਥਾਇਦਾ ॥ ਪੁਨਕੁਰਕਾਇਦਈਪਕਚੰਡ
ਰਿਜਸਜੁਬਿਧੀਸਹੋਕਾ ॥ ਏਈਤਾਰਿਦਾ ॥ ਕੁਜਸਕੁਟਟਕਮਨੇਕਕੁਓਬਪਤਿਕ
ਕਭੁਜਾਮਹਿਟੁਟਪਯਾਰਿਦਾ ॥੬੮੮॥ ਬਿਜਨਪਦਬਿਲਾਦਲਗੋਰੁ ॥ ਅਰਤਪਾਰ
ਚਲੀਬਾਹੀਬੋਤਰਨੀਕੁਜਲੋਟਰਕੁਮਉਰੁਲਫੇ ॥ ਨਕੁਰਚਉਡੇਫਿਤਮਨਪਰੇਰ
ਤੁਪਾਰਪਚੇਕੁਜਨਿਟਪਕੋ ॥ ਪੁਨਸਭਤੁਸਿਭਾਰਚੰਡਕਾਇ ॥ ਬੁਯੋਲਕਟਾਰਪ
ਚੰਡਹਾਨਿਓ ॥ ਜਾਇਲਗਿਓਰਿਪਸਭਤੁਸਿਭਾਰਚੰਡਕੋ ॥ ਅਸਨਬੀਰਕੁਸਮ
ਜੀਮਿਓ ॥੬੮੯॥ ਬਿਜਨਪਦਗੋਰੁਬਿਲਾਦਲਾ ॥ ਫੁਲਕੀਆਲਯੋਜਜੁਸਥੋ
ਗਹਿਹਾਰਕੁਸੀਮਕੋਹਾਰਥਾਨਿਓ ॥ ਪਪਦੋਤਮਦੋਤੁਜੀ ॥ ਓਓ ॥ ਯਹਦੋਕਕ
ਮਸਹੀਕੋਭੁਨਿਓ ॥ ਪੁਸਾਯ ॥ ਤੁਰਯਾਓ ॥ ਗਜਯ ॥ ਮਿਮਯਰਕੁਯਕੋ ॥ ਪੁਜਾਤਾ
ਮਨੇਕਹਨੇ ॥ ਪੁਸਪਮਾਲਹੈਕੰਡਾਬਿਰਾਜਤਾ ॥ ਤਕੋਸਿਓਪਮਕਥੋਕੋਨਕੁਨੇ ॥੬੯੦॥

ਚਹੁੰਬਰ ਸਮੇਤ ਸਮੁੱਚਾ ਗੁਰੂ ਪ੍ਰੀਤੋਂ ਪੁਸ਼ਟ ਹੋ ਜਾਣਾ ਖਰਾ ੭੦੭
ਬਿਸਨ ਪਦਾ ਬਿਲਾ ਵਲੋਂ ਗੁਰੂ ੭ ਬਿਸਨ ਪਦਾ ਦੁਨ ਮਰਾ ਏ ਓ ਚੁਰਾ
ਜਾਮ ਪੁੰਜ ਪਾ ਅਖੰਡ ਨਰਾ ਏ ਓ ਪੁਰਾ ਕੋ ਠਿ ਨ ਜਾ ਗੋ ਬੀ ਬਿਜਲੀ ਤੁ ਬਰ
ਪਕਾਂ ਤੀ ਕੋ ਟ ਕੀ ਕਰਾਲੇ ੭੦੮ ਬਿਸਨ ਪਦਾ ਕੋ ਰੂ ਗੁ ਬਿਲਾ ਵਲੋਂ ੭ ਬਿਸਨ
ਸਤੁ ਪੁੰਜੀ ਸੁ ਰੇ ਅ ਗਿ ਨ ਪਾ ਏ ਜੁ ਆ ਲਾ ਓ ਡੇ ਪੋ ਰ ਬ ਰ ਸੇ ਕ ਟ ਰੀ ਜ ਪ ਤ ਬ ਰ ਖ
ਜੁ ਪਾ ਓ ਓ ਓ ਮੁ ਰਾ ਰੀ ੭ ਲ ਏ ਪੀ ਚ ਤੇ ਜੋ ਓ ਓ ਰਿ ਜ ਟ ਰੂ ਰੀ ੭੦੯ ਬਿਸਨ
ਪਦਾ ਬਿਲਾ ਵਲੋਂ ਗੁਰੂ ੭ ਬਿਸਨ ਪਦਾ ਬਿਲਾ ਵਲੋਂ ੭ ਬਿਲਾ ਵਲੋਂ ੭ ਬਿਲਾ ਵਲੋਂ
ਰਾ ਕ ਰ ਲੋ ਡਿ ਗੀ ਲ ਏ ਪਾ ਲ ਬੇ ਵ ਨ ਪ ਗੀ ਅ ਫੁ ਰਾ ਡੀ ਚ ਲੀ ਜੁ ਰ ਗ ਲ ਕੇ ਬ ਠਿ
ਓ ਵੇ ਤ ਰਾ ਯੀ ੭੧੦ ਬਿਸਨ ਪਦਾ ਕੋ ਰੂ ਗੁ ਬਿਲਾ ਵਲੋਂ ੭ ਲ ਏ ਜੀ ਤ ਮੇ ਤ ਮ ਡੀ ਅ
ਟੈ ਤ ਦਾ ਨੇ ਵੀ ਓ ਯਾ ਮ ਅ ਪ ਨਾ ਚ ਹੁੰ ਕੰ ਟ ਜੋ ਨੇ ਐ ਰ ਗੀ ਅ ਤਿ ਜੇ ਪਾ ਮ ਡੀ ਨ
ਜਿ ਨੇ ਪੀ ਤ ਜੇ ਜੇ ਵ ਅ ਨ ਨ ਰੁ ਗ ਤ ਕੰ ਟ ੭੧੧ ਬਿਸਨ ਪਦਾ ਕੋ ਰੂ ਗੁ ਬਿਲਾ ਵਲੋਂ ੭ ਤਿ
ਜੇ ਮੇ ਖ ਕ ਤ ਚ ਰ ਨ ਕ ਵ ਲ ਖਾ ਜ ਡੀ ਓ ਨਿ ਜ ਪ ਡੀ ਮ ਕ ਤ ਸੀ ਪ ਤਿ ਬਿਲਾ ਯਾ ੭
ਕੋ ਰਿ ਯਾ ਜਿ ਪੀ ਜ ਭੋ ਜਿ ਖਿ ਯਾ ਜੋ ਰੂ ਗੁ ਜੋ ਨੇ ਏ ਰ ਚਿ ਤ ਹੁ ਏ ਚ ਕ ਵ ਲ ਜੋ ਰੂ ੭੧੨
੨ ਬਿਸਨ ਪਦਾ ਬਿਲਾ ਵਲੋਂ ਗੁਰੂ ੭ ਬਿਲਾ ਵਲੋਂ ਪਾ ਪ ਤ ਨ ਕ ਫ ਨ ਕ ਮੇ ਨ ਜਾ ਏ ਏ ਕ
ਗ ਰਿ ਏ ਚਿ ਤ ਏ ਪੇ ਯ ਨ ਲ ਏ ਡੀ ਜੇ ਜੇ ਗੁ ਏ ਚ ਰ ਨ ਚਿ ਤ ਯਾ ਗੁ ਤ ਵ ਨ ਲ ਵ ਜੇ
ਦੁ ਜ ਟ ਤਾ ਕੋ ਵ ਖ ਚ ਚਾ ੭੧੩ ਬਿਸਨ ਪਦਾ ਕੋ ਰੂ ਗੁ ਬਿਲਾ ਵਲੋਂ ੭ ਜਿ ਨੇ ਜ ਉ ਨ ਅ ਰ
ਓ ਏ ਯਾ ਏ ਓ ਓ ਵ ਡੀ ਨੀ ਅ ਨੇ ਕ ਅ ਨਾ ਜਿ ਯ ਰਾ ਕ ਬ ਖ ਨੀ ਜ ਕ ਲ ਜਿ ਯ ਡਾ ਏ ਕ
ਸ ਫ ਲ ਕ ਜ ਕ ਰ ਨੀ ਮ ਪੀ ਰਿ ਖ ਪੀ ਕੰ ਜ ਡਾ ਵ ਖਿ ਯ ਹ ਰ ਨੀ ੭੧੪ ਬਿਸਨ ਪਦ
ਬਿਲਾ ਵਲੋਂ ਗੁਰੂ ੭ ਅ ਰ ਬ ਯ ਰ ਮ ਕਾ ਜਿ ਕ ਲ ਮੇ ਫੁ ਡਾ ਤਾ ੭ ਪ ਦ ਰ ਖ ਚ ਤੁ ਰ ਦ
ਏ ਨੀ ਏ ਬ ਮ ਤਾ ਅ ਬੇ ਡੀ ਰ ਪੀ ਓ ਅ ਪ ਦ ਵ ਖ ਸਿ ਰਾ ਏ ਜ ਕ ਲ ਪਾ ਪ ਤ ਨ ਕ ਯ
ਕ ਲ ਮੇ ਪ ਰਾ ਏ ੭੧੫ ਬਿਸਨ ਪਦਾ ਕੋ ਰੂ ਗੁ ਬਿਲਾ ਵਲੋਂ ੭ ਚ ਹੁੰ ਕੰ ਟ ਥਾ ਜੀ ਫੁ ਤ

੭੦੦
ਹੁੰ ਕ ਪੋ ਚਾ ਜੇ ਯੀ ਜੋ ਤੁ ਜੇ ਯੀ ਨੀ ਖ ਡੇ ਰਾ ਜ ਕ ਲ ਦੇ ਵ ਨ ਚ ਰ ਮ ਰ ਮੀ ਤ ਕ ਵ ਰ
ਜ ਯੀ ਜੋ ਤ ਜੇ ਜ ਦਾ ਜੇ ਮ ਨੀ ਤ ਗ ੭੧੬ ਬਿਸਨ ਪਦਾ ਬਿਲਾ ਵਲੋਂ ਗੁਰੂ ੭ ਬਿਲਾ
ਮੁ ਖ ਯ ਬ ਵ ਨ ਕ ਬੇ ਰੀ ਮ ਹੇ ਸੀ ੭ ਪ ਰ ਮ ਚਿ ਤੁ ਚ ਪ ਤੀ ਗੁ ਰਾ ਸੁ ਰ ਸੁ ਰੇ ਜੋ ਅ ਬੇ ਏ ਵ
ਬਾ ਬਿ ਯਿ ਮ ਚ ਡ ਕੋ ਸਿ ਯਾ ਗੇ ਜ ਹਾ ਵੇ ਬ ਵ ਰ ਗ ਮ ਸੁ ਰ ਕੁ ਚ ਜ ਪ ਯ ਗੇ ੭੧੭ ਬਿ
ਨ ਪ ਏ ਰੋ ਰੁ ਬਿਲਾ ਵਲੋਂ ੭ ਬੁ ਏ ਪਾ ਪ ਤੀ ਮ ਨ ਰ ਨ ਰੂ ਮ ਏ ਵੀ ਜ ਕ ਲ ਜਾ ਜ ਦੀ ਪੀ
ਚ ਲੇ ਚ ਰ ਨ ਜੇ ਵੀ ਮ ਗ ਰ ਚ ਏ ਨੀ ਕੁੰ ਕ ਮੀ ਯ ਕ ਕ ਜ ਰੀ ੭ ਲ ਚੋ ਏ ਵ ਪੁ ਜ ਨ ਜ ਕ ਰ
ਪੁ ਜ ਏ ਡੀ ੭੧੮ ਬਿਸਨ ਪਦਾ ਬਿਲਾ ਵਲੋਂ ਗੁਰੂ ੭ ਰਿ ਲ ਕ ਚ ਲ ਡੀ ਨ ਰਿ ਡਾ
ਜੇ ਤ ਟੀ ਕਾ ਸੁ ਡੀ ਮ ਫ ਤੀ ਚ ਏ ਚ ਜੇ ਪ ਨੀ ਤ ਗੁ ਤਿ ਭੀ ਤਿ ਲ ਕ ਚ ਲ ਡੇ ਵ ਬਿ ਰ ਜੇ
ਜ ਕੁੰ ਵ ਖ ਯ ਏ ਖ ਏ ਰ ਜ ਏ ਖ ਡੁ ਜੇ ੭੧੯ ਬਿਸਨ ਪਦਾ ਬਿਲਾ ਵਲੋਂ ਗੁਰੂ ੭ ਮ ਨ ਕ
ਬਿ ਜ ਨੀ ਪ ਕ ਨੇ ਬੇ ਡ ਜਾ ਜਾ ਹਿ ਰ ਨ ਬਾ ਲ ਮ ਗ ਲ ਜਾ ਜਿ ਓ ਡੇ ਵ ਜਾ ਮ ਨ ਕ
ਜ ਕ ਰੀ ਪ ਯਾ ਮ ਨ ਕ ਫ ਲ ਕੇ ਰ ਨਾ ਜ ਮ ਰ ਪ ਨ ਕ ਰ ਏ ਡੇ ਵ ਬਿ ਯ ਨਾ ੭੨੦
ਬਿਸਨ ਪਦਾ ਕੋ ਰੂ ਗੁ ਬਿਲਾ ਵਲੋਂ ੭ ਕ ਲ ਜ ਕ ਰ ਨੀ ਪੁ ਰ ਜੁ ਰ ਜ ਚ ਉ ਡ ਕ ਸੇ ੭ ਚ ਰ ਨ ਕ
ਲੁ ਪੁ ਜਾ ਪ ਖ ਚਿ ਓ ਅ ਨ ਡੇ ਜੇ ੭ ਲ ਏ ਚ ਰ ਨ ਉ ਡ ਕ ਸ ਖੇ ਡੇ ਵ ਡੀ ਯੀ ਜ ਫੁ ਲ ਜ
ਨ ਮ ਅ ਪ ਨਾ ਸ ਖੇ ਡੇ ਵ ਗ ਏ ਡੀ ਯੀ ੭੨੧ ਬਿਸਨ ਪਦਾ ਬਿਲਾ ਵਲੋਂ ਗੁਰੂ ੭ ਜ ਖੋ ਮਿ
ਓ ਜਾ ਜ ਦੀ ਪੀ ਜ ਗ ਏ ਡੀ ਜਿ ਡਾ ਆ ਚ ਤੀ ਡੇ ਵ ਗ ਪ ਖ ਕ ਰ ਏ ਡੀ ਬ ਜੇ ਤ ਲ ਡੇ ਡ ਡੁ
ਪ ਖ ਡ ਜੀ ਮ ਡੀ ਗੁ ਰ ਲੀ ਭੀ ਨ ਤੁ ਰਾ ਮ ਜੀ ਰੀ ਓ ਪ ਚਿ ੭੨੨ ਬਿਸਨ ਪਦਾ ਕੋ ਰੂ
ਬਿਲਾ ਵਲੋਂ ੭ ਨ ਡੇ ਰੀ ਪੁ ਫ਼ ਜ ਫੁ ਰੀ ਮ ਫੁ ਰਾ ਡੀ ਜ ਕ ਲ ਡੇ ਵ ਕੰ ਨੀ ਅ ਕ ਰੇ ਨਿ ਤ
ਦਾ ਏ ਯੀ ੭ ਸੁ ਨੀ ਖ ਯਾ ਜੇ ਪੁ ਕੋ ਪੁ ਮ ਖਾ ਡ ਨ ਮ ਲ ਯ ਗ ਰੁ ਕੀ ਪ ਪੁ ਕੋ ਪੁ ਪ ਡ ਨ
੭੨੩ ਬਿਸਨ ਪਦਾ ਬਿਲਾ ਵਲੋਂ ਗੁਰੂ ੭ ਚ ਵ ਰ ਕੁ ਤੁ ਜ ਗ ਮ ਗ ਰ ਤ ਨ ਡੇ ਖ ਲ ਗ
ਫੁ ਰੋ ਸੀ ਜ ਏ ਵ ਮ ਰੀ ਚਿ ਤ ਚ ਚਾ ਚੁ ਰੁ ਰ ਡ ਸ ਡੇ ਸਾ ਜੇ ਤ ਜੇ ਜੇ ਜ ਗ ਨਾ ਜਿ ਡਾ
ਜੀ ਤਿ ਜੇ ਜੇ ਡਿ ਜਾ ਪੁ ਰ ਜ ਮ ਨਾ ੭੨੪ ਬਿਸਨ ਪਦਾ ਕੋ ਰੂ ਗੁ ਬਿਲਾ ਵਲੋਂ ੭ ਰ ਹਿ ਓ ਡੇ ਲ

ਨਰ ਛਟਾ ਜੇ ਤਕ ਕੀ ਸਿਟਾ ਕਤ ਜਿਉ ਤਿਉ ਪੁਕਉ ਜਾਰੀ ਪਰਮ ਜਿਉ ਦੁਆਲਾ
ਦੁਟਾ ਦਿਬਰ ਸੇ ਸਦਾ ਜੇ ਸਦਾ ਜੇ ਸਦਾ ਸੇ ਬਿਰਾ ਜੀ ੧੨੫ ॥ ਬਿਜਨ ਪਦ ਬਿਲਾ ਵ
ਲੁਕੀ ॥ ਸੁਰਨ ਜੇ ਤਮਾਲਾ ਜਮਨ ਕੀ ਰਕਾ ਵੈ ਬਦਿ ਏ ਉਗ ਬਿਰਾ ਜੇ ਅਧਿਕ
ਜਿਉ ਪਾ ਵੈ ਕਰੇ ਸੁਮਨ ਬਰਖਾ ਜ ਯੰਗਾ ਨ ਕਾਰੀ ਨ ਚੇ ਰੀ ਪੁ ਬੀ ਜਿ ਛ ਨੀ ਸੁ ਰ ਕੁ
ਮਾਰੀ ੧੨੬ ॥ ਬਿਜਨ ਪਦ ਕੀ ਗ ਬਿਲਾ ਵਲਾ ਬਹੁ ਤਰ ਤੇ ਸੁ ਮਨ ਬਰਖੇ ਕੁ ਜਾ
ਲੀ ਸੁ ਰੀ ਪੀ ਅ ਨੇ ਕੰ ਸੁ ਮ ਪੁ ਜ ਪਾ ਲੀ ਜ ਪੇ ਮੰ ਕ ਵ ਰੰ ਦੇ ਵ ਚ ਰ ਨ ਪੁ ਜੀ ॥
ਨਿਕ ਪਾ ਨ ਮੰ ਤੇ ਤੇ ਜੋ ਰਾ ਵ ਦੁ ਜੇ ੧੨੭ ॥ ਬਿਜਨ ਪਦ ਬਿਲਾ ਵਲ ਕੀ ॥ ਏ ਕ
ਰੀ ਕੇ ਦੋ ਬਿ ਤ ਦੇ ਚ ਰ ਨ ਪੁ ਜ ॥ ਪ ਰੇ ਜਾ ਪ ਮੰ ਤੇ ਜੋ ਰਾ ਵ ਦੁ ਜਾ ॥ ਸੁ ਨੰ ਪ ਟ ਜੀ ਪ
ਨ ਛੀ ਰੋ ਬ ਜਾ ਵੈ ॥ ਪ ਰ ਮ ਦੇ ਵ ਦ ਰ ਗਾ ਜ ਬੈ ਸੁ ਰ ਮ ਨ ਵੈ ੧੨੮ ॥ ਬਿਜਨ ਪਦ ਬਿਲਾ
ਵਲਾ ॥ ਚ ਰੇ ਜਾ ਪ ਮੰ ਤੇ ਕੁ ਬੋ ਜਾ ਪ ਯ ਨੀ ॥ ਨ ਮ ਜ ਤੰ ਮ ਮ ਤੰ ਨ ਮੰ ਦੇ ਤ ਨ ਸੀ ॥
ਪੁ ਬ ਲ ਦੁ ਖ ਬ ਸੁ ਯਾ ਛਿ ਨ ਕ ਮੇ ਮਿ ਟਾ ਏ ਚ ॥ ਅ ਮ ਰ ਲੇ ਕ ਕ ਰਾ ਜ ਦੇ ਵ ਨ ਏ ਵ
੧੨੯ ॥ ੨ ॥ ਬਿਜਨ ਪਦ ਬਿਲਾ ਵਲ ਕੀ ॥ ਹ ਨਿ ਜੇ ਦੇ ਤ ਰ ਜਾ ਸ ਬੈ ਦੁ ਜ ਦ
ਮਾਰਿ ਯੋ ॥ ਸੁ ਰ ਗ ਤ ਦਾ ਜਾ ॥ ਪ ਨ ਮ ਨਿ ਕ ਬ ਚ ਤੁ ਰਿ ਯੋ ॥ ਜ ਬੈ ਛੀ ਰ ਸੰ ਤ ਨ ਪ ਕੋ
ਅ ਨੁ ਗਾ ॥ ਪ ਕ ਰ ਖ ਹ ਕੁ ਉ ਜ ਲ ਕ ਰੇ ਬੇ ਰਾ ਪਾ ਰਾ १੩੦ ॥ ਬਿਜਨ ਪਦ ਕੀ ਗ ਬਿ
ਲਾ ਵਲਾ ॥ ਜ ਨੇ ਦੇ ਵ ਰਾ ਜ ਮ ਆ ਤ ਕੇ ਨਾ ਸ ਯਾ ਜੀ ॥ ਜ ਬੈ ਚ ਰੁ ਬੇ ਵ ਨ ਚ ਲੇ ਜੁ ਰ
ਅ ਨਾ ਸੀ ॥ ਜ ਯੰ ਜੇ ਤ ਜੇ ਯੋ ਜੋ ਪੁ ਨੀ ਸਿ ਖ ਥਾ ਜੇ ॥ ਰੁ ਏ ਅੰ ਕੁ ਪਿ ਅ ਨੰ ਪੁ ਰੀ ਨੇ ਜਾ ਬੇ
ਜੇ ੧੩੧ ॥ ਬਿਜਨ ਪਦ ਬਿਲਾ ਵਲ ਕੀ ॥ ਕ ਰੇ ਸੁ ਮ ਨ ਬ ਰ ਖਾ ਰ ਰੋ ਮੰ ਤੁ ਜਾ ਪੀ ॥
ਰੋ ਪਿ ਯ ਨ ਦ ਰ ਗਾ ਜ ਨੇ ਦੇ ਰ ਖਾ ਪੀ ॥ ਅ ਨਿ ਕ ਪੁ ਜ ਪ ਮਾਲਾ ॥ ਸਿ ਵਾ ਉ ਰ ਚ ਕੁ ਵੈ ॥ ਨਿ
ਤੁ ਪ ਤਿ ਪੁ ਜ ਨ ਮ ਮ ਰ ਕੁ ਲ ਕ ਰਾ ਵੈ ੧੩੨ ॥ ਬਿਜਨ ਪਦ ਕੀ ਗ ਬਿਲਾ ਵਲਾ ॥ ਜ
ਦਾ ਪੀ ਅ ਨ ਚੀ ਸਿ ਕ ਲ ਦੇ ਵ ਪਾਰੋ ॥ ਸ ਭੋ ਪਾ ਪ ਦੇ ਖੰ ਦੁ ਗਾ ॥ ਜ ਟਾ ਰੋ ॥ ਨਿ ਰਾ ਪੁ ਤ
ਕੇ ਲਾ ਸ ਥਾ ਸੀ ਪੀ ਆ ਵੈ ॥ ਸ ਕ ਲਾ ਜਿ ਯਾ ਮ ਰ ਖੰ ਜ ਕ ਲ ਕਾ ਜ ਪਾ ਵੈ ੧੩੩ ॥ ਬਿਜ

ਨਪਦ ਬਿਲਾ ਵਲਾ ॥ ਜ ਬੈ ਦੇ ਵ ਤ ਨਿ ਤ ਚ ਰ ਨ ਕੇ ਲ ਪੁ ਜੇ ॥ ੧੩੪ ॥ ਬਿਜਨ ਪਦ ਬਿਲਾ ਵਲਾ ॥ ਨ
ਨ ਹਿ ਰ ਵ ਦੁ ਜੇ ॥ ਸ ਦਾ ਪਿ ਮ ਨ ਕੇ ਲਾ ਸ ਥਾ ਸੀ ਪ ਰੋ ਚਿ ਤ ॥ ਸ ਨੰ ਮ ਰ ਲਾ ਜੁ ਯਾ
ਪੁ ਪ ਤ ਅ ਰ ਲਾ ਬਿ ਤ १੩੪ ॥ ਬਿਜਨ ਪਦ ਬਿਲਾ ਵਲਾ ॥ ਆ ਚੰ ਵੇ ਸ ਰ ਬੁ ਕੁ ॥
ਚ ਰ ਨ ਪੀ ਆ ਵੈ ॥ ਏ ਹਾ ਕੁ ਪ ਛੇ ਰੋ ਪਿ ਜਾ ਵ ਨ ਜਿ ਯਾ ਵੈ ॥ ਸੁ ਰੁ ਤੁ ਰਿ ਵੇ ਤ ਯ ਜੇ
ਰਿ ਨ ਮ ਪਾ ਰਾ ॥ ਸੁ ਕੇ ਕੁ ਤੁ ਨੀ ਪੇ ਤ ਨੀ ਅੰ ਬੈ ਤੁ ਰਾ १੩੫ ॥ ਬਿਜਨ ਪਦ ਬਿਲਾ ਵਲਾ
ਵਲਾ ॥ ਨ ਚੇ ਕੰ ਮਾ ਜ ਨ ਚੇ ਰੋ ਰੁ ਕਾਰੇ ॥ ਹ ਸੇ ਕੁ ਤ ਜੇ ਰਿ ਨ ਪਿ ਯਾ ਵ ਨ ਚ ਕਾਰੇ ॥
ਕੁ ਯ ਨੰ ਮ ਜਾ ਨੰ ਕੁ ਕੇ ਜੋ ਗ ਨੀ ਗ ਨਾ ॥ ਨ ਚੇ ਕੰ ਕ ਕੁੰ ਪ ਰੇ ਤੀ ਮ ਗ ਨ ਮ ਨਾ १੩੬ ॥ ਬਿ
ਜਨ ਪਦ ਬਿਲਾ ਵਲਾ ਕੀ ॥ ਰੁ ਰੇ ਪ ਤ ਜੇ ਕਿ ਨ ਪਿ ਵੇ ਰ ਕੁ ਯ ਪੇ ਰਾ ॥ ਚ ਲਿ ਤ ਪੁ
ਪੇ ਤ ਕੁ ਹ ਕੇ ਕ ਠੇ ਰਾ ॥ ਪਿ ਵੈ ਪ ਤੁ ਰੁ ਰੁ ਰ ਹ ਸੇ ਪੇ ਤ ਕੁ ਰੇ ॥ ਸ ਰੋ ਮ ਯਾ ਪ ਚ ਚੀ ਵ
ਤੁ ਕਾਰੇ १੩੭ ॥ ਬਿਜਨ ਪਦ ਬਿਲਾ ਵਲਾ ॥ ਕੁ ਯ ਨ ਕੁ ਪੁ ਲ ਕ ਮ ਕ ਕ ਰੁ ਕ ਕ
ਨ ਚੇ ਰ ਕ ਤ ਪ ਏ ਕੁ ਰੇ ਪ ਤੁ ਕਾਰੇ ॥ ਕ ਉ ਜੋ ਗ ਨੀ ਕੁ ਤ ਨ ਚੇ ਕ ਪ ਲਾ ॥ ਹ ਸੇ ਕੰ ਕ ਮਾ ਸ
ਨ ਮ ਮ ਨ ਕ ਰਾ ਲਾ १੩੮ ॥ ਬਿਜਨ ਪਦ ਬਿਲਾ ਵਲਾ ॥ ਬਿ ਕੁ ਟ ਰੁ ਪ ਜਾ ਨਿ ਨੇ
ਰ ਕ ਤ ਨੇ ਨੀ ॥ ਚ ਚ ਰੇ ਰੰ ਗ ਮਾਲਾ ॥ ਫਿ ਰੋ ਰੰ ਗ ਮੇ ਨੀ ॥ ਕ ਠਿ ਨ ਕੁ ਤ ਬੋ ਰੇ ਨ ਚੇ ਲੇ ਜ ਪੇ ਤੀ
ਅ ਪਾ ਏ ਪ ਰੇ ਕੁ ਤ ਪੇ ਤੀ ਮ ਚੇ ਤੀ १੩੯ ॥ ਬਿਜਨ ਪਦ ਕੀ ਗ ਬਿਲਾ ਵਲਾ ॥ ਹ ਸੇ
ਕੁੰ ਕ ਨੀ ਕੰ ਕ ਨ ਪੇ ਤੁ ਗਾ ਵੈ ॥ ਲੀ ਏ ਸੁੰ ਕੁ ਜੇ ਸੁੰ ਕੁ ਤਾ ਲੇ ਬ ਜਾ ਵੈ ॥ ਬ ਜਾ ਵੈ ਅ ਨਿ ਕ ਲਾ
ਤੁ ਤਾ ਰੀ ਰੁ ਕਾਰੇ ॥ ਰਾ ਜੋ ਕੁ ਮ ਚੇ ਰੇ ॥ ਮ ਮਾ ਨੰ ਏ ਕਾਰੇ १੪੦ ॥ ਬਿਜਨ ਪਦ ਬਿਲਾ ਵਲਾ
ਪਿ ਵੇ ਰ ਕੁ ਤ ਜ ਲਿ ਤੁ ਕੁ ਫੇ ਲੇ ਬ ਮਾ ਜੀ ॥ ਨ ਚੇ ਮੇ ਟ ਕ ਰ ਕ ਰਾ ਅ ਨ ਕ ਰੁ ਤੁ ਰ ਯੀ ॥ ਉ ਤੇ
ਚ ਰਿ ਕ ਕੰ ਕ ਰ ਲੇ ਕੁੰ ਆ ਨਾ ॥ ਅ ਮ ਨ ਕ ਏ ਤੁ ਚਾ ਵੰ ਕ ਕ ਕੰ ਮ ਸ ਨਾ १੪੧ ॥ ਬਿਜਨ ਪਦ
ਬਿਲਾ ਵਲ ਕੀ ॥ ਉ ਤੇ ਰਿ ਪਾ ਬਿ ਪੰ ਕੁ ਰ ਚੰ ਕ ਰ ਲਾ ॥ ਕੁ ਫੇ ਰੰ ਕੁ ਮੰ ਤੇ ਕੁ ਜਾ ਲੁ ਬ
ਬਿ ਜਾ ਲਾ ॥ ਉ ਤੇ ਮਾ ਤੁ ਲੇ ਲੇ ਕੁ ਜਾ ਜਾ ਪ ਯੇ ਰਾ ॥ ਅ ਨਿ ਕ ਉ ਤੁ ਰ ਯੀ ਉ ਤੇ ਲੇ ਕ ਠੇ ਰ
੧੪੨ ॥ ਬਿਜਨ ਪਦ ਬਿਲਾ ਵਲਾ ਕੀ ॥ ਬੁ ਰੇ ਗੀ ਪ ਕੁ ਪਿ ਯ ਯ ਨ ਕ ਕ ਠੇ ਰਾ ਉ ਤੇ

ਕੋਠ

ਸੀਸਲੇਲੇਤੁਰੀਕਾਜਕੋਲਗਾਗਗਨਛਾਇਕੋਰੀਕਾਰੋਕਰਾਲਾ। ਚਹਿਰੇਗੇ
 ਨਪੁਰੇਰੀਦਿਜਥੈਤਾਲਾ। ੭੪੩। ਬਿਜਨਪਦਗੋਗੁਬਿਲਾਦਲਾ। ਆਕਠਿਨਕਿ
 ਘਬੀਚਦੇਗਾ। ਅਨਿਕਰੀਪਕਾਕੀਫਿਰੇਚਤੁਰਦੇਗਾ। ਗਗਨਛਾਇਗਰਜੇ
 ਲੀਦੇਗੁਰੇਗਾ। ਫਿਰੇਗੇਲਕੀਦਿਅਨਿਕਪਤੁਰੇਗਾ। ੭੪੪। ਬਿਜਨਪਦਬਿਲਾ
 ਦਲਾ। ਆਨਿਕਕੁੰਡਗੀਦਗਾ। ਅਨਿਕਰੀਪਘੋਰਾ। ਡੁਕੋਘੋਰਨਾਦੰਡਯਨਕ
 ਕੋਰੇਗਾ। ਸਬੇਮਾਸਹਾਰੀ। ਅਨਿਕਕੁਤਦਉਰੇ। ਜੁਆਨਕਰਾਈਬਿਜਾਈਕ
 ਕਰੇ। ੭੪੫। ਬਿਜਨਪਦਗੋਗੁਬਿਲਾਦਲਾ। ਆਧਿਦਾਂਤਬਾਏਛੁਡਾਨਕਜੁਆ
 ਨੀ। ਬਹੁਤਕੁੰਡਜੀਬੁਕਾ। ਅਨਿਕਰਾਜਖਾਨੀ। ਅਸਿਤਕਰਨਛੁਬਰਾ। ਅਨਿਕਾ। ੭੪
 ਹਾਰੀ। ਆਧਿਦਾਂਤਕੁੰਡਯਨਕਚਿਕਾਰੀ। ੭੪੬। ਅਨਿਕਗੋਲਚੀਤਾ। ਅਨਿ
 ਕਛੀਰੀ। ਅਨਿਕਪਤੁਰੀਰੀਪੁੰਡਰੀਕੋਰੀ। ਅਨਿਕਕੁੰਡਕਰਾ। ਅਨਿਕ
 ਸਿਮਾਰਪਾਏ। ਸਜੇਮਾਸਹਾਰੀ। ਮਹਾਮੇਦਾਮਾਏ। ੭੪੭। ਕੁੰਡੇਲੁਥਜੁਬੀਤੁਰੀ
 ਰਾਜਾ। ਅਪਰਾ। ਕੁੰਡੇਲੁਥੀਮਿਜਾਗੁਦਸਾਰਾ। ਕਰੇਕੇਲਕਾਰੀ। ਸਭੀਆਪ
 ਸੇਮੇ। ਡੁਕੋਘੋਰਕੁੰਡੀਨਚੇਕੁਦਯੁਮੇ। ੭੪੮। ਬਿਜਨਪਦਗੋਗੁਬਿਲਾਦਲਾ।
 ਅਘਾਇਸਕਲਮਾਜਗਾਰੀ। ਅਮਿਖਜੇ। ਅਜਾਰਕਤਗੁਦੀ। ਅਜਬਲੁਥਮਾਜੇ
 ਸਭੇਕੁੰਡਕੀਆਮ। ਅਖਜੇਦਪਾਰਾ। ਚਲੇਪਾਮਕੇਆਪ। ਅਪਨਾ। ਅਖਾਰਾ। ੭੪੯।
 ਬਿਜਨਪਦਬਿਲਾਦਲਗੇਗ। ਚਲੇਕੁੰਡਕੇਅਨਕਪੇਤਮਾਲਾ। ਅਸਾਨੀਪਿਸ
 ਰੀ। ਅਨਿਕਕੁਲਥੈਤਾਲਾ। ਚਾਏਪਾਮਨਿਜੁਨਿਜਸਠੇ। ਮਾਸਹਾਰੀ। ਜੁਸੇਜੇਕੁਦੇ
 ਹਿੰਦੈ। ਪਿਆਨਪਾਰੀ। ੭੫੦। ਬਿਜਨਪਦਗੋਗੁਬਿਲਾਦਲਾ। ਚਾਏਰੀਪਕਾਕ
 ਚਦੰਗਾਜਥੇਗਨ। ਗਗਨਲੇਕਛੁਏਕੁਏਲੇਪਤੁਰਾਛਿਨਾ। ਜਸੇਜੇਕੁਗਾਦਤਾਹਿ
 ਦੈ। ਪੇਯਾਨਪਾਰੇ। ਸਠੇਮਾਸਹਾਰੀ। ਨਿਜੀਪੁਰਾਜਿਪਾਰੇ। ੭੫੧। ਬਿਜਨਪਦਬਿਲ
 ਦਲਾ। ਕੋਰੇਗਾ। ਚਾਏਰੇਚੀਤਾ। ਸਿਮਾਲੀਜੁਆਨਾ। ਬਿਖਮਘੋਰਕਨਨਕਰੀਜ

ਰੁਪਯਾਨਾਜਗੇਜੇਛੁਬਿਰਮਸਰਾਤਤੁਰਦਲੀ। ਚਾਏਪਾਮਨਿਜੁਨਿਜਸਠੇ। ੭੫੨
 ਨੀ। ੭੫੨। ਬਿਜਨਪਦਗੋਗੁਬਿਲਾਦਲਾ। ਚਤੁਰਦਸਪੁਰੀਲੋਕਦਹਾਦਿਜਉ
 ਜਾਰੇ। ਸਿਦਾਜੀਤਜੇਛੁਰਹੀਫੋਲਸਾਰੇ। ਸਬੇਦੇਵਰਿਖੇਦਨਜੁਰਾਹੁਰਪਿਆ
 ਦੇ। ਚਰਾਚਰਸਕਲਜੀਦਜੀਤੀਨਾਦੇ। ੭੫੩। ਬਿਜਨਪਦਬਿਲਾਦਲਗੇਗੁਸ
 ਪਤਾਜਿਪਥੇਗੁ। ਸੁਮੇਰੀਪਯਾਲਾ। ਜੁਪੇਜਾਪਨਿਸਾਦਿਨਪਰੰਬਹੁਜੁਆਲਾ। ਘ
 ਸੀਪਛੁਜੀਨਾਰਨਰਨਗਾਣਾਈ। ਜੁਪੇਨਮਤਾਕਾਲੀਏਕੁਮਾਈ। ੭੫੪। ਬਿਜ
 ਨਪਦਕੋਗੁਬਿਲਾਦਲਾ। ਆਮਹਾਛੁਰਿਪੀਰੀਸਕਲਦੁਖਟਾਰਿਓ। ਛਗਤਜਾਘ
 ਸਿਤਨਜਕਲਾਜਿਜਟਤਾਰਿਓ। ਅਨਿਕਪਾਪਪਾਤੁਕਛਿਨਗੇਨਸਾਦੇ। ਏਕਾ
 ਰਾਰਹਿਦੇਥੈਠਰਨਾਚਿਤਪਿਆਦੇ। ੭੫੫। ਬਿਜਨਪਦਬਿਲਾਦਲਗੇਗੁ। ਆ
 ਬੇਛੁਰਿਸਿਕਟਪਰੇ। ਮਾਨਗਾਡੂ। ਕਰੇਥੇਗਾਰਛਿਸਾ। ਬਿਬਿਧਾਬਿਧਿਉਥਾਰਾ। ਸ
 ਬੇਕਾਲਾਅਪਦਾਬਿਪਤੁਦੁਖਜਿਤਦੇ। ਕਰੇਅਨਿਕਗਛਿਮਾਸਰਨਦੇਬਚਾਦੇ। ੭੫
 ੬। ਬਿਜਨਪਦਗੋਗੁਬਿਲਾਦਲਾ। ਜੁਪੇਜਾਪਨਿਸਾਦਿਨਪਗੋਧੀਆਨਪੁਰਨ। ਜ
 ਕਲਾਰਿਯਸਿਧੀਧਰੀਤਿਜਹਜੁਰੀ। ਚਰੇਮੀਤੁਅੰਬੇਜਪੇਜਾਪੁਦਕਗਾ। ਕਤਮੇਛੁਰੀ
 ਪੁਜਮਿਲੇਤਾਜਜੁਰਗਾ। ੭੫੭। ਬਿਜਨਪਦਬਿਲਾਦਲਗੇਗੁ। ਆਪੁਯਾਹਿਹਿ
 ਤੁਜੋਜਪੇਰੈਨਸਾਰੇ। ਘਰੇਪਿਆਨਾਅੰਬੇਪੁਨਚਕਨਪਾਰੇ। ਪੜ੍ਹੇਯਾਹਿਬਿਧਿ
 ਕਰੇਹੋਮਬਰਨੀ। ਅਨੇਕਾਮਨਾਜਿਧੇਹੈਦੇ। ਜੁਲਚਾਨੀ। ੭੫੮। ਬਿਜਨਪਦਗੋਗੁਬਿ
 ਲਾਦਲਾ। ਮਾਜਾਜਾਨਚੇਰੇਮਾਜਾਮੇਹਕੀਜੋ। ਅਨਿਨਭੁਗਤਚਰਨਕਦਲ
 ਦਿਜੋ। ਬਿਨਾਜਾਮਤੇਰੇਨਹੀ। ਅਉਰਾਮਾਜਾ। ਕਰੇਮੇਖਮੁਕਤੰਚਰਨਕਦਲਾਥਾਸਾ
 ੭੫੯। ਬਿਜਨਪਦਬਿਲਾਦਲਗੇਗੁ। ਸਿਦਾਮੇਹਦੀਜੋਏਚੀਦੰਨਮਾਚੋ। ਚ
 ਰਨਕਦਲਾਥਾਸਾ। ਚਰਾਚਰਿਤਪਾਰੋ। ਜੁਬੇਛੁਰਿਸਿਕਟਪਰੇ। ਮਾਨਗਾਡੂ। ਛਰ
 ਉਥੇਗਾਰਛਿਮਾਪਰਉਤੇਹਿਦਾਮਾਰਾ। ੭੬੦। ਬਿਜਨਪਦਗੋਗੁਬਿਲਾਦਲਾ

੪੦੨

ਰਹੇ ਚਿਤ ਮੇ ਸੋਈ ਦੀ ਜੈ ਭਵਨੀ ਸੀ ਮੁਖੀ ਪਤ ਕੋ ਟਾਸ ਜਾ ਸੀ ॥ ਮਨ ਕ ਸਟਾ ॥
 ਪਦ ਸਿ ਟਾ ਬਿ ਕ ਲ ਦੁ ਖਾ ਠੀ ਮ ਲੋ ਟਾ ਨ ਅ ਬ ਰ ਲ ਪ ਰਾ ਪ ਤ ਬਿ ਬਿ ਯ ਜੁ ਖਾ ॥ ੧੧ ॥
 ਬਿ ਜ ਨ ਪ ਦ ਰੋ ਤਾ ਬਿ ਲਾ ਵ ਲਾ ॥ ਮ ਮ ਨ ਕੀ ਪੁ ਕ ਰੇ ਜ ਨ ਹ ਰਾ ਜ ਯਾ ਨੀ ॥ ਕ ਰੇ ਠ ਜ
 ਲਾ ਕਿ ਕ ਯਾ ਮ ਆ ਪ ਨ ਟਾ ਸ ਜ ਜਾ ਸੀ ॥ ਕ ਰਿ ਪਾ ਦੇ ਸ ਟ ਹੋ ਰੇ ਮ ਈ ਆ ਜਾ ਨ ਰੇ ਰੋ ॥ ਬਿ ਨ
 ਸ ਮ ਤੁ ਮ ਕੀ ਨ ਹੀ ਮ ਕ ਤ ਮੇ ਰੇ ॥ ੧੨ ॥ ਬਿ ਜ ਨ ਪ ਦ ਰੋ ਤਾ ਬਿ ਲਾ ਵ ਲਾ ॥ ੧੩ ॥
 ਠਿ ਆ ਨ ਜਾ ਵ ਗ ਬਿ ਨ ਕ ਪ ਦ ਪੁ ਕੋ ॥ ਕ ਰੇ ਜਾ ਪ ਮ ਤੀ ਈ ਕ ਗ ਗੰ ਈ ਹਿ ਦੇ ਕੋ ਯ ਰ
 ਖ ਮ ਗ ਲ ਸੁ ਖ ਪਾ ਦੇ ਸਿ ਯ ਆ ਕ ਰੇ ਦੇ ਟ ਪੁ ਜਾ ਬਿ ਬਿ ਯਾ ਬਿ ਯਾ ਬਿ ਯਾ ॥ ੧੪ ॥ ਬਿ
 ਜ ਨ ਪ ਦਾ ਬਿ ਲਾ ਵ ਲਾ ਗੋ ॥ ॥ ਠਿ ਮੋ ਮ ਟ ਰ ਨ ਟੀ ਠ ਅ ਯਾ ਪ ਮੇ ਰੇ ਕ ਰਿ ਪਾ ਦੇ ਵ
 ਕੀ ਜੋ ਮ ਈ ਆ ਜ ਨ ਚੇ ਰੋ ॥ ਅ ਯ ਮ ਪ ਤ ਕ ਕੀ ਟ ਪ ਰ ਮ ਠ ਰ ਕੀ ਜੋ ॥ ਠਿ ਮੋ ਠੀ
 ਠ ਪ ਨ ਟਾ ਸ ਕੋ ਰ ਖ ਲੀ ਜੋ ॥ ੧੫ ॥ ੨੬ ॥ ੧੬ ॥ ੧੬ ॥ ੧੬ ॥ ੧੬ ॥ ੧੬ ॥ ੧੬ ॥ ੧੬ ॥
 ॥ ਅ ਨ ਠ ਉ ਪ ਕਾ ਸਾ ਬਿ ਮ ਲ ॥ ਜ ਜ ਉ ਦੇ ਕ ਲ ਮ ਲਾ ਬਿ ਯੋ ਜ ਨੋ ॥ ਕੀ ਮ ਨ ਟਾ ਯ ਹਿ ॥
 ਸਿ ਥ ਮੋ ਧੀ ਆ ਈ ॥ ੧ ॥ ਸੁ ਤੁ ਮ ਜ ਤ ॥

ਬਿਜਨਪਦਾ ਸਾਰੰਗਾ

ਸਿ ਖਿ ਯੋ ਜੀ ਸ ਕੁ ਤੀ ਹਿ ਦੇ ਠ ਕੀ ਨ ॥ ਹ ਹ ਕਾਰ ਕੁ ਰੀ ਪ ਰਿ ਯੋ ਜੀ ਸ ਪੁ ਨਾ ॥ ਸੁ
 ਰੇ ਕੁ ਮ ਰ ਕ ਸ ਕ ਰ ਰ ਕ ਰ ਰੋ ॥ ਬੁ ਯਾ ਨੀ ਬਿ ਸਾ ਲੀ ਸ ਮ ਰ ਮ ਤੁ ਸੁ ਰੋ ॥ ੧ ॥ ਬਿ ਜ ਨ ਪ
 ਦ ਸਾਰੰਗਾ ॥ ਜ ਰੇ ਰੋ ਤ ਪ ਰ ਵ ਰ ਸ ਕੀ ਕੁ ਲੀ ਸ ਭਾ ॥ ਕੁ ਤੀ ਜੋ ਜ ਮ ਤਾ ਕੁ ਲੀ ਸ ਕ
 ਕੇ ਸ ਭਾ ॥ ਕੁ ਲੀ ਪੁ ਤ ਸ ਤੀ ਬਿ ਰਾ ਵ ਰ ਏ ਕ ਠਾ ॥ ਕੁ ਲੀ ਸ ਕ ਪੇ ਤੇ ਜ ਰੇ ਸੁ ਭ ਟ ਭ ਟਾ ॥
 ੨ ॥ ੧੬ ॥ ਬਿ ਜ ਨ ਪ ਦ ਸਾਰੰਗਾ ॥ ਕੁ ਈ ਖ ਬ ਰੋ ਨੀ ਟਾ ਸ ਯਾ ਈ ਤੀ ਪ ਤ ਨ ਰਾ ॥ ਰੋ ਦੇ
 ਪੁ ਨੇ ਜੀ ਸ ਪ ਰ ਨੀ ਚਿ ਚੇ ਹ ਰਾ ॥ ਉ ਖਾ ਰੇ ਲ ਟੇ ਚੀ ਰ ਫ ਰੇ ਪ ਕ ਰੋ ॥ ਹ ਹ ਟ ਈ ਟ ਕ
 ਕੀ ਨ ਰੇ ਦੇ ਸ ਭਾ ਰੋ ॥ ੩ ॥ ਬਿ ਜ ਨ ਪ ਦ ਸਾਰੰਗਾ ॥ ॥ ਬ ਪੁ ਤ ਬਿ ਰ ਨਿ ਪ ਦ ਰ ਭ ਭ ਰੀ

ਪੰਡਾਰਾ ॥ ਰੋ ਦੇ ਪਾ ਟ ਰ ਯੋ ਕੁ ਲੀ ਰੋ ਤ ਸ ਯ ਰਾ ॥ ਗਿ ਚੇ ਵ ਮ ਪ ਰ ਸੀ ਕ ਰੇ ਜੋ ਕੁ ਰੀ ॥ ੪੦੩
 ਹ ਟ ਈ ਟ ਕ ਕੀ ਨ ਕ ਰ ਤ ਮ ਕ ਰੀ ॥ ੪ ॥ ਬਿ ਜ ਨ ਪ ਦ ਸਾਰੰਗਾ ॥ ਰੋ ਦੇ ਜੀ ਸ ਲੋ ਕੋ
 ਰ ਲੇ ਲਾ ਏ ਰੋ ਟੇ ॥ ਸ ਕ ਲ ਸੁ ਖ ਯ ਯੀ ਜ ਪ ਤ ਹਿ ਦੇ ਬੀ ਚ ਰੋ ਟੇ ॥ ਅ ਲੀ ਕ ਰ ਭ ਖ ਨ ਸ
 ਕੁ ਲ ਤੇ ਕ ਯਾ ॥ ਯ ਥੇ ਲ ਟ ਬ ਯ ਲ ਸ ਭੇ ਚੀ ਰ ਫ ਰੀ ॥ ੫ ॥ ਬਿ ਜ ਨ ਪ ਦ ਸਾਰੰਗਾ ॥ ੧ ॥
 ਰ ਨੀ ਬੀ ਚ ਲੋ ਟੇ ਨ ਪੁ ਯੀ ਸ ਰੀ ॥ ਬੁ ਯਾ ਰੇ ਲੋ ਟੇ ਜ ਤ ਟ ਟੇ ਬ ਮ ਟ ਚੀ ਰੀ ॥ ਹ ਹ ਕਾਰ ਟਾ
 ਰੁ ਨ ਭ ਈ ਟੇ ਤ ਮ ਰੀ ॥ ਰੋ ਦੇ ਪੁ ਰ ਜ ਨੇ ਰੋ ਤਾ ਕੁ ਲੀ ਸ ਕ ਰ ਨੀ ॥ ੬ ॥ ਬਿ ਜ ਨ ਪ ਦ ਸਾਰੰਗਾ
 ਰੋ ਦੇ ਨ ਕ ਬ ਮ ਨ ਨ ਰ ਰ ਨ ਰ ਦੇ ਸੀ ॥ ਜ ਯ ਬਿ ਪ ਥ ਲ ਰੋ ਦੇ ਕ ਰ ਚ ਭੇ ਸੀ ॥ ਯ ਰ ਯ ਯ ਯ
 ਟੇ ਚਿ ਰੋ ਵ ਮ ਪ ਰ ਸੀ ॥ ਰੋ ਦੇ ਚੀ ਕ ਕ ਕੋ ਨ ਯ ਤ ਬ ਚ ਨੀ ॥ ੭ ॥ ਬਿ ਜ ਨ ਪ ਦ ਸਾਰੰਗਾ
 ਰੋ ਦੇ ਤਾ ਲ ਟੇ ਭੇ ਬ ਹੋ ਰ ਕ ਰ ਪ ਰਾ ॥ ਗਿ ਚੇ ਮੁ ਰ ਫੁ ਨ ਯੇ ਕੋ ਹ ਹ ਕਾਰ ॥ ਕ ਰੇ ਜੋ ਕੁ ਰੀ
 ਲ ਟੇ ਚੀ ਰ ਫ ਰੀ ॥ ਸ ਕ ਲ ਸੁ ਖ ਤੁ ਮ ਨ ਮ ਹੀ ਯ ਲ ਰਾ ਰੋ ॥ ੮ ॥ ਬਿ ਜ ਨ ਪ ਦ ਸਾਰੰਗਾ
 ਹ ਹ ਕਾਰ ਟ ਸ ਮ ਚੀ ਟੇ ਸ ਜ ਰੋ ॥ ਕ ਰੇ ਭੇ ਸ ਕ ਰੁ ਠ ਪ ਰੇ ਬ ਗ ਕ ਰੋ ॥ ਤੁ ਜੋ ਠਿ ਸੁ ਖ
 ਸਿ ਜ ਤਾ ਜੋ ਠ ਫੁ ਪ ਨ ਪੁ ਕ ਰ ਕੁ ਠੀ ਖ ਪ ਰੀ ਜ ਤ ਪ ਨੀ ॥ ੯ ॥ ਬਿ ਜ ਨ ਪ ਦ ਸਾਰੰਗਾ
 ਰ ਲੇ ਮੇ ਲ ਰੇ ਦੇ ਜ ਰੋ ਕ ਰੁ ਮ ਜ ਲ ਯ ਰੋ ਦੇ ਯ ਹ ਪੀ ਟੇ ਕੁ ਲੀ ਸ ਰ ਯਾ ॥ ਟੁ ਰੇ ਨੀ ਠ
 ਨੇ ਨ ਨ ਬ ਹੋ ਬ ਰ ਨੀ ਯੋ ਰੋ ਦੇ ਯਾ ਸੁ ਰੀ ਜ ਤ ਪ ਸੀ ॥ ੧੦ ॥ ਬਿ ਜ ਨ ਪ ਦ ਸਾਰੰ
 ਗਾ ॥ ॥ ਰੋ ਦੇ ਚ ਕੁ ਸੀ ਰ ਫੁ ਸੀ ਬਿ ਪ ਥ ਲਾ ॥ ਜ ਯ ਯਿ ਸ ਚ ਰੀ ਕੇ ਸ ਫੁ ਟੇ ਬਿ ਯ ਲਾ
 ਕ ਰੇ ਖੋ ਨ ਬਿ ਲ ਖੋ ਨ ਚੇ ਤੀ ॥ ਨੀ ਕੀ ਮੁ ਖ ਕ ਰ ਨ ਪੁ ਯਾ ਨਾ ਬ ਹੇ ਤੀ ॥ ੧੧ ॥ ਬਿ ਜ ਨ ਪ ਦ ਸ
 ਰਾ ॥ ॥ ਕੁ ਹ ਲੋ ਬ ਖ ਨੇ ਕ ਪੇ ਮ ਨ ਮ ਦੇ ॥ ਪੁ ਠਿ ਹ ਹ ਕਾਰ ਕੁ ਫੁ ਨ ਪ ਭੁ ਟੇ ਚ ਲੇ ਟ
 ਹ ਟ ਨੀ ॥ ਅ ਜ ਰ ਸੀ ਸ ਤਾ ਈ ॥ ਸ ਤੀ ਚੇ ਖ ਯ ਚੇ ਨਿ ਪ ਤ ਨ ਰ ਯ ਈ ॥ ੧੨ ॥ ਬਿ ਜ ਨ ਪ
 ਦ ਸਾਰੰਗਾ ॥ ॥ ਚ ਲੀ ਯ ਰ ਨਿ ਪ ਠੀ ਸ ਬੇ ਖੀ ਸ ਤੀ ਕ ਰ ॥ ਪੀ ਆ ਨ ਥ ਸੀ ਜੋ ਪ ਰੇ ਜੀ ਪ
 ਉ ਪ ਰਾ ॥ ਲ ਟੇ ਰ ਚਿ ਕ ਰੁ ਠ ਪੁ ਲੋ ਚੀ ਹ ਕ ਰੋ ॥ ਹ ਹ ਕਾਰ ਟਾ ਕੁ ਨ ਮ ਚੀ ਕੁ ਮ ਜ ਰੋ ॥ ੧੩ ॥
 ਬਿ ਜ ਨ ਪ ਦ ਸਾਰੰਗਾ ॥ ਬ ਜੋ ਟੇ ਲ ਯੀ ਟੇ ਗ ਤੁ ਰੀ ਜੀ ਰੀ ॥ ਸੁ ਰ ਜ ਤ ਯ ਟੇ ਦ ਰੁ ਭੇ

ਥਰਹਰਾਸੁਨਦੁਸਦਉਪਜਾਹਿਦੇਰੁਕਾ ॥ ੧ ॥ ਭਿਜਨਪਦਸਾਰੰਗਾ ॥ ਚੁਗਮ
ਗਤਬਹੁਮਦਲਕੁਰੀ ॥ ਥਰਹਰਕਰਤਾਅਪਿਕਦੁਖਦਾਰੀਪਗੀਰਾਉਰਿਕਿ
ਸੋਮਮਲੁਲੇ ॥ ਜਲਚਰਮਕਲਉਨਤੁਰੁਕਾ ॥ ੨ ॥ ਭਿਜਨਪਦਸਾਰੰਗਾ ॥
ਬੁਚਰਘੋਰਪੁਨਜਨਤੁਰੁਕਾ ॥ ਪੁਨਜਨਤੁਰੁਕੀਦੁਨਕੀਆਸਾ ॥ ਮਹਾਘੋਰ
ਟਬਜੇਨਿਸਾਨਾ ॥ ਦੁਜਰਸਥਦਨੁਰੁਕੀ ॥ ੩ ॥ ਭਿਜਨਪਦਸਾਰੰਗਾ ॥
ਟਕਦਕਲਗੀਨਰੁਨੀਯਤਬਾ ॥ ਰਾਇਘੋਰਪੁਲੇਨਿਯਤਾ ॥ ਜਕੁਹਨਤ
ਜੀਜੀਦੁਨਕੀਆਸਾ ॥ ਪੁਨਜਨਮਕਲਬੁਏਜੀ ॥ ੪ ॥ ਭਿਜਨਪਦ
ਸਾਰੰਗਾ ॥ ਤੁਰੁਕੁਤਬਾਜੇਬਜੇਰਣ ॥ ਦਾਰਨਘੋਰਪੁਲੇਬਾਜੰਤੁਰੁਕਾ ॥ ਮਨਿਕ
ਰਾਹਤੁਰੁਕੀ ॥ ਤਮਪੁਰਪੁਨ ॥ ਗਗਰਾਥਕੇਨਾਮਪਗਟਨੁ ॥ ੫ ॥ ਭਿਜਨਪਦ
ਸਾਰੰਗਾ ॥ ਗਯਕੁਠੇਗੇਇਕਮਾਮੁਲਘਰੀ ॥ ਸਰੀਰਗਾਥਉਰੀਥਦੁਕਾਖਹਿ
ਆਸਾਜੇਰਨਸਾਰੰਗਾ ॥ ਏ ॥ ਮਾਲਸਿਰੀਯੁਜਰੀ ॥ ਪੁਨਲਾ ॥ ੬ ॥ ਭਿਜਨ
ਦਸਾਰੰਗਾ ॥ ਏ ॥ ਤੁਰੁਕੀਗੁਮਲਾਰਰਜਲਾ ॥ ਮਾਥੁਪਰਜਾਜਿਪਤਹਉਤਾਲਾ ॥
ਹੀਸਾਰੰਗਾ ॥ ਏ ॥ ਗਾਧਾਰਾਜੇਤਾ ॥ ਸਿਰੀਤੋਲਿਕਕੇਦਾਰਾ ॥ ੭ ॥ ਭਿਜਨਪਦਸਾਰੰ
ਗਾ ॥ ਪਥਸੰਚੁਜਰੀਮਪੁਰਜਲਾ ॥ ਗਰਅਕਲੀਜਾਰੰਗਪੁਤਲਾ ॥ ਥੇਰਾੜੀ
ਕਾਲਿਜਨਮਲਾਪਹਿ ॥ ਸਾਰਗਰਦਾਨੀਲਾਉਤੁਥਿਲਾਪਹਿ ॥ ੮ ॥ ਭਿਜਨਪਦ
ਸਾਰੰਗਾ ॥ ਨਟਿਮਾਨੁਤੀਦੇਉਰੀਧਾਰੀ ॥ ਪੁਤੁਤੀਠੇਪਾਲਕੇਦਾਰੀ ॥ ਗਾਦਰੀ
ਮਾਥੁਦੀਪਕੀਆਸਾ ॥ ਜੇਰਠਨੁਹੀਥਿਹਾਰਾਥਿਠਾ ॥ ੯ ॥ ਭਿਜਨਪਦਸਾਰੰ
ਗਾ ॥ ਗੋਗੁਥਿਲਾਫਲਮਾਥਾਰੀ ॥ ਜੇਜਾਦੀਤੀਮਪੁਰਧਨਜਰੀ ॥ ਪਰਜਕ
ਨੜਾਥੁਮਮਾਲਤੀ ॥ ਸਿਪਤੁਖਾਰਹਿਠੇਲਾਥਿਤੀ ॥ ੧੦ ॥ ਭਿਜਨਪਦਸਾਰੰਗਾ ॥
ਮਾਲੀਚਾਫਗਾਥੁਦਰਕੇਦਾਰਾ ॥ ਲਲਤਾਥਿਲਾਫਲਸੁਹਤੁਖਾਰਾ ॥ ਮਾਲਕਫੁਸਹ
ਮਿਰਮੰਜਰੀ ॥ ਮਿਗਲਕਫਲਕਾ ॥ ਏ ॥ ਗੁਜਰੀ ॥ ੧੧ ॥ ਭਿਜਨਪਦਸਾਰੰਗਾ ॥ ੬

ਤਿਠੇਤਿਕੇਰਾਹੁਨਦਹਾ ॥ ਕਰਮਕਥਿਤਜੁਥਾਦਾਰੀ ॥ ਥੇਟੀਕੁੰਟਦੁਕਾਗਿਰਾਸੀ ॥ ੧੨ ॥
ਗੁਮਕਦਨਕਲਾਦੁਰੁਕੀ ॥ ੧੩ ॥ ਭਿਜਨਪਦਸਾਰੰਗਾ ॥ ਥੀਕਾਰਾਗਜੁਥੁ
ਗਾ ॥ ਏ ॥ ਜਿਹਨੁਨੁਕੁੰਟਦੁਕਾ ॥ ਕਰਮਕਥਿਤਜੁਥਾਦਾਰੀ ॥ ਥੇਟੀਕੁੰਟਦੁਕਾਗਿਰਾਸੀ ॥ ੧੪ ॥
ਗੁਮਨਮਹਉਕੁੰਟਦੁਕਾ ॥ ਵਲਮਥੁਜੁਥੁਦਾਥਾ ॥ ਜਿਹਨਕਤੁਰੁਕਲਮਹ
ਗਾ ॥ ਥੇਰਰਾਗਾਮਰਨਦਜੁਥੁਦਾ ॥ ਕਰਮਕਥਿਤਜੁਥੁਦਾ ॥ ੧੫ ॥ ਭਿਜਨ
ਪਦਸਾਰੰਗਾ ॥ ਕੇਟਕੇਟਰਾਗੀਨਟੀਗਨ ॥ ਥੇਟੀਕੇਟਕੇਟਕੁਖੇਜੁਮਾਮਰਾਘੋ
ਰਤੁਰੁਕਜੇਰੁਥੁਦਾ ॥ ਜਿਹਨੁਨੁਕੁੰਟਦੁਕਾ ॥ ੧੬ ॥ ਭਿਜਨਪਦਸਾਰੰਗਾ ॥
ਘੋਰਘੋਰਪੁਨਮਾਥੁਥਾ ॥ ਜੁਨਜੁਨਮਹਾਰਥਦਲਲਜੇ ॥ ਪੁਲੇਘੋਰਦਾਦੁਨ
ਪੁਨਗਗਨ ॥ ਜੁਥੁਥਿਤਮਲਘਹਉਨਜਾ ॥ ੧੭ ॥ ਭਿਜਨਪਦਸਾਰੰਗਾ ॥
ਗਨਦਰਨਜੁਨਤੁਰੁਕਾ ॥ ਪੁਨਜਨਪੁਲੇਰੁਕੇਜੀ ॥ ਜੇਤਮ ॥ ਥੇਰਤੁਰਦਸੁ
ਉਠੀਮਾ ॥ ਦੁਜਰਸਥਦਨਜੁਰਿਯਤਕਾ ॥ ੧੮ ॥ ਭਿਜਨਪਦਸਾਰੰਗਾ ॥ ਘੋ
ਰਨਦਹਰਦਹਾਦਿਜਜੁਨੀਯਤਾ ॥ ਮਹਾਪੁਲੇਥਦਦਾਦੁਨਥੁਠਿਯਤਾ ॥ ਜਲਰ
ਬਨਚਰਜਥਾ ॥ ਮਲਲੇ ॥ ਮਹਾਪੁਲੇਥਦਦਾਦੁਨਜੀਮਜਾ ॥ ੧੯ ॥ ਭਿਜਨਪਦਸਾ
ਰੰਗਾ ॥ ਕੀਪੀਕੁਮਗਗਨਥੁਰਨ ॥ ਸਿਖਪੁਨਗਣਥੀਥੁਥੁਥੁਪਾ ॥ ਗਿਰਗਿਰ
ਰਕੰਪਨ ॥ ਲੁਜੇਥਥਾ ॥ ਪਕੰਪ ॥ ਨਤੁਠੀਸਗਲਗਗਨਦਰਾ ॥ ੨੦ ॥ ਭਿਜਨਪਦਸਾਰੰ
ਗਾ ॥ ਥਰਨਕਥੇਰਪਰਮਦਹਲਿਯੇਹਿ ॥ ਥੁਰੰਦਰੁਕਮਕਮਤੁਰੀਯਾਏ
ਦੁਪੁਰੀਥਰਹਰਤੁਰੁਕਾ ॥ ਘੋਰਨਦਘੋਰਨੇਥਾ ॥ ੨੧ ॥ ਭਿਜਨਪਦਸਾਰੰਗਾ ॥
ਜੁਜਤਮਾਨੁਕੁੰਟਦੁਕਾ ॥ ਜੁਥੁਜਤੁਠੇਰੁਜਾ ॥ ਸਦਾਰਾ ॥ ਮਤਿਥਲਿਜਦ
ਰਜਾ ॥ ਫਲਥੁਪਤਾ ॥ ਮਿਥਥੁਥਿਕੁਮਥੁਪਾ ॥ ਸੁਰਪਤੀ ॥ ੨੨ ॥ ਭਿਜਨਪਦਸਾਰੰਗਾ ॥
ਤਿਜਸੰਠੀਜੁਥੁਨਦਲਥਾਰੀ ॥ ਮਹਾਪੁਲੇਦਾਦੁਨਥੁਕੇਰੀ ॥ ਮਥਿਪਥੁਪਖਟੁ
ਜਰਦਾਰਾ ॥ ਕਲੇਰੁਦਾਦੁਨਤਨਘੋਰ ॥ ੨੩ ॥ ਭਿਜਨਪਦਸਾਰੰਗਾ ॥ ਪੁਕੇ

ਸੈਨਪਰਕਾਰਾ ਵਿਗਪਦੀਰੁਚਟਜਰਦਕਾ ਪੁਲੀਕਰਨਦੀਰਘਾਟਮਹੀਪ
ਤਿਾਰਕਤੈਨਕੰਠਟਕਾਅਸਰਪਤਿਯੋਧਿਸਨਪਦਸਾਰੰਗਾ ॥੧੦੦॥
ਨਦਟਲਰਾਜਾ ਕੀਮਦੀਤਪੁਆਫੁਜਿਰਤਾਜਾ ਕੋਪਦਰੁਪਮਹੀਪਤਰੁਕੀਕ
ਲਪਲੇਟਾਨੁਕੋਕਚੀ ॥੧੦੦॥ ਆਥਿਸਨਪਦਸਾਰੰਗਾ ॥੧੦੦॥ ਘੋਰਦਲਮਾਜੁਰ
ਠੀਕਾਟਿਰੁਟਾ ਘਾਬੁਨਕਾਲਪਟ ਦਲਲਟਪਟਾ ਮਲਹਲਕੋਰਪੁਜਾਫੁਹਰ
ਈ ਆਦਿਸਥਕਾਨਨਹੋਰੇਜਾਹੀ ॥੧੦੧॥ ਆਥਿਸਨਪਦਸਾਰੰਗਾ ॥੧੦੧॥ ਘੋਰਨੀਸਾਨ
ਬਜੈਮਾਬੂਦਲਾ ਮੀਕਰਪੁਰਨਹਲੋਥਸਰਖਲਾ ਬਾਜਦਪੁਕੇਜਬਤਟਾਮਾਏ
ਮਾਰੁਫੇਲਮੀਦੇਗਥਜਾਏ ॥੧੦੨॥ ਆਥਿਸਨਪਦਸਾਰੰਗਾ ॥੧੦੨॥ ਘੋਰਕੁਠਲਕੀਜ
ਨਿਜਾਰਗਾ ਕੀਪੀਕਲਮਾਮੁਰਭੋਜੁਰਪੁਰਾ ॥੧੦੩॥ ਆਥਿਸਨਪਦਸਾਰੰਗਾ ॥੧੦੩॥ ਘੋਰਕੁਠਲਕੀਜ
ਕਾਹਿਠਿਸਾਰਾ ਆਏਭਾਰੇ ॥੧੦੩॥ ਆਥਿਸਨਪਦਸਾਰੰਗਾ ॥੧੦੩॥ ਘੋਰਕੁਠਲਕੀਜ
ਕੀਹੋਏ ਬਚਨਮਨਜੇਥਹਮਲੇਏ ॥੧੦੪॥ ਆਥਿਸਨਪਦਸਾਰੰਗਾ ॥੧੦੪॥ ਘੋਰਕੁਠਲਕੀਜ
ਤਾਪੁਸਪਿਯਾਰੇ ॥੧੦੪॥ ਆਥਿਸਨਪਦਸਾਰੰਗਾ ॥੧੦੪॥ ਘੋਰਕੁਠਲਕੀਜ
ਜੁਗਾ ਮਾਸਕਰੇ ਸੈਨਾਰਿਪਨਿਜਰਗਾ ਮਸੁਜਸੇਤਸਾ ਜੇਟਲਭਚੀ ॥੧੦੫॥ ਆਥਿਸਨਪਦਸਾਰੰਗਾ ॥੧੦੫॥ ਘੋਰਕੁਠਲਕੀਜ
ਜਨੈ ਜਰਹੀਕਾਰੀ ॥੧੦੫॥ ਆਥਿਸਨਪਦਸਾਰੰਗਾ ॥੧੦੫॥ ਘੋਰਕੁਠਲਕੀਜ
ਬਚਨਾ ਮਹਾਰਾਜ ਸੁਰਖਤਕੋਰਸਨਾ ॥੧੦੬॥ ਆਥਿਸਨਪਦਸਾਰੰਗਾ ॥੧੦੬॥ ਘੋਰਕੁਠਲਕੀਜ
ਰਾਜਕੋ ਸੀਸਕਾਏ ॥੧੦੬॥ ਆਥਿਸਨਪਦਸਾਰੰਗਾ ॥੧੦੬॥ ਘੋਰਕੁਠਲਕੀਜ
ਲੁਹਰਾ ਜੀਸਕਾਏ ॥੧੦੭॥ ਆਥਿਸਨਪਦਸਾਰੰਗਾ ॥੧੦੭॥ ਘੋਰਕੁਠਲਕੀਜ
ਜਦੀਨਥਕੀਪੁਤਰਾ ਆਏ ॥੧੦੮॥ ਆਥਿਸਨਪਦਸਾਰੰਗਾ ॥੧੦੮॥ ਘੋਰਕੁਠਲਕੀਜ
ਜਰਥਸੁਖਾ ਮਮਗਨਜੇਦ ਪਰਤੀਪਤਿਈਜਰਾ ਬਾਰਈ ਸੇਖਕਜੁਧਾਪਤਿਯਾਨ
ਠੀਕਮਹਾਰਾਜਾ ਸੀਪੁਤਰਾ ॥੧੦੯॥ ਆਥਿਸਨਪਦਸਾਰੰਗਾ ॥੧੦੯॥ ਘੋਰਕੁਠਲਕੀਜ
ਖਜਨਾਠੀ ॥੧੧੦॥ ਆਥਿਸਨਪਦਸਾਰੰਗਾ ॥੧੧੦॥ ਘੋਰਕੁਠਲਕੀਜ

ਕੇਹੁਨਕੋਜੇਈ ॥੧੦੯॥ ਆਥਿਸਨਪਦਸਾਰੰਗਾ ॥੧੦੯॥ ਘੋਰਕੁਠਲਕੀਜ
ਹਾਰਾ ਜਬਾ ਸਦਮਮਈਸਾ ਜਰੀਸੈਨੇ ਨੁਰਪਤਪ੍ਰਤਿਪਾਲਕਾ ਕੰਟਕਥਿਘਨ ॥੧੧੦॥
ਜਰਨਰ ਫੁਪਾਲਕਾ ॥੧੧੦॥ ਆਥਿਸਨਪਦਸਾਰੰਗਾ ॥੧੧੦॥ ਘੋਰਕੁਠਲਕੀਜ
ਮਹਾਰਾਜਬਾ ਸਦਪੁਲਕਾ ਈ ਬਾਰਬਾਰ ਬੰਦਨੁਰਕਰਹੀ ॥੧੧੧॥ ਆਥਿਸਨਪਦਸਾਰੰਗਾ ॥੧੧੧॥ ਘੋਰਕੁਠਲਕੀਜ
ਗਪਰਹੀ ॥੧੧੧॥ ਆਥਿਸਨਪਦਸਾਰੰਗਾ ॥੧੧੧॥ ਘੋਰਕੁਠਲਕੀਜ
ਰਨਬੰਦਨਕੀਨਮਾਦਿਤਮਸਾ ਜਕਲਟੇਦੁਰੁਪਰਿਕੇਦਮਾਰੇ ॥੧੧੨॥ ਆਥਿਸਨਪਦਸਾਰੰਗਾ ॥੧੧੨॥ ਘੋਰਕੁਠਲਕੀਜ
ਮਿਤੁਮਥਾਰੇ ॥੧੧੨॥ ਆਥਿਸਨਪਦਸਾਰੰਗਾ ॥੧੧੨॥ ਘੋਰਕੁਠਲਕੀਜ
ਆਏਮਥਾਰਾ ਜਕੇਦਮਾਰੇ ॥੧੧੩॥ ਆਥਿਸਨਪਦਸਾਰੰਗਾ ॥੧੧੩॥ ਘੋਰਕੁਠਲਕੀਜ
ਬਿਨੋਦਮਗਨਮਨਾ ॥੧੧੩॥ ਆਥਿਸਨਪਦਸਾਰੰਗਾ ॥੧੧੩॥ ਘੋਰਕੁਠਲਕੀਜ
ਹਰਥਉਦਧਾਨਿਰਮਲਾਦਿਬਦਰਜਨਾ ਕਕਲਨੈ ਨਜਗਮਗ ਫੁਖਰਾ ॥੧੧੪॥ ਆਥਿਸਨਪਦਸਾਰੰਗਾ ॥੧੧੪॥ ਘੋਰਕੁਠਲਕੀਜ
ਜੁਧਾ ਮੀਕਲਾਨਿਤਜੇਜੇ ॥੧੧੪॥ ਆਥਿਸਨਪਦਸਾਰੰਗਾ ॥੧੧੪॥ ਘੋਰਕੁਠਲਕੀਜ
ਰਾਜੇ ਫੁਟਕਾ ਤਮਤਭੁਤਦੁਰਜੇ ॥੧੧੫॥ ਆਥਿਸਨਪਦਸਾਰੰਗਾ ॥੧੧੫॥ ਘੋਰਕੁਠਲਕੀਜ
ਦਾਮਮਰਕੁਲਾਨਿਤਾਨਿਤਾ ॥੧੧੫॥ ਆਥਿਸਨਪਦਸਾਰੰਗਾ ॥੧੧੫॥ ਘੋਰਕੁਠਲਕੀਜ
ਗਟਤਨਾ ਮੀਗਲਜਰਥਕਲੇਨਦੀਪਤਮਨਾ ॥੧੧੬॥ ਆਥਿਸਨਪਦਸਾਰੰਗਾ ॥੧੧੬॥ ਘੋਰਕੁਠਲਕੀਜ
ਲੁਧਪਾ ਮੀਥੁਜਾ ਵੇਗਪਾਸਾ ॥੧੧੬॥ ਆਥਿਸਨਪਦਸਾਰੰਗਾ ॥੧੧੬॥ ਘੋਰਕੁਠਲਕੀਜ
ਉਜਾ ਗਾ ਮਣਗਣਨਾ ਮਮਕਤਾ ਦੁਤਸਾਰਾ ॥੧੧੭॥ ਆਥਿਸਨਪਦਸਾਰੰਗਾ ॥੧੧੭॥ ਘੋਰਕੁਠਲਕੀਜ
ਜਮੀਕਲਜਤਕੇਟਨਦਨਫੁਠਾ ॥੧੧੭॥ ਆਥਿਸਨਪਦਸਾਰੰਗਾ ॥੧੧੭॥ ਘੋਰਕੁਠਲਕੀਜ
ਲਚੋ ਬਹੁਥਜਨਾ ॥੧੧੮॥ ਆਥਿਸਨਪਦਸਾਰੰਗਾ ॥੧੧੮॥ ਘੋਰਕੁਠਲਕੀਜ
ਤੁਬਿਤਨਾ ਜਮਨਬੇਮਨਲਾਚੇਨਗਪੁਜਨਾ ॥੧੧੯॥ ਆਥਿਸਨਪਦਸਾਰੰਗਾ ॥੧੧੯॥ ਘੋਰਕੁਠਲਕੀਜ
ਥਿਸਨਪਦਸਾਰੰਗਾ ॥੧੨੦॥ ਆਥਿਸਨਪਦਸਾਰੰਗਾ ॥੧੨੦॥ ਘੋਰਕੁਠਲਕੀਜ
ਤੁਨਨਾ ॥੧੨੦॥ ਆਥਿਸਨਪਦਸਾਰੰਗਾ ॥੧੨੦॥ ਘੋਰਕੁਠਲਕੀਜ

ਸੋਮ ਪਰਕਾਰਾ ਵਿਗਪਦੀਰੁਚਟਜਰਦਕਾ ਪੁਲੀਕਰਨਦੀਰਘਾਟਮਹੀਪ
ਤਿਾਰਕਤੈਨਕੰਠਟਕਾਅਸਰਪਤਿਯੋਧਿਸਨਪਦਸਾਰੰਗਾ ॥੧੦੦॥
ਨਦਟਲਰਾਜਾ ਕੀਮਦੀਤਪੁਆਫੁਜਿਰਤਾਜਾ ਕੋਪਦਰੁਪਮਹੀਪਤਰੁਕੀਕ
ਲਪਲੇਟਾਨੁਕੋਕਚੀ ॥੧੦੦॥ ਆਥਿਸਨਪਦਸਾਰੰਗਾ ॥੧੦੦॥ ਘੋਰਦਲਮਾਜੁਰ
ਠੀਕਾਟਿਰੁਟਾ ਘਾਬੁਨਕਾਲਪਟ ਦਲਲਟਪਟਾ ਮਲਹਲਕੋਰਪੁਜਾਫੁਹਰ
ਈ ਆਦਿਸਥਕਾਨਨਹੋਰੇਜਾਹੀ ॥੧੦੧॥ ਆਥਿਸਨਪਦਸਾਰੰਗਾ ॥੧੦੧॥ ਘੋਰਨੀਸਾਨ
ਬਜੈਮਾਬੂਦਲਾ ਮੀਕਰਪੁਰਨਹਲੋਥਸਰਖਲਾ ਬਾਜਦਪੁਕੇਜਬਤਟਾਮਾਏ
ਮਾਰੁਫੇਲਮੀਦੇਗਥਜਾਏ ॥੧੦੨॥ ਆਥਿਸਨਪਦਸਾਰੰਗਾ ॥੧੦੨॥ ਘੋਰਕੁਠਲਕੀਜ
ਨਿਜਾਰਗਾ ਕੀਪੀਕਲਮਾਮੁਰਭੋਜੁਰਪੁਰਾ ॥੧੦੩॥ ਆਥਿਸਨਪਦਸਾਰੰਗਾ ॥੧੦੩॥ ਘੋਰਕੁਠਲਕੀਜ
ਕਾਹਿਠਿਸਾਰਾ ਆਏਭਾਰੇ ॥੧੦੩॥ ਆਥਿਸਨਪਦਸਾਰੰਗਾ ॥੧੦੩॥ ਘੋਰਕੁਠਲਕੀਜ
ਕੀਹੋਏ ਬਚਨਮਨਜੇਥਹਮਲੇਏ ॥੧੦੪॥ ਆਥਿਸਨਪਦਸਾਰੰਗਾ ॥੧੦੪॥ ਘੋਰਕੁਠਲਕੀਜ
ਤਾਪੁਸਪਿਯਾਰੇ ॥੧੦੪॥ ਆਥਿਸਨਪਦਸਾਰੰਗਾ ॥੧੦੪॥ ਘੋਰਕੁਠਲਕੀਜ
ਜੁਗਾ ਮਾਸਕਰੇ ਸੈਨਾਰਿਪਨਿਜਰਗਾ ਮਸੁਜਸੇਤਸਾ ਜੇਟਲਭਚੀ ॥੧੦੫॥ ਆਥਿਸਨਪਦਸਾਰੰਗਾ ॥੧੦੫॥ ਘੋਰਕੁਠਲਕੀਜ
ਜਨੈ ਜਰਹੀਕਾਰੀ ॥੧੦੫॥ ਆਥਿਸਨਪਦਸਾਰੰਗਾ ॥੧੦੫॥ ਘੋਰਕੁਠਲਕੀਜ
ਬਚਨਾ ਮਹਾਰਾਜ ਸੁਰਖਤਕੋਰਸਨਾ ॥੧੦੬॥ ਆਥਿਸਨਪਦਸਾਰੰਗਾ ॥੧੦੬॥ ਘੋਰਕੁਠਲਕੀਜ
ਰਾਜਕੋ ਸੀਸਕਾਏ ॥੧੦੬॥ ਆਥਿਸਨਪਦਸਾਰੰਗਾ ॥੧੦੬॥ ਘੋਰਕੁਠਲਕੀਜ
ਲੁਹਰਾ ਜੀਸਕਾਏ ॥੧੦੭॥ ਆਥਿਸਨਪਦਸਾਰੰਗਾ ॥੧੦੭॥ ਘੋਰਕੁਠਲਕੀਜ
ਜਦੀਨਥਕੀਪੁਤਰਾ ਆਏ ॥੧੦੮॥ ਆਥਿਸਨਪਦਸਾਰੰਗਾ ॥੧੦੮॥ ਘੋਰਕੁਠਲਕੀਜ
ਜਰਥਸੁਖਾ ਮਮਗਨਜੇਦ ਪਰਤੀਪਤਿਈਜਰਾ ਬਾਰਈ ਸੇਖਕਜੁਧਾਪਤਿਯਾਨ
ਠੀਕਮਹਾਰਾਜਾ ਸੀਪੁਤਰਾ ॥੧੦੯॥ ਆਥਿਸਨਪਦਸਾਰੰਗਾ ॥੧੦੯॥ ਘੋਰਕੁਠਲਕੀਜ
ਖਜਨਾਠੀ ॥੧੧੦॥ ਆਥਿਸਨਪਦਸਾਰੰਗਾ ॥੧੧੦॥ ਘੋਰਕੁਠਲਕੀਜ

ਸਨਪਦਸਾਰੰਗਾ ॥ ਜੁਹੀ ਬੋਲ ਰਥੇ ਲੀਚੀ ਪਾਸੈ ਯੋ ਸਨਯਜਨ ਨਗਜੁੰਮਾ
ਸਿਖਿ ਪਛਲ ਮਨ ਲਲਤੁ ਗਲਾ ਖੀ ਕੰਨ ਲਤਾ ਪਿਰ ਨਗਰਾ ਖੀ ॥ ੧੨ ॥ ਸਿ
ਸਨਪਦਸਾਰੰਗਾ ॥ ਮੁਤਿ ਜਾ ਬਿਗਮਨ ਪਦਮ ਪਹਾਰਾ ਪੇਖਰਾ ਜ ਪਿਤੁ ਨ ਸਾਰਾ
ਗਜ ਮੁਰਦ ਮਲ ਮਾ ਸਿ ਗਉ ਪਰੇ ॥ ਲਾਲ ਰਦ ਗਈ ਕਤਾ ਕੇ ਸੁ ਪਰੇ ॥ ੧੨ ॥ ਸਿ
ਸਨਪਦਸਾਰੰਗਾ ॥ ਚਤੁਰ ਖ ਰ ਤ ਫੁ ਡੀ ਖੇ ਵ ਨਾ ਸਾ ਏ ਬ ਨ ਮੀ ਹ ਰ ਖ ਸਿ ਧਾ
ਨਾ ਮ ਨ ਖ ਚਿ ਤ ਨੀ ਲ ਨ ਗ ਪੁੰ ਜ ਨਾ ਜੁ ਤ ਜ ਰਾ ਦ ਜ ਖ ਮ ਗ ਦ ਤ ਕ ਤ ਨ ਸਾ ॥
੧੨ ॥ ਸਿ ਸਨਪਦਸਾਰੰਗਾ ॥ ਮ ਨ ਮੁ ਕ ਤ ਨ ਪਿ ਕ ਨ ਜ ਗਿ ਮ ਰੇ ਗੇ ਸੁ ਚ ਜਿ ਤੁ
ਗੁ ਰੇ ਲ ਸ ਤ ਉ ਜ ਰੇ ਕੇ ਟ ਕ ਲ ਦ ਤ ਕ ਤ ਉ ਜ ਗ ਰਾ ਸਿ ਮ ਲ ਖਿ ਟੁ ਨ ਖ
ਚੇ ਤ ਮ ਨ ਗ ਰਾ ਗਾ ॥ ੧੨ ॥ ਸਿ ਸਨਪਦਸਾਰੰਗਾ ॥ ਮ ਮ ਟਿ ਤ ਕ ਲ ਖਿ ਟੁ ਨ
ਫੁ ਟਾ ਪ ਰਾ ਚਾ ਜ ਤ ਕੇ ਟ ਜ ਫੁ ਨ ਨਿ ਮ ਲ ਕ ਰਾ ਖਾ ਪ ਰ ਚ ਤੇ ਸੁ ਭ ਟ ਜੁ ਰਾ ਚਿ ਟੁ
ਖਿ ਜੇ ਠੁ ਪ ਰ ਟ ਜੀ ਤਿ ਜ ਮੀ ਗ ਲਾ ॥ ੧੨ ॥ ਸਿ ਸਨਪਦਸਾਰੰਗਾ ॥ ਲੋ ਕ ਲੋ ਕ
ਕੇ ਜੁ ਰੇ ਮ ਖ ਰੇ ਗਾ ਜ ਤ ਮ ਹ ਰਾ ਜ ਕੇ ਵ ਮ ਰੇ ॥ ਰ ਦ ਲ ਸ ਸ ਦ ਲ ਖ ਰ ਨ ਕ
ਟ ਕ ਦ ਲਾ ਪ ਮ ਪੁ ਜ ਜ ਲਾ ਮ ਮ ਜ ਚਿ ਟੁ ਕ ਲ ॥ ੧੨ ॥ ਸਿ ਸਨਪਦਸਾਰੰਗਾ
ਚ ਤੁ ਰ ਵ ਖ ਮ ਲ ਖੇ ਵ ਨਾ ਸਿ ਧ ਏ ॥ ਸੀ ਸੁ ਰ ਪ ਤ ਕੇ ਸੁ ਰ ਪ ਰਾ ਖ ਏ ॥ ਮ ਤ ਮ
ਨੰ ਟ ਮੀ ਗ ਲ ਮ ਯ ਰ ਜ ਤ ਗ ਖਿ ਮ ਲ ਕੰ ਜ ਤ ਨ ਪ ਗ ਟ ਖਿ ਰਾ ਜ ਤ ॥ ੧੨ ॥ ਸਿ
ਜ ਨ ਪ ਦ ਸ ਚੰ ਗਾ ॥ ਗ ਦਿ ਗ ਬਿ ਣ ਲ ਕੰ ਜ ਮੁ ਖ ਮੀ ਗ ਲਾ ॥ ਉ ਦ ਪ ਰੁ ਪ ਮੀ
ਤੁ ਗ ਤੁ ਪ ਰ ਮ ਲਾ ਜ ਟ ਨ ਰੁ ਪ ਮ ਨ ਨ ਪ ਰ ਚੰ ਡਾ ॥ ਟਿ ਪ ਤ ਖਿ ਮ ਲ ਚ ਖ ਖਿ ਸਿ ਖ
ਕੇ ਵੰ ਡਾ ॥ ੧੨ ॥ ਸਿ ਸਨਪਦਸਾਰੰਗਾ ॥ ਗ ਦਿ ਗ ਕੰ ਜ ਨ ਚੰ ਚ ਲ ਮ ਨੀ ਮ ਰੇ
ਖੰ ਜ ਨੇ ਮ ਨ ਖਿ ਮ ਲ ਮਿ ਗ ਬ ਰੇ ॥ ਮ ਮ ਲ ਰ ਰ ਸ ਖ ਨ ਉ ਜ ਗ ਰਾ ॥ ਮੰ ਜ ਨ
ਮ ਮ ਲ ਕ ਮ ਲ ਚ ਖ ਮ ਰ ਗ ॥ ੧੨ ॥ ਸਿ ਸਨਪਦਸਾਰੰਗਾ ॥ ਡਿ ਕੁ ਟ ਕੁ ਟ
ਡੁ ਮ ਲੀ ਸਿ ਯ ਮ ਫੁ ਟਾ ਕ ਰਾ ॥ ਗ ਦਿ ਗ ਸੋ ਖਿ ਬ ਨ ਪ ਲ ਕੰ ਸੇ ਖੀ ਸ ਰਾ ॥ ਮ ਨੀ ਮ

ਚੇ ਕਚ ਤ੍ਰਿ ਫੁ ਟ ਡਿ ਕੁ ਟ ਜੁ ਰਾ ॥ ਬਿ ਮ ਲ ਮ ਮ ਲ ਕ ਲ ਸਿ ਧ ਜ ਟ ਨ ਪੁ ਰਾ ॥ ੧੨ ॥ ਸਿ ਸ ੪੦੯
ਨ ਪ ਦ ਸ ਚੰ ਗਾ ॥ ਸਿ ਕ ਖ ਚ ਚੁ ਜੰ ਗ ਨ ਖੰ ਜਾ ਟਿ ਗ ਨ ਮ ਲੀ ॥ ਡਿ ਕੁ ਟ ਪ ਨ ਚ
ਜ ਚੰ ਗ ਜ ਜ ਖੀ ਕ ਲੀ ॥ ਸਾ ਏ ਕ ਪ ਲ ਕ ਜ ਮ ਮ ਨ ਸ ਰਾ ਗੁ ਲਾ ਖੇ ਖੇ ਜ ਤ
ਜੁ ਦ ਨ ਕ ਰਾ ॥ ੧੩ ॥ ਸਿ ਸਨਪਦਸਾਰੰਗਾ ॥ ਮ ਨ ਤੁ ਤਿ ਜੁ ਕ ਕੇ ਟ ਲ ਕੁ ਜ ਮ ਕ ਰਾ
ਕੰ ਜ ਕ ਪੇ ਤ ਮ ਧ ਰਾ ਮੀ ਮੁ ਤ ਜ ਰਾ ॥ ਮ ਨ ਨ ਦ ਜ ਨ ਬ ਰ ਮ ਖ ਜ ਨ ਦੁ ਰਾ ॥ ਸੀ ਮ
ਚ ਪ ਲ ਖਿ ਮ ਲ ਕੰ ਰ ਨ ਨੁ ਰਾ ॥ ੧੩ ॥ ਸਿ ਸਨਪਦਸਾਰੰਗਾ ॥ ਬਿ ਮ ਲ ਯ ਚ ਤ ਜ
ਨ ਨ ਮ ਨੀ ਲ ਜ ਨਾ ਸਿ ਭ ਤ ਰ ਸ ਨ ਚੁ ਜੰ ਗ ਰ ਜ ਨ ਨਾ ਜੁ ਪ ਟੁ ਦ ਤ ਰ ਜ ਨਾ ਜੁ ਰ ਮ
ਰੁ ਲਾ ॥ ਜਾ ਜਿ ਟ ਉ ਟ ਪ ਦ ਰ ਜ ਨ ਸੁ ਖ ਮੀ ਗ ਲਾ ॥ ੧੨ ॥ ਸਿ ਸਨਪਦਸਾਰੰਗਾ
ਗ ਦਿ ਹੰ ਜ ਨ ਗ ਨ ਦੁ ਤ ਨ ਹ ਰਾ ॥ ਬਿ ਖ ਭੁ ਕੰ ਪ ਸਿ ਗ ਮੇ ਰ ਪ ਟ ਲ ਬ ਰਾ ॥ ਉ ਰ ਡਿ ਗ
ਪ ਜੁ ਕੁ ਚ ਲ ਦ ਰ ਮ ਫੁ ਲਾ ਕ ਟ ਕੇ ਹ ਰ ਕੇ ਮ ਲਾ ਟਿ ਬ ਨਿ ਰ ਮ ਲਾ ॥ ੧੩ ॥ ਸਿ ਸਨ
ਪ ਦ ਸ ਚੰ ਗਾ ॥ ਕ ਟ ਲ ਜੰ ਘ ਮ ਜ ਨ ਚੁ ਜ ਬ ਗ ਮੀ ਗ ਲ ਕ ਰ ਪੇ ਖ ਕ ਰ ਡਿ ॥
ਕ ਰਾ ॥ ਮ ਮ ਸਿ ਖ ਮ ਗ ਮ ਨੰ ਗ ਕ ਲੋ ਟ ਰਾ ॥ ਜ ਚ ਨ ਫੁ ਰ ਗਾ ਤਿ ਯੋ ਬਿ ਪ ਨਿ ਕ ਰ
੧੩ ॥ ਸਿ ਸਨਪਦਸਾਰੰਗਾ ॥ ਮੰ ਗ ਲ ਚੁ ਡ ਗ ਬ ਮ ਨ ਮੀ ਯ ਚੇ ॥ ਜੇ ਚੁ ਤ ਮੀ ਗ
ਲੁ ਬਿ ਮ ਲ ਯੁ ਰ ਜ ਰੇ ॥ ਪੀ ਤ ਉ ਪ ਰ ਸਾ ਮੀ ਗ ਬਿ ਰ ਜੇ ॥ ਘ ਰਿ ਤ ਲ ਯ ਲਿ ਤ ਪੀ ਤ ਬ
ਰ ਫੁ ਜੇ ॥ ੧੩ ॥ ਸਿ ਸਨਪਦਸਾਰੰਗਾ ॥ ਨੀ ਲ ਬ ਜ ਨ ਗ ਲ ਸ ਰ ਸ ਚ ਖੀ ॥ ਚ
ਪ ਠਿ ਦੁ ਤੁ ਸ ਗੁ ਲਾ ਖੀ ॥ ਸਿ ਜ ਨ ਤੁ ਜ ਮੀ ਜੀ ਰਾ ਬ ਚੀ ॥ ਜਾ ਲੁ ਚੁ ਹ ਕੇ ਜ ਹੀ ਮ
ਬ ਚ ਚੀ ॥ ੧੩ ॥ ਸਿ ਸਨਪਦਸਾਰੰਗਾ ॥ ਮੰ ਬ ਰ ਕ ਯ ਸ ਜ ਨ ਠੁ ਨ ਖੀ ॥ ਸਿ ਖਿ ਖਿ ਖ
ਟੁ ਮ ਮੀ ਬੁ ਚੁ ਡਾ ਮ ਖੀ ॥ ਤੇ ਜ ਨ ਗੁ ਲ ਜ ਕੰ ਰ ਨ ਬ ਜੀ ਤੀ ॥ ਸਿ ਖਿ ਖਿ ਪ ਰੰ ਗ ਬਾ ਗ ਨ
ਜਿ ਹੰ ਚੁ ॥ ੧੩ ॥ ਸਿ ਸਨਪਦਸਾਰੰਗਾ ॥ ਸੇ ਪੀ ਲਿ ਖ ਤੁ ਨ ਘ ਨ ਜਾ ਮੀ ਗ ਜ ਠੁ
ਜ ਕ ਮੀ ਮ ਰ ਬੁ ਫੁ ਟਾ ਮੀ ॥ ਸਿ ਦ ਲ ਸਿ ਰੰ ਖੰ ਡ ਕ ਲਿ ਯ ਨੀ ॥ ਰ ਦ ਰ ਮ ਕੁ ਰ ਡੁ ਟ ਰਾ
ਟੁ ਜਾ ਨੀ ॥ ੧੩ ॥ ਸਿ ਸਨਪਦਸਾਰੰਗਾ ॥ ਪੀ ਲ ਯ ਬ ਰ ਕੰ ਟ ਲ ਮੀ ਗ ਚ ਚੀ ॥

ਫੁਰਮਾਨੇ ਜਨ ਕੁਲ ਨਾਰੀ ॥ ੧੯੫ ॥ ਭਿਜਨ ਪਦ ਸਾਰੰਗ ॥ ॥ ਈਹ ਕੁਲ ਕੁਸਮ ਕੰਜ ਕੁਲ ਨਾਰੀ ॥ ਕਮਦਲ
ਮਪਦਮ ਰੰਗ ਤੁਨੀ ॥ ਹਰ ਰਸ ਬੰਬਾ ਗਾ ਕਲਿ ਸਾਰੀ ॥ ਕਲ ਪਉਤ ਮਦੀ ॥ ਈਹ
ਜਲ ਕਾਰੀ ॥ ੧੯੬ ॥ ਭਿਜਨ ਪਦ ਸਾਰੰਗ ॥ ॥ ਸੁਆਸ ਬਾਦ ਲਾ ਖਿ ਖਿ ਪਤ ਮਾਮੀ ॥
ਮਉ ਸਰ ਕਉ ਤਾ ਜਾਮੀ ॥ ਕਲ ਪਉਤੀ ॥ ਈਹ ਬਰ ਬੁਭ ॥ ॥ ਜੇ ਕੁਤ ਚੁਲ ਗਾ ਜਾ ਜੇ
ਕੁਲ ਗਾਤਾ ॥ ੧੯੭ ॥ ਭਿਜਨ ਪਦ ਸਾਰੰਗ ॥ ॥ ਖਿ ਖਿ ਪਤ ਮਾਮੀ ॥ ਈਹ
ਟੇ ਰੇ ਸਮੀ ਜ ਨ ਲ ਕੁਲਾ ਬੀ ॥ ਖੀ ਨ ਖਾ ਬਾ ਮ ਤ ਲ ਜ ਦ ਰਿ ਮ ਈ ॥ ਈਹ ਦ ਗ ਰਿ ਕ
ਨ ਬ ਜ ਨ ਗ ਰਾ ਮ ਈ ॥ ੧੯੮ ॥ ਭਿਜਨ ਪਦ ਸਾਰੰਗ ॥ ॥ ਕਿ ਕ ਰ ਮ ਮ ਮ ਕ ਕ ਖ
ਲਾ ਗਾ ॥ ਈ ਕ ਬ ਜ ਖਿ ਮ ਲ ਦੁ ਤ ਪ ਗਾ ॥ ਜ ਲ ਜ ਮੁ ਰ ਦ ਨੀ ਲ ਕੁ ਜੀ ਗੀ ॥ ੧੯੯ ॥
ਨਾ ਖਿ ਖਿ ਪ ਲ ਜ ਤ ਨ ਦ ਰੰ ਗੀ ॥ ੨੦੦ ॥ ਭਿਜਨ ਪਦ ਸਾਰੰਗ ॥ ॥ ਕਲ ਪਉ ਤਾ ਤਿ
ਲ ਜੇ ਦ ਮ ਕੋ ਮ ਨਿ ਮ ਈ ॥ ਜ ਲ ਖ ਲ ਜੀ ਗ ਨ ਡੁ ਖਿ ਕ ਈ ॥ ਹ ਰ ਨ ਪ ਚ ਰ ਗੀ ॥
ਬ ਰ ਸੁ ਕੁ ਮੰ ਗ ਲਾ ॥ ਭਿ ਜੇ ਬ ਸ ਨ ਪ ਰੇ ਜ ਗ ਮੰ ਗ ਲਾ ॥ ੨੦੧ ॥ ਭਿਜਨ ਪਦ ਸਾਰੰਗ ॥
॥ ਅ ਤ ਕੁ ਤ ਬ ਪ ਡੁ ਬ ਬ ਗ ਸੁ ਰਾ ਦ ਨ ॥ ਰਾ ਜ ਤ ਡੁ ਟ ਯ ਦ ਨ ਕ ਰ ਪਾ ਦ ਨ ॥ ਮੇ ਪ ਤ ਡੁ
ਸਾ ਟਿ ਟ ਰ ਜ ਸੁ ਰ ਮੰ ਤ ਲਾ ॥ ਚ ਮ ਤ ਕ ਰ ਮੰ ਬ ਗ ਟਿ ਬ ਮੰ ਗ ਲਾ ॥ ੨੦੨ ॥ ਭਿਜਨ ਪਦ
ਸਾਰੰਗ ॥ ॥ ਦ ਮ ਨ ਦੁ ਤ ਪ ਉ ਜਾ ਕ ਜ ਰੀ ਨਾ ॥ ਗ ਡਿ ਲ ਮ ਲ ਲ ਜ ਤ ਬ ਸ ਨ ਨ ਈ ਨ
ਸੁ ਤ ਮ ਰੀ ਚ ਜੇ ਕੁ ਤ ਜੁ ਰ ਗਾ ਤਾ ॥ ਮੰ ਗ ਲਾ ਡਿ ਬ ਮੇ ਨੇ ਹ ਰ ਦੁ ਤ ਕੁ ਤਾ ॥ ੨੦੩ ॥ ਭਿਜ
ਨ ਪਦ ਸਾਰੰਗ ॥ ॥ ਰ ਸ ਨ ਡਿ ਤ ਨਿ ਕੁ ਖ ਜ ਨ ਊ ॥ ਗ ਰੀ ਬ ਚ ਡੁ ਨ ਤੇ ਮ ਯਿ ਕ ਰ ਡੁ ਊ
ਕੁ ਖ ਨ ਬ ਸ ਨ ਮੇ ਲ ਮ ਨੁ ਪ ਨ ॥ ਰ ਜ ਤ ਮੰ ਗ ਮ ਨੰ ਗ ਬੀ ਯੋ ਮ ਨ ॥ ਜੀ ਜ ਡੁ ਲ
ਕੋ ਲ ਗੀ ਲ ਲ ਨ ਮ ਨ ॥ ਮੁ ਟ ਕ ਡੁ ਡੁ ਕ ਤ ਨ ਬ ਕ ਨ ਨ ॥ ੨੦੪ ॥ ਭਿਜਨ ਪਦ ਸਾ
ਰੰਗ ॥ ॥ ਲ ਲ ਨ ਕੇ ਸ ਰ ਪੇ ਚ ਖਿ ਰਾ ਜੇ ॥ ਜਿ ਹ ਦੁ ਤ ਨਿ ਕ ਖ ਜੇ ਸ ਜ ਲ ਜੇ ॥ ਕੁ ਡੁ ਲ
ਮ ਕ ਰ ਕ ਰ ਜ ਕ ਰ ਦੁ ਤ ॥ ਮੇ ਤ ਨ ਪ ਚ ਖਿ ਰਾ ਜ ਤ ਉ ਰ ਜੁ ਰਾ ॥ ੨੦੫ ॥ ਭਿਜਨ ਪਦ ਸਾ

ਰੰਗ ॥ ਕੁ ਖ ਨ ਰ ਗ ਟਿ ਪ ਤ ਮੁ ਕ ਤਾ ਕੇ ॥ ਜੇ ਬ ਨ ਜੇ ਬ ਨ ਟੀ ਨ ਪ ਯ ਕੇ ॥ ਲ ਲ ਨ ਪ ਰ ਮ ॥ ੨੦੬ ॥
ਨੁ ਪ ਮ ਈ ॥ ਦੋ ਦੋ ਤੋ ਤ ਚ ਉ ਟ ਹ ਪ ਰ ਮੇ ਹੇ ॥ ੨੦੭ ॥ ਭਿਜਨ ਪਦ ਸਾਰੰਗ ॥ ॥ ਹੇ ਮ ਮੁ
ਕ ਟ ਮ ਨ ਬ ਜ ਖ ਚਿ ਤ ਪੁ ਰਾ ਗ ਲ ਲ ਜ ਦ ਹ ਰ ਖ ਚ ਤ ਕੁ ਰ ਗ ਦੁ ਰਾ ॥ ਮੇ ਤ ਜਿ ਰੀ ਉ ਰ ਲ
ਜ ਤ ਡੁ ਟ ਯ ਰਾ ਪ ਨ ਨ ਉ ਰ ਮ ਲ ਜ ਦ ਨ ਕ ਰਾ ॥ ੨੦੮ ॥ ਭਿਜਨ ਪਦ ਸਾਰੰਗ ॥
ਮੁ ਡਿ ਰੀ ਮ ਨ ਡੁ ਲ ਚ ਚ ਲ ਜ ਤ ਕ ਰ ॥ ਕੁ ਖ ਨ ਜ ਕ ਲ ਦਿ ਪ ਤ ਮੇ ਜ ਬ ਜ ਨ ॥ ਈ ਡੁ ਮੇ
ਨੁ ਗੇ ਪ ਨ ਲ ਲ ਨ ਕੇ ॥ ਕੁ ਖ ਨ ਲ ਜ ਤ ਮ ਨ ਹ ਰ ਨ ਗ ਨ ਕੇ ॥ ੨੦੯ ॥ ਭਿਜਨ ਪਦ ਸਾਰੰਗ ॥
ਮ ਲ ਲ ਜਿ ਰੀ ਕੋ ਕ ਨ ਜੇ ਰਿ ਨਾ ਮ ਨ ਗ ਨ ਲ ਲ ਖਿ ਖਿ ਪ ਨ ਗ ਪੀ ਰ ਸਾ ਤਾ ਜ ਕੁ
ਲ ਹ ਕ ਲ ਗੀ ਮ ਨੀ ਜਾ ਰੀ ॥ ਮ ਡੁ ਕ ਜ ਚ ਪੇ ਚ ਖਿ ਮ ਲ ਡੁ ਖਿ ਕ ਈ ॥ ੨੧੦ ॥ ਭਿਜ
ਨ ਪਦ ਸਾਰੰਗ ॥ ॥ ਮ ਪ ਗ ਬੀ ਡੀ ਲ ਲ ਲ ਮ ਨ ਲ ਗਾ ॥ ਮੰ ਗ ਲ ਖਿ ਲ ਮ ਚੀ ਚ ਜ
ਤੁ ਗਾ ॥ ਡੁ ਤ ਚ ਦ ਰ ਸਿ ਰ ਡੁ ਰ ਤ ਜ ਚੀ ਡੁ ਕ ਲ ॥ ਮੰ ਗ ਲ ਡਿ ਬ ਮੇ ਨੇ ਹ ਰ ਡਿ ਲ ਮਿ ਲ
੨੧੧ ॥ ਭਿਜਨ ਪਦ ਸਾਰੰਗ ॥ ॥ ਕੁ ਖ ਨ ਜ ਕ ਲ ਨੁ ਕੁ ਰਾ ਸੁ ਤ ਪਾ ਦ ਨ ॥ ਲ ਲ ਜ ਮੁ ਰ
ਟ ਬ ਜ ਜ ਰਾ ਦ ਨ ॥ ਜ ਗ ਮ ਗ ਜੇ ਤੋ ਖਿ ਮ ਲ ਡੁ ਖਿ ਕ ਈ ॥ ਕੁ ਖ ਨ ਚ ਮ ਕ ਲ ਜ ਤੋ ਖਿ
ਜ ਲ ਈ ॥ ੨੧੨ ॥ ਭਿਜਨ ਪਦ ਸਾਰੰਗ ॥ ॥ ਕੋ ਡਾ ਮ ਡਿ ਕ ਉ ਡੁ ਗ ਡੁ ਖਿ ਸੇ ਹੇ ॥ ਦੋ ਦੋ ਤ
ਰੀ ਡੁ ਬ ਮ ਨ ਮੇ ਹੇ ॥ ਲ ਲ ਜਿ ਰੀ ਮੇ ਤ ਨ ਕੇ ਮ ਲ ਨ ਗ ਜ ਮੁ ਕ ਤਾ ਡੇ ਕ ਦ ਰ ਲ ਲ ਨ
੨੧੩ ॥ ਭਿਜਨ ਪਦ ਸਾਰੰਗ ॥ ॥ ਮ ਨ ਮ ਨ ਕ ਮੁ ਕ ਤ ਲ ਲ ਨ ਗ ॥ ਕੁ ਖ ਨ ਜ ਕ ਲ ਲ
ਜ ਤ ਡਿ ਬ ਜ ਗ ਮ ਗ ਮ ਨ ਨ ਗ ਡੁ ਟ ਕ ਮ ਨ ਕ ਦੁ ਰ ਲ ਲ ਨ ॥ ਜ ਕ ਤ ਜ ਰਾ ਡੁ ਮ
ਲੀ ਕੁ ਤ ਰ ਤ ਨ ॥ ੨੧੪ ॥ ਭਿਜਨ ਪਦ ਸਾਰੰਗ ॥ ॥ ਜੇ ਕੁ ਤ ਮੰ ਗ ਮ ਨੰ ਗ ਬ ਯ ਕੁ ਲ
॥ ਖਿ ਮ ਲ ਮ ਰੀ ਚ ਡੁ ਟ ਯ ਰ ਨਿ ਰ ਮ ਲ ॥ ਦ ਮ ਨ ਦੁ ਤ ਕੁ ਖ ਨ ਮ ਨੀ ਆ ਰਾ ॥ ਜੇ ਕੁ ਤ ਕੁ ਡੁ
ਰਾ ਖਿ ਡੇ ਮ ਤ ਨ ਜ ਰਾ ॥ ੨੧੫ ॥ ਭਿਜਨ ਪਦ ਸਾਰੰਗ ॥ ॥ ਰ ਡੁ ਡਿ ਡੁ ਨੁ ਰ ਜ ਗ ਲ ਨਿ
ਯਾਰੇ ॥ ਬ ਨੇ ਡੇ ਸੁ ਰ ਮ ਮ ਤ ਮ ਯ ਯਾਰੇ ॥ ਚਿ ਡੁ ਯ ਜ ਯ ਯੀ ਜ ਮ ਯ ਯਾਰੇ ॥ ਜ ਯ ਯਾਰੇ
ਜੁ ਲ ਖਿ ਜਿ ਖ ਡੁ ਯ ਯਾਰੇ ॥ ੨੧੬ ॥ ਭਿਜਨ ਪਦ ਸਾਰੰਗ ॥ ॥ ਜਿ ਲੀ ਮੁ ਖੀ ਬ ਨ ਡੇ ਖਿ

ਰਧਨਾ ਸਾਕਸੇਲ ਬਲਮਗੁਰਜਰੋਟਨਾ ਚਰਮਤਬਰਾ ਅਸਧੋਪਦਾਰਾ ਜੇਠ
ਤਿਲੁਲਦੁਬੰਦੁਦਾਰਾ ੧੫੮) ਆਬਿਸਨਪਦਸਾਰੰਗਾ ੧) ਬੁਜਾ ਬਿਸਿਖ ਨਾਦਕਤਰ
ਦਾਰਾ ੧) ਪਨੁਖਾ ਸਿਲੀ ਮੁਖਥਾਨਾ ਅਪਾਰਾ ਬਰਛੀ ਸੁਲਾ ਤਿਲੁਲੇ ਥਿ ਮਿਨਿ ਯਾਰੀ
ਦਮਕੋਰਤਨਖਚਤੁੰਜੀ ਰੀ ੧੫) ਆਬਿਸਨਪਦਸਾਰੰਗਾ ੧) ਚੋਟ ਨਗੁਰਜੀ ਯਾਰਾ
ਤਿਲੁਲਾ ਚਾਪਖਤੰਗ ਤੁਟੰਗ ਗੁਲੇਲਾ ਖਿਜਰਜਬਰਕੁਵੰ ਚਕਮਾਨਾ ਆਬਿਸਿਧ
ਰਜਜਾਇਕਰੁ ਨਬਠਾ ੧੬੦) ਆਬਿਸਨਪਦਸਾਰੰਗਾ ੧) ਸਾਕਸੇਲ ਜੇਠੀ ਬਿਛੁ
ਆਚਰਾ ਆਬਿਪੁਲਪਰਸਠਾ ਵਕਪਰਾ ਨਿਖੰਗ ਕੁਅੰਤੁ ਪਰੀ ਪਰਪਛਨਾ ਆਬਿਸਿ
ਲਾ ਬਿਸਿਖ ਬੁਜਰਗੋਟਨਾ ੧੬੧) ਆਬਿਸਨਪਦਸਾਰੰਗਾ ੧) ਚਾਹਰਾ ਅਮਤੁਜ
ਸਤੁ ਬਿਸਨਾ ਨਾ ਕੁਖ ਨਬਸਨਾ ਬਿਬਿਧਾ ਬਿਬਥਾਨਾ ੧) ਕਲਦੇ ਉਤਹੋ ਕੋ ਪਸਿਧਾਏ
ਬਨੇ ਨੇ ਬਾਜਦੁ ਪੁਰੇ ਆਏ ੧੬੨) ਆਬਿਸਨਪਦਸਾਰੰਗਾ ੧) ਬੁਥ ਜੁਥ ਦਲਾਜ
ਅਪਾਰਾ ੧) ਚੁਚ ਵਰਾ ਜਿਚ ਚੁਰਤ ਅਪਾਰਾ ੧) ਅਸਗ ਜਕੋਟ ਜਾਇ ਵਾ ਅਪਾਰਾ
ਪੈਦਲ ਸੁਥਟ ਨੁਰਥਾ ਚਿ ਯਾਰਾ ੧੬੩) ਆਬਿਸਨਪਦਸਾਰੰਗਾ ੧) ਹੋ ਕਲਜੀ ਨਹਮੇ
ਲ ਕਲਾਰੀ ੧) ਲਲ ਮਨੀ ਨਗ ਸੁਤੁ ਜਗੁ ਚੀ ੧) ਪਪਰ ਜਾ ਲਚਿ ਲੁਹ ਯਸਾ ਜਾ
ਕਛੁ ਸਪਛੁ ਪਰੀ ਥਹੁ ਥਾ ਜਾ ੧੬੪) ਆਬਿਸਨਪਦਸਾਰੰਗਾ ੧) ਸਾਮਕਰਨ ਦਲਦੁ
ਲਦਾਰ ਯਾਰੀ ੧) ਚਿਰ ਸੁਦਾ ਤਾ ਜੀ ਤੁਰਕਾ ਏ ੧) ਮੇਰਾ ਵਤ ਕੁੰਜਲ ਦਲਗੁ ਚੀ ੧) ਕਰ
ਹਲ ਉਸਟ ਕੋਟ ਕੁ ਅਸਦ ਚੀ ੧੬੫) ਆਬਿਸਨਪਦਸਾਰੰਗਾ ੧) ਚੋਲ ਪਾਲਕੀ ਸ
ਹੀਦ ਅਪਾਰਾ ੧) ਕੋਟ ਕੋਟ ਕੁ ਚੁਟ ਅਸਦ ਚੀ ੧) ਅਸੀ ਕਜੀ ਚਲੈ ਦਲ ਬੁਹੁ ਤਾ
ਮਨ ਨਗ ਬਿਬਿਧ ਸਦ ਚੀ ੧) ਪਤੁ ਪਤ ਚਾ ਜ ਦਲਾ ਅੰਝਾਰੀ ੧) ਦਸ ਸਹੀ ਸੁਹੁ ਹਨਦ
ਲਹ ਥੀ ੧) ਪੇਰ ਉਤੰਗ ਤਿ ਮਰਗ ਜਾ ਪਤੀ ੧੬੬) ਆਬਿਸਨਪਦਸਾਰੰਗਾ ੧) ਚਿਰ
ਸੁਦਾ ਵਤੁ ਖ ਚਾ ਅਪਾਰਾ ੧) ਚੁਹ ਨ ਬੀ ਜ ਸਹੀ ਜ ਹਜਾਰਾ ੧) ਤਿ ਸਜ ਹੀ ਸੁ ਚੁ ਹ ਨੀ ਸ ਇ
ਦਾ ੧) ਲੇ ਲਾ ਅਸੇ ਲ ਉਤੰਗੀ ਹ ਉਦਾ ੧੬੭) ਆਬਿਸਨਪਦਸਾਰੰਗਾ ੧) ਕਰਹ ਲਕੇ

ਟਕੋਟ ਦਲ ਪਾਤੀ ੧) ਬਿਬਿਧ ਚੋਲ ਪਉਰ ਮਾਰਾ ਤੀ ੧) ਲੁਲਾ ਜਾ ਕਲ ਪਉਤ ਬਨ ੧੭੧
ਤੀ ੧) ਹਉਦਾ ਅੰਝਾਰੀ ਲਾ ਤੁਰੁ ਤੀ ੧੬੮) ਆਬਿਸਨਪਦਸਾਰੰਗਾ ੧) ਜਾਰੀ ਨਪਾ
ਤਪਾ ਤ ਉਕੁ ਗਾ ਤਾ ੧) ਅਨਿ ਕਰੰਗ ਰਿਜਟ ਨ ਮਦਮਾ ਤਾ ੧) ਲੁਲਾ ਲੁਲਾ ਬਾ ਦਲਾ ਲੁਮਕੇ
ਉਰੁ ਗ ਜ ਵਨ ਕੋਟ ਕੁ ਚੁਟ ਦ ਮਕੋ ੧੬੯) ਆਬਿਸਨਪਦਸਾਰੰਗਾ ੧) ਮਣ ਨਗ ਖ ਚਿ
ਤੁਲੁ ਕਾ ਮਨੀ ਯਾਰਾ ੧) ਹਉਦਾ ਅੰਝਾਰੀ ਜੁਰਤਾ ਅਪਾਰਾ ੧) ਲੁਲਾ ਲੁਲਾ ਰੁ ਵ ਬੁ ਚੁ ਕ
ਤਾ ਹਲਾ ੧) ਖ ਚਿ ਤਰ ਚਿ ਤ ਵਤ ਕਰ ਤੁ ਬਾ ਪਲ ੧੭੦) ਆਬਿਸਨਪਦਸਾਰੰਗਾ ੧) ਜਗਮ
ਗਲ ਸਰ ਛੋਟ ਕਰ ਸਾ ਜ ਨਾ ੧) ਬਿ ਮਲ ਜ ਮ ਨ ਜ ਮ ਸਿ ਨ ਜ ਰਾ ਸ ਨਾ ੧) ਲੀ ਮ ਲੀ ਮੇ
ਨ ਸੈ ਨ ਚ ਤੁ ਰੰਗਾ ੧) ਚ ਤੁ ਰੰਗ ਨ ਦ ਲ ਬਿ ਬਿ ਧ ਜੁ ਰੰਗਾ ੧੭੧) ਆਬਿਸਨਪਦਸਾਰੰਗਾ
ਕੁ ਤੰਗ ਤਿ ਬੇ ਵ ਨ ਛੋਟ ਕਰ ੧) ਮਣ ਗ ਠ ਖ ਚਿ ਤਾ ਬਿ ਮ ਲ ਦਾ ਮਿ ਨ ਬ ਗ ੧) ਬੈ ਰ ਕ ਕੋ ਤ
ਨੀ ਜ ਨ ਪ ਤ ਕਾ ੧) ਟੰ ਨ ਬ ਨ ਪੁ ਜ ਟ ਰ ਕਾ ੧੭੨) ਆਬਿਸਨਪਦਸਾਰੰਗਾ ੧) ਲੋਟ
ਨ ਕੇ ਤ ਪੇ ਰ ਪੁ ਜ ਬ ਨਾ ੧) ਸੁ ਮ ਤ ਲੁ ਲ ਤੁ ਥੀ ਜ ਲ ਨੀ ਜ ਨਾ ੧) ਰਿ ਗ ਰਿ ਗ ਅ ਠ ਲ ਜ ਦ
ਰਿ ਆ ਏ ੧) ਤਾ ਜ ਬਾ ਦ ਲੀ ਬਿ ਬਿ ਧ ਜੁ ਹ ਏ ੧੭੩) ਆਬਿਸਨਪਦਸਾਰੰਗਾ ੧) ਲੁ
ਹ ਲ ਹ ਕ ਰ ਤੁ ਲੁ ਤ ਮ ਨੀ ਯਾਰਾ ੧) ਕੰ ਰ ਨ ਬੀ ਮ ਸੁ ਮ ਤ ਪੁ ਜ ਕ ਰਾ ੧) ਖ ਚ ਰ ਕੋ ਤ ਨਿ
ਸਾ ਨ ਪੁ ਜਾ ਬ ਰ ਪ ਏ ਰ ਪ ਦ ਰ ਗ ਮ ਤੰ ਗ ਜ ਦ ਨ ਕ ਰਾ ੧੭੪) ਆਬਿਸਨਪਦਸਾਰੰਗਾ
ਕੰ ਜ ਲ ਕੋ ਤ ਜ ਕ ਤ ਪੁ ਜ ਬ ਨਾ ੧) ਮਾ ਚੁ ਪੇ ਰ ਥੀ ਜ ਲ ਨੀ ਜ ਨਾ ੧) ਲੀ ਲੁ ਕੁ ਜ ਗ ਮ ਤ ਹ ਚਿ
ਪੁ ਜਾ ੧) ਬਿ ਬਿ ਧ ਚਿ ਤੁ ਚਿ ਤੇ ਟੁ ਯ ਜਾ ੧੭੫) ਆਬਿਸਨਪਦਸਾਰੰਗਾ ੧) ਕੁ ਰੀ ਖ ਮ ਘ
ਰ ਕੁ ਠੀ ਕ ਰ ਚਿ ਤੇ ੧) ਲੁ ਲ ਤੁ ਪੇ ਰ ਪੁ ਜ ੧) ਮਿ ਠਿ ਬਿ ਥੇ ੧) ਮੇ ਗ ਨਿ ਪ ਚੀ ਤਾ ਮ ਹ ਕ ਰੇ ੧)
ਤ ਮ ਕੁੰ ਛ ਕ ਜ ਪ ਮਿ ਗੁ ਬਾਰੇ ੧੭੬) ਆਬਿਸਨਪਦਸਾਰੰਗਾ ੧) ਦਾ ਰੁ ਨ ਪੇ ਰ ਨਿ ਜ ਨ ਪੁ
ਜਾ ਬ ਰਾ ੧) ਆ ਪਾ ਮ ਯ ਨੇ ਰ ਚ ਤ ਚਿ ਤੁ ਕ ਰਾ ੧) ਲੋਟ ਨ ਕੋ ਤ ਰੰਗੀ ਨ ਅ ਪਾਰਾ ੧) ਤਾ ਜ ਬ ਦ
ਲਾ ਬਿ ਬਿ ਧ ਪ ਕ ਰਾ ੧੭੭) ਆਬਿਸਨਪਦਸਾਰੰਗਾ ੧) ਕੋਟ ਕੋਟ ਪੁ ਜ ਬੈ ਰ ਕ ਬ ਨਾ
ਗ ਨ ਤ ਨ ਆ ਏ ੧) ਬਿ ਬਿ ਧ ਲੀ ਜ ਨਾ ੧) ਦ ਮ ਨ ਦ ਤ ਲ ਹ ਲ ਹ ਬੁ ਹ ਰੰਗੀ ੧) ਮ ਤ ਲ ਸ ਪ

ਦਸਰਬਤ ਸੁਰੰਗੀ ੧੧ ੧੧ ਬਿਜਨ ਪਦ ਸਾਰੰਗ ੧੨ ੧੨ ਸੁਘੋਰ ਨੀਜ ਨਵੁਲਾ
ਹੀ ੧੩ ੧੩ ਕਾਸਕ ਫੁਟੇ ਪੀਠਤ ਨਹੀ ੧੪ ੧੪ ਜਗਤ ਪ੍ਰਕਾਸ਼ ਬਿਧੁ ਜਮਾ ਹੀ ੧੫ ੧੫
ਖੇਤ ਵਨ ਮੈਂ ਕੋ ਫੁਜਾ ਹੀ ੧੬ ੧੬ ਬਿਜਨ ਪਦ ਸਾਰੰਗ ੧੭ ੧੭ ਸਮਾਨ ਕੁਝ ਯਕ
ਨੇਰਾ ੧੮ ੧੮ ਜਗਰ ਮੇਰ ਮਤ ਸੀ ਮੁਕਾ ਘੋਰਾ ਬਿਧਿ ਪਨੀ ਜ ਨਾਮ ਨ ਕਰੰਗ ਸੁਲੇ
ਨਿਰਖਤ ਵਨ ਸੁਧੁ ਕੁਲੇ ੧੯ ੧੯ ਬਿਜਨ ਪਦ ਸਾਰੰਗ ੨੦ ੨੦ ਸਮਾਨ ਕੁਝ
ਗਾ ਜੀ ਪਾਤੀ ੨੧ ੨੧ ਸਮਲ ਜ ਟਾਉ ਪੰਛੁ ਬੁਠਾ ਤੀ ਸਮਨਿ ਕ ਪੰਛੁ ਪੰਛੁ ਦਿਵਰੀ ਆਇ
ਬੁਰਾ ਮ ਨਿਕਲਿ ਖੇਦ ਰਜਾਈ ੨੨ ੨੨ ਬਿਜਨ ਪਦ ਸਾਰੰਗ ੨੩ ੨੩ ਸਮਨ ਕ ਸੁਮਨ
ਸੀ ਕਰ ਪਲ ਖੇਲੀ ੨੪ ੨੪ ਵਰ ਮ ਕੰਜ ਨ ਰੀ ਬੇ ਈ ਪ ਕੁ ਮ ਟ ਕੁ ਮ ਚੰ ਪਾ ਚੁ ਲ ਨ ਰੀ
ਗੁੰ ਬਿ ਪੁ ਸ ਅ ਨ ਨ ਵ ਰੰ ਗ ਜਾ ਰੀ ੨੫ ੨੫ ਬਿਜਨ ਪਦ ਸਾਰੰਗ ੨੬ ੨੬ ਚ ਕੁ ਕ ਟ ਆ ਰਿ
ਜਿ ਖ ਬਿ ਫੁ ਮ ਪੁ ਜਾ ਪੰ ਜ ਰ ਰ ਮ ਖਿ ਬਿ ਧ ਬੁ ਸ ਜਾ ਮ ਨ ਨ ਗ ਖ ਚ ਤ ਹਿ
ਰ ਨ ਬ ਪ ਖ ਨਾ ਮੁ ਕ ਤ ਚ ਤ ਨ ਜ ਤ ਪੁ ਜ ਨ ਨ ੨੭ ੨੭ ਬਿਜਨ ਪਦ ਸਾਰੰਗ ੨੮ ੨੮
ਚੁ ਰੰ ਗ ਨ ਵ ਲਾ ਬਿ ਬਿ ਧ ਜ ਵ ਰੀ ੨੯ ੨੯ ਸਮਗ ਜ ਰ ਬ ਪਾ ਏ ਕ ਵ ਲ ਗ ਰੀ ੩੦ ੩੦
ਤੁ ਖ ਆ ਕੰ ਚ ਰ ਬ ਉ ਸ ਟ ਨਾ ਵ ਚ ਨ ਘੋ ਰ ਕ ਰ ਲ ਭ ਯਾ ਵ ਨ ੩੧ ੩੧ ਬਿਜਨ
ਦ ਸਾਰੰਗ ੩੨ ੩੨ ਪ ਰ ਜੀ ਨ ਹ ਮੇ ਲ ਅ ਪ ਚਾ ਮ ਨ ਗ ਵ ਖ ਚਿ ਤੁ ਲ ਨ ਗ ਲਾ
ਰਾ ਪ ਖ ਰ ਬ ਠ ਗ ਜ ਗ ਹ ਤੁ ਖ ਆ ਕੋ ਟ ਕੋ ਟ ਵ ਲ ਪ ਤੁ ਅ ਖ ਚਾ ੩੩ ੩੩ ਬਿਜ
ਨ ਪਦ ਸਾਰੰਗ ੩੪ ੩੪ ਸ ਜ ਸ ਜ ਮ ਸ ਤੁ ਸ ਸ ਤੁ ਬੁ ਰ ਤਾ ਮ ਆ ਯ ਪ ਬਿ ਬਿ ਧ ਬਿ ਮ
ਲ ਦੁ ਤ ਕੁ ਤਾ ਮ ਨ ਤੁ ਜ ਸ ਤੁ ਰ ਹ ਲ ਜ ਤੁ ਅ ਪ ਚਾ ਵ ਮਿ ਨ ਕੋ ਟ ਕੋ ਟ ਵ ਤੁ ਮ ਚ ੩੫ ੩੫
੧੬ ੧੬ ਬਿਜਨ ਪਦ ਸਾਰੰਗ ੩੬ ੩੬ ਕੁ ਹ ਕ ਬ ਯ ਪੁ ਰ ਨ ਲ ਮ ਸਿ ਖਾ ਪੀ ਲ ਨ ਲ ਉ
ਸ ਟ ਨ ਲ ਮ ਲੇ ਖਾ ਸੋ ਫ ਬ ਨ ਪੁ ਕ ਬ ਨ ਅ ਪ ਚਾ ਤੁ ਬ ਲ ਬ ਨ ਜ ਹ ਬ ਨ ਕ ਵ ਚਾ ੩੭ ੩੭
੧੭ ੧੭ ਬਿਜਨ ਪਦ ਸਾਰੰਗ ੩੮ ੩੮ ਕੋ ਟ ਕੋ ਟ ਵ ਲ ਬ ਨ ਘ ਰ ਲੀ ਕੁ ਹ ਕ ਬ ਨ ਹ ਬ
ਨ ਲ ਜੀ ਜਾ ਲੀ ਜੇ ਰ ਬ ਚਾ ਪ ਮ ਕ ਚੁ ਆ ਲੀ ਚ ਕੁ ਨ ਲ ਸੋ ਬਿ ਪ ਟ ਲੀ ੧੮ ੧੮

ਬਿਜਨ ਪਦ ਸਾਰੰਗ ੧੯ ੧੯ ਸੁਘੋਰਾ ਮਾ ਸੁ ਪਾ ਬਿ ਕ ਰ ਆ ਵ ਚੰ ਦੁ ਪ ਸ ਅ ਪ ਚੰ ਦੁ ਬਿ ਜ ਲ ੧੯ ੧੯
ਜੁ ਬ ਕੁ ਬ ਸੇ ਨ ਜੁ ਰ ਮ ਰਿ ਲ ਮ ਮਿ ਤੁ ਮ ਖ ਰੋ ਬਿ ਜੇ ਸ ਮ ਰਿ ਲ ੧੯ ੧੯ ਬਿਜਨ
ਦ ਸਾਰੰਗ ੨੦ ੨੦ ਵੇ ਦ ਲ ਮੁ ਚੁ ਟ ਜੁ ਰ ਮ ਸਾਰੋ ਗ ਬਿ ਮ ਲ ਮ ਲ ਜੁ ਰ ਮ ਸਿ ਤ ਅ ਖ
ਰੋ ਗ ਬਿ ਮ ਲ ਨ ਏ ਵ ਕ ਕੁ ਲ ਭ ਨਾ ਸ ਮ ਕ ਰ ਨ ਬ ਚ ਨ ਰ ਬ ਨ ੨੦ ੨੦ ਬਿਜਨ
ਪਦ ਸਾਰੰਗ ੨੧ ੨੧ ਮੁ ਕ ਟ ਛ ਤੁ ਸਿ ਰ ਮ ਗ ਏ ਬ ਲ ਲ ਸ ਕੰ ਡ ਲ ਮ ਕ ਰ ਕ ਰ ਜੁ ਰ
ਵ ਨ ਮ ਅੰ ਗ ਅ ਨੰ ਗ ਬ ਸ ਨ ਮ ਸੀ ਚ ਆ ਸ ਜੀ ਟਿ ਨੇ ਜੇ ਭੁ ਤ ਉ ਜੀ ਯ ਚਾ ੨੧ ੨੧
ਬਿਜਨ ਪਦ ਸਾਰੰਗ ੨੨ ੨੨ ਸੁ ਕੁ ਟ ਚੁ ਕ ਤੁ ਪ ਖ ਬਿ ਨ ਸ ਨ ਪੁ ਜ ਪ ਲ ਸਿ ਤ ਨ ਸੁ ਖ
ਰਾ ਸ ਨ ਛ ਤੁ ਮਿ ਹ ਰਾ ਜੁ ਜ ਬ ਪ ਲ ਨ ਛ ਤੁ ਬਿ ਪ ਖ ਜੁ ਖ ਕ ਰ ਨਾ ੨੨ ੨੨ ਬਿ
ਜਨ ਪਦ ਸਾਰੰਗ ੨੩ ੨੩ ਮ ਹਾ ਜੇ ਤ ਰ ਦਿ ਪ ਚ ਮ ਪੁ ਜਾ ਬ ਰ ਕੋ ਟ ਕ ਲ ਖੇ ਖ ਰ ਪੀ ਬਿ ਸ ਰ
ਮ ਹ ਰਾ ਜ ਰਾ ਜ ਨ ਸਿ ਰ ਤਾ ਜਾ ਵੁ ਸ ਟ ਵ ਲ ਨ ਰ ਛੁ ਕ ਮ ਹ ਰਾ ਜਾ ੨੩ ੨੩ ਬਿਜਨ
ਪਦ ਸਾਰੰਗ ੨੪ ੨੪ ਸ ਮ ਸੁ ਰ ਬਿ ਨ ਸ ਨ ਸਿ ਤ ਸ ਚ ਏ ਕ ਬਿ ਘ ਨ ਵ ਹ ਨ ਛ ਤੁ ਪ ਤ ਨ ਏ
ਰਾ ਸ ਮ ਰ ਮ ਰਿ ਰ ਟ ਚ ਚਿ ਬਿ ਜੇ ਕ ਰ ਛ ਤੁ ਸਿ ਸ ਤੁ ਵ ਹ ਨ ਸਾਰੰ ਗ ਪ ਚਾ ੨੪ ੨੪
ਬਿਜਨ ਪਦ ਸਾਰੰਗ ੨੫ ੨੫ ਸ ਮ ਸੁ ਰ ਨ ਸ ਹਿ ਤ ਚ ਤੁ ਪ ਨ ਖ ਜ ਰਾ ਪ ਚ ਰ ਏ ਮ ਡਿ ਖੇ ਟੇ ਤ
ਨ ਸੇ ਗ ਏ ਸਿ ਰ ਚ ਤੁ ਜਾ ਏ ਵ ਚ ਚ ਚੇ ਜ ਹ ਸ ਕ ਰਾ ਨਿ ਜ ਵ ਲ ਸ ਜ ਸੁ ਚੁ ਟ ਛ
ਤੁ ਬਿ ਰਾ ੨੫ ੨੫ ਬਿਜਨ ਪਦ ਸਾਰੰਗ ੨੬ ੨੬ ਪ ਹਿ ਰ ਕ ਉ ਰ ਕ ਲ ਪ ਏ ਤੁ ਪ ਲਾ ਦੀ
ਮ ਨ ਗ ਨ ਕੁ ਤ ਨ ਮੁ ਕ ਤੁ ਹ ਲ ਆ ਦੀ ਲ ਲ ਜ ਮੁ ਰ ਵ ਸ ਰ ਜ ਕ ਵ ਚ ਬ ਰਾ ਜ ਜਾ
ਮ ਰਾ ਕ ਰ ਤ ਬਿ ਮ ਲ ਜ ਵ ਨਿ ਕ ਰਾ ੨੬ ੨੬ ਬਿਜਨ ਪਦ ਸਾਰੰਗ ੨੭ ੨੭ ਕੁ ਡ ਲ ਮ
ਕ ਰ ਕ ਰ ਜ ਮੁ ਰ ਵ ਗ ਬਿ ਮ ਲ ਛ ਟ ਮੁ ਰ ਗ ਮ ਚੁ ਚ ਟ ਮ ਆ ਲ ਸਿ ਰੀ ਮੁ ਕ ਤੁ ਹ
ਲੁ ਮ ਲੁ ਗ ਕੰ ਕ ਨ ਚ ਤ ਨ ਲ ਲ ਜ ਰ ਨ ਲਾ ੨੭ ੨੭ ਬਿਜਨ ਪਦ ਸਾਰੰਗ ੨੮ ੨੮
ਪ ਤ ਮੰ ਗ ਟਿ ਨ ਕ ਰ ਮ ਹ ਰਾ ਜਾ ਬਿ ਮ ਲ ਮ ਨਿ ਹ ਰ ਮੁ ਰ ਜ ਮ ਜਾ ਸ ਪ ਤ ਰੀ
ਗ ਰ ਤ ਨ ਸੁ ਚੁ ਲਾ ਰੋ ਲ ਲ ਜ ਮੁ ਰ ਵ ਬਿ ਮ ਲ ਜ ਚੁ ਕੋ ੨੮ ੨੮ ਬਿਜਨ

ਦਸਾਰੀ ॥ ਨਿਕਰਤ ਪੁੰਜ ਰਾਮ ਪੁੰਜ ॥ ਅਠ ਕੁਰਾਪ ਨੇ ਨਕਰਤ ਨਾ ਘੋਖ
ਰਾਜ ਨੇਲਿ ਮਥੁਲਾ ॥ ਜੇਗ ਮਟ ਕਮਹਿ ਨਿਰਮਲ ਕਾ ਤਾ ॥ ੧੯ ॥ ਸਿਧਿ ਨਪ
ਦਸਾਰੀ ॥ ਸਿਧਿ ਮੇਲ ਕਲਗਿ ਸਿਗਾ ਮਨਲੀ ॥ ਲਾਲ ਰੀ ਵਮ ਕੇ ਘਨ
ਚਪਲੀ ॥ ਗਜ ਮੁਕਤਾ ਉਰ ਮਾਲਾ ਸਿਰ ਜੈ ॥ ਛੁਟਾ ਨਿਭ ਫਟਾ ਮਿਨ ਦੁਤ ਲਾਜੈ ॥
੨੦ ॥ ਸਿਧਿ ਨਪ ਦਸਾਰੀ ॥ ਬਿਸ ਨਾ ਜੁ ਕੁਮਾ ਸੀ ਬਰੂ ਪੁ ਨ ਕੁਲਾ ॥ ਜ ਜੇ ਥ ਨੇ ਨ
ਦੁਤ ਨੇ ਤ ਨਿਰਮਲਾ ॥ ਮੀ ਥ ਰਾ ਹਿਰ ਨ ਥਿ ਮਲ ਅੰਗ ਰਾ ਜੈ ॥ ਮਹਾਰਾ ਜ ਕੇ ਅਕ
ਸਿਰ ਜੈ ॥ ੨੦ ॥ ਸਿਧਿ ਨਪ ਦਸਾਰੀ ॥ ਛੁਟਾ ਰੁ ਨ ਥ ਕੁ ਨ ਮ ਨ ਥਿ ਥ ਰੇ ॥ ਪੁ ਰ ਤ
ਲਾਲ ਮੁਕਤ ਕੇ ਜੁ ਪ ਰੇ ॥ ਬਿ ਮ ਲ ਰ ਤ ਨ ਜ ਕਾ ਮ ਗ ਦੁ ਤ ਕੁ ॥ ਯੁ ਰ ਰ ਮ ਨ ਯ
ਦੁ ਰ ਤ ਥਿ ਪ ਤਾ ॥ ੨੦ ॥ ਸਿਧਿ ਨਪ ਦਸਾਰੀ ॥ ਜਗ ਮ ਗ ਛੁ ਤੁ ਚ ਦ ਰ ਬੁ ਪੁ ਭ ਤ ॥ ੨੦ ॥
ਛੁ ਰ ਤ ਫਿ ਰ ਤ ਚਾ ਮ ਰ ਕੁ ਛੁ ਤਾ ॥ ਬਿ ਮ ਲ ਕੁ ਤ ਜਾਰ ਨ ਦੁ ਰੇ ਸਿ ਤਾ ॥ ਨੂ ਰਾ ਚਿ ਹ ਨ
ਜੈ ਜੈ ਰ ਲੋ ਭਾ ॥ ੨੦ ॥ ਸਿਧਿ ਨਪ ਦਸਾਰੀ ॥ ਮਹ ਤੇ ਜ ਦੁ ਤ ਥਿ ਮ ਲ ਛੁ ਟਾ ਘ ਰ
ਸਿ ਬ ਮ ਰੀ ਚ ਦੁ ਤ ਥਿ ਟ ਦਾ ਵਿ ਦਾ ॥ ਕ ਰ ॥ ਪ ਗ ਟ ਤੇ ਜ ਜ ਰ ਜੋ ਤ ਚ ਰੂ ਮਾ ॥ ਚੇ ਕਾ ਚਿ
ਹ ਨ ਦੁ ਤ ਸਿ ਧਾ ਮ ਲੁ ਪਾ ॥ ੨੦ ॥ ਸਿਧਿ ਨਪ ਦਸਾਰੀ ॥ ਜਗ ਮ ਗ ਅ ਕੁ ਟ ਕ ਲ ਕ
ਰ ਤੇ ਜਾ ॥ ਬਿ ਮ ਲ ਜੁ ਆ ਲੁ ॥ ਦਿ ਪ ਤ ਜ ਤੇ ਜਾ ॥ ਜ ਦ ਨ ਨੂ ਗ ਮਾ ਨ ਨ ਪ ਰ ਚੇ ਤਾ ॥ ਮ
ਜੁ ਰ ਨਾ ਜ ਪ ਰ ਬਾ ਜ ਸ ਥ ਰ ॥ ੨੦ ॥ ਸਿਧਿ ਨਪ ਦਸਾਰੀ ॥ ਬਿ ਮ ਲ ਮ ਰੀ ਰ ਪੁ
ਚੰ ਡਾ ਦਿ ਨੀ ਸਾ ॥ ਜਗ ਮ ਗ ਦਿ ਪ ਤ ਕ ਮ ਲ ਤੁ ਨ ਈ ਸਾ ॥ ਦਿ ਨ ਕ ਰ ਮ ਹਾਰਾ ਜ ਛੁ ਤੀ
ਜਗ ਮ ਯੁ ਰ ਸੀ ਘਾ ਰ ਨ ਈ ਸਾ ॥ ਦਿ ਨੀ ਜ ਗ ॥ ੨੦ ॥ ਸਿਧਿ ਨਪ ਦਸਾਰੀ ॥ ਤੁ ਮ
ਅ ਤ ਕਾ ਦਿ ਨ ਰ ਜ ਦ ਨੂ ਜ ਅ ਗਾ ॥ ਪ ਜਾ ਪ ਲ ਤ ਦਿ ਨ ਮ ਲ ਛੁ ਤੀ ਸਿ ਰਾ ॥ ਤਿ ਮ ਰ ਚੰ ਤ
ਮੀ ਮ ਕ ਰਾ ਬਿ ਨ ਜਾ ॥ ਨ ਮੇ ਨ ਮੇ ਛੁ ਤੀ ਕੁ ਲ ਕੁ ਖ ਨ ॥ ੨੦ ॥ ਸਿਧਿ ਨਪ ਦਸਾਰੀ ॥
ਨ ਮੇ ਨ ਮੇ ਪ ਰ ਜ ਪ ਤੁ ਕ ਰ ਨ ॥ ਸਿ ਸ ਟ ਕ ਰ ਨ ਦਿ ਨ ਨ ਤੇ ॥ ਧਾਰ ਨੁ ॥ ਦਿ ਨ ਕ ਰ ਮ ਹ
ਰਾ ਜ ਪ ਨੁ ਖ ਧ ਗਾ ॥ ਨ ਮੇ ਨ ਮੇ ਦੇ ਕੁ ਲ ਪ ਥੀ ਸੁ ਰਾ ॥ ੨੦ ॥ ਸਿਧਿ ਨਪ ਦਸਾਰੀ ॥

ਅਹੁਰ ਨਿ ਪ ਤ ਨ ਜੀ ਰ ਜ ਹਾ ਈ ਕਾ ॥ ਦਿ ਨੀ ਨ ਬ ਟ ਨੁ ਜ ਕੁ ਲ ਘ ਈ ਕਾ ॥ ਪ ਜ ਰਾ ਜ १੧੩
ਸਿ ਤ ਨ ਸੁ ਖ ਦ ਘ ਈ ਕਾ ॥ ਨ ਮੇ ਨ ਮੇ ਦਿ ਨ ਕ ਰ ਜ ਕੁ ਲ ਘ ਈ ਕਾ ॥ ੨੦ ॥ ਸਿਧਿ ਨਪ ਦਸਾਰੀ ॥
ਰੀ ਗਾ ॥ ਬਿ ਪ ਰ ਥਿ ਨ ਜ ਨਾ ਬਿ ਪ ਨ ਰ ਛੁ ਨ ਹ ਧਾ ॥ ਪ ਨ ਨ ਬ ਕ ਰ ਨ ਕ ਰ ਤ ਮੁ ਖਾ ਰ
ਪ ਸਿ ਲੀ ਮੁ ਖ ਪ ਨਾ ਬਿ ਰਾ ਜ ਤ ॥ ਕੁ ਖ ਨ ਬ ਜ ਨ ਮ ਕ ਦ ਮ ਨ ਰਾ ਜ ਤ ॥ ੨੧ ॥ ਸਿਧਿ ਨ
ਪ ਦ ਸਾਰੀ ॥ ਜਗ ਕ ਰ ਨ ਕ ਰ ਤ ਜ ਗ ਥਿ ਦ ਨਾ ਮੇ ਨ ਮੇ ਦਿ ਨ ਕ ਰਾ ਅ ਘ ਕੰ ਦ ਨ
ਧ ਰ ਮ ਚ ਛੁ ਪ ਈ ਕੁ ਜ ਗ ਨੁ ਬਾ ॥ ਨ ਮੇ ਨ ਮੇ ਦਿ ਨ ਮ ਟਾ ਬਿ ਖਿ ਯ ਤ ॥ ੨੧ ॥ ਸਿ
ਧਿ ਨਪ ਦਸਾਰੀ ॥ ਤ ਮ ਯ ਤ ਕ ਨਿ ਸ ਰ ਰ ਛੁ ਤੀ ਜਾ ॥ ਪ ਜ ਪ ਲ ਨਾ ਇ ਕ ਜ ਗ ਈ
ਜਾ ॥ ਤੁ ਪ ਤੁ ਹ ਕ ਰ ਨ ਕ ਰ ਈ ਜੁ ਰਾ ॥ ਜ ਤ ਜ ਰੂ ਪ ਜ ਨ ਚ ਤ ਨ ਹ ਰ ਠ ਗ ॥ ੨੧ ॥ ਸਿ
ਧਿ ਨਪ ਦਸਾਰੀ ॥ ਬਿ ਜੈ ਪ ਰ ਮ ਪੁ ਜ ਛੁ ਤੀ ਕੇ ਚੁ ॥ ਪ ਜਾ ਖ ਖ ਪਾ ਦ ਨ ਰ ਬ ਕੇ ਰਾ ॥ ਦ
ਠਿ ਆ ਸਿ ਧ ਜ ਗ ਘੇ ਖ ਦਿ ਨੇ ਜੁ ॥ ਪੁ ਟ ਤ ਪ ਲ ਠਿ ਤੁ ਪ ਮ ਠ ਗ ॥ ੨੧ ॥ ਸਿਧਿ ਨਪ ਦ
ਸਾਰੀ ॥ ਮਹ ਤੇ ਜ ਪ ਰ ਰੂ ਪ ਤਾ ਪੁ ॥ ਪ ਘ ਟ ਤ ਖ ਹ ਰ ਨ ਸੇ ਤਾ ਪੁ ॥ ਬਿ ਮ ਲ ਬਿ ਖ
ਪੁ ਰ ਥਿ ਬ ਸ ਮਾ ਨੁ ॥ ਅ ਮ ਲ ਬ ਰ ਨ ਪ ਕ ਜ ਦੁ ਤ ਕ ਨੁ ॥ ੨੧ ॥ ਸਿਧਿ ਨਪ ਦਸਾਰੀ ॥
ਜੁ ਧਾ ਸ ਰੂ ਪ ਕ ਤ ਮੀ ਮੁ ਰ ਪ ਨੁ ॥ ਤੁ ਮ ਪੁ ਕ ਜ ਨਾ ਜ ਕੁ ਲ ਪਾ ਨੁ ॥ ਤੁ ਪ ਤ ਕ ਛੁ
ਥਿ ਤ ਜੇ ਠ ਗ ਠਿ ਮ ਥ ਦ ਦ ਪਾ ਦ ਕ ਜ ਮ ਕੁ ਪੁ ॥ ੨੧ ॥ ਸਿਧਿ ਨਪ ਦਸਾਰੀ ॥ ਕੁ ਲ
ਮ ਲ ਠ ਰ ਨ ਦ ਹ ਨ ਤੁ ਮ ਨੁ ॥ ਦਿ ਪ ਤੇ ਜ ਤ ਨ ਦੁ ਤ ਨ ਕੁ ਖ ਚਾ ਜੁ ॥ ਪਾ ਦ ਨ ਪ ਰ ਮ ਥਿ
ਸ ਨ ਮ ਦੁ ਤਾ ॥ ਗ ਕਾ ਠ ਕੁ ਤ ਠ ਰ ਨ ਦ ਰ ਜ ਜੈ ਕ ਵ ॥ ੨੧ ॥ ਸਿਧਿ ਨਪ ਦਸਾਰੀ ॥
ਮਾਰੂ ਰੇ ਖ ਜੇ ਧਾ ਬਿ ਤ ਧ ਰੂ ॥ ਸੁ ਰ ਠ ਸਿ ਧ ਪ ਕਾ ਜ ਠਿ ਜਾ ਵੁ ਤ ਪ ਠਿ ਤ ਮ ਥ ਰ ਮ
ਨਾ ਥੁ ॥ ਨ ਮੇ ਨ ਬਾ ਦਿ ਨ ਪ ਤ ਜੇ ਠ ॥ ੨੧ ॥ ਸਿਧਿ ਨਪ ਦਸਾਰੀ ॥ ਕਿ ਲਾ ਬਿ ਖ ਦ ਹ ਨ
ਹ ਰ ਨ ਤ ਮ ਘੇ ਰੂ ॥ ਪ ਜ ਪ ਲ ਜ ਠ ਕ ਰ ਪ ਥੇ ਰੂ ॥ ਬਿ ਜੈ ਕ ਰ ਨ ਪ ਰਾ ਬਿ ਜੇ ਮ ਨੇ
ਹ ਰਿ ਗ ਤਾ ॥ ਜ ਨ ਪ ਲ ਕ ਪ ਲ ਨ ਮ ਰੂ ਪ ਤਾ ॥ ੨੧ ॥ ਸਿਧਿ ਨਪ ਦਸਾਰੀ ॥ ਮਹ
ਤੇ ਜ ਸੁ ਪੁ ਠ ਠਿ ਧ ਠ ਕਾ ॥ ਦਿ ਨ ਕ ਰ ਜ ਮ ਰੇ ਬਿ ਜੈ ਰਿ ਪ ਘ ਲ ਕਾ ॥ ਮਹ ਪੁ ਨ ਦ ਨ

ਕਰਤਾਰਾ ਕਸਪੁਤਜਗਦੇਪੁਤਪਾਰਾ २੧ ॥ ਭੀਸਨਪਦਸਾਰੰਗਾ ਸਿੰਘਟਕ
ਚਨਤੇਜਦਸੀਮਾਦੁਤਾ १ ॥ ਰਹਾਉ ਨੀਨੇਸੇਦਿਨਮਣਫੁਤੀਖਤਾ ਸਿੰਘਕਰਨ
ਕਾਰਜਕਸਦੇਸੁਤਾ १ ॥ ਤੁਪਾਲਕਪੁਕੁਜੇਰਾਕਰਤਾਰਾ १ ॥ ਤਪਹਚਨਤ੍ਰੀਲੋਕਉ
ਜਾਰਾ २੨ ॥ ਭੀਸਨਪਦਸਾਰੰਗਾ ॥ ਸਹੀਜਕਿਰਨਰਾਟਬਲਦੇਨੁ ॥ ਸਦਾਮ
ਨੰਦਤਉਣਨਿਖਾਨੁ ॥ ਜਬਪੁਕੇਪਕਰਤਮਨਾਹੀ ॥ ਤੁਤੇਜਕੁਅਉਖਪਜਰ
ਜਾਰਾ २੩ ॥ ਭੀਸਨਪਦਸਾਰੰਗਾ ॥ ਪੁਜਪਲਸਭਪਿਖਈਪਾਲਾ ॥ ਕੁਪਾਸਿ
ਪਸਰਬਦਿਅਲਾ ॥ ਪਗਟਪ੍ਰਗੇਜਮਰਭਜਗਲਾਬਿਧਾ ॥ ਨੀਨੇਸੇਨਾਇਕ
ਪੁਕੁਜਿਧਾ २੪ ॥ ਭੀਸਨਪਦਸਾਰੰਗਾ ॥ ਤੁਪਾਲਕਪੁਕੁਜੇਰਾਕਰਤਾਰਾ
ਤਕੇ ॥ ਇਛਾਪੁਰਕਰਫੁਭਗਤਕੇ ॥ ਪਿਥਦੀਜੇਜਨਕੋਟਪਰਾਠਾ ॥ ਲੋਕਚਤੁਰ
ਦਸਪੁਰਪਕਾਸਾ २੫ ॥ ਭੀਸਨਪਦਸਾਰੰਗਾ ॥ ਮਨਬਾਫੁਤਫੁਲਦਾਈਕਟ
ਤਾ ॥ ਏਠਿਛਾਪੁਕੁਪੁਰਖਾਬਿਧਾਤਾ ॥ ਬਹਾਭੀਸਨਮਹੇਸਾਅਰਾਪੁਤਾ ॥ ਇੰਦਾਦ
ਕਬੁਰਮੁਤਪਸਾਪੁਤਾ २੬ ॥ ਭੀਸਨਪਦਸਾਰੰਗਾ ॥ ਕੰਨਕਪਥਰਿਖਰਨਾਪਿ
ਆਦੁਤਾ ॥ ਏਦਨਜਨਰਜਛਾਅਰਾਪੁਤਾ ॥ ਏਦਤਸਕਲਕਉਠੇਪੁਤੀ ॥ ਬੇ
ਦਮਾਰਗੀਨਿਯਾਉਏਨੀਤੀ २੭ ॥ ਭੀਸਨਪਦਸਾਰੰਗਾ ॥ ਜੇਪੁਕੁਕਹਿਨਜ
ਗਤਪੁਕਾਸਾ ॥ ਸਕਲਕੇਖਜੀਹੋਤਾਬਿਨਾਸਾ ॥ ਸਿੰਘਕਾਰਭਯੁਜਰਹੋਇਜਾਈ
ਇੰਦਨਮਾਏਅਪਪਰਾਈ २੮ ॥ ਭੀਸਨਪਦਸਾਰੰਗਾ ॥ ਸਹੀਜਕਿਰਨ
ਅਮਨਪਰਚੰਤਾ ॥ ਮਤਬਲਤੇਜਉਦਿਤਨਦਥੰਗਾ ॥ ਸਨੰਤਨਾਮਅਨਰਾਨਤਮ
ਪਾਰਾ ॥ ਸਿੰਘਤਾਸਿੰਘਹੋਤੁਜਕੁਕਾਰਾ २੯ ॥ ਭੀਸਨਪਦਸਾਰੰਗਾ ॥ ਸਿੰਘਮੇਠੁ
ਰਜਨਾਮਥੀਜੋਕਰਾ ॥ ਮਹਾਤਪੀਬਲਦੀਤਪਨਖਪੁਰਾ ॥ ਬਾਰੰਬਾਰਸਮਾਮਾਪਾਰਾ
ਦੁਤਿਏਨਾਮਆਦਿਤਓਚਾਰਾ ३੦ ॥ ਭੀਸਨਪਦਸਾਰੰਗਾ ॥ ਸਾਰਬਾਰਬੰਦ
ਤੁਦਿਨਾਬਾ ॥ ਭੀਸੋਦੇਵਾਕਰਜਮਰਥਗਾ ॥ ਸੰਧਤਜਕਲਪੁਕੁਫੁਲਦਾ

ਇਕਾਛੋਹਾਰਨਜੋਭਾਸਕਰਨਾਇਕਾ २੨੯ ॥ ਭੀਸਨਪਦਸਾਰੰਗਾ ॥ ਸਤੀਕੁ ४੯੪
ਹੋਦਤੁਜਾਪਤਾ ॥ ਸਰਪਰਕਰਤਕਾਲਕਿਰਕਾਪਤਾ ॥ ਸਦੁਤਾਨਾਪਚੰਦਪੁਕਾਟ
ਬਪਾ ॥ ਜਹਸਿਮਹੇਬਿਤਾਬਿਪਚਜਪਤਪਾ २੩੦ ॥ ਭੀਸਨਪਦਸਾਰੰਗਾ ॥ ਮਕਨ
ਦਿਕੁਲਰਾਵੇਤੇਜਨਿਪਨਾ ॥ ਸੁਖਪਾਦੁਤੇ ॥ ਤੁਰਕਿਮਾਸਾ ॥ ਨਿਜਦਿਨਜਪ
ਤੁਭਾਸਕਰਜੋਠਿ ॥ ਸਿੰਤਤਾਬਿਧਾਸਫਲਾਬਿਧਾਜੋਠਿ २੩੧ ॥ ਭੀਸਨਪਦਸਾਰੰਗਾ
ਕਸਦਕੁਲਾਸਿੰਘਪਰਥਈਪਾਲਾ ॥ ਸਿੰਘੇਪਾਮਰਠਮੰਗੁਬਿਠਾਸਾ ॥ ਤੁਮਹੀ
ਦਸੀਲਜਬੁਦੰਤਾ ॥ ਜੇਦੁਤਜਾਸਿੰਘਕੁਗਦੰਤਾ २੩੨ ॥ ਭੀਸਨਪਦਸਾਰੰਗਾ
ਸਹੀਜਮੁਖੀਗਦਿਤੇਜਨਿਪਨਾ ॥ ਸਿੰਘਕਲਕਰਦਾਇਕਕਾਲਾ ॥ ਏਨਮਣਪਰ
ਮਪੁਰਖਪਰਥਾਸਾ ॥ ਜੇਦੁਤਮੰਗਲਾਬਿਠਿਧਾਨਿਪਨਾ २੩੩ ॥ ਭੀਸਨਪਦਸਾਰੰ
ਗਾ ॥ ਸਿੰਘਮੀਪਾਲਪੁਜਾਪਤਯੋਰਾਠਮੰਗੁਕਿਤਬਿਜੇਮਹੇਠਾ ॥ ਜੇਦੁਤੇ
ਇਕਚਿਤਾਦੇਵਾਕਰਾ ॥ ਚਰਤਪਾਜੰਤਾਪਦਾਰਿਠਾ २੩੪ ॥ ਭੀਸਨਪਦਸਾਰੰਗਾ ॥ ਏ
ਨਮਾਮੰਤਮਨੰਤਜੁਪਾ ॥ ਦਾਦਾਜਪਕਟਪ੍ਰੰਗੁਮਨੁਪਾ ॥ ਨਮਨਾਮਪਟਪਾ
ਇਕੇਭਾਸੀਆ ॥ ਏਅੰਤਸਿੰਘਦਿਪਕਾਸੀ २੩੫ ॥ ਭੀਸਨਪਦਸਾਰੰਗਾ ॥ ਦਾਮ
ਦਸਨਾਖਜਪੇਜੋਕੇਈ ॥ ਸਾਰਤਪ੍ਰਿਏਏਕਾਕਜਹੋਈ ॥ ਮਨਬਾਫੁਤਜੁਤੁ ॥ ਲੁਠੇ
ਦਾਮ ॥ ਦਸਨਾਮਦਾਸਜੋਕੋਈ २੩੬ ॥ ਭੀਸਨਪਦਸਾਰੰਗਾ ॥ ਪੁਤੁਮਰਥਜਾ
ਏਜੋਪਨੀ ॥ ਤੁਤੁਇਹੋਹੋਤਪੁਤਰਗਿਅਥੀ ॥ ਜੋਇਛੁਧਨਕੰਕਰਾਥੀਅਦੁਤ
ਅਮਿਤਾਬਿਤਮਾਸਾ ॥ ਬਿਚਰਤਪਾਦੁਤਾ २੩੭ ॥ ਭੀਸਨਪਦਸਾਰੰਗਾ ॥ ਛੋਹਹੋਤਸੋ
ਦੁਤੇਜਨਰਾ ॥ ਸੁਰਪੁਰਪਾਰਤੁਕੁਤਾਖਫੁਰਾ ॥ ਸਮਰਮਰਥਜੋਜਪਤਨੁਖਾਪਾ
ਦੁਤਾਬਿਜੋਜੁਜਥਹੁਕੁਖਾ २੩੮ ॥ ਭੀਸਨਪਦਸਾਰੰਗਾ ॥ ਜੇਈਜੋਈਅਰਕ
ਕੁਜਤਪੁਕੁਨਾਮਾ ॥ ਮਨਬਾਫੁਤਫੁਲਲਭਤੁਕਾ ॥ ਸਮਰਥਜਨਕਰਤੁਜਤੁਕੋ
ਦਾਮਪੁਜਾਨਾਥਪਦਨਕੁਰਦੇਵਾ २੩੯ ॥ ਭੀਸਨਪਦਸਾਰੰਗਾ ॥ ਨਮਸਕਰ

4/10/18

ਕੇਟਕਪਦਬੰਦਨਾ ॥ ਕ੍ਰਿਪਾਸਿੰਧਾਮਪਾਸਿੰਧਾਸਿੰਧਾਕੇਟਕਾਸਿੰਧਾਸਿੰਧਾਸਿੰਧਾਸਿੰਧਾ ॥
 ਜਾਨੁਤਾਮਨਬੋਲਤਕੀਪਿਰਪਛੁਨਤਾ ॥ ੨੪੦ ॥ ਸਿੰਧਾਸਿੰਧਾਸਿੰਧਾਸਿੰਧਾ ॥ ਮਾਮਗੇਰਰਉਸਤਮਾਹੀ ॥ ਨੇਜਦਾਸਨਕੇਸਿੰਧਾਸਿੰਧਾ ॥ ਪ੍ਰੇਕੀਰਦੀਨਨਰ
 ਖੁਕਰਹੀ ॥ ਮਾਰਤਮੇਟਵੀਨਉਬਰੀ ॥ ੨੪੧ ॥ ਸਿੰਧਾਸਿੰਧਾਸਿੰਧਾ ॥ ਮਜ
 ਬੋਕੇਇਜਾਚਕਜਾਚਨਲਾਗੇ ॥ ਦੇਤਤਖਮਤਾਸਿੰਧਾਮਨੁਰਾਗੇ ॥ ਹਿੰਦਾਸੁਪ
 ਈਕਚਿਹੋਈਧਿਆਦੈ ॥ ਪਰਮੁਕੁਪੁਤ੍ਰਾਤਿਹਿਗਿਆਦੈ ॥ ੨੪੨ ॥ ਪਨਬਦ
 ਨਮੀਗਲਕਰਬਚਨਾ ॥ ਬੋਲਤਕੁਵਰਾਮੀ ॥ ਪਿਕਰਸਨਾ ॥ ਮੁਖਮਾਰਤਬਰਪ
 ਵਤਤਤਛਿਨਾ ॥ ਵੇਤਕ੍ਰਿਪਾਸਿੰਧਾਸਿੰਧਾ ॥ ਨੇਜਦੀਨਨ ॥ ੨੪੩ ॥ ਸਿੰਧਾਸਿੰਧਾਸਿੰਧਾ ॥
 ਸਪਤਮੁਖਾਰਬਪੁਤ੍ਰਾਮਾਰੂਤਾ ॥ ਮਾਸਪਕਲਪਰੇਤਿਪਚਰਤਾ ॥ ਬਰਦਾਇਕਰ
 ਨਾਥਿਜੋਪਨੁਖਸਰਾ ॥ ਸਦਾਪਸਿੰਨਰਹਤਦੀਨਪਰਾ ॥ ੨੪੪ ॥ ਸਿੰਧਾਸਿੰਧਾਸਿੰਧਾ ॥
 ਬਰਦਾਇਕਛੁਤੀਕਲਕੁਖਨਾ ॥ ਸਿੰਦਿਤਪਚੰਡਨਕਕਲਦੁਖਨਾ ॥ ਸਾਪਿਲੀ
 ਮੁਖਪਨੁਬਿਰਪਤਤਾ ॥ ਗੁੰਘਮਕੁਮਿੰਨਕਟਰਾਜਤਾ ॥ ੨੪੫ ॥ ਸਿੰਧਾਸਿੰਧਾਸਿੰਧਾ ॥
 ਮਾਰੂਕੇਰੇਹਾਰਿਦਾਰੇ ॥ ਏਕਏਕਸੋਰਧਾਮਪਾਰੇ ॥ ਸਪਤਤੁਤਜਾਪਿਲਾਦੈ
 ਪਛੁਪਖਲਗਾਰਤਨਗੀ ॥ ੨੪੬ ॥ ਸਿੰਧਾਸਿੰਧਾਸਿੰਧਾ ॥ ਸਕਤਦਨਸਰ
 ਮੁਰਤਦੈਤਾ ॥ ਸਿੰਧਾਸਿੰਧਾਸਿੰਧਾਸਿੰਧਾ ॥ ਸਰਖਜਦਾਮਰਦੰਜੁਤਜੁਆ
 ਮੀ ॥ ਮੀਮਿਤਰੁਪਕੇਸਨਨਮਾਖੀ ॥ ੨੪੭ ॥ ਸਿੰਧਾਸਿੰਧਾਸਿੰਧਾ ॥ ਪਿਥਕਪਿਥਕ
 ਸਰਨਾਮਪ੍ਰਾਟਥਪਾ ॥ ਬੰਦਨਮਮਨਮਮਸੁਤਕਸਪਾ ॥ ਨਮਸਕਾਰਾਮਰਤਾਜ
 ਤਾਬੰਦਤਨਾ ॥ ਨਮੋਨਮੋਖਾਛੁਪਦਿਨਮਣਾ ॥ ੨੪੮ ॥ ਸਿੰਧਾਸਿੰਧਾਸਿੰਧਾ ॥
 ਜਪਤਮੁਖਾਰਬਧਾਨਜੋਹੈ ॥ ਬਜ੍ਜਨਖਚਤਾਮਰੁਰੁਰਮੋਹੈ ॥ ਛੁਬਕੇਟਕਦੁਰਦਾ
 ਮਨਦਮਕੈ ॥ ਪੁਛਾਵੰਤਲਾਲਨਦੁਤਚਮਕੈ ॥ ੨੪੯ ॥ ਸਿੰਧਾਸਿੰਧਾਸਿੰਧਾ ॥ ਆਜ
 ਕੁਗਮੇਨਹਰਜਾਜਿਤਾਬੰਦਨਾ ॥ ਜਪਤਮੁਖਾਰਬਪੁਥਮਥਥਾ ॥ ਚੁਚਰਸੁਹਾਦਨ

ਮੰਗਲਰਬਬਰਾ ॥ ਨਕਗਾਦਿਯੋ ॥ ਸਿੰਧਾਸਿੰਧਾਸਿੰਧਾ ॥ ੨੫੦ ॥ ਸਿੰਧਾਸਿੰਧਾਸਿੰਧਾ ॥ ੪੧੫
 ਉਚਸੁਦਾਹੈ ॥ ਮਬਰਨਬਰਾ ॥ ਬੁਹਜਰਾ ॥ ਜਰਾ ॥ ਜਨਹੈਈਸਰਾ ॥ ਮਨਮਨਿਕਪੁ
 ਸਟਤਨਬਾਜੀ ॥ ਮਾਰਤਬੇਗਜਲਪਗਰਾਜੀ ॥ ੨੫੧ ॥ ਸਿੰਧਾਸਿੰਧਾਸਿੰਧਾ ॥
 ਕੰਚਨਤਨਚਪਲਾ ॥ ਗਤਚੰਦਲਾਘੋਰਨਾ ॥ ਦੈਨਸਰੁਭੰਗਿਹੋਲਾ ॥ ਮੁਚਿਤਗਛ
 ਸਬਦਜਨਕੁਮੀਮਾ ॥ ਵੀਰਘਕਾਇਮਹਾਬਲਦੀਖਾ ॥ ੨੫੨ ॥ ਸਿੰਧਾਸਿੰਧਾਸਿੰਧਾ ॥
 ਰੰਗਾ ॥ ਮਜਪਰਸੁਰਸਾਦੰਤੁਖਚਾ ॥ ਚੰਚਲਚਪਲਤੁਰਕਾਜੁਰਾ ॥ ਮਨਨ
 ਗਬੰਜਾ ॥ ਲਿੰਕੁਤਨਾ ॥ ਰਸਨਾਦਿਤੀਨਜਾ ॥ ਇਥਖਾਨਾ ॥ ੨੫੩ ॥ ਸਿੰਧਾਸਿੰਧਾਸਿੰਧਾ ॥
 ਸਾਬੰਗਾ ॥ ਸਪਤਮੁਖਮਹੁਲਗੇ ॥ ਏਵਾਲਲਜਸਰਜਉਦੈਛੋਰੀਦਾ ॥
 ਚਲਛੋਚਖਛੁਮਤਤਨਾ ॥ ਨੈਨਮੇਨਾਰਕਾਇਜਹਸਛੁ ॥ ੨੫੪ ॥ ਸਿੰਧਾਸਿੰਧਾਸਿੰਧਾ ॥
 ਗਾ ॥ ਪਲਕਮਾਤ੍ਰੀਮਾਮਕਦਸਲੇਕਾ ॥ ਪਿਠਿਪਰੀਮਿਤਗਤਕੇਕਾ ॥ ਸਮਰਥਿ
 ਖੇਕੁਟਚਹਿਰੇਕਾ ॥ ਸ਼੍ਰੇਕਸੁਪਟਕਟਜੀਪਤਸੀਤਾ ॥ ੨੫੫ ॥ ਸਿੰਧਾਸਿੰਧਾਸਿੰਧਾ ॥
 ਸਾਬੰਗਾ ॥ ਏਵੇਸਾਜਨਪਰਗਾਜਗਛੁਤਾ ॥ ਸੁਪਟਕੇਕਮਾਬੁਤਗਾ ॥ ਤਿਮਛੁਤਾ
 ਬਹੁਗਬਿਰਕਤੀਤੁਤੁਜਾਹੀ ॥ ਨਕੁਚਥਾਇਦਪਟਤਰਹੈਸਹੀ ॥ ੨੫੬ ॥ ਸਿੰਧਾਸਿੰਧਾ
 ਪਦਸੰਗਾ ॥ ਸੁਕੁਮੇਨੁਚੰਚਰਸਰਾਇਦਾ ॥ ਪੈਰੁਤਸੇਭੁਤਹਸਛੁਕਿੰਦਾ ॥ ਤਿ
 ਹਚੜਚਲੇਕਾ ॥ ਤਪਤਿਦਿਨਮਣਾ ॥ ਸਮਰਹੋਤਗਾਜਸੋਰਨਕੁਖਨਾ ॥ ੨੫੭ ॥ ਸਿੰਧਾ
 ਸਿੰਧਾਸਿੰਧਾਸਿੰਧਾ ॥ ਮਗਨਬਾਨਜਲਬਨਾ ॥ ਬਿਰਜਤਾ ॥ ਤ੍ਰਿਛੁਨਮਧਪਾਨਾ ॥
 ਜਰਾਜਤਾ ॥ ਸੇਲਥਾ ॥ ਵਰਜੇਹਤਪਨਾ ॥ ਸਿਲਾਸਮਛੁਥਿਖਦੁਤਨਾ ॥ ੨੫੮ ॥
 ਸਿੰਧਾਸਿੰਧਾਸਿੰਧਾ ॥ ਮੁਜਲਥਾ ॥ ਮਨਪੁਛੁਜੇਹਤਾ ॥ ਮਤਪਤਾ ॥ ਪਬਰਜੁਰਨਰਮੋਹ
 ਤਾ ॥ ਪਦਨਬਾਨਦੈਨਛੁਕਕਾ ॥ ਜਤਾ ॥ ਕੁੰਰੇਭੰਮਕੁਥਾ ॥ ਨਕਗਾਜਤਾ ॥ ੨੫੯ ॥ ਸਿੰਧਾਸਿੰਧਾ
 ਦਸੰਗਾ ॥ ਮਹਾਤੇਜਸਰਮੁਰਤਦੰਤਾ ॥ ਮਤਿਥਾ ॥ ਲਿਜਟਸਾਇਕ੍ਰਿਪਹੀਤਾ ॥ ਮਨਿ
 ਕਰੁਪਨਾ ॥ ਬਰਕੀਨੇ ॥ ਤ੍ਰਿਛੁਜਤੇਗਸਾਰੀਗਨਦੀਏ ॥ ੨੬੦ ॥ ਸਿੰਧਾਸਿੰਧਾਸਿੰਧਾ ॥

ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ

ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੧ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੨ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੩ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੪ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੫ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੬ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੭ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੮ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੯ ॥
ਕੁੰਡੰ ॥ ਸਰਬਰਾਮ ਕਰੁ ਪਾਮ ਨੀਤਾ ਸਾਇਕਸ ਪੁਕਿ ਤਾਇ ਅੰਤਾ ਸੰਗਾ ਮਨੁ ਗ ਕੁੰਡੰ ॥ ੧੦ ॥

ਦਲਮਲਾ ॥ ਜਦ ਨ ਜੋਤ ਮੁਖ ਛੁਟਾ ਪਕਾ ਸਕਾ ਤਿਹ ਹਿੰਦੂ ਜਰ ਕੁਲ ਜਾ ਸਕਾ ॥ ੧ ॥
੧ ॥ ਸਿਸ ਨ ਪਦ ਸਾਰੰਗਾ ॥ ਸੰਗੀ ਮੁੰਡੇ ਮੇ ॥ ਸਿੰਗ ਲ ਮੇ ਦ ਰ ਜ ਨਾ ॥ ਪ ਦ ਨ ਪ ਰ ਮ ਪੁ ਨੀ ॥
ਸਿੰਗ ਚ ਖ ਨਾ ॥ ਸਿੰਗ ਲ ਮ ਰੀ ਚ ਪਾ ਦਿ ਤਾ ਮ ਤ ਪਾ ਦ ਨ ॥ ਸੇ ਹ ਕ ਨੇ ਜੋ ਬ ਨ ਦੁ ਤ ਮ ਨ ਨ ॥
੨ ॥ ਸਿਸ ਨ ਪਦ ਸਾਰੰਗਾ ॥ ਸਿੰਗ ਕ ਰ ਪ ਨ ਨ ਥਾ ਚੇ ਤ ਨ ਈ ਜਾ ॥ ਸੇ ਹ ਨੀ ਨ ਦ ॥
ਲੋ ਨੇ ਲ ਰ ਜ ਨ ਈ ਜਾ ॥ ਤ ਮ ਮ ਤ ਕ ਪ ਕ ਸ ਕ ਲ ਜਿ ਜਾ ॥ ਸ ਰ ਖ ਰ ਬੰ ਦ ਨ ਮ ਮ ॥
ਨਿ ਤ ਨੇ ਜਾ ॥ ੩ ॥ ਸਿਸ ਨ ਪਦ ਸਾਰੰਗਾ ॥ ਸਿੰਗ ਚ ਰ ਪ ਜਾ ਈ ਦੁ ਗ ਕਿ ਜ ਨਾ ॥ ਪ ॥
ਬੀ ਰਾ ਦ ਨੀ ਤ ਨ ਮ ਨ ਰੀ ਜ ਨਾ ॥ ਕੋ ਲ ਨੇ ਨ ਤ ਮ ਚ ਰ ਮ ਘ ਕੋ ਤ ਨ ॥ ਕੁ ਪੀ ਪ ਖ ਚਿ ਪ ਖ ॥
ਲ ਖੁ ਜ ਦੋ ਡ ਨ ॥ ੪ ॥ ਸਿਸ ਨ ਪਦ ਸਾਰੰਗਾ ॥ ਸੰਗੀ ਰੀ ਨਿ ਜ ਨਾ ॥ ਈ ਕ ਜ ਗ ਕ ਰ ਜ ॥
ਗ ਬੰ ਦ ਨਾ ॥ ਕ ਦ ਲ ਨੇ ਨ ਕੁ ਤ ॥ ਕੁ ਤ ਕੰ ਦ ਨ ॥ ਤ ਨ ਖ ਖ ਚ ਚ ਦ ਨ ਰਿ ਖ ਨੰ ਦ ਨ ਮ ਮ ॥
ਤੁ ਮ ਨਾ ਸਿ ਰ ਕ ਰ ਕ ਲ ਮ ਰ ਦ ਨ ॥ ੫ ॥ ਸਿਸ ਨ ਪਦ ਸਾਰੰਗਾ ॥ ਸਿੰਗ ਸ ਗ ਯ ਨੁ ਲ ॥
ਕ ਨਿ ਤ ਮਿ ਗ ਲਾ ॥ ਪੁ ਡਾ ਕ ਰ ਨ ਚੁ ਤ ਛ ਚੁ ਖ ਮ ਛ ਲ ॥ ਜ ਮ ਰਾ ਬਿ ਜੋ ਬਿ ਡ ਮ ਖ ਡੇ ॥
ਪੁ ਡਾ ਛ ਮਾ ਸੁ ਰੂ ਪ ਰ ॥ ਹਿ ਤ ਪ ਰ ਕੋ ਪੁ ॥ ੬ ॥ ਸਿਸ ਨ ਪਦ ਸਾਰੰਗਾ ॥ ਜ ਮ ਮ ਕੇ ਤ ॥
ਚ ਸਾ ਜਿ ਯੇ ਰ ਨ ਰੁ ਮ ਨਾ ॥ ਚ ਡ ਬਿ ਦ ਨ ਪੁ ਡਾ ਰਿ ਪ ਕੁ ਲ ਦ ਮ ਨ ॥ ਸਿੰਗ ਬਾ ਹ ਨ ਮ ਤ ॥
ਚੰ ਚ ਲ ਕ ਰ ਨੀ ॥ ਸੰਗ ਤ ਬੋ ਯਾ ਰ ਚ ਪ ਲਾ ਦ ਤ ਹ ਰ ਨੀ ॥ ੭ ॥ ਸਿਸ ਨ ਪਦ ਸਾਰੰਗਾ ॥
ਨਿ ਮ ਖ ਮ ਡ ਗ ਮ ਯ ਕ ਵ ਦ ਮ ਲੋ ਕਾ ॥ ਪ ਛੀ ਪ ਰੀ ਈ ਟ ਹੋ ਯ ਈ ਕਾ ॥ ਸਿੰ ਤ ਚ ਲ ਤ ਨੇ ॥
ਸੁ ਕ ਰ ਜ ਮ ਮ ਮੁ ਮ ਕ ਨ ਲਾ ਕੁ ਰ ਨਾ ॥ ਮ ਰ ਜ ਨ ਰ ਗ ਮ ॥ ੮ ॥ ਸਿਸ ਨ ਪਦ ਸਾਰੰਗਾ ॥
ਸਿੰਗ ਮ ਉ ਤੰ ਗ ॥ ਅ ਤੇ ਜੇ ਤ ਨ ਯ ਕ ਮਿ ਗ ॥ ਚੰ ਚ ਲ ਮ ਰ ਕ ਜ ਵ ਰ ਦੁ ਪੀ ਦਿ ਗ ॥
ਨੀ ਲ ਖ ਜ ਸ ਮ ਕਾ ਈ ਜੁ ਹ ਦ ਨਾ ॥ ਨੇ ਤੁ ਪ ਨੀ ਤ ਚੰ ਚ ਲ ਮ ਨ ਡੁ ਡ ਨ ॥ ੯ ॥ ਸਿਸ ਨ ॥
ਪਦ ਸਾਰੰਗਾ ॥ ਮ ਤੁ ਉ ਤਾ ਲ ਰ ਤ ਚ ਲ ਚ ਲ ਤੁ ਮਿ ਗ ॥ ਸੇ ਹ ਕ ਜ ਰ ਜ ਦਿ ਨ ਦੁ ਹੁੰ ॥
ਨੁ ਦਿ ਗ ॥ ਲ ਰੋ ਜ ਈ ਦ ਮਿ ਗ ਬੇ ਗ ਖ ਤੁ ਯਾ ਕੰ ਚ ਨ ਤ ਨ ਰੀ ਯ ਪ ਰ ਕਾ ਜਾ ॥ ੧੦ ॥
ਸਿਸ ਨ ਪਦ ਸਾਰੰਗਾ ॥ ਮੈ ਨ ਕਾ ਯ ਸੰ ਗ ਲ ਮੇ ਬਾ ਹ ਨਾ ॥ ਛ ਖ ਚੁ ਰੰ ਗ ਸੇ ਡਾ ਕ ਰ ਮ ॥

२८२।
 २८३।
 २८४।
 २८५।
 २८६।
 २८७।
 २८८।
 २८९।
 २९०।
 २९१।
 २९२।
 २९३।
 २९४।
 २९५।
 २९६।
 २९७।
 २९८।
 २९९।
 ३००।

३०१।
 ३०२।
 ३०३।
 ३०४।
 ३०५।
 ३०६।
 ३०७।
 ३०८।
 ३०९।
 ३१०।
 ३११।
 ३१२।
 ३१३।
 ३१४।
 ३१५।
 ३१६।
 ३१७।
 ३१८।
 ३१९।
 ३२०।

ਸਲਖਾਨਕੋ... ਫਨਗੁਰਜਗਦਸਮਰਾ... ੩੦... ਖਿਸਪਦਸਾਰੰਗ
ਜਮਧਰਜਬਰਖੁਦੰਗਕਟਾਰ... ਖਰਫੀਸੁਆਸੈਫਕਲਟਾਰ... ਗੁਰੂ... ਖਿਸਪਦਸਾਰੰਗ
ਗੁਰੂਆਮਸਚਕਰਾ... ਪਰਜਾਤਬਰਨਦੇਨਦਕਬਰਾ... ੩੦... ਖਿਸਪਦਸਾਰੰਗ
ਰੰਗਾ... ਤੇਗਕੁਠਾਰਨਾ... ਖਮਨੀਆਰੀ... ਖਿਸਪਦਸਾਰੰਗ... ਖਿਸਪਦਸਾਰੰਗ
ਨਰੁਤਜਸਤਮਸਤੁਕਸਮਕੋ... ਜਿਮਸਾ... ਖਿਸਪਦਸਾਰੰਗ... ਖਿਸਪਦਸਾਰੰਗ
ਸੁਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਲਾਲਨਕੇਸਰਦਸਰੇਸਾਰੰਗ... ਕਜਬਜਾ... ਖਿਸਪਦਸਾਰੰਗ... ਖਿਸਪਦਸਾਰੰਗ
ਦਸਾਰੰਗ... ਹਿਰਨਕੇਸਯਕਿਟਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਲਮਕੇਕਬਜੇ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਨਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਸਹਦਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
੩੦... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਕੋਥਲਮਾ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
੩੦... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਸਤੁ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਨਿਖਦੁਰਦਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਚਰਾਮਾਸਕ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਜਕੁਲਕਨਾਬਿਨਟ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਕਲਚਰਚਰਫੇਰਾ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਜਰੀਗਾ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ

ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਨਜੁਤਲਾਲਨ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਦਦੇਤਜਾਗਰਮਾ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਮਨੀਯਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਚਕੁਰੇਜਮਣਪਨਸਪਨੀਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਨਜਾਈ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਹਥਾਜਮਾਮਸਰੁਜਨਈ... ਖਿਸਪਦਸਾਰੰਗ... ਖਿਸਪਦਸਾਰੰਗ
ਸਤਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਰੀਚੰਦੁਰਲੁਟਹਿ... ਖਿਸਪਦਸਾਰੰਗ... ਖਿਸਪਦਸਾਰੰਗ
ਜੁਗਾਈ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਟਰੀਰਖਮਨਮੇਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਈ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਰਫੁਕਰਤਬੁਰੀ... ਖਿਸਪਦਸਾਰੰਗ... ਖਿਸਪਦਸਾਰੰਗ
ਜਾਨੀ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਤਰਸਤਮਾਨਜਬੁਰਕਲਾ... ਖਿਸਪਦਸਾਰੰਗ... ਖਿਸਪਦਸਾਰੰਗ
ਨਜਾਈ... ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਮਸਤੁਕੁਖਨਰਿਖਨੰਦਨਾ... ਖਿਸਪਦਸਾਰੰਗ... ਖਿਸਪਦਸਾਰੰਗ
ਕਟਕਨਿਸੇਜਾ... ਖਿਸਪਦਸਾਰੰਗ... ਖਿਸਪਦਸਾਰੰਗ
ਖਿਸਪਦਸਾਰੰਗ... ਖਿਸਪਦਸਾਰੰਗ... ਖਿਸਪਦਸਾਰੰਗ
ਨਮਨਲਾਗਾ... ਖਿਸਪਦਸਾਰੰਗ... ਖਿਸਪਦਸਾਰੰਗ
ਰਤਾਪਾ... ਖਿਸਪਦਸਾਰੰਗ... ਖਿਸਪਦਸਾਰੰਗ

ਬੁਝਿਯਾਰੇ ੨੪ ੧ ॥ ਬਿਸਨਪਦਸਾਰੰਗ ॥ ਪਹਿਲਾ ਆਇਸਹਾਇਤਾ ਕੀਜੇ ॥ ਦੁਜ
ਟਾਪਾਇਜਜੁਗੁਗੁਗੁਲੀਜੇ ॥ ਪਠੇਦੁਤੀਦੇਸਾਮੁਖਾਨਾ ॥ ਦਰਕਰ
ਰਾਦਿਜਾਜਿਥਿਥਿਨਾ ॥ ੨੪ ॥ ਬਿਸਨਪਦਸਾਰੰਗ ॥ ਲੋਕਲੋਕਕੀਪੁਜੁ
ਮਮਾਏ ॥ ਨਿਸਦਲਰਖਾਜਾਜਿਗਥੇਠਾਏ ॥ ਕੁਤਰੁਤੀਬਿਜਨਠਠਮੀਮੁਤ
ਰਤਨਬਾਲਾਕੀਮੁਖਾਚਿਤੁ ॥ ੨੪ ॥ ਬਿਸਨਪਦਸਾਰੰਗ ॥ ਲਾਠਨਕੇ
ਸਿੰਘਾਸਨਪੁਜਨ ॥ ਥੇਠੇਥਿਥੇਠੇਰੁਰਨੰਦਨ ॥ ਸੁੰਦਰਪਾਲਕਾਥਿਜਾਜਿਥਿਗ
ਥੇਠੇ ॥ ਤੀਨੇਜੁਗੁਟਚੁਰੇਜਾਇਕੇਠੇ ॥ ੨੪ ॥ ਬਿਸਨਪਦਸਾਰੰਗ ॥ ਗੁਤਿਗੁਤਿਗੀ
ਮਿਤਠਲੋਰੇ ॥ ਗੁਤਾਸਕਲਸਕੁ ॥ ਕੇਜੇਰੇਪਗੁਤਿਗੁਤਿ ॥ ਮੀਮਿਤਰਾਸੁਠੁਚਤਾ
ਉਦਰਤਲਖਰਤਪਦਚਿਤਾ ॥ ੨੪ ॥ ਬਿਸਨਪਦਸਾਰੰਗ ॥ ਪੁਰਾਦਿਤਥਿਥੇ
ਜਾਪਤਕੇਕੇ ॥ ਕੀਪੁਜੁਰੀਧਪਹੁਚੇਚੁਰਲੇਕੇ ॥ ਮਲਿਮਾਗਾਰਾਥਾਰਾਮਾਏ
ਚੁਰੀਪਾਮਪਮਾ ॥ ਖੇਜਤਕੁੰਨਪਈਠਤਨਾ ॥ ੨੪ ॥ ਬਿਸਨਪਦਸਾਰੰਗ
ਗੁਤਗੁਤਪੁਜਪਨਜੇਥਾ ॥ ਗੁਪਤਰੀਧਰੀਧਾਥਿਜਾਲਾ ॥ ਸੁੰਦਰਪਾਲ
ਥੇਲੇਮਿਦਬਰਨਾ ॥ ਮੀਮਿਤਰਦਤਚਚਤਜਤਰਸਨਾ ॥ ੨੪ ॥ ਬਿਸਨਪਦਸਾਰੰਗ
ਸਪਤਾਦਿਦਸਲੋਕਰੇਅਖੰਡਲ ॥ ਅਪਠੁਰਾਜਨਿਰਤੇਨਿਤਮੰਡਲ ॥ ਅਜਟਮ
ਦਿਦਸਕਲਖਲਘਾਠ ॥ ਸੇਨਾਸਕਲਜੁਰਨਲੇਘਾਠ ॥ ੨੪ ॥ ਬਿਸਨਪਦਸ
ਰੰਗ ॥ ਮੀਮਿਯਮੀਨਿਜਥੇਲੋਚੁਰਤਾਰੇ ॥ ਪੀਨਗੁਗਪੁਠਮਾਜਹਮਾਰੇ ॥ ਅਥਿ
ਤਕਥਾਕਲਜਾਨਿਲੀਜੇ ॥ ਜਿਹਾਥਿਧਰਾਜਮੰਡਲਨਿਤਰੇਠੇ ॥ ੨੪ ॥ ਸਾਰੰਕ
ਠੀ ॥ ਪਠਿਠੇਦੁਤਰੁਰਾਜਪਤੀਜੁਧਾਰੀ ॥ ਨਿਸੇਹਮਜੀਬਿਸਨਠੁਦਾਪਿਕਾਰ
ਪਠੇਪੜਕਾਬਰਨਾਅਲਕੇਜਤਾਏ ॥ ਲਿਖੀਥਾਰਤਾਜਮਪਿਤਰਾਜਤਾਏ ॥ ੨੪ ॥
ਬਿਸਨਪਦਕਾਠੀ ॥ ਪਠਿਠੇਦੁਤਪਤਾਲਪੁਰਥੇਖਨਗੀ ॥ ਨੇਨਾਥਨਾਥੀਪ੍ਰੀਟੀ
ਕਜਗੀ ॥ ਪਠਿਠੇਲਿਖਜਮਤਾਰਗੁਗਾਦੇਤਪਾਜਾ ॥ ਲਿਖੀਅਜੁਪੜਕਥਾਚਿਤੁਅਰਜ

ਦਾਸ ॥ ੨੪ ॥ ਬਿਸਨਪਦਕਾਠੀ ॥ ਲਿਠਿਠੁਤਾਮੀਧਰਪਠਿਠੇਇਦਰਜਾਕੁਇ ॥ ੨੦
ਠਿਪੁਪਤੀਜਾਇਥੇਕੁੰਨਮਾ ॥ ਕਹੀਜਾਇਦਰਗਪਾਲੇਠੇਦਸਾਰਾ ॥ ਕਰੀਜ
ਇਅਰਦਾਜਦਰਗਪਾਲਠਾ ॥ ੨੪ ॥ ਬਿਸਨਪਦਕਾਠੀ ॥ ਸੁੰਦਰਦੇਲੋ
ਚਾ ॥ ਕਹੇਕਉਨਪੜਕਪਠਿਠੇਕਉਨਕਜਾ ॥ ਕਹਿਠੇਪਨਕੁਰਾਜੇਰਪਠਿਠੇ
ਇਦਰਜਾ ॥ ਕਹਿਠੇਥੇਕਲੇਮਾਉਦੁਤੀਜੁਰੇਸੀ ॥ ਕਰੀਬੰਦਨਦੁਤਕੇਟਮਾਏ
ਸੀ ॥ ੨੪ ॥ ਬਿਸਨਪਦਕਾਠੀ ॥ ਲਈਪੜਕਾਠੇਰਬਾਜੀਜੁਧਾਰੀ ॥ ਪੜੀਥਾਰ
ਜਕਲਸੁੰਦਰੀਧਾਰੀ ॥ ਬਹੁਤਗੁਤਮਾ ॥ ਦਰਕਠਿਠੇਦੁਤਤੇਠਿਠੇ ॥ ਕਹਿਠਿਠੇ
ਇਕਹਿਠਿਪਹਾਚਿਠੇਮਨਰੇਠਿਠੇ ॥ ੨੪ ॥ ਕਾਠੀ ॥ ਚਲਿਠੇਦੁਤਕਰੀ
ਦਨਕੇਟਕੇਟੀ ॥ ਗਾਇਠਿਠੇਇਪੁਪਤੇਠੇਕਲਜਕੇਟੀ ॥ ਖਬਰਜਾਇਦਰਗਪਾਲ
ਜੇਦੁਤਕੀਸੀ ॥ ਕਹਿਠਿਠੇਇਸੁੰਦਰਪੁਗਿਅਰਜਦੀਸੀ ॥ ੨੪ ॥ ਬਿਸਨਪਦ
ਕਾਠੀ ॥ ਲਈਪੜਕਾਦੁਤਜੇਦਮਾਰਪਾਲਾ ॥ ਦਟਿਜਾਇਸੁੰਦਰਪੁਗਿਠੀ
ਜਾਲਾ ॥ ਦੁਤਰੁਰਾ ॥ ਦੁਤਮਾਕਲਕੁੰਨੇਦਹਪਦਾਇਠਿਠੇਜਾਠਿਠੇਠਿਠੇ
ਚਾ ॥ ਜੁਗੁਗੁਗੁਗੁਗੁਗੁਗੁ ॥ ੨੪ ॥ ਬਿਸਨਪਦਕਾਠੀ ॥ ਪੁਤੀਠੇਕਲਦੁਰਥੇਠੇ
ਹਮਾ ॥ ਪਤਪੜਕਾਠੇਰਬਾਠਿਠੇਪੁਠਾਨਾ ॥ ਕਾਠਿਠੇਦਸਾਦੁਤਰਠਿਠੇਠਿਠੇ
ਕਿਰਪਾਠੁਪਠਾਰੇਜੀਠਿਠੇਠਿਠੇ ॥ ੨੪ ॥ ਬਿਸਨਪਦਕਾਠੀ ॥ ਜਨੇਮਕ
ਜਾਦਰਕਰੀਤੇਖਦੁਤੀ ॥ ਠਿਠੇਠਿਠੇਠਿਠੇਠਿਠੇਠਿਠੇਠਿਠੇ ॥ ਕਰੇਨਹੀਚਿ
ਤਾਜਕੁੰਨੇਕਟਾਰੇ ॥ ਅਸਰਥੇਰੀਅਨਕੇਠਿਠੇਕਮਿਪਠਾਰੇ ॥ ੨੪ ॥ ਬਿਸਨਪਦ
ਕਾਠੀ ॥ ਬਿਦਾਲੀਨਹਰਠਿਠੇਠਿਠੇਠਿਠੇਠਿਠੇ ॥ ਗਾਇਠਿਠੇਇਪੁਪਤਿਬਹਮਠੇਕ
ਤੇਜੀ ॥ ੨੪ ॥ ਗਾਇਠਿਠੇਦਰਪਾਲੀਕਰੀ ॥ ਅਰਜੁਰਕੀ ॥ ਲੇਮਾਠਿਠੇਪੜਕੇ
ਈਠਿਠੇਦੁਪੁਰਕੀਠਿਠੇਦਾਚਾਠਿਠੇਠਿਠੇਠਿਠੇਠਿਠੇ ॥ ਕਹਿਠਿਠੇਠਿਠੇ
ਦੁਤਕੀਠਿਠੇਪਜਰੀ ॥ ੨੪ ॥ ਬਿਸਨਪਦਕਾਠੀ ॥ ਕਰੀਬੰਦਨਜੁਗੁਪਨਜੇਰੀ ॥

ਬਹਿਰਾਗਦਰਸਨਜੁਈਨਬਕੇਰੀਦਈਪੜਕਾਦੁਤਬਾਚਿਯੋਰਾਰੀਕਰੀਪੇ
ਖਨੁਦੁਤਕੀਰੁਤਜਾਰੀ। ੩੬੧ ॥ ਬਿਜਨਪਦਕਾਫੀ। ਸ੍ਰੀਪ੍ਰਯਾਪੁਤੁਬਾਕ
ਹਿਯੋਜੁਈਕਯੋਕਰੀਏਨਾਚਿਤੁ। ਸਕਲਦੁਜਟਮਾਰੇਕਰੇਤੁਅਚਿਤੁ
ਚਾਲਿਯੋਯੋਥਿਦਾਦੁਤਮਾਥਾਨਿਦਾਏ। ਕਿਤੇਦੇਵਸਥੀਤਿਯੋਮਲਕਾਮਾਏ
ਓ। ੩੬੫ ॥ ਬਿਜਨਪਦਕਾਫੀ। ਕਰੀਥਾਰਜਾਸਕਲਦੁਗਪਲਮਾਰੀ। ਕ
ਰੀਮਰਜਮੇਰੀਸ੍ਰੀਕਲਮਾਰੀ। ਕਰੀਅਰਜਸੁਰਕੀਪਤਰਚਾਜਪਾਜਾ
ਅਠਾਇਠਦੁਤਸੁਰਕੇਕਲੇਅਰਜਦਾਜਾ। ੩੬੬ ॥ ਬਿਜਨਪਦਕਾਫੀ। ਕਹਿਯੋ
ਬੋਲਲੇਦੁਤਸੁਰਪੁਰਮਰਾਜਾਕਹਿਯੋਪਦੇਜਸਮਾਪਿਤੁਬਾਨੀ। ਕਲੇਥਾਚਾ
ਕੋਹੇਦੁਤਮਿਤੁਕਦਨਕਾਜਾਠਾਏਓ। ਕਰੀਥਿਦਨਦੁਤਮਾਥਾਨਿਦਾਏਓ। ੩੬੭ ॥
ਬਿਜਨਪਦਕਾਫੀ। ਦਈਪੜਕਾਦੁਤਬਾਚਿਯੋਜੁਧਾਰੀ। ਕਰੀਮਾਨਿਅਦਰਬਿ
ਥਿਪਭੁਤਮਾਰੀ। ਕਰੀਪਾਲਨਦੁਤਕੀਕਲਿਪਕਹਿਯੋਜਾਏਕਹਿਯੋਜਿਰੀ
ਦੇਦਪਲੀ। ੩੬੮ ॥ ਬਿਜਨਪਦਕਾਫੀ। ਕਦੁਚਿਤਨਾਚਿਤਕੀਜੇਸੁਰੇਸੀ। ਕਰੋ
ਨਾਮਾਫਿਨਮੇਤਦਨਦੁਜਟਦੇਸੀ। ਲਈਅਗੈਆਦੁਤਹਤੇਯਿਧਾਰਿਯੋ। ਚ
ਲਿਯੋਯੋਥਿਦਾਏਸਾਉਤਰਪਧਾਰਿਯੋ। ੩੬੯ ॥ ਬਿਜਨਪਦਕਾਫੀ। ਪਰੀਏਜਾਮ
ਲਕੇਸਪੁਰਲੇਕਨਗੀ। ਕ੍ਰਾਇਓਜਾਏਪਾਪਰਿਮਿਟੀਚਿਤਜਗਾਰੀ। ਦੁਤਦੁਤ
ਕਹਿਯੋਜਾਏਦੁਰਗਪਾਲਜੇਜਮਾਰੀ। ਦਈਪੜਕਾਦੁਤਕੀਨੀਸਹਾਈ।
੩੭੦ ॥ ਬਿਜਨਪਦਕਾਫੀ। ਦਈਪੜਕਾਦੁਆਰਪਾਲਿਹਰੀ। ਅਠਾਇਠਦੁਤਸੁਰ
ਗਲੇਗੁਰੇਅਮਰਜੁਰੀ। ਅਲਕੇਸੇਥਾਚਾ। ਕਹਿਯੋਬੋਲਲੇਦੁਤਬਾਸਦਗੋਸਈ
ਲੀਯੋਬੋਲਦੁਤਕੋਕੁਜਲਭਾਈ। ੩੭੧ ॥ ਬਿਜਨਪਦਕਾਫੀ। ਕਰੀਬੰਦਨਦੁ
ਤਥਿਨਤੀਨਮਾਮਿਪਠੀਪੜਕਾਫੋਰਮਲਕੇਸਰੀ। ਕਰੀਦੁਤਕੀਤੋਖਨਾਥਿਥਿ
ਪਭੁਤਾ। ਕਹਿਯੋਜਾਏਕਹਿਯੋਕੁਜਲਫੇਮਕੁਤਾ। ੩੭੨ ॥ ਬਿਜਨਪਦਕਾਫੀ।

ਸਭੰਦੁਸਟਮਾਰੇਕੋਰੇਨਹਿਚਿਤਪੁਹਨੇਦੁਤਮਸੁਰੀਤਦਨਬੇਰੀਦੇਤਾ। ਕੁਈਆਗੈ। ੪੨੧
ਆਦੁਤਹਤੇਪਧਾਰਿਓ। ਕਿਤਿਯੋਦੇਵਸਥੀਤਿਯੋਬਰਨਪੁਰਨਿਹਾਰਿਯੋ। ੪੨੨ ॥
ਬਿਜਨਪਦਕਾਫੀ। ਸਜਾਥੇਗਾ। ਕ੍ਰਾਇਓਜਾਏਪਾਪਠਿਬਰਨਲੇਕਮਾਰੀ। ਕਹਿਯੋ
ਚਤੁਮਕਲਦੁਰਗਪਾਲਪਾਦੀ। ਦੁਆਰਪਾਲਿਦੁਤਕਰੀਜਾਏਦੇਸਜਲ
ਏਸਤਾਈ। ਸਮਰਲੇਕਤੇਏਦੁਪਤੀਪਠਾਈ। ੪੨੪ ॥ ਬਿਜਨਪਦਕਾਫੀ।
ਕਰੀਆਗੈ। ਅਥੇਗਦੇਦੁਤਲੇਓ। ਲੀਯੋਬੋਲਸੀਪੁਰਦੁਰਗਪਾਲਪਾਏਓ।
ਕਰੀਦੁਤਮਿਤਹਪੁਰੀਕੇ। ਪੇਜਾਰੀ। ਕਰੀਬੰਦਨਦੁਤਬਾਚਿਯੋਜਲੇਜੀ। ਪਠੀਥ
ਰਤਾਜਕਲਕੁਸਲੀਚੁਰੇਸੀ। ਸਮਾਚਾਰਜਗੀਕੁਸਲਫੇਮਦੀਨੀ। ਕਰੀਪਾਲ
ਨਦੁਰਕੀਥਿਧਨਦੀਨੀ। ੪੨੫ ॥ ਬਿਜਨਪਦਕਾਫੀ। ਜਲੇਸੇਦਾਚਾ। ਕਹਿਯੋਜ
ਏਕਹਿਯੋਨਚਿਤਾਚਿਤਾਕੀਜੇ। ਹਨੇਦੁਜਟਦਈਤਿਕਲਸੁਪਲੀਜੇ। ਲਈ
ਰਖਜਟੀਦੁਤਹਤੇਪਧਾਰਿਓ। ਅਮਰਲੇਕਤੇਮਿਤਮਿਠਲਸਿਧਾਰਿਓ। ੪੨੬ ॥
ਬਿਜਨਪਦਕਾਫੀ। ਕਈਦੁਤਲੇਪੜਕਾਦੀਪਟੀਪੀ। ਪਾਠਿਯੋਦੇਸਥਿਦੇ
ਓਨਰਪਤਸਮੀਪੀ। ਕ੍ਰਾਇਯੋਮਾਪਤਹਤੇਫੁਰਿਯੋਮਾਤੁਲੇਕੀ। ਤਕੀਥੇਖਨਾ
ਰੀਮਿਟੀ। ਓਜਰਬਸੇਕੀ। ੪੨੭ ॥ ਬਿਜਨਪਦਕਾਫੀ। ਅਠਾਕੁਮਿਥਕਰਾਲਤ
ਫੁਕਫੁਕਾਰੋ। ਸਮਿਕਨਗਪਿਨਗਭੋਮਨਕਰਕਾਰੋ। ਦਈਦੁਤਹਤੇਜੇਸਕ
ਜ੍ਰੀਦੁਹਾਈ। ਪਠਿਯੋਏਦੁਰਾਜਾਸਮਾਰਭਾਈ। ੪੨੮ ॥ ਬਿਜਨਪਦਕਾਫੀ।
ਕੁਈਏਕੋਸਕਲਕੁਲਮਜਟਨਾਰੀ। ਜੁਰੇਮਾਨਕੋਫੇਗਦੁਤਕੇਥਾਰਥਾਰ
ਚਾਲਿਯੋਲੇਜਕਲਯਾਬਚੁਰਦੇਤਤਾਈ। ਕਰੀਖਬਰਜੀਥੇਪਧਮਾਥਨਾਈ।
੪੨੯ ॥ ਬਿਜਨਪਦਕਾਫੀ। ਅਠਾਇਠਦੁਤਸੁਰਪਾਲਪੜੀਪਠਾਈ। ਕਹਿਯੋਥੇ
ਚਾਲੇਠਾਠੀਉਰਦੁਤਤਾਈ। ਯਏਏਕਤੇਕਲੇਦੁਤਮਾਏਓ। ਕਰੀਥਿਦਨਦੁਤ
ਮਾਥਾਨਿਦਾਏਓ। ੪੩੦ ॥ ਬਿਜਨਪਦਕਾਫੀ। ਜੇਥੇਥਾਰਾ। ਆਥਿਮਿਤੁਤਕੋਕੋਕੁ

ਸ੍ਰੀਮਦਭਗਵਤਗੀਤਾ ਸੁਕਤ ੧੦ ॥ ੧੦ ॥

ਜਲਕਾਈ ਦਾਈ ਪੜਕਾ ਦੁਤਰਤਾ ਫਿਨ ਬਚਾਈ ਗਥਿ ਬਿਪਤਾ ਤਾ ਮਾ ਦਰ ਕਰੀ
ਤੇਖ ਦੁਤੀ ਕਾਹੀ ਯੋਜਾ ਏਕ ਹੀ ਯੋਕੁ ਲਫੇ ਮੀ ਤੀ ॥ ੩੮ ॥ ਬਿਜਨ ਪਦਕਾ ਫੀ
ਨਾ ਚਿਤ ਚਿਤ ਕੀ ਜੋ ਸਕਲ ਦੁਜ ਦਾ ਮਾਰੇ ਮਕੰਟ ਕ ਕਰੇ ਰਾ ਜਾ ਮੁਰ ਨੀ ਘਾ ਕੇ
ਚਾਲਿ ਯੋ ਲੈ ਬੈ ਦਾ ਦੁਤਾ ਮਾ ਥਾ ਨੀ ਦਾ ਏ ਚਿ ਰਾ ਕਿ ਤੇ ਏ ਦੁ ਸ ਬਿ ਤੇ ਨੀ ਕਾ ਏ ਚਿ ਧਾ ਮ
ਏ ਚਿ ॥ ੩੯ ॥ ਬਿਜਨ ਪਦਕਾ ਫੀ ਪਾਰਿ ਸੇ ਪਿਆ ਨਾ ਬਿਜਨੀ ਪਾ ਨਿ ਯੋ ਮ ਪਾ ਸ
ਕਾਰਾ ਗੀ ਦ ਪ ਫੀ ਰ ਬੇ ਜ ਹ ਪ ਯੁ ਚਿ ਚਿ ਜਾ ਏ ਨ ਕਾਰਾ ਦ ਏ ਪੜਕਾ ਦੁਤਰ ਕਾ
ਪਾਲ ਤਾ ਏ ਨੀ ਮ ਪਿ ਯੋ ਏ ਦੁ ਰਾ ਜਾ ਕੇ ਬੇ ਗਾ ਜਾ ਏ ॥ ੪੦ ॥ ਬਿਜਨ ਪਦਕਾ ਫੀ
ਲਾ ਏ ਜੇ ਦਾ ਮਾਰ ਪਾਲਿ ਜਾ ਅੰਤ ਹ ਪੁ ਰਾ ਨੀ ਕਰੀ ਕੋ ਦ ਤ ਮ ਲੀ ਮ ਬੰ ਦ ਨ ਚ ਰਾ ਨੀ
ਜਾ ਸੁ ਗੀ ਬਿਜਨ ਪੇ ਤੇ ਗੇ ਪਾ ਲਾ ਗ ਬ ਨੀ ਸੇ ਖਾ ਸਿ ਯ ਜਾ ਤੁ ਰਾ ਨਾ ਗ ਮ ਲਾ ॥ ੪੧ ॥
ਬਿਜਨ ਪਦਕਾ ਫੀ ਜੋ ਬਿ ਜੋ ਰਾ ਕ ਲ ਫ ਮੀ ਪੁ ਤਾ ਕਰੀ ਕੋ ਦ ਮ ਜ ਤੁ ਤ ਸਿ ਰੀ ਸ ਬ
ਕੇ ਰੀ ਗ ਕੁ ਪਾ ਸਿ ਯ ਜੀ ਕੰ ਤ ਕੇ ਫੀ ਨ ਮੋ ਬਿ ਘ ਨ ਹ ਰ ਤਾ ਜੁ ਬੰ ਠ ਗ ਮੀ ਨ ਮੋ
ਫੁ ਰਿ ਜਾ ਰ ਰ ਬ ਸ ਤੇ ਦੇ ਸੁ ਮ ਮੀ ॥ ੪੨ ॥ ਬਿਜਨ ਪਦਕਾ ਫੀ ਜ ਰ ਨ ਜ ਰ ਨੀ ਦਿ
ਮ ਲੀ ਨ ਮੋ ਪਾਰ ਬੁ ਗ ਮੀ ਅ ਨੀ ਤੀ ਕੁ ਪ ਲੀ ਮ ਹਾ ਦੇ ਵ ਦੰ ਜੁ ਸੀ ਨ ਬੁ ਜੁ ਮ ਮੀ ਨ
ਮੋ ਜੀ ਪ ਰੰ ਦੇ ਵ ਰਿ ਪ ਬਿ ਖਾ ਲ ਗ ਮੀ ॥ ੪੩ ॥ ਬਿਜਨ ਪਦਕਾ ਫੀ ਨ ਮੋ ਜੀ ਕ
ਦ ਲ ਨੇ ਨ ਜੀ ਪ ਤ ਮੁ ਰਾ ਗੀ ਗ ਕ ਦ ਲ ਨਾ ਰੁ ਪ ਦ ਪ ਕ ਜੀ ਏ ਤ ਧਾ ਰੀ ਨ ਮੋ ਜਿ ਯਾ ਮ
ਲੇ ਪੀ ਤ ਬ ਨੇ ਨ ਮ ਮੀ ਨ ਮੋ ਚ ਕੁ ਪ ਨੀ ਨ ਮੋ ਬਾਰ ਧਾ ਮੀ ॥ ੪੪ ॥ ਬਿਜਨ ਪਦਕਾ ਫੀ
ਨੀ ਲਾ ਬੁ ਜੀ ਸਿ ਯਾ ਮ ਲੇ ਕ ਮ ਲ ਬੁ ਦ ਨੀ ਨ ਮੋ ਜੀ ਧ ਰੀ ਅ ਚੁ ਤੀ ਫੁ ਰਿ ਜ ਦ ਨੀ ਨ ਮੋ
ਮਾ ਪ ਏ ਜੁ ਕ ਲਾ ਬ ਰ ਖ ਰਾ ਗੀ ਨ ਮੋ ਕੇ ਜ ਏ ਬਾ ਸ ਦੇ ਫੀ ਮੁ ਰਾ ਗੀ ॥ ੪੫ ॥ ਬਿਜਨ
ਪਦਕਾ ਫੀ ਨ ਮੋ ਰਾ ਏ ਨੀ ਗੇ ਪ ਬ ਲ ਰੁ ਗੇ ਪਾ ਲਾ ਨ ਮੋ ਜੇ ਖ ਜੇ ਨੀ ਚੁ ਰੰ ਬ ਨੀ ਮ ਲਾ
ਨ ਮੋ ਜੀ ਖ ਚੀ ਕੁ ਗ ਦਾ ਪ ਦ ਮ ਰਾ ਏ ਨ ਮੋ ਕ ਨ ਕੰ ਤੁ ਲ ਪ ਰੀ ਮੁ ਕ ਦ ਮ ਏ ॥ ੪੬ ॥ ਬਿ
ਜਨ ਪਦਕਾ ਫੀ ਨ ਮੋ ਜੀ ਗੇ ਬੀ ਏ ਮੁ ਕੰ ਏ ਮੁ ਰਾ ਗੀ ਨ ਮੋ ਜ ਹ ਜ ਰਾ ਫੇ ਜ ਹ ਜ ਮੁ ਰ ਤ

ਪਾਰੀ ਨ ਮੋ ਜ ਹ ਜ ਪਾ ਦੇ ਨ ਮੋ ਜ ਹ ਜ ਮ ਤੀ ਨ ਮੋ ਜ ਹ ਜ ਮ ਆ ਨ ਨ ਮ ਮ ਸ ਕੰ ਨ ਮ ॥ ੪੨ ॥
ਜ ਤੀ ॥ ੩੮ ॥ ਬਿਜਨ ਪਦਕਾ ਫੀ ਨ ਮੋ ਰਾ ਏ ਨੀ ਬਾ ਸ ਦੇ ਏ ਨ ਮ ਜ ਤੇ ਨ ਮੋ ਜੀ ਖ ਚੇ
ਗ ਦਾ ਪ ਦ ਮ ਹ ਜ ਤੇ ਨ ਮੋ ਜ ਰ ਬਾ ਬਿ ਯਾ ਪੀ ਨ ਮੋ ਦੁ ਸ ਦ ਖ ਧੀ ਨ ਮੋ ਕੰ ਤ ਕਾ ਮ
ਲਾ ਪ ਤੇ ਦੇ ਵ ਖ ਧੀ ॥ ੩੯ ॥ ਬਿਜਨ ਪਦਕਾ ਫੀ ਨ ਮੋ ਫੇ ਮ ਕ ਰ ਤ ਨ ਮੋ ਬਿ ਘ
ਨ ਨ ਮੀ ਨ ਮੋ ਜਿ ਜ ਦ ਬੁ ਰ ਤਾ ਚਿ ਦੇ ਸੀ ਤ ਬਾ ਸੀ ਨ ਮੋ ਕ ਲ ਕ ਲੀ ਨ ਮੋ ਦੇ ਵ ਦੇ
ਮ ਜੁ ਨੀ ਮ ਜੋ ਆ ਏ ਕ ਰ ਤਾ ਮ ਲੇ ਫੀ ॥ ੪੦ ॥ ਬਿਜਨ ਪਦਕਾ ਫੀ ਨ ਮੋ ਮੇ ਫੁ ਕ
ਫੇ ਨ ਮੋ ਬ ਰਾ ਹ ਬੁ ਪੀ ਨ ਮੋ ਨਾ ਗ ਸਿ ਘ ਪ ਰ ਜ ਰ ਮ ਫੁ ਪੀ ਜੁ ਰਾ ਮ ਚੰ ਏ ਨ ਮੋ ਬ
ਦ ਨੇ ਫੀ ਨ ਮੋ ਬਿ ਜ ਨ ਜੁ ਆ ਮੀ ਜ ਰੀ ਨ ਬ ਫੇ ਯੋ ॥ ੪੧ ॥ ਬਿਜਨ ਪਦਕਾ ਫੀ
ਨ ਮੋ ਜਿ ਹ ਕ ਲੀ ਕੰ ਦ ਸੀ ਰੁ ਪ ਧਾ ਰੇ ਨ ਮੋ ਜ ਤੀ ਨ ਮੋ ਜ ਤੀ ਮ ਰਾ ਰੇ ਮ ਹ ਏ
ਦੁ ਜਾ ਮ ਮੀ ਪ ਠਿ ਯੋ ਏ ਵ ਰਾ ਜਾ ਲਿ ਖੀ ਪੜਕਾ ਬੇ ਨ ਤੀ ਰੁ ਭੁ ਜ ਜਾ ॥ ੪੨ ॥ ਬਿ
ਜਨ ਪਦਕਾ ਫੀ ਜੁ ਨੇ ਬਿ ਜ ਤੁ ਤੰ ਰੁ ਦੇ ਰੁ ਗ ਏ ਤੁ ਏ ਯ ਲਾ ਗ ਚਿ ਯੋ ਬੇ ਲ ਲੇ ਏ ਤ
ਕੇ ਵ ਲ ਪ ਲਾ ਗ ਲੀ ਬਿ ਬੇ ਲ ਦ ਤੀ ਕ ਰੀ ਤ ਹ ਪੈ ਜਾ ਰੀ ਕ ਰੀ ਬਿ ਦ ਨ ਦੁ ਤ ਕੇ ਟ ਜੁ
ਰੀ ॥ ੪੩ ॥ ਬਿਜਨ ਪਦਕਾ ਫੀ ਦ ਏ ਪੜਕਾ ਦੁ ਤ ਬਿ ਨ ਤੀ ਜ ਰੇ ਜਾ ਕ ਰੀ ਬੰ ਦ
ਨ ਨ ਬ ਪ ਰ ਮੀ ਮ ਏ ਜਾ ਤੁ ਬੇ ਮ ਜ ਤੁ ਤੰ ਦੁ ਰੁ ਗ ਪ ਨ ਜੇ ਗੇ ਕ ਰੀ ਲ ਫੁ ਮੀ ਕ
ਤੁ ਕੀ ਬੁ ਹ ਸਿ ਰੇ ਰੀ ॥ ੪੪ ॥ ਅ ਬ ਦੁ ਤ ਮ ਜ ਤੁ ਤ ਬ ਨੀ ਬਿ ਜ ਨ ਪ ਦ ਜਾ ਰੰ ਕ ਕ ਫੀ
ਨ ਮੋ ਅ ਚੁ ਰੰ ਕੇ ਜ ਏ ਮਾ ਪ ਦੇ ਯੀ ਨ ਮੋ ਰਾ ਏ ਨੀ ਬਾ ਸ ਦੇ ਏ ਮ ਫੇ ਫੀ ਨ ਮੋ ਪਾਰ ਬੁ ਗ ਮੀ
ਜੀ ਮੁ ਕੰ ਏ ਨ ਮੋ ਪ ਰ ਮ ਪ ਰ ਮੇ ਜੁ ਰੰ ਗ ਰਿ ਗੇ ਬੀ ਏ ॥ ੪੫ ॥ ਬਿਜਨ ਪਦਕਾ ਫੀ
ਮ ਪ ਚੁ ਦ ਨੰ ਚ ਕੁ ਪ ਨੀ ਨ ਮੋ ਜ ਤੇ ਜੁ ਗ ਦੀ ਸੁ ਰੰ ਬੁ ਗ ਤ ਦ ਫੁ ਲਾ ਕੁ ਪ ਜ ਤੇ ਨ ਮੋ
ਬ ਜੀ ਬੁ ਨ ਜੀ ਮੁ ਰਾ ਗੀ ਨ ਮੋ ਜਿ ਖ ਚੰ ਕਾ ਕ ਦਾ ਪ ਦ ਮ ਪਾ ਰੀ ॥ ੪੬ ॥ ਨੀ ਪ ਕੰ ਟ ਕ
ਫੁ ਰਿ ਜ ਦ ਨੀ ਨ ਮ ਮੀ ਨ ਮੋ ਜੀ ਬਿ ਧ ਤਾ ਸੁ ਪ ਤੁ ਰਾ ਮ ਮੀ ਜੁ ਕ ਲੀ ਬੁ ਰਾ ਬਿ ਜ ਨ
ਰਿ ਯਾ ਬਿ ਯ ਲ ਗ ਮੀ ਨ ਮੋ ਕ ਮ ਲ ਨ ਏ ਸਿ ਰੰ ਗ ਜੁ ਆ ਮੀ ॥ ੪੭ ॥ ਬਿਜਨ ਪਦ

ਕਫੀ ॥ १०३ ॥ ਅਗਾਧੀ ਗਰੂ ਪੁਜ ਨ ਮਸਤੋ ॥ ਨ ਮੋ ਚੰ ਚੁ ਖ ਹੀ ਨ ਮੋ ਸਹ ਸੁ ਹ ਸਤੋ ॥ ਨ
ਮਾ ਮੀ ਸੀ ਕੰ ਤ ਲ ਫ ਨੀ ਪ ਤੇ ਸੀ ॥ ਕੁ ਮ ਲ ਨੇ ਨ ਪ ਰ ਨ ਮ ਸਿ ਰੀ ਰੀ ਖੀ ਕੇ ਸੀ ॥ ४०० ॥ ਖਿ
ਸ ਨ ਪ ਦ ਕ ਫੀ ॥ ਨ ਮੋ ਸ ਹ ਸੁ ਰ ਫੀ ਨ ਮੋ ਸ ਹ ਸੁ ਮੁ ਖੀ ॥ ਨ ਮੋ ਸ ਹ ਸੁ ਪ ਦੋ ਨ ਮੋ ਕ
ਮ ਲ ਰ ਫੀ ॥ ਨ ਮ ਸ ਤੀ ਸਿ ਰੀ ਬ ਲ ਫੀ ਸ ਰ ਬ ਖਿ ਯ ਪੀ ॥ ਖ ਰ ਚੀ ਸੁ ਰ ਚੀ ਨ ਮੋ ਮ
ਸੁ ਰ ਖ ਪੀ ॥ ४०१ ॥ ਖਿ ਜ ਨ ਪ ਦ ਕ ਫੀ ॥ ਸ ਮੋ ਨੇ ਤ ਨ ਗ ਏ ਨ ਫੀ ਰ ਜ ਦ ਨੀ ॥ ਸੀ ਠ
ਬੁ ਜੀ ਸਿ ਯ ਮ ਲ ਕ ਮ ਲ ਬ ਦ ਨੀ ॥ ਨ ਮੋ ਸੁ ਪ ਰ ਰ ਮ ਖੈ ਕੇ ਠ ਬ ਸੀ ॥ ਨ ਮੋ ਕੰ ਤ ਲ ਫ
ਮ ਨਿ ਮ ਮੀ ਮ ਨ ਸੀ ॥ ४०२ ॥ ਖਿ ਜ ਨ ਪ ਦ ਕ ਫੀ ॥ ਨ ਮ ਸ ਤੀ ਕੁ ਪ ਸਿ ਪ ਤੇ ਕ ਲ ਦ
ਰ ਜੀ ॥ ਨ ਮੋ ਪ ਰ ਮ ਮ ਤ ਮ ਸ ਰ ਬ ਠੇ ਰ ਮ ਰ ਸੀ ॥ ਸ ਮ ਸ ਤੀ ਸੁ ਖ ਪੰ ਸ ਮ ਸ ਤੀ ਨਿ ਦ
ਸੀ ॥ ਨ ਮੋ ਸੇ ਖ ਜ ਈ ਚਿ ਦੇ ਜਿ ਤ ਬ ਸੀ ॥ ४०३ ॥ ਖਿ ਜ ਨ ਪ ਦ ਕ ਚੀ ਕ ਫੀ ॥ ਅ ਜੇ
ਨੀ ਮ ਮੋ ਨੀ ਦ ਕ ਾ ਲਿ ਪ ਨ ਸੀ ॥ ਦ ਈ ਆ ਲਿ ਜ ਰੂ ਪੇ ਜ ਦ ਾ ਜ ਰ ਬ ਪ ਸੀ ॥ ਪ ਨ ਸ ਮੀ ਪ ਰੀ
ਬੁ ਹ ਮ ਮ ਤ ਮ ਜ ਮ ਸ ਤੇ ॥ ਸੁ ਖਿ ਗ ਕੇ ਤੇ ਨ ਮ ਸ ਤੀ ਨ ਮ ਸ ਤੇ ॥ ४०४ ॥ ਖਿ ਜ ਨ ਪ ਦ ਕ ਚੀ
ਕ ਫੀ ॥ ਸੁ ਹ ਠੇ ਖ ਖ ਪੈ ਕ ਹੀ ਮੋ ਨ ਮ ਐ ॥ ਬ ਕੇ ਬੁ ਹ ਮ ਅ ਰ ਬੇ ਦ ਨਿ ਰ ਨਿ ਤ ਗ ਐ ॥
ਬ ਕੇ ਸੇ ਜ ਨ ਰ ਦ ਪ ਰ ਜ ਰ ਨ ਪ ਐ ॥ ਬ ਕੇ ਦੇ ਵ ਰਿ ਖ ਪ ਨ ਹੀ ਅ ਤੁ ਪ ਐ ॥ ४०५ ॥ ਖਿ ਜ
ਨ ਪ ਦ ਕ ਫੀ ॥ ਜ ਰ ਨ ਨ ਬ ਤੇ ਰੀ ਜ ਰ ਨ ਜੋ ਗ ਜ ਰ ਨੀ ॥ ਪੁ ਠ ਦ ਰ ਜ ਪ ਐ ਮਿ ਟੇ ਜ ਨ ਮ
ਮ ਰ ਨੀ ॥ ਮ ਮ ਪ ਹ ਮ ਮ ਪ ਹ ਤੁ ਜ ਰ ਨ ਮ ਐ ॥ ਬ ਠੇ ਰੁ ਗ ਮੈ ਰੇ ਪ ਠ ਦ ਰ ਜ ਪ ਐ ॥ ४०६ ॥
ਖਿ ਜ ਨ ਪ ਦ ਕ ਫੀ ॥ ਸੇ ਖ ਜ ਈ ਬ ਚ ਾ ॥ ਕ ਰੇ ਰ ਠੁ ਰੁ ਪ ਲ ਮ ਸੁ ਰ ਨ ਸਿ ਪ ਚੇ ॥ ਨ ਚਿ ਤ
ਚਿ ਤ ਕੀ ਜੇ ਪੁ ਹ ਮੀ ਪ ਯ ਦ ਚੇ ॥ ਪ ਰੋ ਮ ਨ ਕੇ ਸ ਰ ਬ ਲੇ ਹ ਕੇ ਅ ਵ ਤ ਗ ॥ ਹ ਨੇ ਦੁ ਜ ਦ
ਦ ਈ ਤ ਨ ਕ ਰੇ ਰ ਜ ਜ ਾ ॥ ४०७ ॥ ਖਿ ਜ ਨ ਪ ਦ ਕ ਫੀ ॥ ਜੁ ਨੇ ਦੁ ਤ ਕ ਹੀ ਯੇ ਨ ਚਿ ਤ ਚਿ
ਤ ਮ ਲੇ ॥ ਜ ਖੈ ਦੇ ਵ ਸੀ ਗ ਲੇ ਪੁ ਠ ਠ ਰੁ ਪ ਠ ਨੇ ॥ ਹ ਨੇ ਦੁ ਦ ਈ ਤ ਨ ਕ ਰੇ ਰ ਜ ਮ ਖਿ
ਚ ਲ ॥ ਨ ਚਿ ਤ ਚਿ ਤ ਕੀ ਜੇ ਪ ਰੇ ਰੂ ਪ ਪ ਰ ਬ ਲ ॥ ४०८ ॥ ਖਿ ਜ ਨ ਪ ਦ ਕ ਫੀ ॥ ਕ ਰੇ ਬੁ ਹ
ਮ ਮ ਬੁ ਖਿ ਜ ਨ ਮ ਰ ਰ ਦੁ ਤ ਈ ॥ ਕ ਰੇ ਰ ਠੁ ਰੁ ਪ ਲ ਕੀ ਬੇ ਗ ਜ ਈ ॥ ਕ ਰੇ ਜ ਈ ਆ

ਲ ਕੇ ਸ ਜ ਲ ਏ ਸ ਪ ਯੀ ॥ ਪ ਤ ਰ ਰ ਜੇ ਜੇ ਜ ਈ ਕ ਹੀ ਚਿ ਮ ਗ ਚੀ ॥ ४०९ ॥ ਖਿ ਜ ४२੩
ਨ ਪ ਦ ਕ ਚੀ ਕ ਫੀ ॥ ਕ ਰੇ ਜ ਠੁ ਰੁ ਪ ਲ ਮੀ ਕੰ ਨ ਰ ਪ ਠ ਏ ॥ ਕ ਰੇ ਰ ਠੁ ਰੁ ਪ ਲ
ਕੀ ਬੇ ਚ ਯ ਐ ॥ ਹ ਠੁ ਰੁ ਜੇ ਖ ਕੇ ਜੇ ਰ ਲੇ ਰੂ ਪ ਪ ਰਿ ਠੇ ॥ ਨ ਚਿ ਤ ਚਿ ਤ ਕੰ ਤ ਦ ਨ ਰ ਠੁ ਕ
ਚਿ ਠੇ ॥ ४१० ॥ ਖਿ ਜ ਨ ਪ ਦ ਕ ਫੀ ॥ ਬ ਹੁ ਤ ਬੁ ਤ ਜੇ ਦੁ ਤ ਕੀ ਪ ਖ ਕੀ ਨ ॥ ਦ ਈ ਆ
ਸਿ ਖੈ ਦੁ ਤ ਕੇ ਬਿ ਵ ਕੀ ਨ ॥ ਚ ਲਿ ਯੇ ਦੁ ਤ ਰੁ ਗ ਏ ਤ ਕੇ ਮ ਬ ਨ ਈ ਚ ਾ ਪ ਰਿ ਯੇ ਪ
ਮ ਨ ਸੁ ਰ ਪ ਲ ਮਿ ਤ ਲੇ ਕ ਆ ਈ ਚ ॥ ४११ ॥ ਖਿ ਜ ਨ ਪ ਦ ਕ ਫੀ ॥ ਸਿ ਪ ਰ ਦੀ ਪ
ਦੀ ਪ ਤੇ ਜੀ ਚਿ ਗ ਲ ਏ ॥ ਕ ਰ ਨ ਰ ਠੁ ਰੁ ਪ ਲ ਕੀ ਸੁ ਰ ਗ ਮ ਐ ॥ ਰੁ ਈ ਖ ਬ ਰ ਮ
ਲ ਕੇ ਸ ਜ ਲ ਏ ਸ ਤ ਈ ॥ ਪ ਤ ਰ ਰ ਜੁ ਠੇ ਜ ਮ ਪ ਨੀ ਪ ਠ ਈ ॥ ४१੨ ॥ ਖਿ ਜ
ਨ ਪ ਦ ਕ ਫੀ ॥ ਠੁ ਏ ਦੁ ਤ ਕੇ ਜਿ ਗ ਨਿ ਪ ਖ ਰ ਸ ਕ ਲ ਜੁ ਗ ॥ ਬ ਜੇ ਘੇ ਰ ਦੁ ਯ ਠ ਦ ਮ
ਮੇ ਦੁ ਜ ਹ ਸੁ ਰ ਾ ਜ ਜੇ ਤੀ ਰ ਤ ਰ ਦ ਰੇ ਪੈ ਕ ਟ ਚੀ ॥ ਚ ਲੇ ਜੁ ਬ ਠੁ ਬ ਨ ਈ ਖਿ ਯ ਖਿ
ਪ ਜ ਦ ਚੀ ॥ ४੧੩ ॥ ਖਿ ਜ ਨ ਪ ਦ ਕ ਫੀ ॥ ਕਿ ਗ ਮ ਜ ਪ ਖ ਹ ਨ ਕਿ ਤੇ ਪੀ ਲ ਪੇ ਲੇ ॥ ਕਿ ਤੇ
ਚੁ ਰ ਜ ਪ ਚੇ ਕਿ ਤੇ ਜ ਚ ਮੇ ਲੇ ॥ ਕਿ ਤੇ ਉ ਜ ਟ ਬ ਹ ਨ ਚੇ ਬੀ ਚ ਯ ਐ ॥ ਕਿ ਤੇ ਪ ਲ ਕੀ
ਪ ਰ ਚ ਠੇ ਨਿ ਰ ਪ ਮ ਐ ॥ ४੧੪ ॥ ਖਿ ਜ ਨ ਪ ਦ ਕ ਫੀ ॥ ਸੁ ਲੇ ਖੇ ਰ ਕੇ ਕੇ ਤ ਈ ਰ ਪ ਤ ਕ ਾ
ਈ ਖਿ ਜ ਖ ਨ ਪੁ ਜ ਬ ਰ ਨੀ ਜ ਨ ਲ ਟ ਆ ॥ ਕਿ ਤੇ ਬ ਕ ਜ ਮ ਪ ਰ ਪ ਰੇ ਠੁ ਤ ਪ ਚੀ ॥
ਕਿ ਤੇ ਖ ਗ ਖੀ ਠ ਠੇ ਰੁ ਰ ਚੀ ॥ ४੧੫ ॥ ਖਿ ਜ ਨ ਪ ਦ ਕ ਫੀ ॥ ਅ ਜ ਰ ਬ ਚ ਤੁ ਪ ਏ ਰੁ
ਟ ਖ ਕੇ ॥ ਚ ਠੇ ਗ ਜੀ ਵ ਖੀ ਰ ਜੇ ਪੇ ਸਿ ਚ ਕੇ ॥ ਕਿ ਤੇ ਉ ਜ ਟ ਰ ਬ ਪ ਰ ਚੇ ਠੇ ਚੀ ਰ ਪ ਐ
ਖਿ ਖ ਠੁ ਰ ਬ ਚ ਤੇ ਜੁ ਰ ਜੇ ਪੇ ਸੁ ਹ ਐ ॥ ४੧੬ ॥ ਖਿ ਜ ਨ ਪ ਦ ਕ ਫੀ ॥ ਕਿ ਤੇ ਨ ਦ ਕ ਰ ਠ ਲ
ਗ ਹੇ ਪ ਟ ਬ ਐ ॥ ਜ ਲ ਜ ਲ ਦ ਖ ਲ ਖ ਲ ਨ ਸਿ ਪ ਲ ਜੇ ॥ ਬ ਜੇ ਜੀ ਗ ਘ ਟ ਐ
ਪੁ ਘ ਰ ਜ ਲ ਜ ਲ ॥ ਬ ਜੇ ਖ ਲ ਖ ਲ ਖ ਲ ਕੀ ਮੇ ਸੁ ਜ ਲ ਬ ਲ ॥ ४੧੭ ॥ ਖਿ ਜ ਨ
ਪ ਦ ਕ ਫੀ ॥ ਬ ਜੇ ਬੇ ਰ ਦ ਟ ਬੁ ਪ ਟ ਦ ਟੁ ਮ ਾ ॥ ਬ ਜੇ ਚੀ ਨ ਤੁ ਰ ਹੀ ਖ ਰੀ ਤ ਲ ਰੁ ਦ
ਰੁ ਗ ਬ ਜੇ ਬੇ ਰ ਲੀ ॥ ਸੁ ਠੇ ਟੇ ਲ ਪ ਠਿ ਜ ॥ ਬ ਜੇ ਈ ਤੁ ਤੁ ਬ ਰ ਬ ਨ ਜੀ ਬ ਨ ਠਿ ਜ ॥ ੪੧੮ ॥

੧੭੫॥ ਵਿਸਮ ਪਟ ਸਾਰੰਗ ਛੰਦਾ ॥ ਸਮ ਨਹੀ ਕਹਿੰਦ ਨਰਾ ਰੋ ਤੇ ਮਹਾ ਜਗਾ ਨ ਵਿਕ ਸਾਂਗ
 ਹੋ ॥ ਚਾਂ ਪ ਥਾ ਨ ਖੜੀ ਕਾ ਖ ਪ ਰਾ ਕੁ ਏ ਲ ਜ ਟ ਕ ਸ ਾ ਰ ਹੇ ॥ ਲ ਕ ਟ ਸੈ ਫ ਟ ਪ ਟ ਬ ਨੈ ਟੀ
 ਸੁ ਲਾ ਤਿ ਛਾ ਠਿ ਪ ਲ ਹੇ ॥ ਤੁ ਪ ਕ ਤ ਬ ਰ ਕੁ ਠ ਾ ਰ ਫ ਰ ਹੀ ਥ ਨ ਖ ਪ ਥ ਗ ਯ ਸ ਾ ਨ ਹੇ ॥ ੪੬ ॥
 ਸਿ ਸ ਨ ਪ ਟ ਸ ਾ ਰੰ ਗ ਛੰਦਾ ॥ ਚੰ ਦ ਹਾ ਜਾ ਤ੍ਰਿ ਘੁ ਲ ਕੋ ਬ ਰ ਖ ਗ ਖੰ ਠਾ ਕ ਰਾ ਲ ਹੇ ॥ ਚ ਮ
 ਰ ਬ ਰ ਮ ਅ ਨੇ ਕ ਮ ਯ ਯ ਪ ਠੀ ਅ ਠੇ ਰ ਠੀ ਕ ਲ ਹੇ ॥ ਗਾ ਤੀ ਆ ਸ ਕ ਤ ਬ ਰ ਛੰ ਠੁ ਠੁ ਠੁ
 ਲ ਠਿ ਦ ਥ ਠਾ ਕ ਰੁ ਠ ਹੇ ॥ ਪ ਛਿ ਪ ਰੀ ਨ ਤ ਚ ਰ ਜ ਕ ਲ ਬ ਰ ਕ ਲ ਪੂ ਰ ਨ ਪੁ ਜ ਹੇ ॥
 ੪੭੭॥ ਵਿਸਮ ਪਟ ਸਾਰੰਗ ਛੰਦਾ ॥ ਏ ਕ ਏ ਕ ਮ ਨੇ ਕ ਦ ਰ ਸ ਨ ਰ ਤੇ ਮੁ ਰ ਤ ਵੰ ਤ ਹੇ
 ਨ ਨਾ ਸ ਰੁ ਪ ਪ ਰੰ ਤ ਠਿ ਨ ਠਿ ਨ ਸ ਸ ਤ ॥ ਅ ਸ ਤ ਬੇ ਅੰ ਤ ਹੇ ॥ ਲ ਹ ਲ ਹ ਕ ਰ ਠਾ ਬਿ
 ਸੁ ਲ ਜੁ ਗ ਮ ਗ ਰ ਤ ਨ ਮ ਨ ਨ ਜ ਠੰ ਤ ਹੇ ॥ ਕ ਰ ਬ ਰ ਪ ਰੇ ਸੁ ਰ ਸ ਕ ਲ ਆ ਕੁ ਪ ਠੁ
 ਕੇ ਜੁ ਰ ਸੇ ਠੰ ਤ ਹੇ ॥ ੪੭੮॥ ਵਿਸਮ ਪਟ ਸਾਰੰਗ ਛੰਦਾ ॥ ਸ ਯ ਸ ਯ ਜ ਰ ਠੇ ਸ ਕ ਲ ਰ
 ਰ ਵੰ ਕ ਠੀ ਪ ਯ ਨ ਹੇ ॥ ਸ ਬੰ ਰ ਜੇ ਨ ਸੰ ਸੁ ਹ ਸੁ ਰ ਗ ਨ ਰੁ ਦ ਥਿ ਸ ਨ ਮ ਹ ਨ ਹੇ ॥ ਗ
 ਨ ਪ ਤ ਸ ਕ ਲ ਸੁ ਰ ਸਿ ਪ ਸੁ ਰ ਮੁ ਨ ਸ ਅ ਕ ਾ ਰ ਤ ਕ ਆ ਠ ਹੇ ॥ ਰੁ ਠੇ ਬਿ ਤ ਲ ਪਿ ਜ
 ਚ ਸੁ ਰ ਗ ਨ ਰੁ ਤ ਠੇ ਰੋ ਜ ਾ ਠ ਹੇ ॥ ੪੭੯॥ ਵਿਸਮ ਪਟ ਸਾਰੰਗ ਛੰਦਾ ॥ ਕਿ ਨ ਰ ਸ ਕ ਲ
 ਗ ਨ ਜ ਠੁ ਠੀ ਪ ਥਾ ਬਿ ਸ ਨ ਲੇ ਕਾ ਬਿ ਰੰ ਠ ਹੇ ॥ ਸੈ ਨਾ ਜ ਸੁ ਹ ਅ ਸੁ ਹ ਸੁ ਰ ਰ ਲ ਜੁ
 ਬ ਨ ਬ ਪ ਤ ਰ ਹੇ ॥ ਜ ਬ ਜੁ ਬ ਅ ਨੀ ਸੰ ਸੁ ਹ ਨ ਪੁ ਜ ਪੁ ਜ ਨ ਸੈ ਨ ਹੇ ॥ ਘ ਨ ਘ ਰ ਘ
 ਰ ਘ ਟ ਚ ਠੀ ਵ ਲੀ ਵੀ ਹ ਦ ਠ ਨ ਹੇ ॥ ੪੮੦॥ ਛੰਦਾ ॥ ਠਿ ਜ ਠਾ ਹ ਨ ਜ ਠ ਠ ਠ
 ਨਾ ਬਿ ਅ ਲ ਦਿ ਥ ਸ ਰੁ ਪ ਹੇ ॥ ਜਿ ਹ ਦ ਰ ਸ ਵੇ ਖ ਤ ਪ ਯ ਨ ਸ ਤ ਠ ਠ ਠ ਠ ਠ ਠ ਠ
 ਪ ਹੇ ॥ ਮ ਹਾ ਸ ਯ ਯ ਆ ਨ ਪੂ ਰ ਨ ਸੁ ਹ ਮ ਬਿ ਦ ਤ ਠਿ ਯ ਲ ਹੇ ॥ ਪ ਰ ਮ ਹੀ ਜ ਸ ਆ
 ਯ ਏ ਜ ਬ ਤ ਜੇ ਗ ਠਿ ਯ ਨ ਠੁ ਨ ਨ ਹੇ ॥ ੪੮੧॥ ਛੰਦਾ ॥ ਮ ਰ ਲ ਬੀ ਸ ਏ ਕ ਤ ਬ ਠੀ
 ਮੁ ਨ ਠ ਰ ਟ ਰ ਤੀ ਰ ਹੇ ॥ ਸਿ ਤ ਮ ਤ ਮ ਹ ਨ ਹੀ ਜ ਨ ਮੁ ਨ ਨ ਰੁ ਗ ਤੁ ਮ ਧੀ ਰ ਹੇ ॥ ਸੁ ਹ
 ਮ ਲੋ ਕ ਬ ਸੰ ਤ ਨਿ ਗ ਏ ਨ ਪ ਰ ਤ ਠਿ ਯ ਨ ਪੁ ਜ ਪ ਤੀ ॥ ਅ ਨੰ ਦ ਮ ਨਾ ਦਿ ਨੁ ਬਿ ਦਿ ਤ

ਯੁ ਹ ਆ ਮ ਨ ਨ ਤੀ ॥ ਛੰਦਾ ॥ ਨਿ ਰ ਹ ਨ ਜ ਰੁ ਪ ਥੈ ਕੁ ਠ ਥ ਠੀ ਰ ਹ ਤ ਠਿ ਗ ਨ ਠਿ ॥ ੪੮੨ ॥
 ਯ ਯ ਹੋ ॥ ਨਿ ਮ ਲ ਪ ਦਿ ਤੁ ਪ ਠਿ ਪ ਟ ਨ ਆ ਜ ਰ ਰ ਠਿ ਤ ਬੇ ਆ ਯ ਹੇ ॥ ਜ ਬ ਪ ਰ ਤ ਜੁ
 ਰ ਠੁ ਨ ਰੁ ਪ ਯ ਬ ਕ ਬ ਬ ਸ ਰ ਮ ਨ ਖ ਠੁ ਰੁ ਹੇ ॥ ਰੁ ਹ ਤ ਠੁ ਕ ਤ ਬੇ ਥ ਹ ਪ ਟਿ ਹ ਸ ਠਿ
 ਤੁ ਪ ਠੰ ਰੁ ਹੇ ॥ ੪੮੩॥ ਛੰਦਾ ॥ ਸ ਠਿ ਗ ਜ ਪੁ ਰ ਨ ਪੁ ਰ ਥੇ ਜ ਕ ਲ ਬ ਪ ਠਿ ਰ ਜ ਹੀ ॥ ਜ
 ਤ ਜੀ ਲ ਸੁ ਰ ਠੁ ਜ ਪੁ ਰ ਮ ਪੂ ਰ ਨ ਰ ਜ ਹੀ ॥ ਜ ਗ ਠਿ ਦ ਤ ਬਿ ਦਿ ਤ ਪੁ ਰ ਠ ਪੁ ਠ
 ਨ ਹੀ ਜ ਰ ਜ ਨ ਰ ਜ ਹੇ ॥ ਮ ਰ ਲ ਬੀ ਸ ਠਿ ਤ ਉ ਰ ਮ ਪੁ ਨ ਪੁ ਰ ਥ ਠਿ ਰ ਜ ਹੇ ॥ ੪੮੪ ॥
 ਛੰਦਾ ॥ ਯ ਰ ਤ ਨ ਨ ਰੁ ਪ ਪੁ ਰ ਥ ਥ ਰ ਰ ਮ ਬ ਸ ਤ ਜ ਮ ਜ ਤ ਹੇ ॥ ਧੰ ਰ ਕੁ ਤ ਪ ਕ ਯ ਜ
 ਸਿੰ ਠੋ ਹ ਨ ਨ ਤੁ ਥ ਅ ਸੰ ਤ ਹੇ ॥ ਸੇ ਠੀ ਮ ਤ ਮ ਪੁ ਲ ਰ ਥੇ ਹੀ ਜ ਰੁ ਪ ਧ ਠੰ ਤ ਹੇ ॥ ਏ ਠੀ ਹੀ
 ਸ ਪੁ ਲ ਪੁ ਰ ਥੇ ਹੁ ਮ ਲੋ ਕ ਬ ਸੰ ਤ ਹੇ ॥ ੪੮੫ ॥ ਛੰਦਾ ॥ ਸੇ ਠਿ ਪ ਠ ਠ ਠ ਠ ਠ ਠ ਠ ਕ ਰ
 ਤੁ ਜੁ ਰ ਗੁ ਨ ਬਿ ਲਾ ਸੁ ਹੇ ॥ ਠਿ ਠੀ ਠਿ ਲੋ ਕਾ ਬਿ ਲਾ ਸ ਠਿ ਲ ਜ ਤੁ ਜ ਬ ਦ ਠੁ ਮ ਪੁ ਕ ਸੁ ਹੇ
 ਤੁ ਏ ਕ ਰ ਤ ਠ ਠ ਨ ਜ ਦਿ ਜੰ ਤ ਨ ਠ ਤ ਰ ਮੁ ਯ ਹੀ ਸ ਹੇ ॥ ਕ ਰ ਤ ਪੁ ਤ ਪ ਨ ਥੇ ਵ ਨ ਏ
 ਕ ਪ ਤ ਠੁ ਹ ਰ ਜੀ ਮਿ ਠ ਹੇ ॥ ੪੮੬ ॥ ਛੰਦਾ ॥ ਤੇ ਠੀ ਧ ਰ ਤੁ ਰੁ ਪ ਅ ਨਿ ਕ ਬ ਰੁ ਬ ਹ ਸੇ ਠੀ ਬੁ
 ਹ ਮ ਸ ਰੁ ਪ ਹੇ ॥ ਨ ਹੀ ਕੁ ਠ ਬੁ ਠ ਮ ਹੀ ਠ ਸ ਮ ਨੇ ਏ ਕ ਜੋ ਤ ਸਿ ਠ ਰੁ ਪ ਹੇ ॥ ਕ ਹੀ ਬੁ ਹ ਮ
 ਠੀ ਕ ਹੀ ਠੀ ਜ ਠੀ ਕੁ ਠੋ ਹ ਮ ਠ ਪੁ ਰੰ ਤੁ ਹੇ ॥ ਪੁ ਨ ਪੁ ਰ ਥ ਜ ਮ ਜ ਤੁ ਬ ਪ ਮੇ ਹੀ ਜ ਰ ਜ
 ਅ ਖੰ ਤੁ ਹੇ ॥ ੪੮੭ ॥ ਛੰਦਾ ॥ ਧ ਰ ਰੁ ਪ ਕੁ ਪ ਯ ਠਿ ਠਿ ਜ ਠ ਰ ਠੁ ਠਿ ਠ ਮੁ ਕ ਤੁ ਜ ਠ ਹੇ ॥ ਠ ਜ
 ਰੁ ਪ ਥ ਠਿ ਤ ਪ ਟ ਨ ਹ ਰ ਠੁ ਠੁ ਤੁ ਨਿ ਰ ਅ ਲ ਬੁ ਠ ਹੇ ॥ ਕ ਰ ਤ ਪੁ ਨ ਮ ਠੁ ਖ ਨਿ ਸ ਠਿ ਨ ਰ
 ਮ ਰ ਸਿ ਕ ਅ ਪੁ ਲ ਹੇ ॥ ਕੁ ਬ ਠਿ ਰ ਤ ਨ ਸ ਠ ਜ ਠ ਗ ਤ ਕ ਰ ਤੁ ਨਿ ਜ ਠਿ ਨ ਮ ਨ ਹੇ ॥ ੪੮੮ ॥
 ਛੰਦਾ ॥ ਪ ਰ ਹੀ ਸ ਰੁ ਪ ਮ ਰ ਲ ਠ ਠ ਠ ਤ ਨ ਬ ਪ ਰ ਜ ਜੀ ਵ ਨ ਮੁ ਲ ਹੇ ॥ ਬੁ ਪ ਜ ਕ
 ਲ ਠਿ ਠਿ ਤ ਪੁ ਠੰ ਤੁ ਪੁ ਰ ਨ ਸੁ ਹ ਮ ਬੁ ਹ ਮ ਸ ਕੁ ਲ ਹੇ ॥ ਕ ਰ ਤ ਪ ਨ ਪ ਠੁ ਖ ਨਿ ਸ ਠਿ ਨ
 ਰ ਠ ਮ ਰ ਮ ਰ ਸਿ ਕ ਅ ਪੁ ਲ ਹੇ ॥ ਸੰ ਤੁ ਨ ਪੁ ਰ ਠੁ ਤੁ ਮੁ ਕ ਤੁ ਬੁ ਬ ਤ ਮ ਨ ਜ ਕੁ ਲ ਹੇ ॥
 ੪੮੯ ॥ ਛੰਦਾ ॥ ਕ ਲ ਪ ਠੇ ਬ ਸੰ ਤ ਹੇ ॥ ਪੁ ਨ ਬ ਸੰ ਜ ਜੁ ਨ ਲੋ ਕ ਹੇ ॥ ਠਿ ਜ ਤ ਨ ਤ ਰ ਹ ਠ

ਰਾਇਚਰੇ ਪੁਟਿਤਰਖ ਅਸੇ ਕੇ ਨਾਮੁ ਕੁਚੁ ਗਤਿ ਨਿਸਟਿ ਨਹੁ ਮਸੇ ਕੁਮ
ਪਿਨੇ ਸੁਹਮ ਪੁਸਿ ਸਿ ਤਿ ਤਿ ਪੁਤਿ ਖਾ ਸੇ ਵ ਕਲਿ ਨੇ ੪੬੬ ੧ ਵਾ ਸੁ ਭ ਵ
ਜਮਿ ਪੁਗੁ ਗੁ ਜਗ ਅੰਗ ਸੰਗ ਬਿਰਾ ਜਹੇ ਨਿਕਾ ਟਿ ਵ ਰੀ ਸੁ ਆ ਮੁ ਰੁ ਗ ਤੁ ਭੁ ਰ
ਤੁ ਪੁ ਭੁ ਜਾ ਜਹੇ ਸੁ ਹੁ ਤੁ ਮੁ ਰੀ ਆ ਮੁ ਹਿ ਨਿ ਜਾ ਟਿ ਨ ਪੁ ਮ ਹ ਰ ਖਿ ਤ ਕ ਜ ਹੇ ਆ
ਦਿ ਬਾ ਹ ਨ ਪੁ ਜਾ ਪਾ ਲ ਕ ਰ ਤ ਰ ਮੁ ਖਾ ਬਿ ਰਾ ਜ ਹੇ ੪੬੭ ੧ ਸਾ ਪ ਖਾ ਹ ਨ ਹੇ ਤੁ ਭੁ ਠ
ਕ ਰ ਤ ਰ ਕੇ ਅ ਨ ਕੁ ਲ ਹੇ ਸੁ ਹ ਹੇ ਤੁ ਭੁ ਠਿ ਤ ਨ ਕੇ ਖ ਹ ਮ ਸ ਕ ਤ ਅ ਦੁ ਕੁ ਹੇ ਪ ਧ ਰ ਭੁ
ਪੁ ਨ ਨ ਪੁ ਨ ਪੁ ਰ ਖ ਸੁ ਖ ਮੇ ਅ ਜ ਸੁ ਲ ਹੇ ਕ ਹੁ ਖੁ ਮ ਭੁ ਕੁ ਠਿ ਪੇ ਸੁ ਕੁ ਕੁ ਸ ਕ ਰ ਤੁ
ਤਿ ਠੁ ਲ ਹੇ ੪੬੯ ੧ ਸੁ ਰ ਖੁ ਹ ਮ ਰੁ ਪ ਮ ਨੁ ਪ ਪ ਟ ਨ ਜ ਗ ਤ ਕ ਰ ਤੁ ਸਿ ਸ ਟ ਹੇ ਚ
ਚ ਨ ਚ ਚੀ ਤਿ ਗ ਨ ਚ ਚ ਗ ਸਿ ਵ ਸ ਕ ਰ ਤ ਤ ਬ ਲਿ ਸ ਟ ਹੇ ਚ ਅ ਕੁ ਲ ਠ ਠ ਠ
ਤੁ ਠਿ ਵ ਭ ਵ ਨ ਕੁ ਕ ਮ ਲ ਪ ਤਿ ਸ ਟ ਹੇ ਚ ਤੁ ਰ ਮੁ ਖ ਜ ਹੇ ਸੁ ਰ ਮੁ ਖ ਖੁ ਹ ਮ ਖੁ ਹ ਮ
ਜਾ ਨਿ ਸ ਟ ਹੇ ੪੬੨ ੧ ਸਿ ਜੁ ਨ ਪ ਟ ਜ ਚੰ ਗ ਠਿ ਵ ਚੁ ਠਿ ਮੁ ਰੀ ਆ ਸੁ ਰ ਵ ਹ ਦ ਠ
ਸਾ ਜ ਸਾ ਜ ਸ ਮ ਸ ਤ ਹੇ ਸੁ ਕੁ ਚੁ ਰ ਪੁ ਰ ਲੇ ਕ ਕ ਹ ਆ ਟਿ ਲੇ ਵੀ ਸੇ ਸੁ ਰ ਪ ਤ ਹੇ ੪
ਨ ਬ ਚ ਨ ਸੁ ਰ ਚ ਭੁ ਵ ਟ ਕੁ ਸਾ ਜ ਤ ਬੁ ਜ ਤ ਘ ਠਿ ਸਿ ਖ ਹੇ ਚ ਤੁ ਰੰ ਗ ਨੀ ਟ ਲ ਸਾ ਜ
ਉ ਵ ਰ ਸੁ ਘ ਚ ਸੇ ਨ ਬਿ ਸਿ ਖ ਹੇ ੪੬੩ ੧ ਚ ਤੁ ਰ ਸੇ ਨ ਅ ਨੀ ਸ ਮ ਰ ਗ ਨ ਖੇ ਹ ਮ ਸੇ
ਨ ਉ ਠੁ ਹੇ ਚੁ ਤੁ ਤੁ ਤੁ ਪ ਚ ਨਿ ਜ ਨਿ ਜ ਕ ਟ ਵ ਟ ਰੁ ਨ ਖੁ ਹੇ ਆ ਮਿ ਮ ਤ ਵ ਲ ਖੇ
ਵ ਲ ਠਿ ਰ ਨ ਪੇ ਸੁ ਆ ਮੇ ਸੁ ਹੇ ਆ ਸ ਰ ਬ ਚ ਆ ਠਿ ਟ ਜ ਆ ਠਿ ਟ ਨ ਗ ਰਾ ਜ ਤ ਹਿ ਜ
ਤੁ ਹੁ ਹੇ ੪੬੪ ੧ ਵ ਚ ਨ ਕ ਲ ਸੁ ਰ ਸ ਤੁ ਪੁ ਜ ਨ ਸੁ ਰ ਆ ਦੁ ਤੀ ਪ ਚੰ ਤੁ ਹੇ ਵ ਲ
ਸਾ ਜਾ ਆ ਪ ਨ ਆ ਪ ਸੁ ਰ ਸੁ ਰੁ ਖ ਜੁ ਖੀ ਮ ਖ ਠੁ ਹੇ ਬਿ ਚੰ ਚ ਲੇ ਕ ਜੁ ਰੇ ਸ ਕ ਲ ਜੁ
ਕ ਵ ਟ ਕੁ ਘ ਠਿ ਘ ਮ ਠੁ ਹੇ ਜੋ ਸ ਟ ਹੁ ਰ ਕ ਲ ਠਿ ਚ ਰ ਰ ਖ ਲ ਵੇ ਰੁ ਸੁ ਰ ਖੁ ਜ ਟ ਰ ਹੇ
੪੬੫ ੧ ਕ ਰੀ ਚ ਤੁ ਤੁ ਬਿ ਚੰ ਚੁ ਗ ਵ ਨ ਸਿ ਤ ਹੇ ਤੁ ਠਿ ਚ ਚ ਹੇ ਵ ਠਿ ਮ ਸ ਗਿ ਗ ਪ ਆ ਠਿ
ਕ ਹ ਖੁ ਬ ਖੇ ਰ ਮ ਨ ਠ ਠ ਠ ਹੇ ਪ ਠੁ ਠਿ ਤ ਪੁ ਪੁ ਠਿ ਠਿ ਜ ਕ ਰ ਮ ਨ ਮ ਰੀ ਮ ਨੇ ਹ

ਰਾਇਚਰੇ ਪੁਟਿਤਰਖ ਅਸੇ ਕੇ ਨਾਮੁ ਕੁਚੁ ਗਤਿ ਨਿਸਟਿ ਨਹੁ ਮਸੇ ਕੁਮ
ਪਿਨੇ ਸੁਹਮ ਪੁਸਿ ਸਿ ਤਿ ਤਿ ਪੁਤਿ ਖਾ ਸੇ ਵ ਕਲਿ ਨੇ ੪੬੬ ੧ ਵਾ ਸੁ ਭ ਵ
ਜਮਿ ਪੁਗੁ ਗੁ ਜਗ ਅੰਗ ਸੰਗ ਬਿਰਾ ਜਹੇ ਨਿਕਾ ਟਿ ਵ ਰੀ ਸੁ ਆ ਮੁ ਰੁ ਗ ਤੁ ਭੁ ਰ
ਤੁ ਪੁ ਭੁ ਜਾ ਜਹੇ ਸੁ ਹੁ ਤੁ ਮੁ ਰੀ ਆ ਮੁ ਹਿ ਨਿ ਜਾ ਟਿ ਨ ਪੁ ਮ ਹ ਰ ਖਿ ਤ ਕ ਜ ਹੇ ਆ
ਦਿ ਬਾ ਹ ਨ ਪੁ ਜਾ ਪਾ ਲ ਕ ਰ ਤ ਰ ਮੁ ਖਾ ਬਿ ਰਾ ਜ ਹੇ ੪੬੭ ੧ ਸਾ ਪ ਖਾ ਹ ਨ ਹੇ ਤੁ ਭੁ ਠ
ਕ ਰ ਤ ਰ ਕੇ ਅ ਨ ਕੁ ਲ ਹੇ ਸੁ ਹ ਹੇ ਤੁ ਭੁ ਠਿ ਤ ਨ ਕੇ ਖ ਹ ਮ ਸ ਕ ਤ ਅ ਦੁ ਕੁ ਹੇ ਪ ਧ ਰ ਭੁ
ਪੁ ਨ ਨ ਪੁ ਨ ਪੁ ਰ ਖ ਸੁ ਖ ਮੇ ਅ ਜ ਸੁ ਲ ਹੇ ਕ ਹੁ ਖੁ ਮ ਭੁ ਕੁ ਠਿ ਪੇ ਸੁ ਕੁ ਕੁ ਸ ਕ ਰ ਤੁ
ਤਿ ਠੁ ਲ ਹੇ ੪੬੯ ੧ ਸੁ ਰ ਖੁ ਹ ਮ ਰੁ ਪ ਮ ਨੁ ਪ ਪ ਟ ਨ ਜ ਗ ਤ ਕ ਰ ਤੁ ਸਿ ਸ ਟ ਹੇ ਚ
ਚ ਨ ਚ ਚੀ ਤਿ ਗ ਨ ਚ ਚ ਗ ਸਿ ਵ ਸ ਕ ਰ ਤ ਤ ਬ ਲਿ ਸ ਟ ਹੇ ਚ ਅ ਕੁ ਲ ਠ ਠ ਠ
ਤੁ ਠਿ ਵ ਭ ਵ ਨ ਕੁ ਕ ਮ ਲ ਪ ਤਿ ਸ ਟ ਹੇ ਚ ਤੁ ਰ ਮੁ ਖ ਜ ਹੇ ਸੁ ਰ ਮੁ ਖ ਖੁ ਹ ਮ ਖੁ ਹ ਮ
ਜਾ ਨਿ ਸ ਟ ਹੇ ੪੬੨ ੧ ਸਿ ਜੁ ਨ ਪ ਟ ਜ ਚੰ ਗ ਠਿ ਵ ਚੁ ਠਿ ਮੁ ਰੀ ਆ ਸੁ ਰ ਵ ਹ ਦ ਠ
ਸਾ ਜ ਸਾ ਜ ਸ ਮ ਸ ਤ ਹੇ ਸੁ ਕੁ ਚੁ ਰ ਪੁ ਰ ਲੇ ਕ ਕ ਹ ਆ ਟਿ ਲੇ ਵੀ ਸੇ ਸੁ ਰ ਪ ਤ ਹੇ ੪
ਨ ਬ ਚ ਨ ਸੁ ਰ ਚ ਭੁ ਵ ਟ ਕੁ ਸਾ ਜ ਤ ਬੁ ਜ ਤ ਘ ਠਿ ਸਿ ਖ ਹੇ ਚ ਤੁ ਰੰ ਗ ਨੀ ਟ ਲ ਸਾ ਜ
ਉ ਵ ਰ ਸੁ ਘ ਚ ਸੇ ਨ ਬਿ ਸਿ ਖ ਹੇ ੪੬੩ ੧ ਚ ਤੁ ਰ ਸੇ ਨ ਅ ਨੀ ਸ ਮ ਰ ਗ ਨ ਖੇ ਹ ਮ ਸੇ
ਨ ਉ ਠੁ ਹੇ ਚੁ ਤੁ ਤੁ ਤੁ ਪ ਚ ਨਿ ਜ ਨਿ ਜ ਕ ਟ ਵ ਟ ਰੁ ਨ ਖੁ ਹੇ ਆ ਮਿ ਮ ਤ ਵ ਲ ਖੇ
ਵ ਲ ਠਿ ਰ ਨ ਪੇ ਸੁ ਆ ਮੇ ਸੁ ਹੇ ਆ ਸ ਰ ਬ ਚ ਆ ਠਿ ਟ ਜ ਆ ਠਿ ਟ ਨ ਗ ਰਾ ਜ ਤ ਹਿ ਜ
ਤੁ ਹੁ ਹੇ ੪੬੪ ੧ ਵ ਚ ਨ ਕ ਲ ਸੁ ਰ ਸ ਤੁ ਪੁ ਜ ਨ ਸੁ ਰ ਆ ਦੁ ਤੀ ਪ ਚੰ ਤੁ ਹੇ ਵ ਲ
ਸਾ ਜਾ ਆ ਪ ਨ ਆ ਪ ਸੁ ਰ ਸੁ ਰੁ ਖ ਜੁ ਖੀ ਮ ਖ ਠੁ ਹੇ ਬਿ ਚੰ ਚ ਲੇ ਕ ਜੁ ਰੇ ਸ ਕ ਲ ਜੁ
ਕ ਵ ਟ ਕੁ ਘ ਠਿ ਘ ਮ ਠੁ ਹੇ ਜੋ ਸ ਟ ਹੁ ਰ ਕ ਲ ਠਿ ਚ ਰ ਰ ਖ ਲ ਵੇ ਰੁ ਸੁ ਰ ਖੁ ਜ ਟ ਰ ਹੇ
੪੬੫ ੧ ਕ ਰੀ ਚ ਤੁ ਤੁ ਬਿ ਚੰ ਚੁ ਗ ਵ ਨ ਸਿ ਤ ਹੇ ਤੁ ਠਿ ਚ ਚ ਹੇ ਵ ਠਿ ਮ ਸ ਗਿ ਗ ਪ ਆ ਠਿ
ਕ ਹ ਖੁ ਬ ਖੇ ਰ ਮ ਨ ਠ ਠ ਠ ਹੇ ਪ ਠੁ ਠਿ ਤ ਪੁ ਪੁ ਠਿ ਠਿ ਜ ਕ ਰ ਮ ਨ ਮ ਰੀ ਮ ਨੇ ਹ

੪੩੦

੪੬

ਨਮੋ ਗਲੋ ਖੋਹਰਗ ਚਿਤਹੋ ਸੀ ਨਿਮੋ ਗਲੋ ਖੋਜਨ ਲਾਲਪੰਨ ਨਜ ਵਿਤਹੋ ਮੁ
ਕਤਾ ਜਾ ਮੁਰਦਰ ਨਨ ਨਸੇ ਕੀ ਲਮਹ ਚਿਤਹੋ ॥੫॥ ਸੀ ਖਿਧ ਬੋਲ ਲਤਾ ਜ
ਮੁਰਦ ਪੁਹ ਪਰਿ ਨਲ ਲਹੋ ਠੀਕੋ ਕੀ ਵਨ ਮਾਣ ਨਜ ਵਿਤ ਖ ਚਿਤਾ ਖਿਯ ਲਹੋ
ਮਾਜਨ ਤਮਾ ਮੀ ਅਤ ਲਜੀ ਬਹੁ ਦਰ ਮਗ ਨਮ ਲਹੋ ਮੀ ਬਰ ਮੁ ਜ ਜ ਰ ਠ ਮ
ਨ ਨਾ ਦਿ ਬ ਬ ਮ ਨ ਰ ਜ ਲ ਹੋ ॥੫॥ ਠੀ ਸਾ ਰੀ ਗ ਬੀ ਜ ਨ ਪ ਦਾ ਸ ਦਿ ਬ ਮੀ ਗ ਲ ਮ
ਤ ਮ ਨੋ ਹ ਰਾ ਬੀ ਬਿ ਪ ਸਾ ਜ ਮ ਮ ਜ ਹੋ ਨ ਹੀ ਸ ਦ ਰ ਜ ਮ ਪ ਏ ਮੀ ਮੇ ਬੋ ਵ ਨ ਦੁ ਤੀ
ਮ ਪ ਰਾ ਜ ਹੋ ਸ ਕ ਲ ਕੁ ਲ ਪ ਰੀ ਵ ਰ ਹੀ ਜ ਨ ਜੁ ਰੇ ਤ ਮ ਠੀ ਖ ਜ ਹੋ ਠੀ ਰ ਮੀ
ਗ ਨ ਮ ਨੰ ਗ ਮੁ ਰ ਤ ਹੀ ਸ ਹੀ ਜ ਨ ਰ ਜ ਹੋ ॥੫॥ ਠੀ ਠੀ ਜਾ ਠੀ ਕੀ ਰਾ ਮ ਰ ਜ ਕੀ
ਨ ਮਾ ਬ ਨ ਠੀ ਮੁ ਰ ਚ ਹੋ ਕ ਹ ਤ ਕੁ ਵ ਤ ਹ ਠੀ ਨੁ ਪੁ ਬ ਬੇ ਵ ਨੀ ਜ ਤ ਠੀ ਮ ਚ ਹੋ
ਸੁ ਨ ਤ ਸੀ ਬਿ ਧ ਨ ਚ ਤੁ ਰ ਮੁ ਖ ਕ ਰੀ ਜੋ ਕੇ ਰ ਹੋ ਹ ਨੇ ਦੁ ਸ ਦ ਨ ਮ ਰ ਖ ਲ ਦ ਲ
ਕੇ ਰ ਬੇ ਗ ਠੀ ਤ ਰ ਹੋ ਸਿ ਖ ਧ ਨ ਘ ਠ ਨ ਜੋ ਜ ਦ ਨ ਦ ਮ ਪ ਰ ਹੋ ਤੁ ਹ ਬ ਜੋ ਮ ਚ ਕੇ ਵ
ਦੁ ਬ ਕੇ ਵ ਗੋ ਮੁ ਖ ਜੁ ਰ ਹੋ ॥੫॥ ਠੀ ਦੁ ਮ ਪ ਖਾ ਵ ਜ ਮੁ ਰ ਜ ਮੁ ਹ ਦ ਰ ਬੀ ਨ ਬੀ ਸੀ ਠੀ ਰ
ਹੋ ਸ ਜ ਹ ਨ ਠੀ ਤੁ ਰ ਤੀ ਬੁ ਰ ਬੇ ਲ ਨ ਜੋ ਖ ਨ ਘ ਠ ਨਿ ਰ ਹੋ ਸ ਦ ਲ ਤ ਰੀ ਰ ਨ ਖ ਚ ਨੀ
ਮੁ ਰ ਲ ਰਿ ਲੀ ਤ ਬੁ ਰ ਨ ਬੇ ਨ ਹੋ ਮੁ ਠੀ ਰੁ ਮੁ ਠੀ ਗ ਨ ਜ ਲ ਰ ਰੀ ਰ ਨ ਨ ਠੀ ਧ ਠੀ ਜਾ ਠੀ ਨ
ਹੋ ॥੫॥ ਸਾ ਮੁ ਰ ਬ ਨ ਉ ਸਾ ਤਾ ਲ ਤੁ ਕ ਨ ਖ ਰ ਜ ਮੁ ਰ ਦ ਰ ਕੀ ਨ ਹੋ ਨ ਉ ਬ ਤ ਦ ਮ
ਮ ਨ ਦੀ ਹ ਦ ਰੁ ਨ ਠੀ ਕੇ ਵ ਰ ਨ ਚੀ ਨ ਹੋ ਤੁ ਰ ਚੀ ਤ ਬ ਲ ਠੀ ਮ ਲ ਪ ਰ ਲੀ ਪੀ ਲ ਮੁ
ਤੁ ਰੀ ਨ ਦ ਹੋ ਸ ਹੁ ਕੁ ਤ ਬਾ ਜ ਨ ਜੁ ਖ ਜੁ ਖ ਨ ਬ ਜ ਤ ਉ ਠ ਤ ਬੀ ਖਾ ਵ ਹੋ ॥੫॥ ਠੀ ਰ
ਬਾ ਬ ਲੇ ਲ ਮੁ ਰੀ ਗ ਕੁ ਨ ਕੁ ਬੀ ਕ ਬੀ ਜਾ ਲ ਹੋ ਸ ਰਿ ਖ ਰ ਜ ਉ ਪੀ ਗ ਠੀ ਬ ਲ
ਰ ਠ ਠੀ ਕਾ ਠੀ ਲ ਹੋ ਕੇ ਸ ਦੀ ਹ ਨੀ ਮੁ ਨ ਨ ਦਿ ਨ ਰੁ ਹ ਰੁ ਤੁ ਬੀ ਜਾ ਲ ਹੋ ਦ ਸ ਲ
ਕ ਨਾ ਵ ਜੁ ਸੁ ਵ ਨ ਨੀ ਘ ਠੀ ਤ ਉ ਠ ਤ ਗ ਨ ਤ ਉ ਤ ਲ ਹੋ ॥੫॥ ਸ ਜੁ ਜ ਮੇ ਨ ਰ
ਤੁ ਰੀ ਗ ਨ ਮ ਖ ਰ ਨ ਕੇ ਵ ਕੇ ਵ ਬੇ ਵ ਨ ਹੋ ਪੁ ਜ ਕੇ ਵ ਉ ਠੀ ਗ ਮ ਨ ਕ ਰ ਕੇ ਵ ਕੇ ਵ ਨੀ

੪੩

ਜਾ ਨ ਹੋ ਬੁ ਹ ਮ ਲੋ ਕ ਮ ਮ ਰ ਜ ਕੁ ਲ ਮੁ ਰ ਖ ਮ ਠੀ ਜ ਮੁ ਪ ਚ ਹੋ ਚ ਕ ਤ ਤੇ ਉ ਬਿ ੪੩੧
ਪ ਨ ਚ ਤੁ ਰ ਮੁ ਖ ਬੇ ਵ ਨ ਹੀ ਜ ਮੁ ਰ ਚ ਹੋ ॥੫॥ ਸ ਹੀ ਜ ਤੁ ਬ ਰ ਸੀ ਜੋ ਕੁ ਵ ਰ ਜ ਨ
ਠੀ ਕੁ ਮੁ ਵ ਕ ਮ ਮ ਜ ਹੋ ਬ ਸ ਤੁ ਸ ਸ ਤੁ ਨ ਮ ਸ ਤੁ ਜੋ ਤੁ ਮੀ ਗ ਮੀ ਗ ਨ ਰ ਜ ਹੋ
ਬੁ ਮੁ ਕ ਦ ਮ ਮ ਜ ਨ ਨ ਲ ਲ ਮ ਨ ਠ ਨ ਖ ਚਿ ਤ ਹੋ ਪੀ ਗ ਜ ਮੁ ਰ ਦ ਬ ਜ ਮੁ ਕ ਤ ਨ
ਖਿ ਮ ਲ ਮ ਨ ਗ ਨ ਰ ਚਿ ਤ ਹੋ ॥੫॥ ਮੁ ਕ ਰ ਮ ਨੁ ਪ ਦਿ ਬ ਪੀ ਨੀ ਲ ਮ ਸ ਰੀ ਹ ਰ
ਜ ਕੀ ਤ ਹੋ ਨ ਦ ਰ ਤੁ ਨ ਨ ਲ ਕੁ ਤ ਰ ਤ ਨ ਮ ਕ ਮ ਸ ਕ ਮ ਕੀ ਤ ਹੋ ਠੀ ਵ ਜ ਗ ਮ
ਗ ਠੀ ਵੇ ਤਾ ਦਿ ਨ ਠੀ ਕੇ ਵ ਉ ਰੁ ਗ ਨ ਲ ਚਿ ਤ ਹੋ ਠੀ ਮ ਖ ਰ ਠ ਨੀ ਮ ਨੀ ਮ ਨਿ ਠ
ਮ ਨ ਮ ਜ ਮੀ ਤ ਹੋ ਸੁ ਤ ਮ ਨੇ ਹ ਕ ਦਿ ਬ ਮੀ ਗ ਲ ਮੁ ਕ ਵ ਜੀ ਜ ਨ ਠੀ ਵਿ ਤ ਹੋ ਉ ਕ
ਮ ਜ ਮੁ ਰ ਦ ਲ ਲ ਮੁ ਕ ਤ ਮ ਕ ਰ ਕ ਰ ਨ ਠੀ ਵਿ ਤ ਹੋ ॥੫॥ ਠੀ ਬਿ ਜ ਨ ਪ ਦ ਸ ਰੀ
ਠੀ ਤ ਮ ਕ ਲ ਗ ਜ ਮ ਚ ਦ ਰ ਮ ਕ ਤ ਲ ਲ ਪੀ ਰ ਨ ਮ ਨ ਹੋ ਲੁ ਲੁ ਮ ਜਾ ਠੀ
ਬ ਰ ਤੁ ਨ ਕ ਨੀ ਲ ਠ ਨ ਖ ਨ ਪ ਨ ਹੋ ਕੇ ਵ ਮ ਨ ਗ ਨ ਠੀ ਰੀ ਰ ਪ ਜ ਠੀ ਰਿ ਗ ਮ
ਠੀ ਨ ਹੋ ਠੀ ਠੀ ਠੀ ਰਿ ਗ ਠੀ ਬ ਮੀ ਗ ਲ ਠੀ ਜੋ ਰ ਜੋ ਕ ਰ ਨ ਹੋ ॥੫॥ ਠੀ ਲ
ਲ ਠ ਨੀ ਠ ਨ ਗ ਪੀ ਰ ਨ ਦ ਗ ਕ ਰ ਤਾ ਤੀ ਤ ਹੋ ਨ ਸ ਕ ਰ ਤ ਗ ਠੀ ਹ ਰ ਜ ਦ ਰ
ਨੀ ਲ ਮ ਨ ਗ ਨ ਘ ਠੀ ਤ ਹੋ ਮ ਠੀ ਕ ਲ ਮ ਜ ਠੀ ਬਾ ਜੀ ਗ ਕ ਤ ਨ ਕੇ ਵ ਉ ਰੁ ਗ ਨ
ਜੁ ਹੋ ਠੀ ਕੇ ਮ ਨੁ ਪ ਮ ਸੀ ਮ ਬਿ ਧ ਨ ਜੋ ਤ ਪ ਲ ਪ ਲ ਬ ਕੁ ਤ ਹੋ ॥੫॥ ਮੀ ਗ ਲ ਮ
ਜ ਠੀ ਬਾ ਜੀ ਗ ਰ ਤ ਨ ਕੇ ਵ ਉ ਰੁ ਗ ਨ ਠੀ ਤ ਹੋ ਸੇ ਤੀ ਮ ਨੁ ਪ ਮ ਕੰ ਠ ਮ ਲ ਨੀ ਲ ਲ
ਮੁ ਕ ਰ ਖ ਚਿ ਤ ਹੋ ਠੀ ਸੇ ਨ ਨ ਨ ਨ ਚਿ ਨ ਬਿ ਧ ਠੀ ਠ ਨ ਜ ਕੀ ਤ ਹੋ ਬ ਪੀ ਵ ਹੋ
ਕੁ ਲ ਰ ਤ ਨ ਨ ਹ ਕ ਲੇ ਲ ਨ ਲ ਰੀ ਹੋ ॥੫॥ ਠੀ ਬਿ ਜ ਮ ਪ ਦ ਸ ਰੀ ਗ ਠੀ ਤੁ ਜ
ਬੰ ਦ ਪੰ ਨ ਨੀ ਲ ਠ ਮੁ ਠੀ ਬਿ ਧ ਬੁ ਖ ਨ ਠੀ ਕੇ ਵੇ ਸ ਮ ਲੀ ਕ ਚ ਨ ਤੁ ਤ ਨ ਨ ਦ
ਰ ਤ ਨ ਹੀ ਵੀ ਜ ਜੋ ਹੋ ਦ ਰ ਮ ਕ ਤ ਮ ਨ ਨ ਮ ਕ ਰੀ ਰ ਲ ਲ ਨ ਜ ਵੇ ਹੋ ਮੀ ਗ ਲ
ਸ ਨ ਮੀ ਮ ਰ ਕ ਮ ਮੀ ਤੁ ਤੁ ਤ ਨ ਪ ਚੇ ਹੋ ॥੫॥ ਗੁ ਲ ਨ ਕ ਲੇ ਜ ਨ ਰੀ ਰੀ ਰੀ ਨ

ਕੇ ਵੇ ਪ ਮ ਮ ਗ ਰ ਮ ਕ ਰ ਸੁ ਕ ਲ ਕੀ ਹੋ

ਏਜੇਸੇਬੇ ੫੩ ੭ ੭ ਭੀ ਜਨ ਪਦ ਸਾਰੰ ਵੈ ਵਾ ਸੁ ਨੀ ਆ ਗ ਮ ਨਾ ਆ ਵ ਤ ਬਿ ਪ ਤਾ ਸੁ ਗ
ਕ ਲਾ ਮ ਨੰ ਦ ਚ ਏ ਹ ਰ ਖ ਗ ਵ ਤ ਬਿ ਜੈ ਆ ਕੁ ਰ ਤ ਜੈ ਪ ਜੈ ਜੈ ਏ ਸ ਖ ਜ ਤ ਪ ਨ ਪ ਏ ਾ
ਮ ਸੁ ਰ ਪੁ ਨ ਜੈ ਕ ਕੇ ਕੀ ਮੁ ਰ ਜ ਏ ਾ ਸੁ ਠ ਤ ਤ ਲ ਲ ਆ ਲੁ ਉ ਘ ਏ ਤ ਨ ਰ ਤ ਮ ਪ ਸ ਰ ਤ
ਬ ਏ ੫ ੩ ੭ ਜ ਰੰ ਕ ਛੰ ਦੁ ਾ ਬ ਜ ਤ ਬੀ ਨ ਮੁ ਰੰ ਗ ਬ ਨ ਜੀ ਏ ਲ ਰ ਫ ਵੰ ਏ ਤੁ ਪ ਨਾ ਮੁ ਰ
ਜ ਪ ਖ ਏ ਜ ਮੁ ਰ ਜ ਮੁ ਰ ਦੁ ਰ ਲ ਫੁ ਪੁ ਪਿ ਰ ਰ ਮ ਠਿ ਨੇ ਆ ਪ ਸ ਰ ਮ ਚ ਤ ਰੀ ਪੁ ਬ ਬ ਜ
ਦ ਤ ਰ ਛ ਕਿ ਨ ਕ ਸੁ ਰ ਕ ਏ ਾ ਪ ਰ ਰੇ ਮ ਕ ਲ ਸੁ ਰ ਦੁ ਚ ਬ ਆ ਵ ਜ ਨਿ ਹਿ ਆ ਗ ਮ ਨ ਦੁ
ਰ ਚ ਡੇ ੫ ੩ ੭ ਜ ਰੰ ਕ ਛੰ ਦੁ ਾ ਪੁ ਨ ਚੁ ਨ ਜ ਰੇ ਪ ਸੁ ਪ ਤਾ ਜਿ ਨੇ ਸ ਰ ਰੁ ਤ ਰ ਟ ਗ ਨੇ
ਸ ਮਿ ਸੁ ਪ ਤਿ ਕ ਟੀ ਛੁ ਟੀ ਪੀ ਆ ਨ ਜ ਰ ਗੇ ਸ ਮ ਯ ਆ ਸੁ ਰ ਕ ਏ ਸਿ ਛੁ ਆ ਕੁ ਪੈ ਸ਼ਿ ਪੁ
ਰ ਭ ਚ ਲ ਚ ਦੁ ਚ ਨ ਡੇ ਪੈ ਕ ਲ ਆ ਧ ਰ ਚ ਕੁ ਠਿ ਰ ਲ ਛ ਦੁ ਰੋ ਸ ਪ ਮ ਨ ਗ ਮੇ ਲ
ਗ ਲ ਾ ੫ ੩ ੭ ਜ ਰੰ ਕ ਛੰ ਦੁ ਾ ਕ ਰ ਨ ਡ ਤ ਦੁ ਰ ਗੇ ਸਿ ਚੁ ਜ ਰੇ ਕੁ ਕੇ ਚੁ ਤ ਗ ਨ ਆ ਕੰ ਖੀ ਕ ਪਿ
ਸ ਚ ਨਿ ਜ ਰ ਰ ਏ ਤਾ ਲ ਤ ਮ ਚ ਰ ਗ ਜੇ ਰ ਨ ਆ ਮ ਤੇ ਕ ਤ ਲ ਠਿ ਠੇ ਮ ਾ ਗ ਨ ਪੇ ਤਾ ਸ਼ਿ
ਚ ਸ ਖੇ ਤ ਲ ਆ ਪੈ ਰ ਪੁ ਨ ਖ ਨੈ ਪ ਲ ਟੇ ਚਿ ਜ ਰੇ ਸਿ ਦ ਗ ਨ ਠਿ ਰ ਲ ਆ ਪ ਞ ਞ ਛੰ ਰ ਆ ਟ
ਪੀ ਗ ਜ ਠ ਚ ਤਾ ਲ ਟ ਾ ਰੁ ਤ ਕੁ ਏ ਚੈ ਨਿ ਜ ਰ ਗ ਨ ਠ ਤ ਕ ਪ ਲ ਕ ਤ ਲ ਖ ਜ ਰ ਉ ਠ ਤ
ਪੁ ਨ ਦ ਾ ਰ ਨ ਸੁ ਰ ਆ ਕੁ ਏ ਚੈ ਨਿ ਜ ਚ ਰ ਕੁ ਤ ਕੁ ਖ ਮ ਕੰ ਕ ਕੁ ਪਿ ਲ ਖੇ ਕ ਆ ਪ ਮ ਤ ਮ ਦ
ਰੀ ਛੀ ਆ ਬੀ ਕ ਾ ਵ ਦੁ ਗ ਨ ਟ ਲ ਮ ਡੇ ਕੁ ਰ ਆ ੫ ੩ ੭ ਜ ਰੰ ਕ ਛੰ ਦੁ ਾ ਜ ਰ ਨ ਜ ਟ ਾ
ਧ ਾ ਰ ਮੁ ਰੇ ਕੋ ਰ ਟ ਮ ਰ ਧ ਮੁ ਰ ਤ ਕੇ ਰ ਵ ਾ ਲੋ ਖੇ ਰੇ ਛਾ ਚੋ ਗੀ ਠ ਠ ਚੋ ਟੀ ਪ ਦ ਾ ਰ ਨ
ਕੁ ਰ ਵ ਾ ਲ ਖ ਰ ਆ ਡਿ ਗ ਨ ਜੇ ਗੀ ਡਿ ਗੀ ਬ ਰ ਨ ਗ ਨਾ ਸਿ ਦ ਗ ਨ ਭੇ ਕ ਆ ਗ ਉ ਰ ਧ ਬ ਆ
ਨੇ ਖੀ ਜ ਟੀ ਪੁ ਲੀ ਪ ਜੀ ਰ ਕ ਨਿ ਸ ਰ ਗ ੫ ੩ ੭ ਜ ਰੰ ਕ ਛੰ ਦੁ ਾ ਰ ਡ ਸ ਨ ਖੀ ਜੇ ਗੀ
ਡਿ ਗੀ ਬ ਰ ਉ ਮ ਲ ਟ ਾ ਰੁ ਨਾ ਬਿ ਕ ਟ ਹੋ ਗ ਵਿ ਮੁ ਰ ਖ ਟ ਲੋ ਚ ਨਾ ਕਿ ਤੋ ਟੇ ਮੁ ਰ ਛੰ ਘ ਮ ਠੁ ਰ
ਟ ਹੋ ਗ ਬਿ ਨ ਮੁ ਰ ਕ ਪ ਲੀ ਕੋ ਤੇ ਸ ਤ ਮੁ ਰ ਖ ਟ ਜੇ ਜ ਨਾ ਮ ਸੁ ਰ ਗ ਮ ਦ ਪੀ ਕੁ ਖ ਤਾ ਆ ਮ
ਖ ਆ ਘੇ ਰੀ ਤਾ ਮ ਜੀ ਹੀ ਜੀ ਡ ਗ ੫ ੩ ੭ ਜ ਰੰ ਕ ਛੰ ਦੁ ਾ ਕੁ ਰ ਲ ਭ ਖਿ ਕ ਟ ਮ ਸੁ ਰ ਗ ਮ ਨੇ

ਸੁ ਰ ਪ ਨ ਕ ਮ ਲ ਨੀ ੭ ਕ ਕ ਤ ਏ ਤ ਬਿ ਕ ਲ ਚ ਛ ਨ ਤਿ ਮ ਰ ਗ ਤ ਬਿ ਮ ਲ ਸ਼ਿ ਗ ਡੁ ਠ ੭ ੩ ੩
ਮਿ ਡਿ ਗੀ ਬ ਰੋ ਮੇ ਗ ਆ ਨ ਨਾ ਮ ਚੁ ਨ ਕ ਐ ਠਿ ਗ ਲ ਨੀ ੭ ਛ ਛ ਤ ਕੁ ਖ ਜ ਗ ਛ ਛ ਤ ਪ ਜ ਗ ਛ ਖ
ਗ ਨ ਖੇ ਕੁ ਆ ਲ ਨੀ ੫ ੩ ੭ ਜ ਰੰ ਕ ਛੰ ਦੁ ਾ ਜ ਰ ਗ ੭ ਆ ਮੇ ਪੁ ਖ ਪ ਤ ਗ ਗਿ ਨ ਖ ਟ ਟ ਤ
ਆ ਜ ਨ ਸੀ ਪ ਸ਼ੀ ੭ ਨ ਟ ਕ ਖ ਠਿ ਕ ਰ ਨ ਆ ਦ ਜੰ ਤ ਕੀ ਕੀ ਤਿ ਨ ਰਿ ਧ ਸੀ ਡਿ ਵ ਤ ਲ ਖ
ਠ ਠ ਠ ਠ ਠ ਠ ਠ ਮ ਰ ਨ ਤੁ ਡੁ ਕੀ ਆ ਲ ਜ ਾ ਰ ਗ ਮ ਜ ਟ ਸਿ ਪੀ ਸ਼ਿ ਰੇ ਧ ਮ ਚ ਗ ਕੁ ਤ ਕੀ
੫ ੭ ੭ ਜ ਛ ਚੁ ਕ ਰ ਪੇ ਰ ਗ ਮ ਬ ਹ ਮ ਖ ਖ ਚ ਰ ਆ ਖ ਸੀ ੭ ਨ ਟ ਕ ਉ ਰ ਰ ਤ ਬੇ ਧ ਨਿ ਯ ਮ
ਤ ਬੀ ਠ ਤ ਡ ਨ ਖ ਆ ਕ ਬੀ ਗੀ ਪੁ ਰ ਤ ਦੁ ਰ ਆ ਕ ਪੀ ਜੰ ਤ ਮ ਡਿ ਨ ਆ ਡ ਨੀ ਟ ਤ ਮ ਆ
ਈ ਪ ਚ ਨ ਨ ਨ ਤ ਕੁ ਡ ਖੀ ਲ ਆ ਡ ਨੀ ੫ ੩ ੭ ਜ ਰੰ ਕ ਛੰ ਦੁ ਾ ਬਿ ਕ ਟ ਆ ਬੇ ਬੀ ਮ ਦ ਦੁ
ਨ ਡ ਕ ਰੀ ੭ ਸੁ ਲ ਐ ਲ ਗ ਦ ਪ ਡ ਯ ਰੇ ਕੁ ਤ ਕੀ ਕ ਤ ਹ ਕ ਰੀ ਪੁ ਕ ਪੁ ਕ ਉ ਠ ਠ ਖੇ ਤ ਲ
ਦੀ ਕੁ ਤ ਲ ਰ ਜੇ ਗ ਡ ਨ ਪ ਆ ਹੀ ੭ ਕੁ ਰ ਜ ਦ ਸ਼ ਠਿ ਠਿ ਪ ਚ ਆ ਠਿ ਰ ਗ ਜ ਤ ਰ ਆ ਠਿ ਕ
ਰ ਹੀ ੭ ਆ ਡ ਡ ਆ ਗੀ ਕ ਏ ਲ ਕ ਮ ਡ ਨ ਮ ਧ ਰ ਡ ਮੁ ਰ ਟ ਰ ਰੁ ਗ ਪ ਰੇ ਦੁ ਰ ਟੀ ਪ ਡ ਠ
ਤ ਕੁ ਏ ਕ ਸਿ ਚ ਆ ਮੁ ਜ ਨ ਕੇ ਸ ਰੇ ਡਿ ਕ ਚ ਡ ਡ ਚ ਡਿ ਚੈ ਸ ਆ ਡ ਜ ਦ ਜ ਡ ਜ ਕ ਰੇ ੫ ੩
੩ ੭ ਭ ਡ ਟ ਦ ਪ ਟੀ ਠੇ ਲੇ ਚ ਆ ਤਿ ਸੁ ਲ ਠਿ ਚੁ ਰੇ ਉ ਛ ਰ ਕੁ ਦ ਹੀ ਸ ਚ ਹੀ ੭ ਖ ਪ ਰ ਕ
੭ ਠਿ ਚੋ ਰ ਡੀ ਹ ਾ ਪੁ ਰ ਕ ਰ ਤ ਮ ਚ ਹੀ ੭ ਕਿ ਲ ਕਿ ਲ ਸ ਖ ਟ ਦ ਦੁ ਨ ਨਿ ਉ ਨ ਦ ਗ ਕ ਖ
ਰ ਤ ਕੁ ਕ ਹੀ ੭ ਸੁ ਜ ਦ ਚੀ ਖ ਆ ਕ ਠੇ ਰੇ ਹ ਕੁ ਕੁ ਕ ਤ ਉ ਕ ਹੀ ੫ ੩ ੭ ਜ ਰੰ ਕ ਛੰ ਦੁ ਾ ਜ ਰ
ਨ ਪ ਸ ਚੋ ਠੀ ਮ ਦ ਕੁ ਰ ਜ ਦ ਹੀ ੭ ਠ ਨ ਠ ਨ ਠ ਰ ਕ ਤ ਠ ਠ ਠ ਠ ਮ ਰ ਪੀ ਜ ਪ ਠਿ ਜ
ਡ ਹੀ ੭ ਕੁ ਪੋ ਚ ਕ ਲ ਟ ਲ ਕੁ ਤ ਚੈ ਰੇ ਪੀ ਮ ਪੁ ਮ ਡਿ ਕ ਰ ਹੀ ਡਿ ਟ ਦ ਮ ਆ ਠ ਚੋ ਖ ਦ ਆ ਨ ਠ
ਕ ਪ ਉ ਜ ਪ ਯ ਰ ਹੀ ੫ ੩ ੭ ਜ ਰੰ ਕ ਛੰ ਦੁ ਾ ਸ਼ਿ ਧ ਮੁ ਖੀ ਤ ਡੀ ਚੋ ਗੀ ਕੁ ਖ ਤੇ ੭ ਚ ਡ ਨ ਡ ਨ
ਰੀ ਗ ਮੁ ਖੀ ਕੁ ਚੁ ਚੁ ਡਿ ਜ ਦ ਚੁ ਪ ਚ ਰ ਧ ਰ ਡ ਯ ਤ ਨਿ ਹ ਨ ਨ ਦ ਨੇ ਕੇ ਸ ਡ ਨ ਖ ਚੋ
ਹੀ ੭ ਪੀ ਪ ਘੇ ਰ ਡ ਠ ਨ ਨ ਦ ਯ ਲੋ ਚ ਆ ਜੇ ਕੁ ਕੁ ਡੀ ਦ ਹ ਲੋ ਰ ਚ ਚ ਰ ਜੀ ਡ ਨ ਤ ਜ ਟ
ਬ ਜਿ ਤ ਰ ਖ ਹੀ ੫ ੩ ੭ ਜ ਰੰ ਕ ਛੰ ਦੁ ਾ ਜ ਉ ਕ ਲ ਚ ਅ ਜ ਡ ਡ ਡ ਰ ਉ ਪੀ ਕ ਲ ਨ ਚ ਹੀ ੭ ਆ

ਭਖਤਾ ਪਹਿਲ ਨਿਰਮਲ ਮਰਦਾਨੀ ਸਿਦਕਿ ਉਚਰਤ ਰਤਪਹਿ ਪਤਿ ਭੁਕੇ
ਦੇਕਰਾ ਚਰੀ ਯਹ ਹਰ ਭੁਜਤੀ ਕਰੋਟੀ ਤਿਸੇ ਤਸਿ ਪਰ ਥਾਰੀ ॥੫੦॥ ਚੜ੍ਹ
ਸੁਖੀ ਨਾਨਾ ਸਦਾ ਰੋਇ ਖਰਕ ਜਰ ਥੀ ਯਹ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਸਿਰੀ ਸਿਫ ਰਸੂ ਕੇ ਪੇ ਤਦ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਪੈਰ ਚੜ੍ਹ ਤਨ ਚ ਚੁਕੀ ਥੀ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਨਗਨ ਹਰ ਗਨ ਬੈਰ ਲਾ ਕੁ ਪੋ ਬੈ ਕਰੋ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਛੰਦ ਦਈ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਸਿਕਰ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਰਜੇ ਸਿਫੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਦਸਾਰੀ ਗ ਸੁ ਮੁ ਮਾਲੀ ਸਿਫੇ ਲਹ ਰ ਨ ਸਿ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਤਸਿ ਕਰ ਜਟਾ ਸੁ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਜੁ ਪਿ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਨ ਮਾ ਤਿ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਦੁ ਨੀ ਪਦ ਉ ਸਿ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਪ ॥ ੫॥ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਥੈ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਘਨ ਨਾ ਸੁ ਨ ਜੈ ਕਰ ਨਾ ਸਿ ਪਦਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਸਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਪਦ ਗ ਦਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਰਦ ਮਾ ਜ ਦਲਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ

ਸਾ ਸਕਰ ਰ ਕਮਾ ਦ ਜੋ ਪ ਮ ਸੁ ਰ ਥਾ ਹ ਨ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਤੁ ਬ ਸ ਨ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਹੀ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਨ ਰਾ ਗ ਮਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਚ ਹੀ ਗ ਮਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਜੀ ਤ ਨ ਪ ਲੈ ਮ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਮ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਮ ਪ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਮ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਜ ਸ ਜ ਸਿ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਜ ਨ ਕੇ ਪ ਕੇ ਪ ਉ ਤ ਸ ਕ ਲਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਨੀ ਪ ਬ ਲਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਰੀ ਗ ਸਿ ਸ ਨ ਪ ਦਾ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਟਾ ਰ ਨ ਜੇ ਲ ਸਾਂ ਗ ਨ ਗੁ ਰ ਜ ਗ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਪ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਦਾ ਨ ਦ ਕ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਗੁ ਲ ਸਾਂ ਗ ਬ ਲ ਮ ਸੀ ਗ ਰੀ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ
ਚਾਰੀ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ ਠਕੇ

ਮਿਰਗਛੁਲਕੁ ਤਰਾਮਨੀ ਪਨਕਲਦਕੁ ਕਟਕੁ ਛੁਰੀਯੁ ਸੁਨੁ ਸੁਨਿ ਲੀਮੁਖੀ
ਜੈਬੁਰਸੈ ਨਾ ਜੀਗਰੀ। ਬੁਰਾਦਾ ਕਰਦਲੀਰੁ ਪਕਸਿਗਰਦੁ ਲਖੁ ਰੂਗੀ ਜੈ ਬੁਰੀ।
ਨਾਚੁ ਖਯਨੇ ਟੀਯੇਗਦਾ ਰੁਨਕੁ ਲਠਕੁ ਕੀ ਮਿਜਰੀ। ੫੬੧। ਬਿਜਨੁ ਪਦਾ ਸ
ਜਤੁ ਅਜਤੁ ਅਪਾਰਾ ਮਗਨਤ ਤਿਛੁਪੈ ਨੀ ਸਿਕਲੀ ਪਾਰਮਾਰ ਅਨੇ ਮਾ ਸੁਪ
ਬਾਧਬਾਧ ਸੁਬੁਟ ਬਲੀ। ਦਲਜਾ ਜਜ ਚਲੋ ਮਮਕੁ ਲਨੁ ਬੁਨੁ ਬਨੀ ਰੁ
ਲੀ। ਮਮਗਾ ਜਰਬੀ ਪਾਯ ਕਥੇ ਟੀ ਕਟਕੁ ਸੁਰਣੁ ਖੰਡੁ ਲੀ। ੫੬੨। ਛੁਟਸ
ਰੀਗਾ ਮਨਕਨੁ ਜੁਰਦ ਲਾਲ ਹੀ ਰਨ ਬੋਜੁ ਏਕਤੁ ਹਲ ਲਾ ਰੀ। ਮਲਮਾ ਸ
ਚੋ ਹਰਦ ਰਕ ਯਕਤੁ ਬੁਤ ਨੀ ਲਮ ਪੰ ਨਕੀ। ੫੬੩। ਮਜੁ ਇਥ ਲਾਲੁ ਲੁਖ
ਚਿਤ ਮਨਗਾ ਨਕਾ ਉਰੀ। ਟਸਤੇ ਅਨੁ ਟੀ ਖਚੇ ਰਤ ਨਨ ਯ ਰੁਤ ਸਾ ਏ ਕ ਸਿਦ
ਰੀ। ੫੬੪। ਜਾ ਰੀਗਾ ਛੁਟਾ ਜਗ ਮਗ ਜਯ ਤਰੀ ਹਰ ਜਮੁ ਕਦਾ ਏ ਬਾ ਮੀ ਰੀ
ਕਲੀ ਕਟ ਉਰਗ ਨ ਖਾ ਚੇ ਤ ਜਾਲੁ ਤੀ ਨਾ ਮਸੁ ਦ ਮ ਕਤ ਬਿਜੁ ਲੀ। ਮਨੁ ਟੀ ਟਿ ਸ
ਟ ਠ ਹ ਰ ਤੇ ਨਿ ਰ ਖ ਟ ਰ ਬ ਲ ਜ ਰ ਦ ਮ ਨ ਉ ਰ ਗ ਨ। ਬ ਸ ਨ ਨ ਰ ਲੇ ਹੁ ਗ ਸਿ ਪ ਮੁ
ਨ ਜ ਨ ਰਿ ਖ ਨ ਕੀ ਪੁ ਬ ਹ ਰ ਜ ਨ। ੫੬੫। ਛੁਟਾ ਰੀਗਾ ਸੁ ਜ ਤੁ ਮ ਸੁ ਤੁ ਮ ਪਾਰ
ਮ ਨ ਗ ਨ ਬ ਜ ਨ ਕੁ ਖ ਨ ਮੇ ਗ ਲਾ। ਮ ਤੁ ਲ ਜੁ ਮ ਮੀ ਰੇ ਜ ਮੀ ਕ ਲ ਪੈ ਤ ਬਾ ਪੀ ਮ
ਕੁ ਲਾ ਬੁ ਖ ਤ ਰ ਸੀ ਜੈ ਅ ਨ ਕੁ ਲ ਹ ਕ ਲ ਰ ਨਿ ਜਿ ਰ ਹ ਖੁ ਦ ਨ ਜ ਜ ਕ ਲ। ਪੀ ਜ ਤੁ ਸ
ਜੋ ਜ ਨ ਬਿ ਬਿ ਪ ਭ ਤ ਨ ਲ ਜ ਤ ਸੁ ਮ ਕ ਤ ਜੈ ਕ ਲ। ੫੬੬। ਛੁਟਾ ਕੁ ਡ ਲ ਮ ਜ ਏ
ਬ ਖ ਕ ਟ ਲ ਲ ਨ ਬਿ ਬਿ ਪ ਖੁ ਖ ਨ ਮੁ ਟਿ ਰੀ। ਟੇ ਰ ਕੁ ਲਾ ਹਿ ਰ ਗ ਲ ਮ ਲ ਮੁ ਕ ਤ
ਚੋ ਪ ਪ ਹੁ ਰੀ ਜੀ ਟਿ ਰੀ। ਭੁ ਜ ਏ ਟ ਹ ਮੇ ਲ ਨ ਹਾਰ ਹੀ ਰ ਨ ਲ ਲ ਮੁ ਕ ਤ ਸੀ ਕ ਰੀ
ਨ ਟ ਰ ਤ ਨ ਬਾ ਕ ਮੀ ਗਾ ਜ ਤ ਰੀ ਪਾ ਯ ਲ ਅ ਨੁ ਚੀ ਗੁ ਜ ਰੀ। ੫੬੭। ਛੁਟਾ ਮੀ ਗ
ਮੀ ਗ ਸੁ ਪਾਰ ਬੁ ਖੁ ਖ ਨ ਬ ਜ ਨ ਰੀ ਗ ਰੀ ਗ ਲੀ। ਪਾ ਗੋ ਬ ਪੀ ਲ ਨ ਜੇ ਤ ਬਾ ਗ ਨ
ਕਾ ਕ ਮ ਚ ਲਾ ਬੀ ਜ ਕ ਲੀ। ਅ ਚ ਨ ਪ੍ਰਿ ਤ ਹ ਰੀ ਉ ਨ ਬੀ ਰੀ ਗ ਰੀ ਗ ਨ। ਮੀ ਬ ਰੀ ਜ

ਲ

ਰ ਬ ਛੁ ਤ ਟਿ ਮ ਨ ਛੁ ਲ ਵ ਰ ਮ ਨ ਮਿ ਰ ਗ ਛੁ ਲ ਮ ਟ ਬਾ ਪੀ ਮ ਰੀ। ੫੬੮। ਛੁਟਾ ਜਾ ਕੇ ੪੩੫
ਗਾ ਜਾ ਲੁ ਪੁ ਜ ਨ ਮ ਮੇ ਲ ਕ ਬ ਜ ਨ ਮੇ ਗ ਲ ਜ ਮ ਤੁ ਅ ਸ ਤੁ ਪਾਰ ਕੋ ਗ ਜ ਜ ਸੇ
ਨ ਰ ਤੁ ਰੰ ਗ ਨ ਮ ਖ ਰ ਨ ਬਿ ਜ ਨ ਟ ਲ ਜੋ ਕਾਰ ਕੋ। ਸੇ ਨ ਪ ਤ ਹ ਪ ਛੁ ਟ ਟੀ ਮ ਮ ਹਿ
ਮ ਮੀ ਗ ਨੇ ਜ ਮ ਨ ਏ ਕੋ ਸ ਟਿ ਜ ਕੁ ਮ ਸ ਰ ਬਾ ਜ ਟ ਪੁ ਰੀ ਨਿ ਜ ਕ ਟ ਕ ਲੁ ਕੁ ਗ
ਬ ਨਾ ਏ ਕੋ। ੫੬੯। ਵਾ ਬਿ ਸ ਨ ਖ ਟ ਛੁ ਟਾ ਜਾ ਰੀ ਗਾ ਜਾ ਲੁ। ਪੁ ਚ ਟੇ ਟ ਮ ਮ ਨ ਤੁ ਕੋ ਮਿ
ਜਾ ਸਿ ਖ ਪੀ ਟਾ ਬਾ ਜ ਹੀ। ਮਾ ਰੁ ਜੁ ਲਾ ਉ ਰ ਗਿ ਰਾ ਗ ਨ ਨ ਦ ਮ ਨ ਗ ਨ ਗਾ ਜ ਹੀ
ਕੇ ਟ ਕ ਟ ਕ ਬਿ ਸਿ ਖ ਬਾ ਜ ਨ ਕੋ ਜ ਟੇ ਟੇ। ਕੁ ਪਾਰ ਹੀ। ਪ ਪ ਹ ਰ ਤੁ ਪੇ ਚ ਨੀ ਜ ਮ ਮ
ਚੁ ਪੁ ਲੋ ਪੋ ਗ ਬਿ ਚਾ ਰ ਹੀ। ੫੭੦। ਬਿ ਸ ਨ ਖ ਟ ਛੁ ਟਾ ਜਾ ਰੀ ਗਾ ਲੁ। ਮ ਨ ਤੁ ਕੁ ਕ
ਫੁ ਰ ਹ ਰ ਤੁ ਕੇ ਟ ਕ ਕੇ ਤ ਬੇ ਰ ਕ ਪੁ ਜਾ ਕੇ ਤ ਮ ਤੰ ਗ ਨੀ। ਨ ਚ ਖ ਨਿ ਜ ਮ ਪ ਤ ਕ ਡੇ ਰਾ
ਅ ਸਿ ਤ ਲੇ ਟੇ ਪੁ ਪ ਨੀ। ਅ ਤ ਲ ਜ ਤ ਮ ਮੀ ਕ ਕ ਮੀ ਮੀ ਬਿ ਸ ਮੀ ਬਾ ਪੀ ਬੁ ਰੀ। ੫੭੧।
ਨ ਰ ਤ ਨ ਮ ਨ ਮ ਆ ਲ ਨੀ ਪੁ ਕ ਤਾ ਹ ਲੀ ਲੇ ਟ ਤ ਪ ਰੀ। ਜ ਕ ਲ ਟੇ ਟ ਟੇ ਟੇ ਮ ਸ ਖ
ਲੁ ਜ ਮੇ ਰ ਜਾ ਰਾ ਰ ਚੇ ਤੁ ਨੀ। ਤ ਰਿ ਬਾ ਬਿ ਹਿ ਗ ਮ ਚ ਤੁ ਰ ਖ ਨੀ ਚੁ ਡ ਗ ਚੇ ਤੁ ਬਾ ਚੇ ਤੁ
ਨੀ। ੫੭੨। ਛੁਟਾ ਜਾ ਲੁ। ਫੁ ਰ ਹ ਰ ਤੁ ਗ ਰ ਸ ਨ ਜ ਜੀ ਟਿ ਨ ਲ ਜ ਤੁ ਕੁ ਮ ਕੁ ਜੀ ਕ
ਨੀ। ਮੀ ਮ ਲ ਛੁ ਟਾ ਪ ਰ ਕੁ ਨ ਕ ਟ ਸ ਰ ਨ ਰ ਤ ਨ ਰੰ ਗ ਤ ਰੰ ਗ ਨੀ। ਬ ਹੁ ਰ ਤ ਕੁ ਤ
ਪ ਤਿ ਤੁ ਲ ਤ ਛੁ ਰ ਹ ਰ ਤ ਕੇ ਤ ਮ ਤੰ ਗ ਨੀ। ਜ ਮ ਪ ਰ ਬ ਨੈ ਟੀ ਗਾ ਰ ਜ ਜਿ ਲ ਨ ਜਾ ਗ
ਪੋ ਪ ਖੰ ਰੀ ਗ ਨੀ। ੫੭੩। ਛੁਟਾ ਜਾ ਲੁ। ਬਾ ਸ ਰੁ ਪੁ ਰੀ ਮ ਗ ਲੀ ਨ ਟੇ ਟ ਨ ਜ ਗ ਸਿ ਪ
ਰਿ ਖ ਮੁ ਨ ਹ ਰ ਜ ਨ। ਬੇ ਵ ਨ ਨ ਤੁ ਭਾ ਤ ਛੁ ਬ ਲ ਲ ਮੁ ਕ ਤ ਹ ਲ ਪ ਨ। ਮੀ ਨੀ। ੫੭੪।
ਰ ਮ ਰ ਲ ਮ ਨ ਲ ਨ ਲ ਲ ਤੁ ਬੇ ਲ ਨ ਸਿ ਕ ਰਾ। ਉ ਰ ਗ ਨ ਮ ਨ ਨ ਰ ਬਾ ਏ ਟ ਮ ਕ
ਤ ਛੁ ਟਾ ਜ ਗ ਮ ਗ ਰੀ ਹ ਰ। ੫੭੫। ਛੁਟਾ ਜਾ ਲੁ। ਚ ਤੁ ਰੰ ਗ ਸੇ ਨ ਚ ਮੁ ਮ ਖ ਰ ਨ ਜੁ
ਕੁ ਟ ਟ ਲੁ ਰ ਮ ਰੁ ਲੀ। ਪਾ ਯ ਨ ਬੇ ਵ ਨੀ ਪੁ ਗ ਨੀ ਜਿ ਸ ਟ ਹਾ ਹ ਹੁ ਲੀ। ਚੇ ਟ
ਨ ਕੀ ਬੋ ਚੋ ਬ ਟ ਰ ਨ ਜੋ ਬ ਜ ਸ ਉ ਚ ਰ ਤ ਛੁ ਲੋ। ਕੁ ਖਾ ਕਾ ਬਿ ਤ ਜੁ ਚੇ ਰਾ ਗ ਨ ਕੁ ਨ

ਰਕਬਤਗੁਨਿਭਲੋ ੫੭੩ ਸਾ ਲੁਗਾ ਰੂਪੁ ਜਗੇ ਪਾਲਗੇ ਪੇ ਸਿਖ ਪੁਨ ਜੋ ਕਾਰ
ਰਾਪਿ ਚੰਨ ਨਾ ਸੰਗ ਗਾ ਵਾ ਬੰਗਾ ਬਿਰ ਜਤ ਕੁ ਸਰਾ ਗੇ ਰ ਪੁ ਛ ਕੇ ਕ ਲਾ ਗੀ
ਸ੍ਰੀ ਜ ਨਾਰ ਦ ਨ ਬਿ ਜੈ ਬ ਗ ਮੈ ਨ ਮੁ ਰ ਤ ਸ ਮ ਬ ਵ ਨ ਕ ਮ ਲ ਲੇ ਰ ਨ ਮ ਦ ਨ ਸ ਰ
੫੭੪ ਸਾ ਲੁਗਾ ਚੰ ਪ ਸੁ ਕ ਲੀ ਬ ਰੰ ਗ ਰੂ ਤ ਸ ਨੀ ਬ ਰ ਜ ਯ ਨਾ ਦ ਯ ਸਿੰ ਪ ਦ
ਰਿ ਦ ਮੇ ਚ ਨ ਪ ਤਿ ਰ ਤ ਰ ਨ ਸ ਮ ਘ ਨਾ ਗੇ ਬਿ ਦ ਬ ਲ ਲੁ ਭ ਰ ਤ ਜ ਨ ਬੇ ਕੁ ਠ ਗ
ਮੀ ਸ੍ਰੀ ਰ ਮ ਨਾ ਪ ਰ ਖ ਹ ਮ ਦੇ ਵੇ ਵ ਪ ਸ੍ਰੀ ਪ ਰ ਚ ਤੁ ਰੁ ਜ ਮੰ ਗ ਲ ਕ ਰ ਨ ੫੭੫
ਛੰ ਦ ਸਾ ਲੁਗਾ ਪ ਰ ਸ੍ਰੀ ਮੰ ਗ ਲ ਮ ਦ ਕ ਕ ਲ ਗੀ ਮੇ ਰ ਪ ਛ ਸੁ ਹ ਦ ਨਾ ਮ ਨ ਕੁੰ ਤ
ਲ ਕ ਨ ਸਿ ਭ ਤ ਲ ਲ ਦ ਰ ਯ ਕ ਰ ਪ ਨਾ ਗ ਲ ਮ ਸ ਟ ਨ ਮ ਨ ਰ ਤ ਨ ਨ ਨ ਨੀ ਠ ਕੇ
ਰ ਹ ਰ ਨ ਗ ਘ ਨਾ ਚੰ ਨ ਠਾ ਟੇ ਕ ਯ ਕੁ ਤ ਮ ਨ ਕ ਸੇ ਸ ਟ ਨ ਮ ਨ ਲ ਲ ਨਾ ੫੭੬
ਛੰ ਦ ਸਾ ਲੁਗਾ ਬਿ ਬਿ ਪ ਖੇ ਤ ਨ ਮ ਨ ਗ ਨ ਨ ਜ ਤੁ ਤ ਖ ਰ ਤ ਮ ਨੇ ਹੀ ਦੁ ਰ ਯ ਕ ਰ ਤ ਦ
ਚ ਮ ਨ ਪ ਖਿ ਬਿ ਯ ਰ ਤ ਨ ਸ ਦ ਹੀ ਉ ਤ ਗ ਨ ਮ ਛੰ ਕ ਛ ਟ ਲ ਜ ਤ ਦ ਮ ਨ ਰ ਮ
ਕ ਤ ਮ ਨ ਗ ਨਾ ਬਿ ਮ ਛਾ ਟਿ ਬ ਮ ਗੀ ਚ ਮੰ ਗ ਲ ਉ ਦ ਤ ਨ ਕੁ ਚ ਰ ਉ ਰ ਗ ਨਾ ੫੭੭
ਛੰ ਦ ਸਾ ਲੁਗੇ ਵੇ ਟ ਵੇ ਟ ਮ ਨੀ ਕੁ ਜੰ ਗ ਨਾ ਟਿ ਬੁ ਖੁ ਖ ਨ ਮੰ ਗ ਲਾ ਕੰ ਠ ਮ ਹ ਮੇ ਲ
ਬੁ ਪੀ ਨੀ ਲ ਮ ਨ ਗ ਨ ਸ ਜ ਕ ਲਾ ਕੁ ਜ ਬੰ ਟ ਲਾ ਸੁ ਜਿ ਗ ਜ ਮੁ ਰ ਦ ਵ ਰ ਯ ਕ ਰ ਤ ਦ
ਰ ਘ ਨਾ ਪ ਹ ਰ ਬਿ ਦ ਨ ਮ ਨ ਨੀ ਲ ਬ ਜ ਨਾ ਬਿ ਬਿ ਪ ਕੁ ਖ ਨ ਬੰ ਗ ਨਾ ੫੭੮ ਛੰ
ਦ ਸਾ ਲੁਗੁ ਖੁ ਖ ਨ ਮ ਲੀ ਕੁੰ ਤ ਕੇ ਟ ਕੇ ਟ ਨ ਛ ਕੇ ਮੰ ਗ ਨ ਮੰ ਗ ਲੀ ਮ ਅੰ ਬ ਰ ਮ ਜ
ਇ ਬਾ ਟਿ ਬ ਮੰ ਗ ਲ ਕ ਲ ਪ ਉ ਤ ਰੰ ਗ ਠੰ ਗ ਲੀ ਮ ਅੰ ਗ ਮੰ ਗ ਜ ਜੇ ਛ ਕੇ ਪੁ ਭ ਬ ਸ
ਨ ਕੁ ਖ ਨ ਜੇ ਰੁ ਹੀ ਜੁ ਰ ਸਿ ਪ ਰਿ ਖ ਰੀ ਪੁ ਬ ਮੁ ਨ ਜ ਨ ਨਿ ਰ ਖ ਮ ਪ ਜ ਰ ਮੇ ਹ ਹੀ
੫੭੯ ਛੰ ਦ ਸਾ ਲੁਗੇ ਕ ਟ ਤੁ ਨ ਸ ਠੰ ਗ ਪ ਨ ਗ ਜ ਰ ਚ ਮ ਰ ਤੇ ਮ ਰ ਜ ਗ ਨੀ ਜੇ ਠ
ਜੇ ਲ ਗ ਦ ਪ ਟ ਬ ਲ ਮ ਕ ਟ ਾ ਰ ਤੁ ਫੰ ਗ ਨੀ ਲੇ ਗ ਫੁ ਨ ਗੁ ਰ ਜ ਗੇ ਲੇ ਲ ਮੁ ਜ ਲ
ਕੁ ਲਿ ਜ ਮੰ ਗ ਸ ਚ ਕੁ ਨੀ ਜੇ ਠੀ ਬ ਨੇ ਟੀ ਬ ਨ ਜ ਥੀ ਮ ਤੁ ਪ ਕ ਜ ਮ ਪ ਰ ਬ ਕ ਰ ਨੀ

੫੮੦ ਛੰ ਦ ਸਾ ਲੁਗੇ ਸ ਸ ਖ ਮ ਸ ਤੁ ਮ ਨੁ ਪ ਤੀ ਛ ਨ ਲ ਲ ਮ ਨ ਗ ਨ ਜ ਗੇ ਮ ਠ ੭੩੬
ਜੁ ਪ ਮ ਨੁ ਪ ਜੈ ਕ ਲੀ ਮੁ ਰ ਤ ਸ ਜੀ ਦ ਨ ਬ ਜ ਹੇ ਮ ਛੰ ਪ ਰੀ ਪੇ ਨੀ ਕੁ ਜੰ ਗ ਨ ਜ ਬੰ
ਮੁ ਰ ਤ ਵੰ ਤ ਹੇ ਜੀ ਸ ਨ ਸਿ ਲੀ ਮੁ ਖ ਬੁ ਦ ਬ ਖ ਤ ਰ ਖੁ ਖ ਠ ਤ ਲ ਜੰ ਤ ਹੇ ੫੮੧ ਛੰ
ਦ ਸਾ ਲੁਗਾ ਜ ਸ ਤੁ ਨ ਮ ਨ ਤੁ ਮੰ ਗ ਲ ਬ ਸ ਨ ਕੁ ਖ ਨ ਮੰ ਗ ਮੰ ਗ ਮੀ ਖ ਚ ਕੁ ਗ
ਟ ਪ ਦ ਮ ਪੁ ਭ ਛ ਕੇ ਸ ਸ ਤੁ ਨ ਜ ਜੰ ਗ ਕੁ ਰ ਸਿ ਖ ਪੁ ਨ ਸਿ ਖ ਨ ਕੀ ਸੇ ਦ ਨ ਦ ਜੇ
ਕਾਰ ਜੈ ਜੈ ਸ ਬ ਦ ਦੇ ਵ ਟ ਤ ਮੰ ਗ ਲ ਬ ਸ ਨ ਮੰ ਗ ਲ ਚ ਰ ਜੈ ੫੮੨ ਛੰ ਦ ਸਾ ਲੁ
ਜੁ ਰ ਕ ਰ ਤ ਉ ਤ ਸ ਦ ਪੁ ਪ ਬ ਰ ਖ ਤ ਬਿ ਜੈ ਮ ਚੁ ਗਾ ਵ ਹੀ ਵੈ ਦ ਰੁ ਪ ਮ ਮ ਨ ਰੰ ਕ ਪ
ਉ ਸਾ ਖੁ ਖੁ ਤ ਲ ਬ ਜ ਵ ਹੀ ਘ ਟ ਮ ਜੀ ਚ ਨ ਬੀ ਨ ਬੀ ਜੀ ਪੁ ਰ ਜ ਗੇ ਮੁ ਖ ਕ ਨ ਤੇ
ਮੁ ਰ ਠੰ ਸੀ ਤੁ ਰ ਰ ਬਾ ਬ ਮੰ ਗ ਲ ਛੇ ਨ ਮੁ ਦ ਰ ਬ ਰੁ ਰੇ ੫੮੩ ਛੰ ਦ ਸਾ ਲੁਗੇ
ਮੰ ਗ ਲ ਚ ਚ ਕੁ ਨ ਖੁ ਨ ਕੇ ਟ ਕੇ ਟ ਨੀ ਸ ਮ ਹੇ ਮ ਪ ਸ ਰ ਨ ਚ ਤ ਵੀ ਪੁ ਬ ਜਾ ਵ ਤ ਜ ਛ ਕਿ
ਨ ਰ ਗ ਲ ਹੇ ਗ ਜ ਤ ਨ ਦ ਨੀ ਸ ਨ ਕੇ ਟ ਕ ਨ ਚ ਤ ਮ ਪ ਸ ਚ ਠੰ ਸੀ ਗ ਬ ਜ ਤ ਪੁ ਨ ਘ ਟ
ਮ ਪੁ ਰ ਪੁ ਨ ਰ ਟ ਤ ਸੁ ਰ ਹੁ ਨ ਜੈ ਜ ਠੀ ੫੮੪ ਛੰ ਦ ਸਾ ਲੁਗੇ ਸ ਜ ਜ ਮ ਚ ਤੀ ਬਿ ਜੈ ਮੰ
ਗ ਲ ਕ ਰ ਤ ਉ ਰ ਮੁ ਨ ਪ ਰ ਜ ਨਾ ਹ ਰ ਖ ਕਾ ਵ ਤਾ ਬਿ ਜੈ ਮ ਚ ਤੀ ਨ ਚ ਤ ਸੁ ਰ ਦੇ ਵ ਗ ਨ
ਹੇ ਤ ਉ ਤ ਜੈ ਜੈ ਮ ਨ ਹ ਦ ਟ ਤ ਉ ਰ ਰ ਤ ਸੁ ਰ ਮੁ ਨਾ ਉ ਤ ਜੈ ਕੁ ਲ ਹ ਚ ਹ ਖ ਮੰ ਗ ਲ
ਬਿ ਜੈ ਕੰ ਤੁ ਹ ਲ ਘ ਨਾ ੫੮੫ ਛੰ ਦ ਸਾ ਲੁਗੇ ਮ ਜ ਤੁ ਕ ਰੀ ਸ੍ਰੀ ਗ ਰੂ ਪੁ ਜ ਜ ਟ
ਇ ਮੰ ਗ ਲ ਸ ਟ ਲ ਤ ਬਾ ਮੰ ਰੁ ਪੁ ਨ ਬਿ ਬਿ ਪ ਸਿ ਖ ਨ ਪੁ ਰ ਪ ਬ ਰ ਖ ਤ ਦੇ ਵ ਨ ਭਾ ਬਾ ੭੪
ਜ ਦ ਪੁ ਰੀ ਮ ਗ ਲੀ ਨ ਮ ਪੇ ਚ ਨ ਗੇ ਮ ਚ ਮ ਨ ਕੁ ਮ ਗ ਮ ਜ ਸ ਜ ਜ ਮ ਜ ਮੁ ਰ
ਤ ਬ ਯਾ ਏ ਰ ਸ ਨ ਪੁ ਰ ਖ ਜ ਕਾ ੫੮੬ ਛੰ ਦ ਸਾ ਲੁਗੇ ਸ ਜ ਜ ਮੇ ਨ ਸੁ ਕ ਕ ਰ ਤ ਮੰ
ਲ ਹ ਰ ਖ ਬ ਨੀ ਰ ਟ ਤ ਉ ਚ ਰ ਤ ਜੈ ਜ ਠੀ ਸੁ ਕੁ ਬੇ ਸ ਖੁ ਖ ਨ ਬ ਸ ਨ ਮੰ ਗ ਲ ਬਿ ਟ ਕ
ਨ ਨੇ ਨੀ ਗ ਨਿ ਮੁ ਭਾ ਵ ਮ ਨ ਜੇ ਦ ਖ ਪੇ ਮ ਕੁ ਚ ਤ ਗੁ ਨ ਜੈ ਠੀ ਗੁ ਰ ਸਿ ਪ ਰਿ ਖ
ਨ ਕੁ ਰ ਤ ਜ ਨ ਰੀ ਪੁ ਬ ਕੰ ਨ ਕ ਮ ਲ ਠੀ ਜੈ ਬੁ ਹ ਨ ਦ ਨ ਜੁ ਘ ਰ ਗਾ ਏ ਨ ਬਿ ਬਿ ਯ ਰ

੭੩੬

ਜੈ ਜੈ ਤ

੭੪

ਗੁਰਮਤਿ ਪਾਈ ਹੋਰੁ ਨ ਭੂਲਤਾ ਲਊ ਘਟ ਤਨ ਰਤਾ ਅਪਸਰਾ ਬੈਠੀ ਪਦਮ ਸਾਰੰਗ
 ਜਿਅਨ ਛੇਵਾ ਪੁਰਾਖ ਬੇਦਨ ਨ ਲਾਲੁ ਠਹਿਰ ਨ ਕੀਕ ਨੀ ਸੀ ਬੁਧੁ ਜਪਾ ਅਸਿਖ
 ਬਰਨ ਨੀ ਬਿਧੁ ਰਤ ਨ ਸਮਾ ਜਨੀ ਚਾ ਲਿਯੋ ਆ ਗਲੇ ਨਾ ਘਵਾ ਸਰ ਜ ਨ ਰ ਦ
 ਪੁਰ ਪ ਨੀ ਹਰ ਖ ਵਾ ਵ ਤ ਬਿਜੇ ਨੀ ਕ ਲ ਫ ਤ ਹ ਉ ਰ ਲ ਸੁ ਰਾ ਨੀ ਨ ਚ ਤ ਵੇ ਵ
 ਨ ਬੰ ਗ ਨ ਦੁ ਘ ਰ ਬ ਜੀ ਤਿ ਨ ਕੁ ਨੀ ਆ ਘ ਰ ਜ ਸ ਮ ਜ ਰੁ ਰ ਦ ਲ ਤ ਨ ਤ ਕੁ ਨ ਨ ਮ
 ਪੁ ਰ ਪੁ ਨੀ ਪ ਦ ਸਾ ਗ ਰ ਜੇ ਯਾ ਸੀ ਨ ਮ ਕ ਜ ਤ ਬ ਰ ਖ ਰੁ ਪੁ ਰੁ ਪ ਬ ਰ ਖ ਰੁ ਦ੍ਰਿ ਸ ਦ
 ਵੇ ਦ ਨ ਗ ਯੇ ਪ ਰਾ ਮ ਅ ਵ ਰੇ ਲੇ ਕ ਮ ਰ ਕ ਫੁ ਰ ਤ ਫੁ ਰ ਹ ਰ ਤ ਪੁ ਜ ਬੈ ਆ ਲ ਮ ਰਾ ਪੁ
 ਨ ਪ ਰੀ ਨ੍ਰ ਵ ਨ ਪ ਰਿ ਜ ਨ ਪ ਟ ਆ ਬਿ ਜੈ ਪੁ ਨ ਜੈ ਨ ਵ ਕ ਰਾ ਗੁ ਰ ਕ ਰ ਤ ਬੰ ਦ ਨ ਪੁ ਜਾ ਨ
 ਰ ਖ ਤਾ ਅ ਸ ਦ ਆ ਬੀ ਵ ਤ ਵੇ ਵ ਬ ਰਾ ਕੁ ਆ ਆ ਨ ਸੁ ਰੇ ਸ ਪ ਨ ਜੈ ਵੇ ਜ ਨ ਮ ਸ ਫੁ ਲ
 ਸ ਮ ਰਾ ਵ ਏ ਠੇ ਠੇ ਹ ਰ ਪ ਦ ਭ ਏ ਓ ਕ੍ਰਿ ਤ ਰ ਥ ਪ ਹ ਪ ਹ ਨ ਮ ਮ ਰ ਰਾ ਪ ਦ ਸਾ
 ਰ ਗ ਸਿ ਯਾ ਮ ਜਿ ਹ ਦ ਰ ਸ ਕ ਵ ਨ ਜੋ ਗ ਰੁ ਪ ਸੀ ਸਿ ਧ ਪ ਠਿ ਤ ਜੇ ਰਾ ਪ ਰ ਤਾ ਸਿ ਦ
 ਜ ਨ ਤ ਨੇ ਖ ਸਾ ਰ ਵ ਵੇ ਵੇ ਵੀ ਤੁ ਪ ਜਿ ਤ ਆ ਬਿ ਆ ਨ ਰ ਵ ਕੁ ਹ ਮ ਮੀ ਗ ਰ ਹਿ ਆ
 ਗ ਸ ਤ ਲੇ ਮ ਸ ਰਿ ਖ ਠ ਵ ਦ ਆ ਪ ਹ ਠਾ ਵ ਆ ਵ ਬ ਸਿ ਸ ਦ ਯੁ ਨਿ ਗ ਮ ਵ ਪਿ ਆ ਵ ਤ
 ਰਿ ਆ ਨ ਤ ਤਾ ਪ ਦ ਸ ਕ ਲ ਜ ਮ ਸ ਸੁ ਰ ਸਾ ਧ ਤ ਨ ਹ ਰ ਦ ਪ ਪ ਵ ਤ ਮ ਲ ਖ ਮ
 ਤਾ ਕ ਰ ਤ ਕ ਸ ਦ ਵ ਰੰ ਤੁ ਪ ਜਾ ਪ ਰ ਤ ਯੀ ਆ ਨ ਜੋ ਰਿ ਦ੍ਰਿ ਬਿ ਤਾ ਠ ਤ ਤ ਪੁ ਜੋ ਹੀ
 ਮ ਜ ਗ ਮ ਖ ਦ ਨ ਬਿ ਤੁ ਮ ਰ ਚ ਰ ਤਾ ਨ ਹੀ ਤ ਦ ਪ ਪ ਵ ਤ ਕੇ ਵ ਰੰ ਰ ਕ ਨ ਹੀ ਪ ਰ ਤ
 ਪ ਨ ਨ ਰ ਮ ਪ ਤਾ ਪ ਦ ਸਾ ਗ ਰੰ ਗ ਮ ਪ ਨ ਭਾ ਗ ਸੁ ਰੇ ਸ ਹ ਪ ਤ ਫੁ ਪ ਤ ਖ ਦ ਰ ਸ
 ਨ ਭੇ ਵ ਰਾ ਰੋ ਮ ਰੋ ਮ ਪੁ ਲ ਕ ਤ ਹ ਰ ਖ ਤ ਬੇ ਨ ਗ ਵ ਵ ਦ ਰ ਸ ਮ ਤ ਰਾ ਕੁ ਭੇ ਜੀ
 ਵ ਨ ਮ ਕ ਤ ਪ ਰ ਸ ਤ ਦ ਰ ਸ ਪ ਵ ਨ ਕ੍ਰਿ ਤ ਰਾ ਆ ਹ ਪ ਹ ਸ ਰ ਨ ਗ ਤੀ ਹੇ ਨ ਬ
 ਸਿ ਨ ਤੀ ਵਾ ਸ ਕ ਰਾ ਆ ਆ ਕੁ ਭੇ ਜ ਨ ਬ ਚ ਆ ਆ ਵ ਰ ਸ ਪ ਵ ਨ ਵੇ ਗ ਰੁ ਰਾ ਗ
 ਵ ਪ੍ਰਿ ਕ੍ਰਿ ਤ ਬਿ ਲ ਏ ਚ ਰ ਨ ਪ ਰ ਸ ਚ ਰ ਨ ਭੁ ਯੇ ਠ ਰਾ ਪ ਦ ਸਾ ਗ ਰੰ ਗ ਮ ਫੁ ਪੇ

ਠ ਫ ਸ ਤ ਮ ਏ ਪੁ ਰਾ ਤਿ ਗ ਬਿ ਨ ਠ ਹਿ ਰ ਵੇ ਹੁ ਪ ਭੁ ਠੇ ਪ ਦ ਮ ਰ ਗ ਮ ਕ ਰੰ ਵ ਲੋ ਚ ੪੩੭
 ਨ ਪ ਰ ਤ ਜੈ ਸੇ ਤੀ ਮ ਰ ਕ ਓ ਕ ਰੰ ਜੋ ਰ ਬੰ ਦ ਤ ਚ ਰ ਨ ਕ ਵ ਲ ਨ ਆ ਪ ਸ ਬ ਨ ਮ
 ਮ ਤਿ ਓ ਪ ਨ ਤ ਪ ਲ ਸ ਆ ਪੋ ਹ ਚ ਨ ਆ ਰ ਤ ਹਿ ਰ ਵੇ ਰ ਓ ਮ ਹਿ ਮ ਮ ਰ ਤ ਮ ਨ ਗੁ ਪ ਲ
 ਮ ਰੁ ਨੀ ਠ ਤ ਤ ਰ ਤਾ ਨਿ ਸੇ ਵੇ ਹ ਠ ਉ ਗ ਨ ਮ ਮ ਨ ਬ ਕੀ ਨਿ ਸਿ ਠ ਠਿ ਠੇ ਵ ਖ ਜ ਨ ਸ ਨ ਥ
 ਮ ਜ ਉ ਪ ਦ ਸਾ ਗ ਰ ਕ ਫੁ ਪਾ ਪੁ ਪ ਵੀ ਪ ਨ ਵ ਰ ਮ ਚ ਤੀ ਕ ਰ ਤ ਪੁ ਜਾ ਚ ਆ
 ਸੁ ਰਾ ਘ ਸ ਤ ਕੁ ਕ ਮ ਮ ਗ ਰ ਚੇ ਨ ਪੁ ਜ ਪ ਰੀ ਪ ਜੁ ਰੀ ਪ ਚੁ ਰਾ ਨ ਵੇ ਵੇ ਵ ਨ ਨ
 ਕੁ ਤ ਬਿ ਜ ਨ ਬਿ ਥ ਪ ਮੇ ਵੇ ਜ ਤ ਤ ਗ ਆ ਨ ਕ ਕੁ ਜ ਮ ਰੁ ਰੀ ਪ ਨ ਨ ਰੁ ਤ ਪ ਰ ਮ ਸ
 ਪ ਰ ਸ ਪ ਰਾ ਕੁ ਚ ਰ ਰ ਚ ਚ ਏ ਜ ਮ ਰ ਮ ਤ ਕ ਰ ਤ ਜੈ ਜੈ ਕ ਰ ਪੁ ਨ ਬਿ ਜ ਤ
 ਲੁ ਮਿ ਵੇ ਗ ਮ ਹ ਵ ਰ ਨ ਚ ਤੁ ਮ ਪ ਜ ਰ ਗ ਨ ਰ ਰੁ ਰਾ ਪ ਦ ਸਾ ਗ ਰੰ ਗ ਮ ਸਿ ਠ ਆ ਠੇ
 ਤੁ ਮ ਰ ਲ ਚ ਚ ਰ ਨ ਨੁ ਨ ਬ ਜ ਤ ਸਿ ਖ ਨ ਘੰ ਟ ਪੁ ਨ ਨ ਚ ਤ ਬਿ ਨ ਕ ਠ ਫੁ ਰੀ ਪ ਕ
 ਵ ਰ ਉ ਤ ਸ ਵ ਬੇ ਵ ਪੁ ਨ ਚ ਫੁ ਰ ਫੁ ਗ ਪ ਲ ਚੇ ਲੇ ਸ ਬ ਵ ਜੈ ਜੈ ਕ ਰ ਪੁ ਨ ਪ ਦ
 ਸਿ ਠ ਆ ਚ ਲੇ ਹੇ ਏ ਏ ਵ ਰ ਸ ਰੁ ਕ ਰੀ ਪੈ ਸ ਰੀ ਸ ਦ ਨ ਕ ਰ ਤ ਬ ਰ ਪੁ ਸ ਪ
 ਮ ਲ ਨ ਬ ਸੁ ਵੇ ਵ ਨ ਪੁ ਰ ਸ ਵ ਨ ਪੁ ਰ ਪ ਕ ਮ ਰੁ ਕੁ ਗ ਪ ਲ ਆ ਵੇ ਫੁ ਰ ਤ ਰ ਮ
 ਰ ਫੁ ਰ ਮ ਨ ਆ ਵ ਸਾ ਗ ਰ ਖ ਰੁ ਪ ਵੀ ਮ ਤਿ ਹ ਪੁ ਰੀ ਲੇ ਗ ਠੇ ਬ ਸ ਵ ਸ ਕ ਲ ਠ
 ਰ ਖੁ ਹ ਮ ਵੀ ਸਿ ਵ ਚ ਨ ਵ ਜ ਸ ਰੀ ਬ ਪੁ ਮ ਮ ਤ ਕ ਰ ਤ ਕ ਉ ਸ ਤੁ ਰ ਮ ਗ ਨ ਜਿ ਵ
 ਵੇ ਬ ਸਿ ਯਾ ਜ ਨ ਬੈ ਠ ਰਿ ਚ ਰ ਨ ਪ ਖ ਚ ਤਾ ਮ ਨ ਕੁ ਭਿ ਵ ਲੇ ਤ ਚ ਰ ਨ ਵ ਕ
 ਸ ਬੈ ਮਿ ਲ ਸ ਦ ਨ ਫਿ ਕੁ ਕ ਲ ਏ ਏ ਏ ਵ ਚੁ ਗ ਪ ਨ ਜੋ ਗ ਮ ਪੀ ਨ ਹੋ ਕ ਰ ਤ ਬਿ
 ਨ ਤੀ ਰਿ ਖ ਏ ਵ ਮ ਹੇ ਸੁ ਬ ਜ ਨ ਬ ਕੀ ਨਿ ਠ ਪ ਰ ਮ ਪੁ ਰ ਕੁ ਵੇ ਵ ਪ ਵ ਦ ਪ ਦ ਸ
 ਬਿ ਨ ਨ ਪ ਦ ਹ ਮੀ ਗ ਮ ਖ ਤਿ ਵੇ ਵੀ ਸ ਤੁ ਰ ਏ ਵ ਬ ਚ ਚ ਚ ਪ ਵੀ ਜੈ ਜੈ ਜੈ ਕ ਰ ਤ
 ਮ ਮ ਰੁ ਰ ਨ ਹ ਰ ਤਾ ਪ ਵ ਨ ਪ ਤਿ ਤ ਉ ਪ ਚ ਕ ਰੇ ਸੇ ਵ ਕ ਜ ਨ ਰ ਫੁ ਕ ਵੇ ਨੇ ਕੁ ਫੁ ਕ
 ਪ ਨ ਤ ਪ ਲ ਜ ਗ ਵੀ ਸ ਹੇ ਵ ਬ ਰ ਜ ਬਿ ਲੇ ਚ ਨ ਸੀ ਕ ਵ ਮੇ ਰ ਨ ਗੁ ਪ ਸਿ ਠ

ਰਸਪੇਸਪਰੋਜੈਜੈਕਮਲਾਸਨਾਤੇਜਪਕਲਾਪਰਮਪੁਰਖਪਰਪਰੁਰੋ
ਜੈਜੈਦੇਵਰੋ॥੫੮॥ਹਮੀਰਾਚਰਪਦਾਮਾਰਤਕਿਰਟਾਰਨਾਪਤਿਤ
ਉਧਾਰਨਾਚੁਤਹਾਜਿਧਰਬੁਹਮਪਰੋਸਯੋਸੁਪਦਨਾਕਲਮਲਮਰ
ਦਨਾਖਿਮਾਸਤੁਗਨਛੁੜਦੋਜੈਜੈਕਰੁਜਨਾਕ੍ਰਿਕਿਮਿਥਿਨਾਸਨਾ
ਚਾਰੁਕੇਤਭਵਤਪਰੋਜੈਜੈਦੇਵਰੋ॥੫੯॥ਹਮੀਰਾਭਿਜਨਪਦਚਰਪ
ਦਾਜੈਜੈਰੋਪਲਟੀਕਦਾਈਅਲਾਪਕਮਤਮਪਰਬੁਹਮਦਈਕਿਸਦ
ਗੁਰਦਾਨਾਨਿਗਮਬਖਾਨਾਭਿਮ੍ਰੁਰੋਭਿਦਮਈਸਿਤਨਰਿਦਬਾਸਨਾ
ਪੰਨਕਾਸਾਸਨਾਪ੍ਰੋਛੁਪਲਕਿਤਕਰਛਈਹੇਭਰਮੰਦਰਨਜਰਨਾ
ਛਤਛਮੇਨਬਭੁਰੁਈਜੈਜੈਅਬਸੁਦਹਰੋ॥੬੦॥ਹਮੀਰਚਰਪਦਾਮ
ਤਸਕੁਰੁਕਮਨਨਰਨਾਹਰਬਾਦਨਾਭਲਛੁਲਪੇਆਲਪਣੇਪਰਜਰਾਮ
ਸੀਰਾਅਕਿਜਨਚੇਦਬਉਪਰਪਦੇਤਭਰੋਨਿਕਲੀਕਨਿਠਕਿਰਸਾਪਰ
ਦਸਕਰੁਪਧਰਕਿਤਮਥੋਜੈਜੈਰੋਪਜੁਟਨਾਅਚਰਭਿਚਧਨਪਾਹਪਾਪੁ
ਭਕਾਲਨਬੋਜੈਜੈਸੁਰਜੁਦਹਰੋ॥੬੧॥ਹਮੀਰਚਰਪਦਾਜੈਜੈਪਦਕੇ
ਜਨਅਭਤਭੰਜਨਨਾਸਕਾਰਜਗਦੀਸਹਰੋਜੈਜੈਦਰਸਨਚਕ੍ਰਜੁਟ
ਰਸਨਗਟਸਿਖਕਰਪਦਮਧਰੋਨਾਹਨਗੁਨਜਪਸੀਲਨਜਿਮਪਾਪਾ
ਤੁਮਅਕਿਜਨਭਰੋਅਮਉਗਨਾਸਰਿਪਾਥਰੁਰੋਨਾਅਦੇਤਭੁਵਾਜਿਧਤਰੋ
ਜੈਜੈਸਮਜੁਦਹਰੋ॥੬੨॥ਹਮੀਰਭਿਜਨਪਦਾਕਿਰਾਰਥਕੀਨਾਦਰਜਨ
ਪ੍ਰੋਛੁਟੀਨਾਗੁਯੋਸਨਬਰੁਅਦਰਸਕਰੋਸੁਰੁਗਾਹਮਾਰੋਪਛਟਰਸਾਦਿ
ਖਾਰੋਅਹੋਗੁਰਾਬਰੁਗੁਰਾਕਰੋਦੀਨਯੋਪੋਰਟਰਸਨਾਛੁਯੋਸੁਪਰਸਨ
ਪਾਹਪਾਹਰਜਰਨਪਰੋਜੈਜੈਜੈਗਦੀਸਹਰੋ॥੬੩॥੧॥ਛੁਕੇ੧੩੬
੬੧੦॥ਹੀਕੁਰਿਚਰੁਪਦਾਜੈਕ੍ਰਿਦਨਮਰਾਤ੍ਰੇਗੁਨਗੁਨਪਰਸਤਾਬ

ਛੁਲ

ਹਮਭਿਜਨਮਯੋਜਹਰੋਏਕਨਨਚਤੁਰਨਨਰਾਜੈਭਿਜਨਨਤਿਨੇਕੁਤਿਪੁਰੋ ੬੩੮
ਬਿਰਜੈਜੈਦਪੰਚਨਖੀਨਤੁਮਚੁਹੀਨਾਬਿਖਤਥਹਚਕ੍ਰੋਜੈਰਕ੍ਰੁਦਰ
ਜਨਾਪਦਮਕਾਛਿਲਕਾਲਚੰਦ੍ਰਿਕੁਲਪਰੋਜੈਕ੍ਰਿਦੇਵਰੋ॥੬੦॥ਹੀ
ਕ੍ਰਿਚਤੁਰਪਦਮਸੇਤਾਬੁਰਪੀਰੁਥਰੋਜੈਸਾਪ੍ਰਿਥਰਪਦਮੀਥਾਰੇਛੁਜੈ
ਸ੍ਰੀਪਰਪਦਾਸੀਚਏਕੋਰਾਮਚੰਗੀਬੁਹਮਸੀਮੁਖਚਾਰਹਰੋਜਨਕਾ
ਟਕਸੀਥੀਕੁਤੁਕੁੰਗੀਬਿਥਪਾਦਕਲਸੀਗਫਿਰੋਕ੍ਰਿਕੁਨਤੀਤਾਦਰ
ਜਨੇਕੀਨੁਗਾਅਰਪੰਤ੍ਰਿਕੀਜੈਦੇਵਰੋ॥੬੦॥ਕ੍ਰਿਚਤੁਰਪਦਾਮਰ
ਮਾਨੁਜਨੋਪਮਮਾਜਿਨਾਰਖਦਸਾਨੀਪਿਜਹਰੋਜੁਕੁਕਰਮਨਕੀਨਾ
ਜੁਕੁਥਿਧਰੀਨਾਸੀਕਾਤਿਯਾਰਪੁਕੁਜਰਨਪਰੋਪਯੋਪਾਪਹਿਪਾਪਕਾਹ
ਕਪਟੇਦੇਖਛੁਲਾਛਿਦੁਭਰੋਜੁਹਰੁਹਸਕਨਾਰਹਰਜੀਉਉਪਦਪੰਕਜ
ਸੁਰਨਉਪਰੋ॥੬੦॥ਕ੍ਰਿਚਤੁਰਪਦਾਕਰੋਥਾਰਦੇਦੋਆਜੀਸਾਦੇਵ
ਸੁਨੋਪਾਪਰਛੁਨਚੁਰਸਕਲਕਰੋਸੁਰੁਗੀਦੇਗਨਾਥਜਗਤਚੰਗਨ
ਹੁਰਾਮਯਥਾਨਿਤਕਰੋਸੁਤਪੁਨਦੇਦਨਗਾਨਕਰੋਕਿੰਨਗਨਰੀਯਥਾਜ
ਛੁਥਰਿਗਨਾਦੁਰਾਮਪਜਰਾਨਿਤਕਰੋਦੇਦੋਦਿਜਟਛੁਨਾਕ੍ਰਿਪਦਛੁਨਾ
ਸਕਨਜਰਨਕਰਚਰਨਪਰੋ॥੬੧॥ਹੀਕੁਰਿਭਿਜਨਪਦਾਬੋਏਪੁਕੁਥਮੀ
ਰਸਾਮੀਮ੍ਰਿਤਮਨੀਅਕਿਲਕਰਾਛੁਦਿਸਾਟੇਕਰੀਦੇਦੁਸੁਥੋਯਥਹਨ
ਜਿਯੋਦੇਦੁਤੋਸੈਥਾਹਪਰੀਚਿਤਛੁਛੁਮਿਟਈਛੋਹਰਖਬਛੁਈਯੋਨ
ਸਕਰੋਰੇਪਮੇਕਪਰੀਜੁਕਰਤਜੁਹਾਰੁਬਚੰਥਾਰੁਦੇਵਕੁਥਪੁਰੁਪ
ਥਿਸਟਕਰੀ॥੬੨॥ਹੀਕੁਰਿਚਰੁਪਦਾਬਾਦਨਮਲਮਾਰਗਾਪੁਖਤਭੰ
ਗਾਰਾਹੀਰੋਦਕਪਾਦਮਰਘਕਰੋਭਿਜਨਪਕਦਨਾਭਿਥਿਧਕੁਨਾ
ਦਿਥਛੁਛੁਯਸਮਾਮਰਪਧਰੋਜੁਕਰਤਥੁਰੁਈਜੁਮਨਬਰੁਈਥ

੬੩੮

ਹੀ ਗੰ

ਕਬਾ ਪੁਰਚਰਨ ਪਗਿ ਲੈ ਕੇ ਕਲ ਕਰਾ ਆਇ ਗਲਾ ਗਾ ਵਤੁ ਪਦ ਪਿ
ਜਲੇ ਸੀ ਸਿਧੇ ॥ ੬੦ ॥ ਕੁੰਡੇ ਪਾ ਮਥੇ ਵਸਾ ਜੀ ਬਿਥਾ ਸਮਤ ਬਾ ਸਰਾ ਫ
ਰਾ ਨਿਰਬ ਕਨ ਨੀ ਖਿ ਸਨ ਪਦਾ ਕੰਡਾ ਅਬ ਕਉ ਦੇ ਵ ਉਤ ਸਦ ਉਚਾ ਬਾ ਤੁ
ਸੋ ਨੇ ਸਿ ਕਉ ਦ ਪਰਾ ਪਿਆ ਗਾ ਸ ਪੁ ਦਿ ਵ ਸਾ ਈ ਵੁ ਮੁ ਕਰ ਈ ਰ ਸ ਰਾ ਜ
ਰੇ ਤਿ ਪ ਤੁ ਬੁ ਲਾ ਈ ॥ ੬੧ ॥ ਖਿ ਸਨ ਪਦ ਕੰਡੇ ਪੁ ਰੇ ਹਾ ਵ ਪ ਨ ਸ ਰਾ ਆ
ਦਾ ਸ ਭੇ ਟੇ ਕੇ ਕ ਠਿ ਰ ਕ ਤੁ ਮਾ ਵਾ ਸ ਕੁ ਪੇ ਰੇ ਮੇ ਸੁ ਕੁ ਸੀ ਦ ਨ ਵ ਰਾ ਅ ਨ ਰ
ਨ ਪ ਸ ਪ ਕੁ ਤੁ ਰਾ ਹ ਤ ਰਾ ਕਾ ॥ ੬੨ ॥ ਕੰਡੇ ਅ ਕੁ ਵ ਰ ਵ ਰ ਸੇ ਕੁ ਤੁ ਮ ਨੁ ਪਾ ਨ ਰ
ਲੁ ਖਿ ਠਿ ਤੁ ਕੇ ਉ ਕੇ ਕੁ ਪਾ ਠਿ ਹ ਰਿ ਕ ਠਿ ਠਿ ਹ ਮੇ ਗ ਲ ਕੁ ਰਾ ਗਾ ਬਾ ਜ ਤੁ ਬ ਯਾ
ਉ ਉ ਤ ਸ ਵ ਅ ਪ ਕਾ ॥ ੬੩ ॥ ਕੰਡੇ ਖਿ ਸਨ ਪਦਾ ਬ ਨ ਨ ਕ ਮ ਰ ਨਿ ਵ ਰਾ ਮ ਨੁ ਪਾ
ਚ ਰ ਰ ਬ ਕਾ ਮ ਰ ਸੁ ਰ ਬ ਪੁ ਨ ਰੁ ਪਾ ਨੁ ਕੁ ਬ ਰ ਸੇ ਖਾ ਰਿ ਲ ਕੁ ਰ ਜਾ ਸੁ ਜ
ਅ ਰਿ ਗ ਮੰ ਗ ਮ ਕੁ ਤਾ ਸ ਮਾ ਜੁ ॥ ੬੪ ॥ ਕੰਡੇ ਪ ਸੁ ਕੁ ਹਿ ਰ ਤ ਰਿ ਰ ਤ ਨ ਮੇ ਲ
ਦੇ ਪ ਤੁ ਅ ਨੁ ਰਾ ਕ ਠਿ ਕ ਤੁ ਅ ਮੇ ਲਾ ਕ ਵ ਈ ਬ ਲ ਖੇ ਸ ਕ ਈ ਤੁ ਰ ਨ ਸੰ ਕਾ ਵ ਤੁ
ਰੰ ਦ ਰਾ ਰ ਲ ਜ ਤੁ ਅ ਨੰ ਗ ॥ ੬੫ ॥ ਕੰਡੇ ਨਿ ਜ ਕੇ ਹਾ ਰੇ ਹ ਸਿ ਨਿ ਸ ਰੁ ਕ ਲ ਗ
ਕ ਰ ਕ ਨ ਕੁ ਬ ਯ ਨ ਝਾ ਰੇ ਸੁ ਧ ਰਾ ਠਿ ਹ ਸ ਪ ਪੁ ਸ ਵੀ ਪ ਕ ਸੁ ਧ ਰਿ ਕੰ ਕ ਮ ਸੁ ਰੀ
ਪ ਸੁ ਰ ਸ ਰੀ ਬ ਰਾ ॥ ੬੬ ॥ ਕੰਡੇ ਠਿ ਤ ਰ ਉ ਪ ਰ ਬ ਮੰ ਰ ਲੁ ਖਿ ਨੇ ਵਾ ਮਿ ਲ
ਕ ਰ ਤ ਰਾ ਨੁ ਮੁ ਰ ਪ ਵ ਕ ਮੇ ਵਾ ਮਿ ਲ ਕੁ ਬ ਕੁ ਬ ਸੁੰ ਵ ਰ ਸੁ ਰੀ ਕਾ ਸੁ ਰ ਬ ਪੁ ਨ ਰੀ
ਤ ਗ ਵ ਤੁ ਜ ਠਿ ਕਾ ਗਾ ਵੰ ਤੁ ਰ ਤਿ ਬਾ ਜਿ ਤੁ ਤੁ ਲਾ ਕੰ ਤੁ ਤ ਬ ਠਿ ਰਾ ਉ ਪ ਵ ਤੁ ਪ
ਮਾ ਲਾ ॥ ੬੭ ॥ ਕੰਡੇ ਸ ਕੁ ਰ ਲਿ ਪੁ ਜ ਸੀ ਬਿ ਸ ਨ ਦੇ ਵਾ ਸ ਕੁ ਤੁ ਗ ਤੁ ਅੰ ਗ ਪ
ਰ ਬੁ ਮ ਜੇ ਵ ਕੁ ਈ ਘ ਪ ਤੁ ਅ ਈ ਦੇ ਵੇ ਸ ਧ ਮ ਜੁ ਗ ਧ ਨ ਜੇ ਕ ਰ ਕ ਰ ਪ ਨਾ
ਹਿ ਅ ਹ ਰ ਖ ਵੰ ਤੁ ਅ ਨੰ ਦ ਠਿ ਰੇ ਜਾ ਸੁ ਮ ਖ ਸਿ ਮ ਨ ਲ ਜ ਤੁ ਮ ਨੇ ਜਾ ॥ ੬੮ ॥ ਕੰਡੇ
ਕੁ ਈ ਪਾ ਪ ਜ ਈ ਈ ਵੁ ਲ ਰੀ ਕਾ ਨੁ ਗ ਪ ਨ ਜੇ ਰ ਠਿ ਵ ਰਾ ਹਿ ਰਾ ਕ ਰ ਜੇ ਨੇ ਮ

ਨਾਮ ਵ ਕੇ ਠੇ ਠਾ ਰਾ ਪੁ ਠੀ ਕੁ ਸ ਲ ਕੁ ਬੁ ਜ ਮਾ ਰਾ ਰਾ ਕ ਰ ਕ ਰ ਪ ਨ ਮ ਜੁ ਗ ਜੇ ਰ ਪ ॥ ੬੯ ॥
ਨਾ ਸਿ ਰ ਨਾ ਈ ਬੇ ਨ ਬੇ ਲੀ ਜੁ ਜ ਨਾ ॥ ੬੯ ॥ ਕੰਡੇ ਸੁ ਰ ਬੁ ਪੁ ਨ ਬ ਰਾ ਜ ਬ ਵ
ਜ ਪ ਰ ਸ ਕੁ ਯੇ ਚ ਰ ਨ ਕੁੰ ਠਾ ਜ ਕੁ ਬਿ ਪ ਕੁ ਜ ਲ ਮੰ ਗ ਲ ਬ ਸੀ ਠ ਪੀ ਨ ਰੁ ਕਾ
ਮਾ ਜ ਕੁ ਗੇ ਵੇ ਜਾ ਵੇ ਠੀ ਖਾ ਠਿ ਤ ਕ ਰੇ ਰਾ ਜ ਦਾ ਸਿ ਨਾ ਅ ਸੀ ਖਾ ਸੁ ਕੁ ਤੁ ਖ ਠਿ
ਦ ਕੁ ਈ ਸ ਠੁ ਲ ਸੇ ਵਾ ਪਾ ਈ ਜੇ ਦ ਰਾ ਰ ਸੁ ਨਿ ਬਿ ਜ ਨ ਦੇ ਵਾ ॥ ੭੦ ॥ ਕੰਡੇ ਸੇ ਕੁ ਠੇ
ਕੁ ਯੇ ਠੇ ਕ ਠੇ ਕ ਠੁ ਜ ਮਾ ਰ ਚਾ ਰਿ ਨ ਸੇ ਕੁ ਮ ਠਿ ਸੀ ਪ ਕੁ ਮ ਰਾ ਸਿ ਤੁ ਨ
ਸ ਕੁੰ ਜੁ ਨ ਰ ਬ ਕੀ ਨਾ ਦੁ ਸ ਵ ਦੇ ਤ ਵੇ ਪ ਸੁ ਨ ਕੁ ਈ ਮ ਲੀ ਨਾ ਰਿ ਨ ਕ ਰੀ ਜ ਠਿ
ਵਿ ਜ ਨ ਦ ਪ ਸਾ ਠਿ ਤ ਰ ਜ ਕ ਰ ਨ ਕੀ ਠੁ ਤੁ ਮਾ ਜ ਸੁ ਰ ਸ ਕ ਲ ਬਿ ਸ ਨ ਬ
ਮਾ ਹਿ ਠਾ ਮਾ ਠਿ ਕ ਮ ਕੁ ਸੁ ਰ ਪ ਤੁ ਬਿ ਜ ਸਾ ਠਿ ਪ ਮ ਰ ਤ ਲੇ ਕ ਜ ਮ ਬ ਰ ਨਾ
ਦਾ ਕੁ ਠਿ ਬੇ ਰ ਸੁ ਰ ਸ ਜ ਠੁ ਜ ਦਾ ਕੁੰ ਰੇ ਬਿ ਤੁ ਲ ਕਿੰ ਨ ਰ ਗੇ ਪ ਖਾ ਸੁ ਕੁ ਤੁ
ਮਾ ਨ ਜੇ ਪ ਨ ਸ ਰ ਬਾ ਕ ਹ ਰ ਰੇ ਠ ਠਿ ਤੁ ਹੇ ਠਿ ਤੁ ਜੁ ਰ ਕੁ ਠੇ ਮ ਨ ਪ ਕੁ ਠੇ
ਹੁ ਸੁ ਠੇ ਤੁ ॥ ੭੧ ॥ ਕੰਡੇ ਸੇ ਕੁ ਲੇ ਹੇ ਨਾ ਵ ਸੀ ਰ ਜ ਦੇ ਰ ਬਾ ਸੁ ਨ ਮੁ ਕੁ ਮ ਰੁ
ਪ ਤੁ ਤ ਮ ਲੀ ਨਾ ਜਿ ਨ ਕ ਰ ਸੇ ਜੇ ਤੁ ਸੁ ਰ ਮ ਨੁ ਜ ਦੀ ਨਾ ਈ ਸ ਕੁ ਮ ਹ ਰ ਮੇ ਰੇ ਤੁ ਜ
ਨਾ ਸ ਕੁ ਜਾ ਵੇ ਕੁ ਠੇ ਵੇ ਕ ਲ ਪ ਮ ਨਾ ਕ ਈ ਬਾ ਰ ਸ ਕੁ ਪ ਰ ਠੇ ਵ ਲੀ ਨਾ ਜੀ ਵੇ ਠਿ
ਠੇ ਕੁ ਜੀ ਅ ਜ ਬੁ ਠੇ ਠੀ ਨਾ ਕ ਕ ਰਾ ਸਿ ਯ ਨ ਉ ਖ ਮਾ ਅ ਜ ਨਾ ਜਿ ਨ ਕ ਰ ਸ ਠੇ
ਰ ਪੇ ਠੇ ਨ ਜ ਨਾ ਅ ਜ ਨੁ ਠੁ ਤੁ ਹਿ ਠੀ ਨ ਠੁ ਰਾ ਨ ਹੀ ਹ ਨ ਤੇ ਤੇ ਪੁ ਲ ਪੁ ਠ ਪ ਰਾ
ਕੁ ਠ ਬ ਰ ਠ ਪ ਤੁ ਕੁ ਠੇ ਵ ਤੁ ਤ ਨ ਲ ਕ ਵ ਕ ਲ ਗੀ ਬ ਰ ਗ ਠ ਠੇ ਮੇ ਨਾ ਜਿ ਠ
ਕਾ ਠਿ ਜ ਨੁ ਠ ਹ ਠ ਠੀ ਮੰ ਰਾ ਸ ਨੁ ਅ ਤ ਗ ਰ ਬ ਤ ਬ ਠੁ ਖ ਨੀ ਰਾ ਠਿ ਰ ਕ ਰ
ਨੁ ਲਾ ਗ ਮ ਠੁ ਬ ਠਾ ਠ ਵ ਨ ਕਾ ਠ ਠ ਸੁ ਕੁ ਤੁ ਰਾ ਮ ਲ ਠ ਠਿ ਹੁ ਸ ਕੁ ਤੁ ਰਾ ਠ
ਠ ਨਿ ਕ ਲੇ ਉ ਮ ਠ ਠੁ ਸ ਨ ਠ ਠੀ ਤ ਲੀ ਜੇ ਵਾ ॥ ੭੨ ॥ ਖਿ ਸਨ ਪਦ ਗਾ ਲਾ ਰ
ਜੁ ਨ ਪਾ ਈ ਜੇ ਸੁ ਰ ਸਿ ਤੁ ਕੋ ਬਿ ਵ ਠ ਠ ਈ ਹੇ ਪੁ ਰ ਵੁ ਤੁ ਗਾ ਗਾ ਸ ਰਾ ਠ ਠ ਈ ਵ ਰਾ

ਮਲਕਾ ਜਿਹ ਦਰਸਨ ਸੁਰਮਨ ਸਿਆ ਵਰਜੇ ਸਿਸਿ ਜੋ ਕੀ ਦੁ ਨੇਰੀ ਜਿ ਤੀ ਤ
ਪੀਖਟ ਰਸਨ ਰਿਖ ਨਾਰਟ ਰਬਰੇ ਦੁ ਮੀ ਜ ਪ ਰ ਨਿ ਪ ਤ ਸੁ ਠ ਜੋ ਪੋ ਗਿ ਹ ਤ ਜ
ਬਸ ਭੇ ਸਿ ਕੰ ਦੁ ਮਾ ਪ ਕ ਬ ਤੀ ਤੁ ਪ ਜ ਮਾ ਸਾ ਪ ਤ ਦ ਰੰ ਤੁ ਰੰ ਤ ਜ ਮੀ ਦੁ ॥ ੬੩ ॥
ਬਿਸਨ ਪ ਦ ਮ ਲਾ ਰਾ ਉ ਰ ਦ ਸੀ ਦਾ ਰਾ ਗ ਪ ਰ ਤੁ ਪ ਯ ਨ ਕ ਲ ਪ ਰ ਜੋ ਤੁ ਪ ਤੁ ਦ
ਨ ਰ ਤ ਦ ਨੀ ਮਾ ਕੁ ਸ ਮ ਮ ਸ ਨ ਸ ਲ ਤ ਜ ਤੁ ਮ ਰ ਮ ਲ ਪ ਮ ਹ ਰ ਜੋ ਰੀ ਸ
ਹ ਰ ਪ ਰਿ ਠਿ ਕ ਨ ਉ ਨ ਹੀ ਪ ਠਿ ਠੇ ਅ ਤਿ ਪੁ ਰ ਖ ਜ ਗ ਠੀ ਜਾ ਜਿ ਪ ਦ ਕੰ ਜ ਪ ਕਾ ਟ
ਯੇ ਦ ਰ ਸ ਨ ਮ ਘ ਨਾ ਜ ਨ ਜ ਕ ਠੀ ਜਾ ॥ ੬੩ ॥ ਬਿਸਨ ਪ ਦ ਮ ਲਾ ਰਾ ॥ ੬੩ ॥
ਚ ਸੁ ਦ ਨ ਸੁ ਗਿ ਹ ਰ ਖ ਨੇ ਨਿ ਜਾ ਨਿ ਜ ਸਾ ਜ ਮਿ ਲ ਦ ਤੁ ਰਾ ਸ ਮ ਠੁ ਠੀ ਸਿ ਠੁ ਜੋ ਕ
ਰ ਜੋ ਜੋ ਕ ਰ ਬੇ ਲ ਦ ਤੁ ਮ ਜ ਜ ਮਾ ਜ ਸ ਕ ਲ ਮ ਖ ਰ ਨ ਰੀ ਪੁ ਸ ਨ ਠੁ ਠੀ ਸ ਦ ਤੁ
ਪ ਤੁ ਨੁ ਘ ਰ ਰ ਤ ਕ ਨ ਟ ਨ ਟ ਕ ਮ ਪੁ ਰ ਮ ਪੁ ਰ ਪੁ ਨ ਗ ਦ ਤੁ ॥ ੬੩ ॥ ਬਿਸਨ ਪ ਦ
ਮ ਲਾ ਰਾ ॥ ੬੩ ॥ ਏ ਜਾ ਜ ਸ ਮਾ ਜ ਬ ਰੀ ਗ ਨ ਤ ਲ ਤ ਤੁ ਗ ਮਿ ਟ ਗ ਨਾ ਠੀ ਸ ਕ ਖ
ਬ ਬ ਮ ਰੀ ਖ ਜ ਰੀ ਤੁ ਬ ਲ ਟੇ ਲਾ ਮੁ ਰੰ ਗ ਨ ਕ ਰ ਤ ਲ ਸ ਰਾ ਗਿ ਬੇ ਸ ਮ ਖ ਦ ਜ
ਪ ਯ ਪੁ ਰ ਬੇ ਨ ਠੀ ਮ ਰ ਨ ਜ ਲ ਤ ਕੰ ਗ ਰੁ ਟੁ ਟੁ ਟੁ ਨ ਠੀ ਰੀ ਬਿ ਜੁ ਰ ਗ ਮ ਬ ਰੀ ਕ ਨ
੬੩ ॥ ਬਿਸਨ ਪ ਦ ਮ ਲਾ ਰਾ ॥ ਮਿ ਲ ਤ ਜ ਜ ਮੁ ਨ ਠੀ ਤ ਠਿ ਲਾ ਟੁ ਲ ਰ ਕ ਗ
ਗ ਠੀ ਜੋ ਤੇ ਗ ਠਿ ਦੁ ਸ ਰਾ ਸੁ ਰ ਸ ਕ ਲ ਏ ਕ ਰ ਤੁ ਰਾ ਨ ਨ ਬਿ ਖ ਕੰ ਤੇ ਮ ਰਿ ਖ ਨ ਚ ਦ
ਸ ਰ ਦ ਸੀ ਪ ਦ ਰਾ ਠੀ ਮਾ ਗ ਨੇ ਸ ਜ ਮੇ ਤੇ ਮ ਸ ਮ ਕ ਚ ਰ ਕ ਬ ਕ ਨ ਕੁ ਬੇ ਰ ਪੁ ਰ ਮ ਰ
ਜ ਜ ਮ ਠਿ ਰੇ ॥ ੬੩ ॥ ਬਿਸਨ ਪ ਦ ਮ ਲਾ ਰਾ ॥ ਹ ਰ ਜ ਨ ਤੁ ਗ ਤੁ ਜਾ ਪੁ ਸੁ ਹ ਮ ਰਿ ਸ
ਨੀ ਸਿ ਤ ਸ ਮਾ ਜ ਠਿ ਕ ਤੁ ਰ ਦ ਸ ਮ ਪ ਠੁ ਨ ਪ ਠੁ ਨ ਬ ਨੀ ਬੇ ਜਿ ਤ ਰ ਠੁ ਪ ਨ ਕੇ ਟ ਪ
ਨ ਪੁ ਤੁ ਜ ਲ ਪ ਮ ਰ ਲ ਪ ਰ ਚ ਖ ਗ ਪ ਤੁ ਠੀ ਠੀ ਤੁ ਰ ਠਿ ਨ ਖ ਤੁ ਰ ਗ ਨ ਰੀ ਘ
ਬ ਕਿ ਨ ਜ ਠੁ ਮ ਪ ਠੁ ਰ ਦੇ ਦ ਬ ਪੁ ਨ ਬ ਠਿ ਤੁ ॥ ੬੩ ॥ ਬਿਸਨ ਪ ਦ ਮ ਲਾ ਰਾ ॥
ਮੁ ਖ ਕ ਮ ਯੁ ਗ ਸਿ ਘ ਰਾ ਜ ਬ ਹ ਨਾ ਜ ਮ ਕ ਰ ਨ ਸਿ ਗ ਮਾ ਦ ਕ ਪ ਨ ਉ ਗਿ ਰ ॥ ੬੩ ॥

ਚਿਤ੍ਰ ਪਤ ਜ ਤੋ ਜੇ ਗੀ ॥ ਸ ਨ ਕ ਜ ਨ ਟ ਨ ਸਿ ਮ ਸਾ ਪ ਕਾ ॥ ਪ ਜ ਪ ਠੁ ਠੁ ਕੁ ਰ ਨ ਟੁ ॥ ੬੩ ॥
ਹੀ ਮ ਨੀ ਮਿ ਹ ਨੀ ਮਾ ਬਿ ਖ ਪ ਤ ਕਾ ॥ ਮੀ ਜ ਪ ਰ ਬੁ ਪ ਰ ਪ ਕ ਰ ਮੀ ਟੇ ਰੁ ਗ ਟ
ਅ ਉ ਬ ਸ ਕਾ ॥ ੬੩ ॥ ਬਿਸਨ ਪ ਦ ਮ ਲਾ ਰਾ ॥ ਸ ਕ ਲ ਮ ਰੀ ਪ ਰ ਠਾ ਜੋ ਤੀ ਸੁ
ਰ ਨ ਰ ਜ ਬੇ ਹ ਜੁ ਰੀ ॥ ਕੁ ਰੇ ਠੁ ਤੁ ਪਿ ਜਾ ਚ ਰੁ ਕ ਨੀ ਖੰ ਕਾ ਲੀ ਕ ਲ ਕੁ ਰੀ ॥ ਬਿ ਸ ਪ ਤ
ਕੁ ਬੰ ਤ ਲ ਜ ਖ ਠੀ ਸਿ ਖ ਨ ਰੁ ਰਿ ਬਿ ਚੁ ਰੀ ॥ ਕੰ ਕ ਖੰ ਕ ਜ ਜ ਦ ਤ ਮ ਘੇ ਰੀ ਜੋ ਗ
ਨੁ ਪ ਕ ਰੁ ਰੀ ॥ ੬੩ ॥ ਬਿਸਨ ਪ ਦ ਮ ਲਾ ਰਾ ॥ ਕ ਕ ਰ ਕ ਲ ਕ ਕ ਜ ਮ ਜ ਖ ਮ
ਕ ਮ ਸ ਨ ਕੁ ਠੀ ਗੀ ॥ ਮੀ ਜ ਨਿ ਜ ਠੇ ਰ ਜ ਠੇ ਨਿ ਪ ਦ ਵੀ ਸ ਰੁ ਮਾ ਠੁ ਠੀ ਕੰ ਗੀ ॥
ਜ ਨੀ ਤ ਬਿ ਦ ਹ ਰ ਮ ਰ ਨ ਜੁ ਰ ਮਿ ਨ ਹ ਮਿ ਨ ਹ ਜੁ ਰ ਮੀ ਗੀ ॥ ਪੁ ਬ ਕ ਮ ਖ ਕ ਨਿ ਜ
ਮਿ ਜ ਪ ਦ ਵੀ ਸ ਰੁ ਮ ਦ ਬ ਮ ਦ ਬ ਪੁ ਸੀ ਰੀ ॥ ੬੩ ॥ ਬਿਸਨ ਪ ਦ ਮ ਲਾ ਰਾ
ਏ ਕ ਪ ਦ ਨ ਠੇ ਕੰ ਪ ਤੁ ਠੁ ਤ ਬੇ ਤ ਲ ਠੁ ਕੰ ਘੀ ॥ ਵੇ ਕ ਰ ਜੋ ਗ ਨਿ ਮ ਪ ਦ ਲੀ ਨ ਹ ਰ
ਜ ਨ ਹ ਰ ਜ ਤ ਸੇ ਗੀ ॥ ਰੀ ਖ ਮ ਨ ਠੁ ਟ ਰ ਸ ਨ ਜੁ ਤੋ ਜੇ ਕੀ ਪਿ ਮ ਨ ਜ ਮ ਪ ਠੇ ਕੰ
ਰੀ ॥ ਕ ਲ ਰ ਕ ਲ ਜੋ ਗ ਨੀ ਜ ਮ ਰ ਕ ਖੰ ਕਾ ਲੀ ਕ ਲ ਰੀ ਗੀ ॥ ੬੩ ॥ ਬਿਸਨ
ਪ ਦ ਮ ਲਾ ਰਾ ॥ ਠੇ ਮ ਹਾ ਬੁ ਪ ਪ ਦ ਨਿ ਖ ਤੁ ਨਿ ਜ ਨਿ ਠੇ ਰ ਮ ਨੀ ਗੀ ॥ ਰ ਤੁ ਨ ਸਿ
ਘ ਜ ਨ ਪੁ ਹ ਪ ਕ ਬੇ ਪੇ ਰੀ ਜੀ ਵੇ ਨੇ ਨ ਮ ਨੀ ਗੀ ॥ ਚ ਤੁ ਰ ਨ ਨ ਸਿ ਕ ਰ ਦੁ ਪੁ ਮ
ਏ ਕ ਰੁ ਪ ਤੁ ਰੀ ਗੀ ॥ ਲ ਠੁ ਮੀ ਉ ਮ ਖ ਮਾ ਠਿ ਸ ਰਾ ਜ ਤ ਬੁ ਗ ਮ ਨੀ ॥ ਮ ਰ ਪੀ ਗੀ
ਮਿ ਰ ਠੁ ਕ ਟ ਪ ਨ ਗ ਮੇ ਰੀ ਜਿ ਰ ਹੀ ਜ ਪੇ ਰ ਕ ਲੀ ਗੀ ॥ ਬ ਕ ਤਿ ਸੁ ਲੀ ਪ ਨਾ ਕ ਪ
ਜ ਤੁ ਕ ਕ ਰ ਗ ਦਾ ਸਿ ਖ ਪ ਦ ਸੀ ਗੀ ॥ ੬੩ ॥ ਬਿਸਨ ਪ ਦ ਮ ਲਾ ਰਾ ॥ ਪਿ ਰ ਕੁੰ ਰ
ਲਾ ਸਿ ਦ ਗ ਪੁ ਕ ਤੁ ਹ ਲ ਸੁ ਦ ਨ ਨ ਮਾ ਹੀ ਬਿ ਰ ਜੋ ॥ ਜ ਠਾ ਰੰ ਗ ਜਿ ਰ ਉ ਪ ਰ ਨੁ ਠੁ ਕ
ਮ ਲ ਪ ਦ ਰ ਜੋ ॥ ਜਿ ਤੁ ਬ ਰ ਪੀ ਤੁ ਸ ਰ ਕ ਠੁ ਬ ਘੰ ਬ ਰ ਕ ਦ ਗ ਜੋ ॥ ਤਿ ਠੇ ਚ ਨ
ਠਿ ਗ ਮ ਸ ਟ ਦੇ ਨੇ ਤੁ ਤਿ ਠੀ ਗੀ ਬ ਪ ਠੁ ਜੋ ॥ ੬੬ ॥ ਬਿਸਨ ਪ ਦ ਮ ਲਾ ਰਾ ॥ ਠੁ ਠੁ ਮ
ਲ ਬ ਨ ਮਾ ਲ ਸੁ ਹਾ ਦ ਨ ਨ ਹ ਰ ਚ ਬ ਨ ਮ ਲਾ ॥ ਹੀ ਸ ਨ ਕ ਮ ਲਾ ਸ ਨ ਮਾ ਪੋ ਸਿ

ਭਾਸਨਰੋਮਾਲਾਖਗਮਾਸਨਪਸਮਾਸਨਮਿਸਤਾਤਿੰਗੀਓਲਾਗਵਰਮ
ਨਪਦਮਾਸਨਥੇਠੇਥਿਯਾਸਨਗੋਪਾਲਾਗੀਰਾਮੀਗਦੁਗੀਗੀਬਿਰਾਜਤ
ਦੰਦਬਦਨਮਠਿਰਾਮਾਏਕਕੁਜਦਸਕੁਜਚਤੁਕੁਜਅਰਿਧੀਗੀਮਕਾਮਾਏ
ਖਦਰਸਮੁਦਨਰਬਲਜਾਦਤਾਕੁਪਾਠਿਪਸੁਖਮਾਮਾਦਰਸਦੇਖਜਠੀਬਲਜ
ਦਰਾਵਿੰਗੀਜੁਤੁਥਾਮਾ ੬੪੭ ॥ ਬਿਸਨਪਦਮਲਾਰਾ ॥ ਗੁਲਾਤਿਲਕੁੰਕਮਿ
ਏਕੀਬਿਰਾਬਿਕੁਤਾਬਿਰਾਜੇ ॥ ਕਿੰਗੀਬੀਨਪਚਿਨਕਾ ॥ ਜਤਨਪੁਨਕੁਮਠੇ
ਕੁਜੇ ॥ ਪਿਨਕੁਗਾਸੁਰਪਤਕੇਰਾਨੀਜੋ ॥ ਜਿਹਗਿਹਸਕਲਸਥਾਜੋ ॥ ਜੋਤਪੁਕਾ
ਸਨੇਤੁਪਤਰਬਸਸੁਖਮਸਤਕਪੁਕੁਭਿਰਾਜੇ ॥ ਪਚਿਕੁਤੁਕੁੰਦੇਕਾਰੀਏ ॥
ਖਮਿਲਛਬਛਾਜੋ ॥ ਤਿਕੁਦਨਨਾਬਤਿਦੇਵਿੰਗੀਠੀਮਕਾਰਪੁਨਗਾਜੋ ॥ ੬
੪ ॥ ਬਿਸਨਪਦਮਲਾਰਾ ॥ ਗਨਪਤਸਮਕਰਤਕਥਾਰਤਗੀਤਾ ॥ ਨਿਗਮ
ਜੁਰਾ ॥ ਸਾਸਦਛਤੁਫਰਦਤਪੁਕੁਕੁਫਨਸਹੀਸਛਤੁਫਰੀ ॥ ਸਚੀਦੁਰਾਦਤਰ
ਮਰਸੁਕਤਦੇਬਪੁਨਜੁਤੁਹਰੀ ॥ ਕਰਤਦੇਦੁਲਕੀਬਰਖਾਬਰਸਤਮੀਮਿਤ
ਨੁਰੀ ॥ ੬੪੮ ॥ ਬਿਸਨਪਦਮਲਾਰਾ ॥ ਨਰਦੋਸਾਰਕਰਤਖਦਾਸੀਕਮਲਾਚ
ਰਨਪੀਸਾਦਤਾ ॥ ਜਿਤਕੁਗਤਮਾਰਾਪਤਪੁਜਤਬਾਰੰਬਾਰਮਨਾਦਤਾ ॥ ਕਿੰਨਰ
ਜਛਬਰੰਗਨਰੀਪਥਗਾਦਤਲਾਦਖਜਾਦਤਾ ॥ ਹੁਰਪਰੀ ॥ ਮਪਜਰਨਦਿਤ
ਤਬਹੁਬਹੁਕੁਠੀਯਜਾਦਤਾ ॥ ੬੪੯ ॥ ਨਟਨਗਰੰਭਾਉਰਬਸਜੁਤੁਪਿਤਤਤਖੇ
ਲੀ ॥ ਮਸਰਪਰੀਬੇਰੰਗਨੁਰਨਗਨਿਗੀਤਿਰਸਾਣੀ ॥ ਹਾਉਕਾਉਦਾਦਬਹੁ
ਤੇਰੇਸਨਤਜੇਨਾਬਿਜਾਣੀ ॥ ਸੁਮਰਨਟਦਰਮਕਰੀਸਕਰੀਮਿਲਮਿਲਥਾਲ
ਗੋਪਾਲੀ ॥ ੬੫੦ ॥ ਬਿਸਨਪਦਮਲਾਰਾ ॥ ਸਿੰਹੀਤਿਜਾਰਿਤਤਨਟਨਗਰਤਾਥੇ
ਤਾਥੇਤੁਲੀ ॥ ਸੁਮਰਨਚਤੁਬਰੰਗਨਾਮਪਜਰੀਮਿਲਮਿਲਥਾਲਗੁਪਾਲੀ ॥ ਸਖੀ
ਸੁਯਨੀਜੁਰਜਨਗੁਜਨਗਾਦਤਸਬਦਰਜਾਣੀ ॥ ਯੇਖਯੇਖਦਰਜਨਜਗਜੀ

ਦਨਹੋਰਪਾਵਿਤੁਨਿਹਾਲੀ ॥ ੬੫੨ ॥ ਬਿਸਨਪਦਮਲਾਰਾ ॥ ਪਜਮਪੁਤੁਤਪਰਮ ॥ ੪੪੨
ਸੁਰਪਦੁਨਪਰਮੇਜਰਪੁਨਪਾਲੀ ॥ ਪਾਕਦਮਪੁਕੁਪੁਕੁਪੁਕੁਪੁਕੁਪੁਕੁਪੁਕੁ
ਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁਪੁਕੁ
ਦਨਕਾਰਤਪੁਕੁਪੁਕੁ ॥ ੬੫੩ ॥ ਬਿਸਨਪਦਮਲਾਰਾ ॥ ਹਿਰਾਨਪਦ ॥ ਗਿਰਾ
ਗਲਕੁਨਪੁਨਚਾਰੀਗੀਤੀ ॥ ਗਾਮਿਕੁਕਾਜਨਕੀ ॥ ਪਿਯਮਤੁਮਪੁਕੁ
ਰੀਠੀ ॥ ਖਚਮਿਕੀਰਾਥਾ ॥ ਕਦਮਾਮਿਕੁ ॥ ਪੁਨੀ ॥ ਸਨਪੁਕੁਪੁਕੁਪੁਕੁ
ਲਾਮਿਕਲਕਰਪਦੁਪਰਮਪੁਨੀਤੀ ॥ ੬੫੪ ॥ ਬਿਸਨਪਦਮਲਾਰਾ ॥ ਗਰਾ
ਪਕੇਤੀਬਨਾਦਤਕੁਮਥਾਰਾਹਨਗਸਿੰਘੀ ॥ ਬਾਦੁਪਰਸਰਮਕੀਰਾਮਾ
ਜਨਕੁਪਾਮਨੀਘੀ ॥ ਬੇਪੁਰਪਦੁਪਦਖਲਮਰਦਨਨਿਕਲੀਕਕਲਜੀਘੀ ॥ ਗੋ
ਤਾਬਿਲਜਮੇਦੀਮਿਦਸੰਗਠਜੇ ॥ ਕਾਰਉਮਿਘੀ ॥ ੬੫੫ ॥ ਬਿਸਨਪਦਮਲਾਰਾ
ਕਰਤਕਲੇਲਗਨਕੁਕੁਲਰਖਾਬਿਲਾਜਾਬਿਲਾਦੁਲਾ ॥ ਗਾਨੰਦਉਰਨਜਮਤ
ਨਿਰਖਤਬਕਰਤਾਬਿਨਟਕਲਾਹਲਾ ॥ ਗੁਨਜਮਕੁਮੀਪਗਦਜਨਨਿਜਹੇਤੁਮ
ਨੰਦਉਕਾਹਲਾ ॥ ਸੁਲਛੰਦਕਬਿਤਾਬਿਸਨਪਦੁਰਚਰਚਪੁਮਥਾਹਲਾ ॥ ੬੫੬ ॥
ਬਿਸਨਪਦਮਲਾਰਾ ॥ ਬਿਸਨਪਦਕਫੀ ॥ ਸੇਤੋਤ੍ਰਵੀਲਵਦਲਉਚਾਰਤਾਕਰ
ਖਾਦਾਰਕਉਤਜੁਠੀਮਾਰਾਗੁਧਾਰਤਾ ॥ ਬਿਧਰਾਰਗਨਬਹੁਨਾਦਨਗ
ਦਰਸੁਪਰਬਜਾਦਤਾ ॥ ਪਿਕਰਪਿਥਕਰਕੀਨਟਨਜੁਤਾਤਿਨਕੇਨਾਜੁਨਾਦਤਾ
੬੫੭ ॥ ਬਿਸਨਪਦਮਲਾਰਾ ॥ ਕਥਕਲਾਦਤੁਬੰਡਯਕਕਰਜਾਕਦੇਖ
ਦਤਾਸਦਾਕੀਕੁਪਾਗਦੀਦੁਜਾਈਮਾਏ ॥ ਮੇਠਫਦਤਾ ॥ ਸੁਮਿਖੀਕੁਦੀਮ
ਰਾਜੀਨਨਾਸੁੰਗਥਨਦਤਾ ॥ ਗਾਜਰੀਤਨਕਲੇਬਹੁਤੇਰੀਗਾਜੀ ॥ ਬਿਥਿਪੁਕੁਨਕਤ
੬੫੮ ॥ ਬਿਸਨਪਦਮਲਾਰਾ ॥ ਕਥੇਦਾ ॥ ਗਾਗੋਕਥਾ ॥ ਦਰਪਰਗਾਜੇਸੁਨੇਸਿਤ
ਜੁਰਗਿਮਨੀ ॥ ਤਿਸੀਗੀਤਗਾਠਉਤਜੋਰਬਾਸਦੁਪਰਜਧਾਨੀ ॥ ਉਤਜੋਮ

ਗਲਰਾਹੁਗਾਦੀਗਾਨਸੀਗੀਤਤਲਾਨੀਸਿਹਾਬਿਪਾਨਿਰਤਾਮਫਰਨਕੀਲ
ਚੁਨਹੁਸੰਤਪਰਧਾਸੀ॥ ੬੫॥ ਮਾਥੀਗੀਤਿਸਾਰਕਥੇਮਲਾਰਸੀਗੀਤੀ
ਧਾਗੜਦੀਪ੍ਰਮਾਇਗਤਾਂਗਣਗੜਦੀਦੇਮਦਿਰਨਾ॥ ਬਾਗੜਦੀਬਿਕਤੋਬ
ਗਤਾਗੜਦੀਰੁਮਤੁਮਤਿਰਨਾ॥ ਦਾਗੜਦੀਜੈਜੋਤਲਾਪਾਪੜਦੀਪ੍ਰਮਾਇ
ਰਨਾ॥ ਦਾਗੜਦੀਦਮਦਮਦੀਮਥਾਗੜਦੀਬਿਰਕਤਾਬੰਨਾ॥ ੬੬॥ ਜੁਦਦਾ
ਨੀਦਾਸੀਮੁਮਦਨੀਤਲਲਤੁਮਦਿਨਾ॥ ੧॥ ਰਾਹੀਸੀਗੀਤਤਲਾਣਾ॥ ਰਾਗ
ਦੀਭੋਰਨਦਦਾਗੜਦੀਦੁਲਦਮਕੋ॥ ਪਾਗੜਦੀਪੁਕਪੁਕਕਰਤਦਾਗ
ੜਦੀਦਮਦਮਦਮਕੋ॥ ਲਗੜਦੀਲਹਲਹਜੋਤਮਾਗੜਦੀਮਨਗਨਸੁਮ
ਕੋ॥ ਬਾਗੜਦੀਉਮਉਮਸੁਰਾਗੜਦੀਚਤੁਰਚਮਕੋ॥ ੬੭॥ ਸੀਗੀਤ
ਤਲਾਣਾ॥ ਫਾਗੜਦੀਛਿਨਾਛਿਨਛੇਨਗੜਦੀਫੁਕਰੁਭਮਰਾ॥ ਬਾਗੜਦੀ
ਦੋਦੋਥਪਫਾਗੜਦੀਫੁਕਫੇਲਕਫੇਮਫਮਾ॥ ਸਾਗੜਦੀਤਨਤਨਤਲਾਣਾਗੜ
ਦੀਸੁਮਕਸੁਮਾ॥ ਜਾਗੜਦੀਚਿਰਕਰੇਰਾਜਜਾਗੜਦੀਜਗਸੁਗਤੁਮਤਮਦ
ਮਾ॥ ੬੮॥ ਬਿਸਨਪਦਮਲਾਰਾ॥ ਸੀਗੀਤਤਲਾਣਾ॥ ਨਾਗੜਦੀਨਦਾਸੋਕਬ
ਗੜਦੀਬਾਜੇਰੁਨਸੁਨਾ॥ ਗਾਗੜਦੀਹਰਖਤੁਹਰਜਾਗੜਦੀਜੈਜੋਰੁਮੁਨਾ
ਠਾਗੜਦੀਠਠਕਤਠਉਰਧਾਗੜਦੀਪੁਨਜੁਨਜੁਨਾ॥ ਆਗੜਦੀਮਕਿਲਾ
ਚਾਕਕਰਤੁਰਜੈਜੋਪੁਨਪੁਨਾ॥ ੬੯॥ ਬਿਸਨਪਦਸੀਗੀਤਤਲਾਣਾ॥ ਨਾ
ਗੜਦੀਰਿਤਤਪੁਰਪਾਗੜਦੀਪਰੀਬਰੰਗਨਾ॥ ਤਾਗੜਦੀਤਬਲਾਬਜਤਮਾਗ
ੜਦੀਹੁਚਜਮੁਚੰਗਨਾ॥ ਬਾਗੜਦੀਰੀਪੁਬਗਾਨਤਾਗੜਦੀਤੁਨਤਰੰਗਨਾ॥
ਗੜਦੀਮਿਲਾਵਰਜਾਜਠਿਠਤਪੁਨਬੀਨਉਪੰਗਨਾ॥ ੭੦॥ ਸੀਗੀਤਾ॥ ਬਿਸ
ਨਪਦਾ॥ ਫਾਗੜਦੀਫੁਮਕਤਦੋਲਥਾਗੜਦੀਬੀਨਬਜਾਦੋ॥ ਨਾਗੜਦੀਨ
ਇਨਫੀਰਤਾਗੜਦੀਤਲਾਜੁਨਾਦੋ॥ ਗਾਗੜਦੀਰੀਪੁਬਗਾਨਪਾਗੜਦੀਪਰੀ

ਨਚਾਦੈ॥ ਸੁਗੜਦੀਦੁਨਦੁਨਸੁਰਾਗੜਦੀਤਉਦਦੈ॥ ੬੯॥ ਫੁਕੁਯਾ॥ ਰੌਰੜ
ਗੀਤਮਲਾਰਾ॥ ਬਾਗੜਦੀਬਿਰਕਤਪੁਰਾਗੜਦੀਰੁਮੈਤਾਥੋ॥ ਉਮਾਗੜਦੀ
ਉਰਬਸਨਿਤਰਾਗੜਦੀਰੁਤਾਜਾਥੋ॥ ਸਾਗੜਦੀਸਾਇਰਜੁਪਨਗਾਗੜਦੀ
ਚੁਨਜਨਗਾਥੋ॥ ਬਾਗੜਦੀਬਿਰਨਦਰਬਾਰਸਕੁਹੀਨਦੁਤਮਾਥੋ॥ ੬੯॥
ਜਾਗੜਦੀਜੈਜੋਕਰਤਜਾਗੜਦੀਸੁਰਮੁਨਜਥਹੀ॥ ਦਾਗੜਦੀਦਰਨਕ
ਰਤੁਚਾਗੜਦੀਚਾਰਪਦਾਰਥਲਕੁਹੀ॥ ਬਾਗੜਦੀਬਜਤਬੀਨਗਾਗੜਦੀ
ਰੀਭਾਫੁਥਹੀ॥ ਆਗੜਦੀਮਿਗਲਚਾਰਬਕੁਨਸੁਤਥਾਸਦਕਰੀ॥ ੬੯॥
ਸੀਗੀਤਬਿਸਨਪਦਮਲਾਰਾ॥ ਉਮਾਗੜਦੀਹੇਤਉਛੁਹਾਗੜਦੀਹੁਰਹਰੇ
ਦਾਗੜਦੀਰੁਨਸੁਕਰਾਪਾਗੜਦੀਪੁਹੁਪਬਰਥੇ॥ ਜਾਗੜਦੀਸੁਗਮਸੁਰਕੁ
ਨੀਜਨਕੁਨਕਉਪਰਥੇ॥ ਲਾਗੜਦੀਲੀਲਾਪੇਖਦਾਗੜਦੀਦੇਵਜਰਥੇ॥
੬੯॥ ਸੀਗੀਤਾਬਿਸਨਪਦਾ॥ ਬਾਗੜਦੀਹੇਤਥਾਉਦਾਗੜਦੀਹੇਤੁਮਮਾਰ
ਪਾਦਾਗੜਦੀਦੋਨਬੇਕਸਕਲਹਰਜਨਜਾਰਥਾ॥ ਪਾਗੜਦੀਪੀਨਤਦੁਲਾ
ਗਾਮਾਗੜਦੀਮਪਦਾਕਿਤਾਰਥਾ॥ ਸੁਗੜਦੀਭੁਮਪਜਾਦਿਦਰਸਉਜਨ
ਮਾਜਕਾਰਥਾ॥ ੬੯॥ ਸੀਗੀਤਬਿਸਨਪਦਾ॥ ਗਾਗੜਦੀਹੇਤਮਿਗਲਦਰਸਕ
ਰਕਿਭੁਮਨਪਤਹੀ॥ ਗਾਗੜਦੀਗੀਤਾਮਾਦਪਨਿਗਮਪੁਨਪਦੁਤਸਮ
ਤੁਹੀ॥ ਗਾਗੜਦੀਕੀਰਤਨਗਾਨਕਰਤਨਾਚਦੀਕੁਰਤਹੀ॥ ਬਾਗੜਦੀਬਲਚ
ਲਜਾਤਪਾਦਤੁਸੁਰਮੇਛੁਕੁਤਹੀ॥ ੭੦॥ ਬਿਸਨਪਦਮਲਾਰਸੀਗੀਤਾ॥ ਮ
ਗੜਦੀਆਨੰਦਹੇਤਜਾਗੜਦੀਜੈਜੋਕਾਰਾ॥ ਫਾਗੜਦੀਫੁਤੇਹੋਕਾਬੈਦਥਾਰਾ
ੜਦੀਬੀਜੋਉਚਾਰਾ॥ ਨਾਗੜਦੀਨਿਰਖਤੋਨੋਜਾਗੜਦੀਜਿਗਦੀਜਮੁਰਾਰਾ
ਬਾਗੜਦੀਬਿਸਨਦਰਬਾਰਮਾਗੜਦੀਮਿਗਲਚਾਰਾ॥ ੭੧॥ ਫੁਕੇਦਾਇ॥ ਬਿਸ
ਨਪਦਮਲਾਰਾ॥ ਦੁਜੀਗਾ॥ ਹੇਤਉਛੁਹਾਬਿਲਾਸਬਿਲਾਦਲਗਨਕੋਲੇਲੀਬੁ

ਹਨਾਉ ਘਟਤਰਾਰਾਗਾਨੀਸਥਾਨੀਤਤਨਕਥੁਹਨਾਮਿਲਤਸਮਾਜਖੰਜ
ਤਨਾਦਖੁਹਨਦਖੰਗਨਦੁਨਾਪਤਿਨਕੋਨਮਪੁਰਾਟਕਰਭਾਖਤਰਾਗਰਾਗਾਨੀ
ਬੁਹਨਾ ੬੭੫ ਮਲਾਰਾ ਮਾਲਕਉਜਫੜਹੀਸਮਲਮਤਤਲਤਨਮਦਮੇਰਨਾ
ਮਾਰੂਪੁਜਪਮਾਰਲਲਤੁਪੂਹੀਤੀਏਰਨਾ ਕਮੇਦੀਕੁਲਿਭਾਨਕੁਲਕਰਵੀ
ਦਸਲੋਚਨਾਕੁੰਦਉਹੀਕੁਲਬਜੀਤਕਮਲਦੀਪਕਮਨਰਦਨਾ ੬੭੬ ਮਥਿਜਨ
ਪਦਮਲਾਰਾ ਕਫੇਲੀਪਟਮਜਰੀਟੇਰੀਕਉਜਾਰਾ ਜਰਜਾਅਹੀਗੀਮਾਲਤੀ
ਖਉਘਟਜਲਮਾਰਾ ਮਥਿਲਾਮਕੁਮਕਰਜੋਮਿਧਕਰਜੁਰਮਨੀ ਦਤੁਖਾਰਾਸਿ
ਰਨਾਰਗਰੋਗੁਠੀਲਾਟਲਰਮਕਲੀਨੋਟਦੇਵੀਧਾਰਾ ੬੭੭ ਮਥਿਜਨਪਦ
ਮਲਾਰਾ ਟੀਪਕਮੇਘਰਾ ਗਰੀਠੀਕੀਕੁੰਠਚੰਜੁਜਧਰਮਉਤਾਰਾ ਮਾਲਿ
ਕਉਪੁਰਮਾਸੁਤਦੀਲੋਗੀਥੀਗਾਲਮਟੀਰਾਗਥੋਰਗਾ ਮਪਮਧੇਵੀਧਕੀਥੀ
ਤੀਰੀਕੁੰਰਹੀਮੀਰਾਮੇਟਾਰਾ ਜੈਜਾਦਰੀਜੀਤਾਧਿਰੀਕਰਨਟੀਕੁਜਮਮ
ਲਾਰਾ ੬੭੮ ਮਥਿਜਨਪਦਮਲਾਰਾ ਕਲੀਕੁੰਤਲਾਮਕੁਸਮਾਪੁਸੀਆਪੰਕਲੀ
ਥੋਰਾਧਰਕੁੰਜਰੀਕੀਧਾਰੀਜੁਹੀਮੀਪਤਨੀਕਾਈਸਿਧਦੀਜੀਰਾਕਧਨਮਰਗੋ
ਟੋਰੀਸਿਧੁਰਜੁਹੀਮੀਕਲੀਜਲਾਜਾਕਰਮਾਲਸਿਰੀਪ੍ਰਭਾਤੀਕੁੰਗੋਪੰਕਲੀ ੬
੭੯ ਮਥਿਜਨਪਦਮਲਾਰਾ ਕਉਮਕਯਮਨਕਿਲਾਦਲਕੁਮਕਰਥੋਰੋਮ
ਲਾਪਹੀਮਹਕਾਦਿਖਥੋਰਾਪਰਜਥਲੀਜਰਜਥਿਨੋਟੀਥਾਪਹੀ ਖਉਘਟਦੇ
ਕਕਰੀਮਸਲੇਖੀਧੰਚਮਜਾਜਮਿਲਾਟਹੀਘਮਟਰਾਗਜੁਤਥੰਗਨਥਿਥਿ
ਧਨੀਜਨਸੁਜਾਦਹੀ ੬੮੦ ਮਥਿਜਨਪਦਮਲਾਰਾ ਹੇਗਮੀਰਾਗਾਚਰਜਹਤਹ
ਹਰਥਮਸਦਹੀ ਸਪਤਦਿਦਸਮਥੀਕੁੰਠਜੇਸਿਤਗਨਜਨਦਹੀ ੬੮੧ ਰਤੁਰਨਾ
ਰਹਰਜਘਰਕੁੰਜਨਸਾਜਤਾਨੀਮਲਾਟਹੀਉਘਟਤੀਕੀਤਮਨੇਕਰਾਰਾ
ਨਗੁਨਪਤੁਨਰਾਦਹੀ ੬੮੨ ਮਥਿਜਨਪਦਮਲਾਰਾ ਮਸੰਗਲਕੁਲਾਠਲੋ

ਤਉਤਜੇਤੁਰਾਤਨਾਕਦੀਖੁਜਹੀਆਨੰਦਮਨਦਿਨਹਰਖਫਿਨਮਨਿਨਕੁਲਤਾਕ ੪੪
ਵੁਜਹੀਮਥਿਲਾਜਉਮਗਘੁਲਾਸਮੰਗਯਰਾਜਮਥਿਠਲਕੁੰਚਹੀਜੈਜੀਅਨ
ਹਦਖਦਉਚਰਤਦਰਸਥਲਥਲਹੁਜਹੀ ੬੮੩ ਮਲਾਰਾ ਸੁਪਦੀਪਨਦੀ
ਥੋਟਨਪਾਕਥੰਜਨਥਿਥਿਧਥਿਧਾ ਭੁੰਤਭੁੰਤਨਫਲਕਿਰਨਪੁਸਪਰੀਧਜੁ
ਕੀਧਸਿਧਾ ਜਗਪੁਰਖਮਰਪਤਸਮਨਬਰਖਤਫਲਨਹਰਖਤਰਿਧਸਿਧਾਕ
ਮਥੋਨਕਲਪਤੁ ਫੁੰਹਿਠਕੁਰਮਨੇਕਰਿਧਾ ੬੮੪ ਮਲਾਰਾ ਸੀਰੁਗਦੇਨੋਥਾਰਾ
ਪਕਕਰੀਮਾਰਿਯਾਥਾਸਟੁਹਮਥਦੇਰਥਿਲਮਕੀਜੀਯੋ ਮਾਜਜੇਨਸਪੁਹ
ਪੁਤਨਕੁਚਆਗੀਯਦੀਜੀਯੋਨਿਜਾਨਿਜ ਰਧੰਚਤੁਰੰਗਨੀਬੁਰਸਕਲਜਪੁ
ਜੇਧੀਯੋ ਦੇਥੀਥਥਿਜੇਨਿਜਾਨਮਾ ਕੁਦਨਜਨੁਧਥਿਰੋਧੀਯੋ ੬੮੫ ਮਲਾਰਾ
ਕੇਦਾਰਾ ਕਰੰਜੋਰਮਾਥਾਨਿਦਾਇਥਾਸਦਯੋਮਗਮਾਪੰਕਲੀ ਘਾਘਪਹਜਨਥ
ਰੀਨਿਯੋਮਨਾਥਨਥਾਕੁੰਪਾਲਯੋ ਜੇਹਦਰਸਕਰਨਜੀਜੋਰੀਥਿਧਮਾਪੁ
ਨਯੋ ਸੇਖਰਾਨਠੀਥਥਰਾਜੁਰਸਿਪਤਚਕ੍ਰਦੇਮਯੋ ੬੮੬ ਕਾਮਲਾਰਾ
ਕਰਤਕੇਟਉਰੰਤਪਜਾਨਿਰਮਨੇਤਥਖਸੁਹੀ ਲੇਤਨਉਤਨਮਮਿਰਪੁਤਾ
ਤਾਦਿਪਅਲਖਨਜਨਧੀਨਿਰਥਨਮਹਾਰਜਾਪਤਾਅਲਪਨਿਪਤਾਦਿਪਮ
ਨਿੰਦ੍ਰਣਨਹੀ ਮਠਤਪਿਯਨਜਮਾਪਇਥਥਤਕਕੀਕਲਪਲੋਪੁਮਾਨਹੀ ੬੮੭
ਮਲਾਰਾ ਨਹੀਤਾਦਿਪਘਟਤਦਰਸਰਾਜਿਟੈਨੇਨਮੁਰਤਸਾਦਲੀ ਹਾਹਾਕਪਥੋ
ਜਥੁੰਠੀਮਲਨਲੇਕੁੰਦਰਮਾਦਲੀਸਥੀਮਦਨਮੁਰਤਾਦਿਸਟਿਥੋਚਰਪਗਟਦ
ਰਜਸੁਹਾਦਹੀ ਕੁਯੋਮਾਜਸਨਥਹੇਪੁਠਦਰਜਪੇਖਯੋਗਦਹੀ ੬੮੮ ਮਲਾਰਾ
ਕਹਿਥਚਨਮਾਰਦੀਨਹੋਹੇਨਾਮਨਾਥਨਮਾਮਤੋਸਥਥਜੁਫਲਕੁੰਠੀਥਮਾਜਨ
ਦਾਦਰਸਦਿਨਦਯਾਪਤੋਗਾਠੋਨਾਥਨਾਥਕੀਨਿਯੋਦਰਸਦੀਕੁੰਠਯੋਗਤੋਕ
ਰਜੋਰਥਾਸਟੁਸਰੀਥਿਨਦਰਚਰਨਪਟਵਤਨਿਮਰਤੋ ੬੮੯ ਮਲਾਰਾ ਹੇ

ਮੁਦਿਤ ਹਰਖ ਰੇਸ ਸਭਾ ਬਿਪਦ ਈਸਾ ਆਗਿਆ ਦੇਵ ਮਨਾ ਪੁਰੁਚਰਨ ਬੰਦਤ ਹਰ
ਖਮੀ ਗਲ ਬਜਤ ਘੰਟਾ ਸਿਖ ਪਨਾ ਸਿਤੁ ਤੀ ਗੀਤ ਦੇ ਵਾਗਨਾ ਬੰਜਤ ਨਿਜਾਨ
ਮੁਦੰਗ ਪੁਨਾ ਦੇਵ ਦੇਵ ਰੇਸ ਕਰੇ ਸਿਕੁ ਲੀ ਮਲ ਪਦ ਨਾ ਪੁਕੁ ਪੁਨ ਪੁਸਾ
੬੮੬ ਮਲੁਗ ਸਾਜ ਮਗਲਾ ਆ ਕਤੀ ਸਰ ਕਰਤਾ ਬਿਬਿਧਿ ਪਾਨੀ ਸੋ ਬਜ
ਤੁਸੁਨ ਘੰਟਾ ਮੁਰਗ ਨੀ ਗਥੀ ਨ ਪਾਨੀ ਨੀ ਨ ਰਤਾ ਮਪ ਫੁਰ ਹੋਤ ਮੀ ਗਲ ਨ
ਦ ਰਨ ਸੁਨ ਗਾ ਨੀ ਗ ਦੇਤ ਪੁਦ ਫ ਨ ਜ ਕ ਲ ਚੁ ਗ ਬੀ ਨੇ ਰਿ ਪਾ ਨੀ ੬੮੭ ਮਲੁਗ
ਅਰੁ ਘ ਦਾ ਨ ਪਾ ਦੁ ਮਰ ਘ ਪੁ ਜ ਤ ਲੋ ਤ ਰ ਰ ਨੇ ਦ ਹ ਰ ਖਾ ਪੁ ਕੁ ਦੀ ਨ ਜੇ ਮ ਲਾ
ਪੁਕੁ ਨ ਪੁ ਤਿ ਬਿ ਜੇ ਹੋ ਤ ਮੀ ਗ ਲ ਸ ਰ ਖਾ ਸਿ ਤ ਕ ਸੀ ਗੀ ਤ ਪੁ ਜਾ ਬਿ ਜੇ ਉ ਤ ਮੇ ਪੁ
ਕ ਨੀ ਮ ਬ ਜੁ ਨ ਪੁ ਜ ਪਾ ਸ ਮਾ ਜ ਦੇ ਵ ਨ ਦੇ ਵ ਲ ਦੇ ਵ ਦੇ ਰ ਖੀ ਸੁ ਰ ਨੀ ੬੮੮ ਪਾ ਫੁ ਕੇ
ਮਾ ਬਿ ਸੁ ਪ ਦ ਮ ਲ ਵ ਪ ਕੁ ਤ ਲਾ ਮ ਘ ਵ ਥਾ ਚਾ ਸ ਨਿ ਜ ਸੇ ਨ ਪੁ ਤਿ ਸੈ ਰੇ ਦੇ ਰੇ
ਟ ਮ ਮ ਨ ਦੇ ਬ ਬੰ ਬ ਦੀ ਹ ਵ ਰੁ ਨ ਘੋ ਖ ਮ ਜ ਪੁ ਬ ਲ ਦ ਲ ਮ ਨੀ ਚ ਰੁ ਰੀ ਗ ਨੀ ੬੮੯
ਹ ਨ ਹੋ ਮਾ ਜ ਨ ਟ ਬੀ ਰ ਜ ਸੇ ਨ ਸਾ ਹਿ ਤ ਪ ਤ ਪ ਮ ਜ ਜੀ ਤ ਹੋ ਬ ਨ ਏ ਸ ਮ ਰ ਬੀ
ਰ ਰੀ ਗ ਨੀ ੬੯੦ ਮਲੁਗ ਆ ਜ ਬੀ ਰ ਬੇ ਤੁ ਮ ਲ ਆ ਹ ਵ ਕ ਰ ਲ ਜ ਗ ਹੋ ਮ ਸ ਪ
ਤ ਉ ਰੇ ਚ ਲ ਜ ਗ ਨੀ ਕ ਰੇ ਰੁ ਮੁ ਰੁ ਨ ਚ ਹੇ ਕੁ ਕ ਰੁ ਰੁ ਪੈ ਜਾ ਦੇ ਤ ਬੀ ਰ ਬ ਹੇ
ਬ ਰੀ ਗ ਨੀ ੬੯੧ ਮਲੁਗ ਚਿ ਕ ਹੇ ਚਾ ਵੇ ਰ ਕੈ ਨ ਸੁ ਤੁ ਪੈ ਜਾ ਦੇ ਤ ਮੇ ਨ ਨ ਚ ਹੇ ਕ ਪ
ਲ ਰ ਵ ਕ ਲੀ ਕੁ ਲ ਕ ਰ ਹੇ ਫ ਕੋ ਫਿ ਕ ਰ ਕੁ ਤ ਹ ਸ ਹੇ ਮ ਸ ਨ ਪੁ ਤ ਤਿ ਗ ਹੋ ਜ
ਰ ਸੁ ਰ ਜੇ ਰੀ ਨਾ ਚੇ ਕ ਰ ਹੇ ਗ ਜ ਪੈ ਰ ਨ ਪੀ ਰ ਬੀ ਰ ਬੁ ਜ ਹੇ ਨਿ ਜ ਨ ਦੀ ਹ ਜ ਟ ਪੈ ਜ
ਦਿ ਤ ਲੋ ਬ ਰ ਨ ਮੇ ਹੀ ਕ ਰ ਹੇ ਗਿ ਰ ਹੇ ਗ ਜ ਸਿ ਤੁ ਰ ਪ ਈ ਹੋ ਗ ਲ ਮ ਲ ਠ ਦ ਨ ਚ
ਹੋ ਕ ਲ ਮ ਹ ਰ ਵ ਰੁ ਰ ਨ ਲ ਲ ਕ ਰ ਹੇ ੬੯੨ ਪ ਕੁ ਤ ਲਾ ਮ ਜ ਨ ਜੁ ਨ ਬ ਰ ਨ
ਹ ਰ ਖ ਰੁ ਏ ਸਿ ਤ ਕੇ ਸੁ ਸੇ ਕ ਗ ਏ ਵ ਕੀ ਨੇ ਹੇ ਤਿ ਜਾ ਰੀ ਜੁ ਰ ਨੀ ਜ ਨਿ ਚ ਤੁ ਰੀ
ਗ ਨੀ ਸਾ ਜ ਸਾ ਜਾ ਮ ਪ ਤੁ ਨਾ ਹ ਰ ਖੇ ਰਿ ਖ ਦੇ ਵ ਮੁ ਸਾ ਫੁ ਹ ਰ ਤੁ ਪੁ ਜ ਲੇ ਵ

੬੮੬
੬੮੭
੬੮੮
੬੮੯

ਗਨਾ ਮੁਹ ਨ ਮ ਤੀ ਗ ਪੀ ਘੇ ਰ ਘੇ ਰ ਪ ਲੇ ਸ ਦਾ ਗਿ ਜ ਤੁ ਹੇ ਪ ਫੁ ਨ ਪ ਰ ਹੀ ਜ ਤ
ਗ ਜ ਕੁ ਨੀ ਘੇ ਖਾ ਉ ਜ ਟ ਨ ਤੁ ਰੰ ਗ ਨੀ ਗਾ ਜ ਕ ਜ ਉ ਠੇ ਜੁ ਰਾ ਹ ਰ ਖ ਤੁ ਕੁ ਏ
ਸੁ ਕੀ ਹੁ ਠਾ ਗਾ ਵ ਤੁ ਮਿ ਲ ਮੀ ਗ ਲ ਰ ਗਾ ਗੁ ਪੁ ਖ ਜੁ ਰੰ ਗ ਨੀ ੬੯੧ ਪ ਕੁ ਤ ਲਾ
ਕੇ ਟ ਕੇ ਵ ਪੁ ਜਾ ਬ ਰਾ ਫੁ ਹ ਰ ਤੁ ਰ ਨ ਬਿ ਜੇ ਕ ਰ ਮ ਮ ਰੁ ਸੁ ਨ ਦ ਬਾ ਨਿ ਘੋ ਪ ਟਾ
ਮੁ ਨ ਸੀ ਖ ਨੀ ਜਿ ਯ ਚ ਜੁ ਕੁ ਘ ਰੀ ਲੁ ਗ ਨਾ ਮੀ ਗ ਲ ਸੁ ਰ ਹ ਰ ਖ ਮ ਗ ਨਾ ਹ ਰ ਵ ਤ
ਹ ਰ ਵ ਲ ਭੇ ਕ ਰ ਤ ਗ ਨ ਪ ਤ ਵ ਤੁ ਕ ਰ ਰੀ ਜ ਖ ਨੀ ਗਾ ਹ ਰ ਵ ਤੁ ਬ ਏ ਗ
ਨ ਪ ਰ ਮ ਨਾ ਏ ਪ ਏ ਨ ਚ ਤੁ ਨਿ ਕਿ ਨ ਕ ਲਾ ਕੁ ਭ ਕ ਤੁ ਕੁ ਖ ਨੀ ੬੯੨
ਪ ਕੁ ਤ ਲਾ ਮ ਬਿ ਮੁ ਨ ਜੁ ਰ ਸੀ ਗ ਨ ਭੇ ਗ ਰ ਤ ਕ ਟ ਲ ਜੁ ਕੁ ਟ ਚ ਲੋ ਬ ਵੇ ਰ ਜੀ ਲੇ
ਬੀ ਰ ਬੀ ਰੁ ਨੀ ਮ ਤੀ ਗ ਨੀ ਬਾ ਪੈ ਕ ਰ ਤੁ ਨ ਬਿ ਕ ਟਾ ਸਾਰੀ ਗ ਸ ਰ ਰ ਪ ਜੁ ਕੁ ਟਾ ਸੈ
ਪੈ ਮ ਜ ਵ ਰ ਚ ਪ ਲਾ ਚਿ ਰ ਲ ਤੁ ਰੰ ਗ ਨੀ ਮ ਕ ਤ ਰ ਲ ਮੁ ਕ ਤ ਖ ਲ ਜੇ ਭ ਤੁ
ਕੁ ਤਿ ਲ ਕ ਲੁ ਠਾ ਜ ਮੁ ਰ ਦਾ ਏ ਲ ਮ ਲ ਲਾ ਹ ਰ ਨ ਜੁ ਰੰ ਗ ਨੀ ਗਾ ਜ ਰ
ਜਿ ਰ ਮੁ ਕ ਟ ਮੇ ਗ ਫੁ ਰ ਕ ਤੁ ਭ ਫੁ ਤ ਚ ਉ ਰਾ ਗ ਨ ਪ ਤਿ ਜਿ ਰ ਕ ਰ ਤ ਕੇ ਹ ਰ
ਪੁ ਤੁ ਬ ਹੰ ਗ ਨੀ ੬੯੩ ਪ ਕੁ ਤ ਲਾ ਮੁ ਖ ਰ ਮ ਫੁ ਰ ਗੁ ਤੁ ਹੇ ਹੇ ਮ ਸ ਵ ਰ ਜੁ ਗ ਲੇ
ਲੇ ਟ ਲਾ ਮਾ ਪ ਮ ਘ ਜੇ ਨ ਚ ਤੁ ਰੰ ਗ ਨੀ ਗਾ ਜੇ ਤੁ ਹੇ ਵ ਟ ਨ ਦਾ ਵ ਟ ਕੁ ਮ ਉ ਜਾ
ਬਿ ਹ ਦਾ ਰੁ ਬ ਲ ਤੰ ਕੁ ਰ ਤੁ ਰ ਵ ਟ ਕੁ ਮ ਚੰ ਗ ਨੀ ਕ ਸ ਕ ਚ ਕ ਤੁ ਨ ਬਿ ਕ ਟਾ ਪਾ
ਚੇ ਸ ਰ ਚਾ ਪ ਸੁ ਤ ਟਾ ਲੀ ਏ ਕ ਰ ਚ ਕੁ ਬ ਕੁ ਹੇ ਫ ਨ ਖ ਵੰ ਗ ਨੀ ਮ ਤੇ ਰ ਜ ਮ ਮ ਲ
ਨੇ ਨਾ ਮ ਨੀ ਮਿ ਤੁ ਪੀ ਮ ਮ ਪੁ ਰ ਬੇ ਨ ਸਿ ਦ ਰ ਕੁ ਮ ਰ ਵੇ ਉ ਥਾ ਪੈ ਤੁ ਫੰ ਗ ਨੀ ੬੯੪
ਪ ਕੁ ਤ ਲਾ ਜਿ ਭ ਤੁ ਕੁ ਭ ਹਿ ਚੀ ਗ ਮ ਮੀ ਗ ਮੀ ਗ ਸੁ ਰ ਪ ਰੀ ਗ ਮਾ ਬੇ ਸੀ ਖ ਤੁ ਰ
ਲਾ ਜੈ ਜੈ ਉ ਚਾਰ ਹੀ ਘ ਟਾ ਪੁ ਨੀ ਖ ਕੀ ਏ ਗ ਨਿ ਜ ਨਿ ਜ ਟ ਲ ਸੀ ਖ ਠੀ ਏ ਗ
ਸ ਗ ਨ ਦ ਲ ਪ ਦ ਤਾ ਜ ਤੁ ਸੁ ਪਾਰ ਹੀ ਹ ਰ ਵ ਲ ਕੁ ਏ ਉ ਨੀ ਦਾ ਪੁ ਨ ਕ ਜ ਰਾ
ਪੁ ਬ ਮ ਬੰ ਦਾ ਗ ਨ ਪ ਤੁ ਮ ਹ ਨ ਜੇ ਪਾ ਜੇ ਨ ਪੁ ਘ ਚ ਹੀ ਚਾ ਲੇ ਜ ਗ ਦੀ ਸ ਸਿ

੬੮੫
੬੮੬
੬੮੭
੬੮੮
੬੮੯
੬੯੦
੬੯੧
੬੯੨
੬੯੩
੬੯੪

ਮਰਾ ਖੀ ਵਿਚਿ ਪਗੁ ਮਿਹਾਰਾ ਦੇ ਨਿਗਾਰਾ ਕੰਚਾ ਪਉਠਾ ਪੁਕਾਰੀ ੬੮੫ ੫੫
ਕੁਤਲਾ ਗਜੇ ਸਿਧ ਬਿਬੇਲਾ ਬਜਤੀ ਵਿਗਦੇਲਾ ਮੁਮਰੁ ਮਕਾਇ ਨਾਥਾ
ਕਿਉ ਚਿ ਬਿਯਾਇ ਕੋ ਜੋ ਬੋ ਸਿਰਜਟ ਚੁਟਾ ਮੁਦਿ ਤਤ ਨੁਤਾ ਸਕਤ ਲਿਲਾਟ
੬੮੬ ੫੬ ਜਟੇ ਵੀ ਸੁਾਇ ਕੋ ਜੋ ਬੁਤ ਗਲੀ ਮੁਮਾ ਲਾ ਕਰੋ ਮੇ ਪਾਰਕੋ ਕਪਾਲਾ
ਚਕੁਤਿ ਸੁਲਾ ਸੰਗ ਪ ਨਾ ਕੀ ਛੁਛਾਇ ਕੋ ਪਹਰੇ ਗਲ ਨਗਾਰਾ ਪੋਲੇ ਨੀ ਦੀ ਸ
ਦਾਰਾ ਮਾ ਬੋ ਹਰੀ ਗਾਰਾ ਗੁੰਬੁ ਰੇ ਹੁ ਕਾਇ ਕੋ ੬੮੭ ੫੭ ਤਾਲਾ ਜੋ ਨਾ
ਸੰਗ ਪੇਤ ਮਾਲਾ ਸੁਗ ਨ ਕੁ ਹਿ ਲਾ ਬਿਤਾਲਾ ਖਪਰ ਕਰ ਪਾਸ ਲੀ ਏ ਗੁਤ ਨ
ਕੁਕੁ ਕਾਰੀ ਕੁੰਠੇ ਪਿਸਾ ਚਕੰਕਾ ਕਪਾਲ ਕਮਾ ਜਾ ਨ ਬੰਕਾ ਗੁਲ ਨ ਕੀ ਏ ਗੁ ਬਿ
ਖਮਾ ਗ ਕੋ ਲਾ ਕੋ ਲਾ ਚੇ ਕਾਰੀ ਗੁ ਹਿ ਰ ਦ ਲ ਕਾ ਕ ਚੀ ਲਾ ਜੋ ਬੁ ਕ ਕ ਰ ਲ ਤੀ
ਲਾ ਗੁ ਰੋ ਜੇ ਪ ਲੀ ਗਾ ਜੇ ਗਾ ਚਿ ਰਿ ਕ ਫਿ ਕ ਰ ਹੀ ਗੁ ਹੁ ਹ ਨਿ ਜੁ ਨ ਦਾ ਗੁ ਹੁ ਰ
ਹਾ ਸੀ ਠਿ ਨ ਮਾ ਦਾ ਕ ਹ ਕ ਹ ਕਿ ਲ ਕੰ ਤ ਕੁ ਤਾ ਪੇ ਤ ਨ ਬ ਕ ਰ ਹੀ ੬੮੮ ੫੮ ਤਾਲਾ
ਲਿਬ ਰ ਮ ਜਾ ਰ ਜਾ ਮ ਨਾ ਪਾ ਏ ਰ ਨ ਖ ਪਾ ਨ ਕ ਰ ਗਾ ਸ ਕ ਕ ਲ ਰ ਹੀ ਪਾ ਮੀ ਗ ਲ
ਬਿਚਾਰ ਹੀ ਗੁ ਗ ਇ ਨ ਠੀ ਅ ਰਾ ਪਿ ਸਾ ਚਾ ਪੁ ਚੇ ਗ ਨ ਕ ਰ ਤ ਨ ਰਾ ਪ ਹਿ ਰੇ ਗ
ਲ ਮੁੰ ਤ ਮ ਲਾ ਸਿ ਵਾ ਸਿ ਟੁ ਠੀ ਚਾਰ ਹੀ ਕੁੰਠੇ ਰਾ ਖ ਸਾ ਬਿ ਤਾਲਾ ਜ ਜ ਸ ਜ ਕ ਰ ਦਾ
ਲ ਫ ਲਾ ਰੇ ਕ ਤ ਕੁ ਜ ਦੇ ਰ ਬਿ ਬਿ ਮਾ ਜੋ ਕਾਰ ਹੀ ਗੁੰਬੁ ਕ ਕੁ ਟ ਨ ਗੁ ਲੇ ਲਾ ਮੁ
ਸੁਲ ਤਿ ਚੁ ਲ ਜੇ ਲਾ ਖ ਨ ਹੀ ਕੁ ਅੰ ਤੁ ਬ ਨਾ ਬੀ ਰ ਨ ਹੀ ਕਾਰ ਹੀ ੬੮੯ ੫੯ ਤਾਲਾ
ਜੋ ਬੀ ਬ ਲ ਮ ਕ ਟ ਰਾ ਲ ਸ ਟ ਕ ਤ ਰ ਵ ਰ ਪਾ ਰਾ ਸਿ ਪ ਰ ਗ ਰ ਜੋ ਗ ਲੇ ਲਾ ਬ
ਲ ਮ ਫ ਕਾ ਏ ਕੋ ਖੰਡ ਖ ਗਾ ਸੇ ਟ ਸੁ ਲਾ ਬੀ ਨੇ ਟੀ ਮੁ ਦ ਗ ਰ ਤਿ ਜੁ ਲਾ ਤੇ ਨਿ ਨਿ ਖੀ
ਗ ਤੀ ਰਾ ਖੀ ਜ ਨ ਬੀ ਪਾ ਏ ਕੋ ਪੁ ਲੀ ਸਿ ਖ ਜ ਟ ਧਾ ਰਾ ਪ ਹ ਰੇ ਗ ਲਾ ਮੁੰ ਤ ਮ ਲਾ
ਰਾ ਸੋ ਮ ਦ ਮ ਤ ਬਿ ਰ ਭੰ ਕ ਕੁ ਚ ਕੁ ਏ ਕੋ ਕੇ ਤੇ ਤਿ ਠੀ ਠੀ ਤਾ ਪ ਹਿ ਰੇ ਗ ਲੀ ਮੁੰ ਤ
ਤਾ ਪੀ ਸ ਪੀ ਸ ਵ ਕੁ ਨ ਤੁ ਟਾ ਮੁ ਛੇ ਫ ਫ ਕਾ ਏ ਕੋ ੬੯੦ ੬੦ ਤਾਲਾ ਗੁ ਰੇ ਠੀ

ਤੀ ਗੁ ਰੀ ਲਾ ਠੀ ਖ ਮ ਕੁ ਠ ਨ ਖੀ ਲਾ ਜੋ ਨ ਤ ਚ ਰ ਤ ਨੇ ਨ ਪਾ ਏ ਮੁ ਹ ਬਾ ਏ ਕੋ ਕਾ ਵੇ ੪੪੬
ਠੀ ਆ ਨ ਏ ਤਾ ਕੁ ਤ ਨ ਬੇ ਠ ਲ ਕੰ ਕਾ ਨ ਚ ਤ ਕ ਪ ਲ ਕ ਲਾ ਤੁ ਲ ਨ ਦੇ ਵਾ ਏ ਕੋ
ਉ ਚੇ ਉ ਤੀ ਗਾ ਸੀ ਗਾ ਸਾ ਖ ਜ ਗ ਨ ਵ ਤ ਜੋ ਨਾ ਮੁ ਮ ਰੁ ਦੇ ਲਾ ਬਿ ਖ ਮ ਟੀ ਗਾ ਗੁ ਠੀ ਕੁ
ਟ ਮ ਕਾ ਏ ਕੋ ਸੋ ਗੁ ਖ ਕਾ ਨ ਕੁ ਮਿ ਦੇ ਗਾ ਗੁ ਰ ਕੁ ਰ ਟੁ ਏ ਗੁ ਠੀ ਪਿ ਗਾ ਤੁ ਰ ਹੀ ਸ
ਨਾ ਏ ਟਾ ਮੁ ਮਾ ਰੁ ਬ ਜਾ ਏ ਕੋ ੬੯੧ ੬੧ ਪੜ ਤਾਲਾ ਸੁ ਕ ਰ ਜਾ ਏ ਟ ਪੀ ਲਾ ਖ ਚ ਰ
ਰ ਬਾ ਹ ਚੀ ਲਾ ਮੁ ਠ ਟ ਨ ਤੁ ਰੀ ਗ ਤੇ ਜਾ ਸੁ ਕੁ ਟ ਨ ਪ ਵਾ ਏ ਕੋ ਸਾ ਨਿ ਠਾ ਜੈ ਤ ਬੀ ਗ
ਚੁ ਰ ਚ ਚ ਲ ਵ ਬੀ ਗਾ ਏ ਏ ਨਿ ਜ ਨ ਰੇ ਬਾ ਕੇ ਤ ਨ ਫ ਹ ਰਾ ਏ ਕੋ ਜੋ ਕੁ ਤ ਤਿ ਹ
ਮ ਪ ਨ ਖਾ ਗੁ ਤ ਨ ਟ ਲ ਬਿ ਬਿ ਪ ਸਾ ਚਾ ਲੀ ਸੁ ਕੁ ਪ ਰੀ ਜੋ ਧਾ ਗ ਨ ਪ ਤ ਮ
ਨਾ ਏ ਕੋ ਟਾ ਟੁ ਨ ਟਿ ਜੋ ਨ ਲੀ ਏ ਟਾ ਹ ਨੇ ਜਾ ਮੁ ਠੀ ਏ ਟਾ ਖਾ ਪੇ ਖ ਹੁ ਖੁ ਚੁ ਠੀ
ਚਾ ਟ ਠੀ ਜ ਨ ਬ ਨਾ ਏ ਕੋ ੬੯੨ ੬੨ ਪੜ ਤਾਲਾ ਸੁ ਚ ਤੁ ਰ ਮ ਖ ਦ ਲ ਜਾ ਕਾ ਕ ਖ ਨ
ਕ ਰ ਤਾ ਜ ਗ ਕ ਰ ਨ ਹ ਰਾ ਗ ਬਿ ਬਿ ਪਾ ਦ ਕ ਮ ਨ ਕੇ ਕੁ ਮ ਗ ਰੇ ਖ ਮੁ ਨ ਜੁ ਰ ਸੀ ਤ ਸ
ਏ ਟ ਬੇ ਵ ਨ ਨ ਜੁ ਰਾ ਵ ਤੇ ਟਾ ਹ ਨ ਮ ਰ ਲ ਚ ਕੇ ਸੇ ਬੇ ਖ ਨ ਮ ਲ ਗ ਰੇ ਕ ਲ ਰ
ਜਿ ਹ ਖੁ ਕ ਟ ਸਾ ਜੋ ਜੀ ਤ ਨ ਮ ਨ ਵ ਤੇ ਜੋ ਨ ਪ ਰ ਦ ਰ ਲੀ ਏ ਜੋ ਜੋ ਜੋ ਕਾਰ ਕੀ
ਏ ਸਿ ਮ ਰ ਤ ਨਿ ਗ ਮ ਗ ਮ ਚੋ ਰ ਛੁ ਤ ਚ ਵ ਤੇ ਕ ਲ ਗੀ ਚਿ ਰ ਪੇ ਜ ਜਿ ਗ ਮ
ਨ ਕ ਮ ਨ ਲਾ ਲ ਲ ਗਾ ਕੰ ਠ ਲ ਮ ਨ ਮ ਕ ਰ ਕਾ ਰ ਤ ਨ ਨ ਜ ਕੁ ਵ ਤੇ ੬੯੩
੬੩ ਤਾਲਾ ਸੋ ਤਿ ਨ ਕੇ ਖੁ ਕ ਟ ਮੇ ਗਾ ਵੁ ਰ ਯ ਕ ਤ ਗ ਜ ਠੋ ਰ ਠੇ ਗਾ ਜ ਠੁ ਦ ਏ ਲ
ਮਾ ਜ ਲ ਲਾ ਚ ਤ ਨ ਠ ਮ ਨ ਹੀ ਰੇ ਮਾ ਨਿ ਕ ਮ ਨ ਲ ਲ ਹ ਰਾ ਜੀ ਗਾ ਕਿ ਲ ਗ
ਦ ਸ ਤ ਰਾ ਕੁ ਜ ਬੰ ਦ ਠੋ ਰਾ ਸੀ ਜ ਟੁ ਲਾ ਅ ਨ ਕ ਮ ਬਿ ਜੇ ਖ ਹੀ ਕਾ ਕ ਮ ਕ ਲ ਪ ਠੀ
ਤ ਬੀ ਬਿ ਪਾ ਮ ਤੁ ਲ ਜ ਠੀ ਟਾ ਬੀ ਤਾ ਸ ਬਾ ਦ ਲਾ ਕੋ ਰ ਪਾ ਜਾ ਰੰ ਗ ਰੰ ਗ ਨਾ ਮੇ
ਖ ਹੀ ਗ ਮ ਨ ਨ ਛੁ ਬ ਛੁ ਜ ਤਾ ਦ ਤ ਰਿ ਰੇ ਮ ਬਾ ਜ ਤਾ ਮੁ ਖ ਮ ਰੁ ਲ ਪ ਜ ਕੁ ਲ ਤ
ਛ ਟਾ ਏ ਨ ਮ ਨ ਮ ਲ ਖ ਹੀ ੬੯੪ ੬੪ ਤਾਲਾ ਸਾ ਰੇ ਜ ਰੰ ਗ ਖ ਤੰ ਗ ਰ ਜ

੨੬੩

ਤਉਦਸੁਭਨਿਖੰਗਾਕਮੰਤੁਲੀਨਲਗਾਦਾਜੀਪਤਪਿਆਵੇਤੋਦਮਕਤ
ਮੁਖਛੁਟਾਜੇਤਾਦਿਨਮਨਛੁਬਸਮਉਦੇਤਾਦੀਜਰਾਅਲਫਿੰਗਕੁਮਰਾਮ
ਹਨੇਹਾਵੇਤੋਚੰਚਲਾਵੇਗਕਦਲਜੀਘਾਮਾਨਨਦੁਰਮਰਜਕੰਜਲਾਜ
ਤਰਤਪਤਾਅੰਗਾਮੰਦਰਜੇਹਾਵੇਤੋਪਉਚਾਧੁਕਾਰਛੇਲਾਮੁਖਿਦੇਗਛੇਲਾ
ਬਿਲਾਘੰਟਾਰਬਾਬੀਖਨਬਜਾਵੇਤੋ੧੦੧੧੨੩੪੫੬੭੮੯੧੦੧੧੧੨੧੩੧੪੧੫੧੬੧੭੧੮੧੯੨੦
ਦਨਾਮਾਯਕਦਲਦੀਹਲਾਮੰਗਲਕਾਰਖਗਾਨਜੇਜੇਉਰਾਰਹਿਏਦ
ਕੁਮਿੰਦਗਬੀਨਾਮਹੁਦਰਬੀਜੀਰੁਛੀਨਾਨਦਨਉਪਾਰਹੀਠੁਰਹੀਰੰਬੁਰਛੀ
ਨਾਗੋਮੁਖਕਰਨਾਇਰੀਨਾਮੁਰਦੀਮੁਰਜੇਉਪੰਗਾਰਾਗਨਚੁਧਾਰਹੀਠੇਰ
ਕਮੁਜਕੋਦਕੋਟਾਅਤੇਗਜਮਤਲੇਟਾਠੁਰਤਰੀਰੋਬਰੀਗਾਮੁਮਤਮੁਲਾਰ
ਹੀ੧੦੧੧੨੩੪੫੬੭੮੯੧੦੧੧੧੨੧੩੧੪੧੫੧੬੧੭੧੮੧੯੨੦
ਆਈਉਠੇਜਾਹੀਜਤਹਜਾਰਹੀਉਠੇਨਉਤਰਾਮਪਾਰਾਜੋਤੀਜਤਤ
ਖਾਰਾਗੇਜਤਰਜਮਤਉਤੰਗਾਮੁਰਨਉਰਾਗਾਹੀਜੇਨਾਨਿਜਥਤੀਜਪਦ
ਮਾਏਕਦੇਕਉਤਦਬਿਖਮਾਮੁਰਜਾਵੇਤੋਜੇਧਾਰਕਰਤਾਪਰਦਾਰਹੀਠੁਰ
ਨੁਬੁਹਨਮਾਠੀਖਾਰਕਰਬੁਹਨਬਿਖੀਖਾਬਦੇਲਬਾਨਿਬਨੇਤਾਰਜਤਹੀ
ਜਚਹੀ੧੦੧੧੨੩੪੫੬੭੮੯੧੦੧੧੧੨੧੩੧੪੧੫੧੬੧੭੧੮੧੯੨੦
ਅੰਗਾਰਤਨਮਨਮਾਲਸੁਬਰਾਮੁਖਨਾਮਿਲਹੀਦਮਨਛੁਛੁਟਾਕਾ
ਰਾਦਮਕਤਉਰਮਕਤਹਾਰਾਮਨਰਨਫਨਨੀਲਾਅਨਿਕਧਾਰੇਅਤੇਲਹੀ
ਗਜਤਹਰਖਤੁਉਪੰਗਾਮਾਜਤਦੇਦਕੁਮਿੰਦਗਾਰਾਦਤਕੁਨਮੰਗਲਾਰਾ
ਬਿਲ ਸਤਕਲੇਲਹੀ੧੦੧੧੨੩੪੫੬੭੮੯੧੦੧੧੧੨੧੩੧੪੧੫੧੬੧੭੧੮੧੯੨੦
ਪੀਅਮਪੁਰਬੰਨਾਮੁਰੇਪਪਨਬਲੀਮੁਜਬਲਗਾਰਬਾਵੇਤੋਠੇਕਤਉਜਦੰ
ਬਲੀਮਾਰਮਲਾਮਦਾਬੁਲੀਮਾਜੇਜਿਲਾਹੁਦਾਨਾਚੁਖਰਗਾਵੇਤੋ

ਬਾਕਜਲਹਬੀਦਾਰਾਜਤਮੁਖਕੰਜੁਚੰਦਾਮੇਠੇਠੁਰਹੀਬੀਰਨੇਨਨਚਾਵ ੪੪੭
ਤੋਕਮਲਦਰਸਕਲਾਗਿਗਾਜੇਕੁਤਬੀਗਾਜੀਮਾਅੰਗਾਜਜੇਤਲਜੁ
ਬਚੁਥਾਨਿਜਨਿਜਸੁਹਾਵੇਤੋ੧੦੧੧੨੩੪੫੬੭੮੯੧੦੧੧੧੨੧੩੧੪੧੫੧੬੧੭੧੮੧੯੨੦
ਨਾਮੁਰਮਾਜਗਪਤਮਹਲਾਕੁਤਪਤਨਬਿਥੀਧਾਦੇਸੇਨਾਨਿਜਨਿਜਮਉ
ਆਵੇਤੋਦੇਦਕੁਪਉਜਾਮਪਾਰਾਬਾਜਤਪੁਨਘੰਟਗਾਰਾਉਪਦਤਤਹਰ
ਰਾਨਦਾਜੇਜੇਬਲਾਵੇਤੋਪਹਰਤਨਿਜਨਦੀਹਾਠੁਰਕਪੁਜਜੁਥੀਹਾ
ਮੁਰਹਮਬੇਦਨਛੁਜਲਤਾਮੰਗਲਪਦਗਾਵੇਤੋਚਾਠੇਕੁਘਰੀਜੇਧਾਮੰ
ਗਲਉਤੰਜਦਿਠੇਦਾਮਾਰੇਰਿਦਚਰਨਕੰਗਾਗਨਪਤਮਨਵੇਤੋ੧੦੧੧
ਖੜਤਲਾਬਾਦੀਦਿਸਬਰਨਜਛੁਗੰਨਿਰਕਉਥੇਰਜਦਾਗੰਨਿਰਜਮਘਿੜ
ਰਾਜਾਕਲੇਕਿਲਕਾਰਹੀਠੇਤਨਦਲਜੁਬਜਥਾਜਮਗਨੇਸਾਬਿਰਥਾ
ਕਿਕਰਬਹੁਨਦਦੇਤਾਕੁਲਿਨਬਿਜਤਾਕਾਗੰਨਿਰਦਲਜਛੁਕੇਰਾਕੁਠੇ
ਤਨਾਜਿਗਮੇਰਾਜੇਬੀਕੁਲਪਾਸਾਪੈਨੀਜਿਕਲਹੀਕੁਠਿਖਮਰਨਘੇਰਬਕ
ਰਾਦੇਨੇਜਮਛੁਪਛੁਰਾਗਾਠੇਜਮਦਾਰਦੀਹਮਹਿਖੀਚਿਕਲਹੀ੧੦੧੧
ਖੜਤਲਾਗੁਲਨਦਜਾਬਿਥੀਧੀਗਾਠੀਖਮਠੇਰੇਮਲੀਕਾਕੁਠੇਬਿਕ
ਲਦਾਕਾਮਾਨਾਅਨੇਕਹੀਮਾਤੇਬਿਖਜੇਨੇਨਾਬੀਖਮਠੇਮਾਨੀਘਾਨਾ
ਹਾਹਾਹੁਰਕਰਲਾਕੁਕਤਬਿਥੀਧੀਧਾਰੇਕਰਕੁਜੇਲਾਗੁਠੁਪਾਜੀਕੁ
ਲੇਲਾਮੁਰਾਦਰਕਮਿੰਦਸੁਲਾਬਲਾਮਜੇਖਹੀਠਾਧੇਕਦੇਤਨਬੀਗਾਮੁ
ਹੀਠੀਠੀਪੀਠਾਚੰਡਕਲਜਟਕਗੁਲੇਲਤੁਠੇਗਾਚੁਪਰਾਅਠੇਖਹੀ੧੦੧੧
ਖੜਤਲਾਮਾਜਤਰਦਕੁਦਮਾਗੁਠੁਕੁਤੁਪਉਜਾਪਮਾਮਾਰਾਮੁਖਕ
ਰਨਾਇਨਾਘੋਗੁਗੁਗੁਪਮਕਾਵੇਹੀਠੀਜਚੀਕੁਠੁਠੇਲਾਮਚੁਠੁਕਠੇ
ਲਠੇਲਾਕਨਤੁਕਾਰਮਾਰਾਮਿਕੀਗਲਕਾਰਹੀਪੂਲੁਖਜਟਾਪਾਮੁ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਸੇਵਾ ਵਿਚ ਸ਼ਾਮਲ ਹੋਣਾ

ਕੇ ਕਠਮੇਰਦਾ ਕਾਮਗਾਨਕਿਕਰਮਲੇਠਾ ਫੰਕਤਰੁਤਾ ਫੁਹੀ ਰਾਕਜਜ
 ਮਕਨਕਰਾਲਾ ਸੈਨਾਜਮਜਠਕਾਲਾ ਪੀਇਮਦਯੇਰਯੇਰਦਾ ਤਨਘਰ
 ਕਾਦਹੀ ੧੧੨ ਪੜ੍ਹਤਾਲਾ ਅਸਗਜਰਸਮਹਖਮੀਨਾ ਕੂਰਮਮੀ ਸ਼੍ਰਾਰ
 ਘੀਨਾ ਕਰਸਥਿਲੁ ਕਰੀਲਾ ਉਜਟਨਜਦਾਰੀ ਸੁਤਿਰਲੁ ਬਰਬਘ
 ਰਾਪਿਗਨਨਜ ਕੁਕਉਰਾਰਾ ਗਰਾਪਕੁਮਰਕਟਸਮਾਨਾ ਘਨੰਗਾ ਕੁਖ
 ਰਹੀ ਪੈਦਲਸੁਖਪਾਲਘਨੇਦੇਵਨਬੇਦਨਬਨਾ ਬਰਨਉਕਉਬੇਰਠਜਤ
 ਮੰਗਲਉਚਾਰਹੀ ਬਾਜਤਪੁਨਘਟਸੀਖਾਨਾਦਨਦੀਨਨਬਿਜੀਖਾ ਫੁਰ
 ਕਤਪੁਜਕੇਟਕੇਟਲੇਟਨ ਲੁਲਾਹੀ ੧੧੩ ਪੜ੍ਹਤਾਲਾ ਬਖਰਗਿਲਾਹ
 ਖੁਦਾ ਪਾਖਰਪਖਚੇਤਸੁਹਾ ਸਜੇਰਿਲਤਹਸਰੰਗਾ ਜੇਸਨਪਿਸੁਰਾਨਹੀ
 ਕੁਖਨਮਨਰਤਨਲਾ ਲਾਮੀ ਬਰਕਕਮੀਠਲਾ ਸੁਮਨਰਗਨਿਪੇਜਾਰ
 ਗਨਰੰਗਾਨਹੀ ਗਹਿਜਤਹਥਮਦਮਰੰਗਾ ਕਾਜਤੁਠੀਖਮਥਿਰੰਗਾਉਠ
 ਤੁਨੀਸੁਨਨਾਦਾ ਸਠੀਜਾਕੁੰਮਨਹੀ ਘਹਰਤਪੁਕਾਰਦੀਹਾ ਘਾਨੀਜਾਨ
 ਕੁਹਿ ਸਹਲਿਯੇਦਸਚਤੁਰਲੇਕਪਲੇਮਨੁਮੁਸਹੀ ੧੧੪ ਪੜ੍ਹਤਾਲਾ
 ਰਾਮਗਸਿਰਠੁ ਫੁਰੇਰਤਨਬੇਦਨਚਰੇ ਬਰਨੇਕਉਬੇਰਾ ਪਿਤਰਾਜਦੇਦ
 ਕਾਦਹੀ ਰਾਜਤਮੁਖਕੁੰਜਪਾਏ ਸਿਭਤਦਾਤਿਚਿਹਨਠੁਏ ਦਮਕਤਮਨ
 ਗਨਅਸੇਲਾ ਕੁਖਨਦਮਕਦਹੀ ਬਾਦੈ ਸੈਨਜਕਲਾ ਲੀਨੇਰੰਗਾ
 ਨੀਪਬਲਾ ਬਰਖਤਠੁਲਨਜਗੀਧਾ ਚਾਲੇਜੁਤਲਗਨਜੋਗਨਪਤਮਨਾ
 ਦਹੀ ੧੧੫ ਪੜ੍ਹਤਾਲਾ ਅਬਰਥਦਲਸਦਲਜਾ ਕੁਬਸੀਮਜ
 ਤਾਨੁਠਕਘਰੀਜਾਨਾ ਕੀਨੀਕ੍ਰਿਪਾਨਿਪਲਾ ਏਨਕਰਜਗਬੀਦਾ ਜਗਪਾ
 ਲੁਪੇਖਕਰਤਾ ਠੁਜਤਮੁਖਨੁਰਠੁਦਾ ਠੁਠਾਮਬੇਲਿਕਮੇਨਘਨਾ ਸੇਠੁਠਾ
 ਗਰਪੁਤਾਪਾ ਤੇਜਰਾਸਬੁਰੰ ਨਿਤਨਠੁਬਮੇਨਪਾਇ ਸੁਟਰਕਿਠੇਰਕਾਇ

ਕਸਪਸੁਤਪਾਮਦਹਨਾ ਕ੍ਰਿਤਾ ਬਿਖਾਕ੍ਰਿਤਹਰਤਾ ਸੇਹਨਸੁਰਤਮਨੰਗਾ ਮਹਿ ੧੪੮
 ਲਨਿਜਾਦਿਨ ਉਗਿਗਾਦਿਨਮਨਸੁਰਜਰਾਤਬੀਦਾ ਜਲਥਲਮਹਕੁਰਤਾ
 ੧੬ ਪੜ੍ਹਤਾਲਾ ਘਾਰੇਕਰ ਚਕਮਨਲਾ ਤੇਜਰਾਸਤਠੁ ਪੁਬਲਾ ਸੇਕ੍ਰਿਪਾਨ ਬੀ
 ਜੇਲਾ ਨਦਕਜਮ ਦਾੜਾ ਬਾਜਤਕਟਤੁਨਉਕੁਗਾ ਬਨਨਕੁਤਰਤਨਲਲਗਾ
 ਘਾਰੇਕਰਪਤਬਾਨਾ ਖੰਬੁਦੇਧਾਰਾ ਸਿਠੀਉਖਸੁਠਸੇਠਬਾਨਾ ਮੁਜਲਲਾ
 ਨਪਨਾ ਘਾਰਤਪਦ ਕਪਚੰਠਜਮਘਬਥਾ ਗਰਠਨਗਲੇਠਬਨਾ ਤੁਪਕ
 ਸਮਿਰਪਟਾ ਗੁਰਜੇਤੁਠਿਠੰਗ ਧਨੁਖਾਜਾਰੰ ਗਤਰਦਾਰਾ ੧੧੬ ਪੜ੍ਹਤਾਲਾ
 ਪਾਰੇਜੁਠਜਨੁਮਸਤੁ ਬਾਜਤਜਨਸੁਕੁਠਬਸਤੁ ਘੁਖਨਮਨਰਤਮੁਜਿ
 ਅਨਰਨਾਮਲੇਕਾਰਾ ਕ੍ਰਿਤਲਸਦਨਨਾਮਨੁਪਾ ਜਗਮਗਦਤਿਬਿਮਲਮ
 ਰੁਘਾਜਮੁਰਦਾਇਲਾਮਾਖਚਤ ਸਿਦਰਪੁਤਕਾਰਾ ਸੇਤਿਨਕੇਹਾਗਏਮਲਾ
 ਲਾਲਨਮਨੁਮਾਲਕਮਲਾ ਗਲਰਗਿਸਿਰਪੇਚਮਦਕਾ ਦਮਕਤਗਠਤਾਰਾ
 ਮੁਕਤਾ ਸੁਠਸੇਰਸਜੇਠਾਇਕੁਤਾਦੁਰਦੁਰਜਠਜੇ ਰਾਮਗਸਿਰਠੁ ਤੁਠੁਰਤਾਲਾ
 ਲਨਮਨੀਮਾਰਾ ੧੧੭ ਪੜ੍ਹਤਾਲਾ ਘਾਠਕੁਰ ਬਜਪਤਮੁਘਾਦਿਨਕਰਜ
 ਗਥਿਟਪੁਰਖਾ ਗਲਕੋਤਿਹਮਮਮਕਰਨ ਸੁਖਮਪਾਰਾ ਸੇਠੇਰਥਦੇਕ
 ਚਕਾਠੁ ਜਤੁਦੁਪਦੇਖਥੇਕੁ ਦਰਸਨਕਰਪਾਧਹਰਤਸਿਤਨਹਿਤਕਾਰਾ ਜਾਨ
 ਪਟਮਸੈਨਸੀਗੇ ਘਸਰਥਪੈਦਲਮਤੰਗ ਪੁਤਨਘਰਦਰਜਹਿਤਾ ਬਾਜਤ
 ਕੁਠਤੁਰਾ ਅਨਰਨਰਤਨ ਬਿਦਨਾ ਖਾਚਿਤਾ ਮੰਗਲਨਿਪਲਾ ਠੁਠੁਕਰਪੁਜ
 ਕੇਟਕੇਟਾਲੇਟਨਕਕਰਗਾ ੧੧੮ ਪੜ੍ਹਤਾਲਾ ਬਿਜਨਪਦਮਲਾਰਾ ਬਾਜ
 ਤਘਟਾਰਬਾਬੁਬੀਨਸੁਨਜੀਖਭੁਠਾ ਭੇਰੰਦੇਵਕੁਮੰਕਾ ਬਨਜੀਨਲਮਾਰਾ
 ਮਹਦਰਗੁਰਜੇਠੀਪਕਿਮੁਰਲੀ ਸੁਰਮਿਦੰਗਾ ਕਨਕੂਰੁ ਤੁਰਤਲਾਪ
 ਠੀਜਾਪੀਕਕਾ ਤਬਲਤੰਦੁਰਨਾਏ ਪਿਟਰੁਠੁਲਕਸਹਨਯੇ ਸੁਰਤਕੁਰ

ਟ

ਪ੍ਰਿਥਕ

ਹੀ ਮੁੰਦਕਾ ਖੇਰ ਨਉਕਾਰਾ ਅਜ ਪੀਆ ਕੁਕਾਰਾ ਤੁੰਕੇ ਗੋਖੁਨ ਨਉਕਾਰਾ ਤੁਰ
 ਹੀ ਕਰਨਾ ਇਨਾਇ ਸਾਰੀ ਗਾਇਰਾ ॥੨॥ ਪੜਤਾਲਾ ਸਾਜਤ ਨਨ ਨਿਸਾ
 ਨਾ ਸੁਨੁ ਨੁਨ ਹਰ ਕੋ ਨਿਸਾ ਨਾ ਉਪਟਤ ਹਰਾ ਗਨਾ ॥ ਸਿੰਗਲ ਸੁਤਕ
 ਰਾ ਸੋ ਨਾ ਜੁਭ ਸਿੰਗਲ ਸਿੰਗਲ ਅਨ ਨਪੁਕਾ ਇੰ ਹੀ ਏ ॥ ਦੁਜ ਤੁ ਏ ਉ ਸਿੰਗਲ ਨੀ
 ਖਾਨ ਕਜ ਗਾ ਸਾ ॥ ਚੰ ਏ ਲੀ ਨਿ ਨੈ ਨਾ ਸੁ ਬਲਾ ਪੁਤਾ ਪਰ ਵ ਰ ਪੁ ਬਲਾ ॥
 ਜਾ ਤੁ ਏ ਨ ਸ ਥ ਕ ਰੀ ਓ ਅੰਗ ਓ ਰਾ ਸੋ ਨਾ ਸਿੰਗਲ ਕਲ ਲੀ ਨਾ ਜਾ ਤੁ ਨੀ
 ਸਰਾ ਜੁ ਕੀ ਨਾ ਗਨ ਪਤ ਗ ਉ ਕੀ ਮਨਾ ਇ ਕੀ ਨੇ ਜੋ ਕਾਰਾ ॥੨१॥ ਪੜਤਾਲਾ
 ਚ ਲੇ ਏ ਉ ਨੀ ਏ ਰਿਖਾ ਧਾਰੇ ਸਾ ਸੁ ਨਾ ਸਿੰਗਲ ਖਾ ਬਾ ਧਨ ਨਿ ਸ ਰੰ ਰਾ ਜੇ ਨ ਰੰ ਰ
 ਲਾ ਸਿੰਗਲ ਰਾ ॥ ਲਾ ਕੋ ਸਾ ਇੰ ਨ ਰਤਾ ਸਮ ਕਰ ਨ ਏ ਟ ਛ ਜ ਤਾ ਚੁ ਏ ਤ ਕ
 ਰੀ ਗਾ ਸੁ ਘ ਰਾ ਪ ਛੀ ਪ ਰ ਧ ਰਾ ॥ ਤਿ ਨੁ ਸਿ ਪ ਦ ਮ ਸੈ ਨਾ ॥ ਜਿ ਨਿ ਜ ਚ ਤੁ ਰੰ ਗ
 ਮੇ ਨਾ ॥ ਬ ਰ ਨ ਤ ਕ ਰੀ ਪੁ ਬ ਕ ਖ ਸ ਫੇ ਜ ਕੁ ਰ ॥ ਹ ਰ ਵ ਲ ਸਿ ਏ ਨੀ ਏ ਜ ਗ ਲਾ ॥
 ਦਾ ਘ ਨਾ ਸਿ ਏ ਸੁ ਰ ਮ ਸ ਖ ਲ ॥ ਖ ਏ ਓ ਸਿ ਜ ਛ ਸ ਘ ਨ ਚੰ ਏ ਲ ਨ ਰਿ ਖ ਪੀ ਆ ਰਾ ॥੨੨॥
 ਪੜਤਾਲਾ ॥ ਅ ਬ ਏ ਏ ਰਾ ਜ ਨ ਰਾ ਇ ਨ ਰੀ ਘ ਖ ਨੀ ਪ ਰ ਮੁ ਨੁ ਜ ਸੈ ਨਾ ਪ ਤ ਥ ਕ ਰ
 ਜਾ ਤਾ ਕੁ ਬ ਨੀ ॥ ਬਾ ਸ ਏ ਨ ਰ ਏ ਮ ਹ ਖ ਮ ਸੈ ਨਾ ਪ ਤ ਕੁ ਕ ਪ ਧ ਆ ॥ ਨਿ ਖ ਤ ਮ ਨੇ
 ਖ ਏ ਜਾ ਕੇ ਰ ਨ ਚ ਤੁ ਰੰ ਗ ਨੀ ॥ ਗੁ ਖ ਮ ਏ ਲ ਮੇ ਘ ਮ ਆ ਲ ਖਾ ਸ ਟ ਉ ਜ ਏ ਏ ਪ
 ਲਾ ॥ ਰੀ ਘ ਬ ਗ ਨ ਜ ਛ ਸੈ ਨਾ ॥ ਕੰ ਨ ਰ ਬ ਰੰ ਗ ਨੀ ॥ ਸਿੰ ਨ ਸੀ ਗ ਪ ਦ ਮ ਸ ਤ ਕ ਰੀ ਨੀ
 ਜ ਨਿ ਜ ਏ ਲ ਪੁ ਬ ਕ ਪੁ ਬ ਕ ॥ ਮੇ ਰ ਏ ਤੁ ਗ ਜ ਨ ਹ ਆ ਦਾ ॥ ਮ ਏ ਤ ਮ ਤੰ ਗ ਨੀ
 ਬੇ ਏ ਨੀ ਖ ਪ ਲ ਘ ਨੇ ॥ ਗ ਨ ਤੀ ਨ ਹ ॥ ਕ ਰ ਤ ਬ ਨੇ ॥ ਚੇ ਰੀ ਘ ਨ ਸੀ ਖ ਪ ਏ
 ਪੁ ਤ ਨ ਮੁ ਚੰ ਗ ਨੀ ॥੨੩॥ ਪੜਤਾਲਾ ॥ ਏ ਏ ਨ ਏ ਲ ਖਾ ਸ ਫੇ ਜਾ ਮੇ ਘ ਨ
 ਘ ਏ ਘ ਏ ਅੰ ਜਾ ॥ ਜ ਲ ਪ ਰ ਵ ਲ ਰੰ ਗ ਰੰ ਗ ਪ ਦਾ ਮਿ ਨ ਘ ਨ ਸੀ ਗ ਨੀ ॥ ਬ ਰ
 ਨ ਤ ਮ ਘ ਨ ਅ ਮਿ ਤ ਰੁ ਪਾ ॥ ਦਾ ਰ ਨ ਤ ਨ ਤਿ ਮ ਰ ਪੁ ਪਾ ਬੀ ਖ ਮ ਬ ਕ ਪੇ ਰ ਪ

ਰੁ ਨਾ ਪ ਛੀ ਪ ਰੰ ਗ ਨੀ ॥ ਘ ਧ ਰ ਤਾ ਰ (ਜ ਤ ਕ ਰਾ ਲਾ ॥ ਘ ਰ ਵ ਲ ਖ ਏ ਰਾ ਬਿ ਸਾ ॥੨੪॥
 ਲਾ ॥ ਜ ਲ ਪ ਰ ਵ ਲ ਰ ਏ ਸਿ ਏ ਕ ॥ ਸੁ ਰ ਤ ਜ ਲ ਜੀ ਤ ਘ ਨੇ ॥ ਘ ਧ ਰ ਤ ਨਿ ਸੀ ਗ ਨੀ
 ॥੨੫॥ ਪੜਤਾਲਾ ॥ ਅ ਸਿ ਤੁ ਜਿ ਆ ਮ ਪ ਚਿ ਹ ਰ ਤਾ ਸੇ ਤ ਬ ਰ ਨ ਘ ਨ ਜ ਲ ਲੀ
 ਤਾ ॥ ਕ ਲਿ ਤ ਮ ਲਿ ਤ ਘ ਨ ਰਾ ॥ ਵ ਲ ਕ ਰੇ ਸਿੰ ਘ ਰੀ ਆ ॥ ਸ ਰ ਸੇ ਜ ਏ ਨਾ ਸਿ
 ਕਾ ॥ ਸੁ ਮੁ ਰ ਖੋ ਓ ਸਿ ਜੇ ਖ ਮ ਰੇ ਨ ਸੁ ਹੇ ਲੀ ਏ ਤ ਪ ਰਿ ਘ ਨ ਰੁ ਗੀ ਆ ॥ ਕੇ ਤੇ ਘ
 ਮ ਸੁ ਜ ਸੇ ਜਾ ॥ ਕ ਰੇ ਚ ਕੁ ਵੇ ਲ ਏ ਤਾ ॥ ਪੀ ਓ ਬ ਹੁ ਰੰ ਗ ਜ ਪੁ ਤਾ ॥ ਸੁ ਲੇ ਪੁ ਮ ਰੀ ॥
 ਉ ਏ ਅ ਫ ਸਾ ਜੰ ਗ ਲਾ ॥ ਪ ਚ ਰੰ ਗ ਘ ਨ ਮੇ ਘ ਮ ਆ ॥ ਚ ਰੰ ਗ ਬ ਰੰ ਗ ਮ ਨ ਕ ਜ
 ਲ ਪ ਰ ਘ ਮ ਰੀ ਆ ॥੨੬॥ ਪੜਤਾਲਾ ਮ ਰ ਲਾ ॥ ਸੇ ਜ ਨ ਕ ਆ ਨ ਕ ਸੁ ਦਾ ॥ ਤੁ ਜਿ
 ਗੁ ਲ ਰੰ ਗ ਉ ਏ ॥ ਅ ਸ ਏ ਗ ਜ ਉ ਜ ਏ ਏ ਪ ਨ ॥ ਖ ਰੰ ਗ ਓ ਰੰ ਗੀ ਆ ॥ ਕੇ ਤੇ ਗ
 ਜ ਰੀ ਤੁ ਪੁ ਬ ਲ ॥ ਅ ਨ ਨ ਘ ਨ ਚ ਬ ਲ ॥ ਜ ਉ ਜੋ ਬੁ ਜ ਪਾ ਦ ਮ ਨ ਕਾ ॥ ਸਿੰ ਗ ਏ ਲਾ
 ਰੀ ਆ ਪ ਕੇ ਤੇ ਘ ਨ ਸਿੰ ਗ ਮੇ ਰਾ ॥ ਉ ਚੇ ਉ ਤੰ ਕ ਏ ਰਾ ॥ ਕੇ ਤੇ ਬਿ ਨ ਹ ਸ ਤ ਪਾ ਉ ਕੇ
 ਤੇ ਪੀ ਰ ਰੀ ਆ ॥ ਚੁ ਰੇ ਤ ਨ ਚੀ ਮ ਕ ਏ ਏ ਲਾ ਬੇ ਕ ਏ ਵੇ ਜ ਛਾ ਏ ॥ ਬੁ ਬ ਰ ਖੇ ਮ ਕ
 ਪੁ ਬ ਲਾ ॥ ਜਿ ਜ ਨਾ ਮੰ ਗ ਰੀ ਆ ॥੨੭॥ ਪੜਤਾਲਾ ॥ ਘ ਧ ਰ ਤ ਘ ਨ ਘ ਏ ਘ
 ਰਾ ॥ ਘੇ ਰ ਘੇ ਰ ਪੁ ਲੇ ਬੇ ਰ ॥ ਗ ਰ ਜ ਤ ਗ ਜ ਤ ਕ ਰਾ ਲਾ ॥ ਨ ਨ ਕ ਰ ਬਿ ਜੁ ਰੀ ਆ
 ਦ ਮ ਕ ਤ ਲ ਹ ਲ ਹ ਸੁ ਮ ਆ ॥ ਲ ਸ ਕ ਤ ਦ ਮ ਨ ਸੁ ਮ ਆ ॥ ਦਾ ਰੁ ਨ ਘ ਨ ਘ ਏ ਘ
 ਛਾ ਏ ॥ ਫੇ ਜੇ ਬ ਏ ਰੀ ਆ ॥ ਕੇ ਪ ਤ ਘ ਨ ਬ ਜ ਲੁ ਪਾ ॥ ਕੁ ਕ ਨ ਕੁ ਕੁ ਕੁ ਖ ॥ ਕ ਕ ਸ ਘ
 ਨ ਗ ਨ ਮ ਜ ਨ ॥ ਹ ਰ ਰ ਤ ਜ ਲ ਪ ਰੀ ਆ ॥ ਦਾ ਰੁ ਨ ਏ ਲ ਘੇ ਰ ਘੇ ਰਾ ਗ ਰ ਜ ਤੁ ਘ
 ਨ ਏ ਹ ਏ ਰਾ ॥ ਕੁ ਕ ਤ ਰ ਮ ਲ ਕ ਗ ਆ ॥ ਘ ਧ ਰ ਤੁ ਘ ਨ ਜ ਰੀ ਆ ॥੨੮॥ ਪੜਤ
 ਲਾ ॥ ਚ ਉ ਮ ਚੁ ਘ ਨ ਛ ਘ ਏ ਛਾ ਏ ॥ ਗ ਰ ਜ ਤ ਦਾ ਰੁ ਨ ਸੁ ਨ ਆ ॥ ਉ ਮ ਤਿ ਕ ਨ ਪੁ ਘ ਘ
 ਰਾ ॥ ਛ ਪ ਨ ਕੇ ਮੇ ॥ ਗ ਰ ਜ ਤ ਤੁ ਜ ਤ ਚੇ ਜਾ ਨ ॥ ਰਾ ਕ ਸ ਗ ਨ ਘ ਨ ਆ ॥ ਨਾ ਘ ਏ
 ਮੁ ਖ ਏ ਏ ਕ ਡਾ ॥ ਅ ਜ ਕ ਜ ਖ ਏ ਹਾ ॥ ਕੁ ਚੇ ਕੰ ਚੀ ਕ ਏ ਏ ॥ ਸ ਫ ਰੀ ਕੁ ਰ ਮ ਪੁ ਏ

ਪ੍ਰਿਥਕ ਪੜਤਾਲਾ ਸਾਜਤ ਨਨ ਨਿਸਾ

ਸਲਕੇਦੰਤਾ ਸਾਰੰਗ ਗੁਲੇਲੀ ॥ ੧੩ ॥ ਪ੍ਰੀਤਾ ਲਾ ਦੇਵ ਲੇਦੇ ਲਾ ਜਾ ਮੁਕ
ਰਾ ਮੰਦਰੀ ਰਾ ਮੇਰ ਬਰਾ ॥ ਪੁਪ ਨ ਗੁਲਾ ਬਿਲਾ ਪੁਤ੍ਰਾ ॥ ਨਰ ਗਾ ਜੁਗੁ
ਲਾ ਨ ਰਾ ॥ ਸਿਜ ਨ ਗੁਲਾ ਬ ਕੰਮ ਲਾ ਕੇ ਦੇ ਤ ਕੇ ਰ ਕ ਬਿ ਮ ਲਾ ॥ ਊ ਟੀ ਮ ਬਾ ਸਾ
ਦੁ ਨ ॥ ਦੰ ਪ ਕੇ ਜ ਟ ਬੁ ਗ ਹ ਜਾ ॥ ਕੁ ਮ ਰੀ ਬੁ ਲ ਬੁ ਲ ਮ ਰਾ ॥ ਕੇ ਜ ਲ ਦ ਰ
ਜ ਲਾ ਲਾ ॥ ਚਿ ਤੇ ਜ ਮ ਸਾ ॥ ਚਿ ਹ ਨ ਤੁ ਤੁ ਮ ਨ ਕ ਰ ਰਾ ॥ ੧੩ ॥ ਪ੍ਰੀਤਾ ਲਾ
ਉ ਚੇ ਊ ਰੀ ਗ ਕੇ ਤੁ ॥ ਕਾ ਕ ਮ ਹ ਰੀ ਰੀ ਤੁ ॥ ਮ ਤ ਲ ਜ ਟ ਰਿ ਮ ਆ ਈ ਬੁ ਰਾ ॥ ਰੀ ਗ
ਰੰ ਗ ਲੇ ਲੇ ਸੇ ਪੈ ਕ ਟ ਰ ਤ ਬ ਰਾ ॥ ਬ ਲ ਮ ਜ ਰ ਕ ਰ ਸਿ ਪ ਰਾ ॥ ਸੁ ਆ ਤਿ ਸੁ ਲਾ
ਨੀ ॥ ਵੇ ਜ ਤੇ ਮ ਨ ਕੁ ਲੇ ॥ ਕੰ ਤ ਨ ਕੇ ਛੁ ਤ ਰ ਰੰ ਗ ॥ ਰ ਤ ਨ ਟ ਨ ਮ ਨ ਕੁ ਜੰ ਗ ॥
ਬੇ ਲ ਨ ਰੀ ਜੇ ॥ ਅ ਨੁ ਪਾ ਖਾ ਚਿ ਤ ਬੁ ਟੁ ਟੇ ॥ ਗੁ ਛੇ ਜ ਰ ਕ ਸਿ ਅ ਨੁ ਪਾ ॥ ਛੁ ਲ ਰ
ਦਿ ਪ ਜੇ ਤ ਰੂ ਪਾ ॥ ਜ ਕ ਰ ਦ ਰ ਬੰ ਟੁ ਰੰ ਹੇ ॥ ਲ ਲ ਮ ਮ ਨ ਲੁ ਟੇ ॥ ੧੩ ॥ ਪ੍ਰੀਤਾ ਲਾ
ਲਾ ॥ ਫੁ ਰ ਤ ਪੁ ਜ ਪਾ ਤੁ ਪਾ ਤਿ ॥ ਮ ਸੁ ਰਾ ਜ ਰ ਬ ਪ ਦ ਤ ॥ ਬੇ ਰ ਕ ਬੇ ਟ ਨ ਛੇ ਜੰ
ਤੁ ॥ ਫੁ ਰ ਤ ਪੁ ਜ ਪੰ ਜ ਨ ॥ ਚਾ ਲੇ ਯੁ ਰ ਕ ਰੁ ਬੇ ਟ ਨ ॥ ਵੇ ਵ ਨ ਨਿ ਪ ਬ ਰ ਮ ਹ ਨ
ਅ ਸ ਗ ਜ ਖੰ ਪ ਨ ਚ ਰੇ ॥ ਮ ਤੇ ਮ ਟ ਕੰ ਜ ਨ ਰਾ ॥ ਉ ਚੇ ਸੁ ਟ ਦ ਰਿ ਮ ਆ ॥ ਦ ਲ ਟ
ਲ ਕ ਛੁ ਹਿ ਟ ਏ ॥ ਪ ਛੁ ਜ ਪ ਛੁ ਪ ਰੀ ॥ ਨਿ ਤੁ ਤੇ ਜ ਮ ਖੰ ਜ ਨਾ ॥ ਮੁ ਰ ਤ ਅ ਨੰ ਗ
ਪ ਆ ਈ ॥ ਮੰ ਗ ਮੰ ਗ ਮ ਨੇ ਛੁ ਏ ॥ ਚੰ ਚ ਲ ਰ ਪ ਲ ਤੇ ਜ ॥ ਮ ਚ ਰ ਕੁ ਤੇ ਜ ਨ ॥
੧੩ ॥ ਪ੍ਰੀਤਾ ਲਾ ॥ ਜ ਕ ਲ ਹ ਮੇ ਲ ਹ ਰਾ ॥ ਲ ਲ ਨ ਮੁ ਰ ਸੇ ਕ ਰਾ ਕ ਲ ਰ
ਅ ਨ ਮੇ ਲ ਜੀ ਜਾ ॥ ਤੁ ਰ ਗ ਨ ਤ ਰੰ ਗ ਠੀ ॥ ਪ ਖ ਰ ਗ ਜੁ ॥ ਹ ਸ ਜੇ ॥ ਨਿ ਖ ਤ ਛੁ ਚੇ
ਨ ਸ ਜੇ ॥ ਨ ਸ ਆ ਲੇ ॥ ਤ ਬ ਪ ਠੀ ਜ ਤ ਉ ਮੰ ਗ ਨੀ ॥ ਗ ਜ ਤ ਗ ਜ ਮ ਤ ਟੀ ਹ ॥
ਮੰ ਬਾਰੀ ॥ ਮੰ ਬ ਨ ਹ ਰੀ ਟ ॥ ਹ ਠੀ ਟੇ ਸ ਰ ਬ ਸ ਤ ਕ ਰ ॥ ਬੁ ਰ ਜੇ ਊ ਰੀ ਗ ਨੀ ॥ ਮ ਤ ਲ
ਸ ਕ ਕ ਮ ਤ ਮ ॥ ਠਿ ਮ ਨ ਜ ਰ ਬ ਫੁ ਰ ਫ ਮ ॥ ਮੁ ਕ ਤ ਫ ਮੁ ਰ ਸੇ ਨਿ ਗ ਆ ਫ ਨ ਮ
ਨ ਕੁ ਜੰ ਗ ਨੀ ॥ ੧੩ ॥ ਪ੍ਰੀਤਾ ਲਾ ॥ ਬੇ ਟ ਨ ਠ ਮ ਟ ਰ ਬ ਮ ॥ ਮੰ ਜ ਲ ਮੰ ਜ ਲ ਟ ਕ

ਮ

ਮੁ ॥ ਪ੍ਰੀਤਾ ਲਾ ॥ ਮੁ ਕ ਲ ਸ ਹ ਲਾ ॥ ਬੁ ਰ ਜੇ ਠਿ ਚੁ ਰੀ ॥ ਮ ॥ ਵੀ ਚ ਨ ਕੇ ਠਿ ਚੁ ਰੁ ਰਾ ਜ ਮੁ ਕ ॥ ੪੫ ॥
ਦ ਏ ਲ ਮ ॥ ਸ ਮ ਲ ਗ ਲਾ ॥ ਮੁ ਕ ਤ ਨ ਕੇ ਠਿ ਚੁ ਰ ਵ ਰ ਠਾ ਠਿ ਗ ਰੀ ॥ ਮ ॥ ਚ ਤ ਨ
ਨ ਕੇ ਜੁ ਮ ਨ ਬਿ ਮ ਲਾ ॥ ਕੁ ਮ ਟ ਨੀ ਚੰ ਬੇ ਠਿ ਕਾ ॥ ਲ ਲ ਨ ਕੇ ਪ ਮੁ ਬਿ ਠ ਗ ਨ
ਲੁ ਪ ॥ ਚਿ ਰੀ ॥ ਮੇ ਰਿ ਨ ਕੇ ਜ ਲ ਚੁ ਕੁ ਗ ਪ ਨੇ ਪ ਟ ਲ ਮ ਲ ਗ ॥ ਰ ਤ ਨ ਮ
ਕੁ ਤ ਜੰ ਗ ॥ ਪ੍ਰੀ ਪ ਰ ਚ ਟ ਕ ਰੀ ॥ ਮ ॥ ੧੩ ॥ ਪ੍ਰੀਤਾ ਲਾ ॥ ਜ ਤ ਬੇ ਟ ਨ ਸਿ ਟ ਨ
ਠਿ ਸ ਲਾ ॥ ਤ ਮ ਮ ਸੁ ਰ ਮੁ ਖ ਕ ਮ ਲਾ ॥ ਦ ਮ ਤ ਜ ਤ ਚਿ ਹ ਨ ਛੁ ਟ ॥ ਕੰ ਚ ਨ ਛੁ ਹ
ਰ ਨੀ ॥ ਲੇ ਚ ਨ ਕ ਰ ਚੇ ॥ ਗਿ ਗ ਬ ਚੇ ਮ ਤ ਟ ਰੇ ॥ ਛ ਨ ਤ ਮੁ ਖ ਚਿ ਟ ਪ ਛੁ ਚਿ ਰ
ਲ ਟਿ ਗ ਹ ਰ ਨੀ ॥ ਮੰ ਗ ਲ ਬਿ ਪ ਬ ਜ ਨ ਬਿ ਮ ਲਾ ॥ ਖ ਨ ਮ ਨ ਰ ਤ ਨ ਮ ਲ ਲ ਮੁ ਕ
ਤ ॥ ਬਿ ਰ ਮੇ ਰ ਮੁ ਕ ਟ ਮੇ ਹ ਨ ਸ ਬ ਰ ਨੀ ॥ ਪ ਚੇ ਕ ਰ ਕੁ ਪ ਟ ॥ ਸ ਜ ਤ ਨ ਜ ਰ ਲੇ
ਹ ਘ ਟ ॥ ਬੁ ਕੇ ਬ ਲ ਠੀ ਰ ਮੁ ਕ ਟ ॥ ਮੁ ਕ ਤ ਬ ਜ ਕ ਰ ਨੀ ॥ ੧੩ ॥ ਪ੍ਰੀਤਾ ਲਾ ॥ ਬੇ
ਟ ਨੀ ਟ ਲ ਠੀ ਮ ਪ ਟ ਮ ਜਿ ਪੇ ਬ ਲ ਟ ਤ ਬਿ ਪ ਮ ॥ ਪੁ ਤ ਨ ਪ ਟ ਰ ਸ ਠਿ ਤ ॥ ਮ ਘ ਟ
ਟ ਲ ਠੀ ਮੁ ਕੇ ॥ ਮ ਜ ਰ ਗ ਰ ਬ ਟ ਲ ਪ ਟ ਤ ॥ ਤੀ ਜ ਪ ਟ ਮ ਟ ਲ ਠੀ ਖਿ ਯ ਤ ਛੁ
ਨ ਕੇ ਟ ਮੇ ਪੁ ॥ ਚੁ ਠਿ ਠ ਠਿ ਠਿ ਮ ਘ ਰ ਰੁ ਪ ਨ ਰ ਸ ਜ ਕ ਰ ਨਾ ॥ ਠਿ ਠ ਤ ਹ ਯ ਤ ਰ ਮ ਲ
ਜ ਤ ਰ ਜਾ ॥ ਗ ਰ ਜ ਤ ਰ ਜ ਤੁ ਕ ਰ ਰੁ ਕ ਗ ॥ ਜ ਕ ਲ ਟ ਲ ਠਿ ਮ ਠੇ ॥ ਜੇ ਜੇ ਜੇ ਬ ਟ
ਬੇ ਲਾ ॥ ਬ ਨ ਤ ਪ ਨੀ ਖ ਛੇ ਲ ਪ ਟ ਟ ਗ ਮਿ ਟ ਗ ਤੁ ਰਾ ॥ ਲ ਟਿ ਨ ਟ ਲ ਠ ਮ ਠੇ ॥ ੧੩ ॥
ਪ੍ਰੀਤਾ ਲਾ ॥ ਲ ਲ ਕੇ ਠੀ ਠ ਟ ਲਾ ॥ ਕ ਲ ਰ ਮਿ ਨ ਖ ਚਿ ਤ ਲ ਲ ਮੇ ਰ ਕੇ ਮੇ ਲ
ਜ ਕਾ ॥ ਮ ਨ ਕ ਨ ਟ ਨ ਟ ਮ ਕੇ ॥ ਹ ਯ ਕ ਲ ਮ ਨ ਟ ਟ ਮੇ ਨ ॥ ਬ ਪੀ ਟ ਰ ਜੁ ਕ ਬੇ ਟ
ਕੰ ਤ ਲ ਟੇ ਠਿ ਕ ਨ ਛੁ ਜ ਤ ॥ ਚ ਪ ਲ ਟ ਤ ਚ ਮ ਕੇ ॥ ਕੁ ਜ ਬੇ ਟ ਮ ਟ ਰੀ ਰਿ ਸ ਲਾ ਕੇ
ਕਿ ਨ ਹਿ ਯ ਮ ਲ ਲ ਲਾ ॥ ਕੰ ਠ ਨ ਸ ਠਿ ਲ ਜ ਮ ਨ ॥ ਮੰ ਗ ਮੰ ਗ ਮੁ ਕ ਕੋ ॥ ਮੁ ਕ
ਤੁ ॥ ਠਿ ਰ ਮੰ ਬਿ ਮ ਲ ਲ ਬ ਸ ਤ ॥ ਮੁ ਕ ਤ ਕ ਰ ਮ ਸ ਤੁ ਸ ਜ ਤੁ ॥ ਚ ਮ ਰ ਠਿ ਰ ਛੁ
ਤੁ ਫੁ ਰ ਤਾ ॥ ਮ ਚੁ ਰ ਟ ਟ ਮ ਕੇ ॥ ੧੩ ॥ ਪ੍ਰੀਤਾ ਲਾ ॥ ਮ ਬ ਜ ਤੁ ॥ ਜ ਕੁ ਕ ਬ ਨੀ ॥ ਜ ਤੁ

ਮਲ

ਪੜਤਾਲ

ਸਮਤ

ਸੁਰਜ ਕੀਨ ਸੇਮੇਰਾ ਦੁਰ ਕੁਖੀ ਨ ਚਕਰ ਕਰ ਸੁਖ ਜਾ ਸਾਰ ਗਛ ਕਾਇ
 ਕੋ ਦਹ ਨੇ ਬਾਏ ਸਦਾ ਮਾ ਤੇ ਗਜ ਮਤੁ ਕਾ ਗਾਉ ਸਟ ਨ ਰੁਖ ਪਾ ਲਘ ਪਨੇ ਚੇ ਦ
 ਨਹਰ ਖਾਇ ਕੋ ਪਦਮ ਦ ਸਖ ਵਾ ਸਿ ਕੁ ਮ ਖ ਲ ਵੇ ਤਾ ਖਿ ਕ ਟਾ ਮੁ ਟ ਟ
 ਲ ਸ ਪ ਛੁ ਤੁ ਰੇ ਸ ਸ ਤੁ ਨ ਸੁ ਮ ਕਾ ਏ ਕੋ ਸੇ ਨ ਪ ਤੁ ਵੇ ਰਾ ਜਾ ਨ ਵ ਰ ਖ ਸ ਠ
 ਮਾ ਜਾ ਪੁ ਹ ਪ ਬੇ ਦ ਨ ਚ ਤੇ ਜੇ ਜੇ ਬੁ ਲ ਏ ਕੋ ੭੫ ੭੫ ੭੫ ੭੫ ੭੫ ੭੫ ੭੫ ੭੫ ੭੫ ੭੫
 ਜੈ ਨ ਚ ਤੁ ਰੰ ਗ ਟ ਟ ਕੋ ੭੫
 ਨ ਸੀ ਖ ਠੇ ਰਾ ਪ ਟਾ ਜ ਦ ਵੀ ਹ ਵੇ ਗਾ ਵੇ ਟ ਕ ਮ ਵੇ ਗਾ ਸੁ ਲ ਨ ਦਿ ਵ ਵੇ ੭੫
 ਤ ਸ ਠੀ ਮ ਯੰ ਟ ਮ ਗ ਨ ਸ ਬ ਰ ਖ ਤ ਸੁ ਰੰ ਸ ਪ ਨ ਟ ਵ ਤ ਸਿ ਰ ਛੁ ਤੁ ਰ ਮ ਗ ਪੁ ਹ ਪ
 ਨ ਸੁ ਖਾ ਵ ਤੇ ਮ ਮ ਰ ਤੁ ਸੁ ਰ ਸ ਕ ਲ ਜਾ ਜਾ ਵੇ ਨ ਸੁ ਤ ਵੇ ਰਾ ਜਾ ਮ ਮ ਵੇ ਜ ਹ
 ਖਿ ਸ ਨ ਵੇ ਵ ਚ ਰ ਨ ਨ ਧਿ ਆ ਵ ਤੇ ੭੫
 ਜੈ ਨ ਪ ਤਾ ਰ ਖ ਮ ਹੀ ਤਿ ਜ ਨਿ ਜ ਨਿ ਜ ਦ ਲ ਠ ਰ ਗ ਤੇ ਮ ਮ ਰ ਤੁ ਜ ਗ ਏ ਕੋ ੭੫
 ਸੁ ਪ ਟੀ ਪ ਅ ਰ ਘ ਵ ਨ ਨ ਨ ਖਿ ਜ ਨ ਪ ਕ ਵ ਨ ਮੇ ਵੇ ਮ ਸ ਟ ਨ ਘ ਨੇ ਪੁ ਮੇ ਸੁ ਪ ਯ ਏ
 ਕੋ ਕੁ ਕ ਮ ਮ ਨ ਮ ਲ ਗ ਰੀ ਗ ਮਿ ਗ ਮ ਦ ਪ ਰ ਸ ਉ ਲ ਸ ਰੀ ਘ ਵ ਰੰ ਕੰ ਚ ਨ ਰ ਸ
 ਲ ਰੰ ਦ ਨ ਛਿ ਰ ਕ ਏ ਕੋ ਟ ਵ ਤ ਸਿ ਰ ਚੋ ਟ ਵ ਰ ਘ ਰੀ ਗ ਸੁ ਤ ਨਿ ਗ ਮ ਪ ਰ ਘ ਚ
 ਤਾ ਅ ਸੰ ਤੋ ਤ ਕ ਵ ਰ ਵੇ ਵ ਰ ਖ ਜਾ ਏ ਕੋ ੭੫
 ਮਾ ਜਾ ਪੁ ਹ ਚੇ ਵੇ ਗ ਮ ਹ ਰਾ ਜਾ ਮ ਖ ਏ ਸਿ ਵ ਖ ਮ ਖ ਰ ਨ ਚ ਰ ਮ ਪ ਤ ਰ ਰ ਖਿ
 ਵਾ ਸ ਰ ਖ ਮ ਨ ਸੁ ਰ ਜ ਮ ਪਿ ਤੁ ਰ ਜਾ ਪੁ ਹ ਚੇ ਵੇ ਲੇ ਲੇ ਜ ਮ ਜਾ ਨਿ ਪ ਤੁ ਨ ਰ ਸ ਕ
 ਲ ਜੁ ਰੇ ਗਾ ਵ ਤੁ ਰ ਨ ਛੁ ਟਾ ੭੫
 ਅ ਸ ਟ ਪ ਟੀ ਚੇ ਤੁ ਕੀ ੭੫
 ਵ ਨੇ ਸ ਨਿ ਜੇ ਸ ਜੇ ਲੇ ਠ ਕੁ ਰੀ ਮਿ ਲ ਜ ਛੁ ਕੁ ਖੇ ਗ ਹ ਨਾ ਗ ਨੇ ਸ ਮੁ ਨੇ ਜ ਨੇ ਸ
 ਧਿ ਆ ਵ ਤ ਜ ਮ ਜੇ ਰੇ ਸੁ ਰ ਪ ਨਾ ਗਿ ਨ ਰ ਜ ਛੁ ਸਿ ਵੰ ਗ ਬ ਜਾ ਵ ਤ ਰੀ ਪ ਰ ਖ ਕੀ

ਰਤਨ ਗਾਨਾ ੭੫
 ਨ ਰ ਦ ਜ ਮ ਕ ਵ ਰ ਕਾ ਮ ਵ ਕ ਮ ਰ ਤੁ ਕ ਵ ਰ ਤੁ ਜ ਨ ਗ ਰ ਖ ਮ ਨ ਜਾ ਪ ਰ ਤੁ ਖ
 ਹ ਮ ਗਿ ਮ ਕੀ ਪ ਰ ਮ ਹੀ ਜ ਪ ਰ ਮ ਨਾ ੭੫
 ਗ ਲ ਹ ਰ ਖ ਨਿ ਪ ਨ ੭੫
 ਬ ਨਾ ਹੇ ਤੁ ਕੁ ਲ ਹ ਲ ਮ ਗ ਲ ਉ ਤ ਸ ਵੇ ਕੇ ਰ ਤ ਨ ਸੁ ਹ ਮ ਗਿ ਮ ਨਾ ੭੫
 ਹੀ ਰ ਗ ਮ ਲ ਪ ਤ ਰ ਖ ਮ ਨ ਗ ਰ ਪੁ ਪ ਨਾ ਮ ਮ ਪ ਤੁ ਪੁ ਪ ਟੀ ਪ ਨੇ ਬੇ ਵ ੭੫
 ਘ ਨ ਜੁ ਮ ਨ ਬ ਖ ਨਾ ੭੫
 ਹ ਨਾ ਨ ਵ ਤ ਸੀ ਜ ਧਿ ਮ ਵ ਤੁ ਹ ਰ ਪ ਟ ਮ ਨ ਮ ਵ ਖਿ ਜੇ ਬ ਜ ਨਾ ਗਿ ਤ ਰ ਵੇ ਵ
 ਰੇ ਸ ਸ ਕ ਲ ਜੁ ਗ ਮ ਰ ਤੁ ਮਿ ਗ ਲ ਰ ਨ ਚ ਰ ਨ ਪ ਖ ਖ ਲੇ ਤ ਚ ਰ ਨੇ ਵ ਕੁ ਪ ਵ ਨ
 ਸੁ ਛਿ ਗ ਵ ਨਾ ੭੫
 ਹ ਰ ਪ ਟ ਪ ਰ ਤੁ ਧਿ ਮ ਸ ਬ ਰ ਕ ਰ ਮ ਨ ਹ ਰ ਹ ਰ ਲ ਪ ਟ ਨਾ ਮ ਗ ਨ ਕੁ ਏ ਲੁ ਧ
 ਜੁ ਕੁ ਖਿ ਜ ਰ ਨਿ ਨ ਤੁ ਨ ਚ ਰ ਨ ਖ ਟ ਨਾ ਮ ਮ ਪ ਮ ਪ ਖਿ ਜ ਰ ਗ ਉ ਜ ਬ ਹ ਨ
 ਨ ਕੇ ਰ ਚੰ ਗ ੭੫
 ਮ ਨ ਮ ਪ ਕ ਰ ਹ ਰ ਪ ਵ ਕ ਮ ਲ ਨ ਪ ਰ ਉ ਨ ਮ ਵ ਰ ਕ ਲੁ ਕੁ ਨਾ ਘੇ ਮੁ ਮ ਖ ਕੁ ਏ
 ਮ ਤ ਵੇ ਰੇ ਸੁ ਪ ਸੁ ਪ ਸ ਕ ਖਿ ਜ ਰ ਨਾ ਸੁ ਦ ਤਾ ਰ ਤ ਵੇ ਮਿ ਏ ਕ ਚਿ ਰੇ ਜੇ ਤੇ ਜੇ ਰ ਲ
 ਨਾ ੭੫
 ਨ ਬ ਲਿ ਹਾਰੀ ਕ ਵ ਲ ਨੇ ਨ ਡਿ ਬ ਨਾ ਹੇ ਤੁ ਕੁ ਲ ਹ ਲ ਮ ਗ ਲ ਵ ਨ ਸੁ ਨ ਜੇ ਖ ਜ ਬ
 ਵ ਘ ਹ ਵ ਨਾ ਸੁ ਲ ਪ ਖਾ ਵ ਜੁ ਪ ਟ ਬ ਜ ਤ ਬ ਜ ਤ ਕੇ ਟ ਨਿ ਜ ਨਾ ੭੫
 ਬ ਡਿ ਰ ਗ ਨ ਮ ਰ ਤੀ ਖ ਖਿ ਜ ਨ ਪ ਟ ਮ ਲਾ ਰ ਮ ਮ ਰ ਤੀ ਗ ਗ ਨ ਬ ਲ ਰ ਵ ਜ ਸ ਵ ਵੇ
 ਵ ਪਿ ਕ ਉ ਰੰ ਗ ਨ ਰ ਤ ਨ ਰ ਤੁ ਲਾ ਸੁ ਬ ਛੁ ਤ ਲੇ ਜੋ ਰ ਜ ਗ ਵੇ ਮ ਮ ਰ ਤੀ ਮਿ ਗ ਲ ਟ
 ਨਾ ਸ ਵ ਵ ਨ ਪੁ ਪ ਜ ਰ ਰ ਸਿ ਪ ਵ ਨ ਭ ਮ ਵ ਤ ਚ ਵ ਰ ਲ ਨਾ ਸਿ ਮ ਸੁ ਪ ਰ ਸੁ ਕੀ

੪੫੨

ਤਨਕਾ ਵਰਗਿਆ ਵਰਜਾ ਰੇਗਪਾਨਾ ॥ ੭੫ ॥ ਸਕਲ ਬਨ ਪਤ ਫੁਲ ਚੰਦ੍ਰ ਚੰਦ੍ਰ
ਸਿੰਧੂ ਰੁਪ ਭੁਗਵਨਾ ਸਰੀ ਸੰਨ੍ਧੂ ਮੁਰਤੀ ਸਹਾ ਸਹਾ ਪਦ ਭੁਜ ਪਾਨਾ ਸਾ
ਹਸਨਾ ਮੰਤ੍ਰ ਨਿ ਤਾ ਸਿਆ ਵਰਤ ਦੋ ਪਨ ਮਹਿਮਾ ਜਾ ਨਾ ਨੇ ਤੇ ਨ ਤੁ ਚਰ ਨਿ ਗਾ ਮ
ਪੁਕਾਰਤ ਬੀ ਮੰਤ੍ਰ ਮੰਤ੍ਰ ਬਖਾਨਾ ॥ ੭੫ ॥ ਜੇ ਪਦ ਕੰਜ ਪ੍ਰਗਟ ਜ ਗ ਬੰਦ ਨ ਸੁ
ਰਭਾ ਗ ਬੁਝਾ ॥ ਚਰਨ ਸਰੇ ਜ ਸਿ ਖ ਬ ਲ ਜ ਵ ਤ ਕੇ ਟੇ ਤੀ ਜ ਪ ਪਾ ਨਾ ॥ ਹਰ ਦ
ਰ ਸ ਨ ਹਿ ਤ ਜ ਪ ਤ ਪ ਸਾ ਪ ਤ ਕ ਲ ਪ ਪ ਜੀ ਤ ਪ ਪ ਨਾ ॥ ਜੇ ਹੀ ਜ ਤੀ ਤ ਪੀ ਪ ਰ
੭ ਰੇ ਹਾ ਰੇ ਸ਼ਿ ਖਿ ਪਾ ਜਿ ਯ ਨਾ ॥ ੭੫ ॥ ਜੇ ਪਦ ਕੰਜ ਪ੍ਰਗਟ ਕਰ ਦ ਰ ਜ ਨ ਮ ਨ ਮ ਪ
ਕ ਰ ਹ ਲੁ ਭੁ ਨਾ ॥ ਪ ਨ ਨਾ ਥ ਮੇ ਰ ਪਾ ਵ ਨ ਕੀ ਨਿ ਚ ਕ ਜ ਮ ਲ ਜ ਗ ਲਾ ਬਿ ਲ ਨਾ ॥
ਦੇ ਤ ਪ ਦ ਛ ਨ ਜੁ ਗ ਮ ਨ ਜ ਬ ਹੀ ਨਾ ਵ ਤ ਸੀ ਜ ਚ ਰ ਨ ਨਾ ॥ ਸੁ ਹ ਤੁ ਹ ਰ ਛ ਕ ਸੁ ਰ
ਸਿ ਤ ਨ ਸ ਰ ਨ ਜੁ ਰ ਭ ਗ ਵ ਨਾ ॥ ੭੫ ॥ ਸਿ ਪ ਪੁ ਰ ਬ ਸੁ ਰਾ ਮ ਰ ਤੀ ਕਿ ਨ ਪਾ ਦ ਮ
ਰ ਪ ਜ ਲ ਪਾ ਨਾ ॥ ਚ ਰ ਨ ਰੇ ਨ ਮ ਖ ਮ ਜ ਤ ਕ ਲ ਵ ਤ ਬੰ ਦ ਤ ਮ ਨ ਕ ਨ ਮ ਮ ਮ ਮ
ਰ ਤੀ ਮ ਗ ਲਾ ਬਿ ਜੇ ਸ ਪੁ ਰ ਨ ਕ ਰੀ ਦੇ ਤ ਸੁ ਰ ਗ ਨਾ ॥ ਜੇ ਜ ਹ ਪ ਕੇ ਸੁ ਨੇ ਚੇ ਤ ਲਾ ਦੇ ਪ
ਦੇ ਪ ਦ ਨਿ ਰ ਬ ਨਾ ॥ ੭੬ ॥ ਮ ਥ ਏ ਵ ਬ ਚ ਚੇ ਨੀ ॥ ਸਿ ਜ ਨ ਪ ਦ ਮ ਲ ਚਾ ॥ ਸੁ ਰ ਫੁ ਨੀ
ਜੇ ਜ ਗ ਵੀ ਮ ਈ ਜ ਸਿ ਤ ਪ ਰੀ ਮ ਪੁ ਕੇ ਟ ਭੁ ਲੇ ਚ ਕੁ ਵ ਲੋ ॥ ਮ ਛ ਹੋ ਈ ਸੀ ਖਾ ਰੁ ਮ
ਗ ਰਿ ਬੇ ਦ ਸਿ ਪਾ ਰਿ ਚਿ ਕ ਜ ਦ ਵ ਲੋ ॥ ਕ ਮ ਨ ਰੁ ਪ ਪ ਰਾ ਸਿ ਪਾ ਮ ਥਾ ਈ ਸ ਜੁ ਰ ਸੀ ਯ
ਚੇ ਸ ਮ ਰ ਨੁ ਲੋ ॥ ਬ ਹ ਦ ਤੁ ਗ ਹ ਬ ਪ ਪ ਰਾ ਥੇ ਦੇ ਤੁ ਸਿ ਪੁ ਜ ਮ ਹੁ ਰਾ ਕ ਬੁ ਲੋ ॥ ੭੬ ॥
ਮ ਲ ਚਾ ॥ ॥ ਨ ਗ ਸਿ ਯ ਰੁ ਪ ਪ ਰਾ ਮ ਜ ਰ ਪ ਛ ਰੇ ਭ ਗ ਤ ਉ ਖ ਰੇ ਰ ਛ ਕ ਰੋ ॥ ਸਾ ਦੁ
ਨ ਰੁ ਪ ਭੁ ਏ ਪੈ ਕੇ ਸੇ ਭੁ ਗ ਰਾ ਬਿ ਬ ਸ ਪ੍ਰੇ ਦ੍ਰ ਰ ਖ ਰੋ ॥ ਪ ਰ ਸ ਰਾ ਮ ਪ੍ਰੇ ਖ ਗ ਸਿ ਤੁ ਰਿ ਚਿ ਛ
੩ ਛੀ ਨਾ ਸਿ ਨ ਛ ਕੁ ਕੇ ਰਾ ਮ ਰੁ ਪ ਪ ਰ ਦ ਗ ਸਿ ਰ ਯਾ ਦੇ ਭੁ ਗ ਤ ਥਾ ਪ ਕੋ ॥ ਮ ਰ ਲ ਪ ਰੇ
੭੬੨ ॥ ਮ ਲ ਚਾ ॥ ਸਿ ਨ ਕੇ ਜ ਕਿ ਰ ਤ ਰ ਬ ਰੀ ਨ ਪ ਚ ਲ ਚਿ ਕੋ ਲਾ ਜ ਰ ਥੇ ॥ ਸੁ ਰ ਬ ਛੀ
ਮ ਸ ਮ ਰ ਪ ਨ ਜੇ ਰ ਬ ਹਾ ਕਿ ਚਿ ਪੁ ਛ ਹੋ ਈ ਜ ਥੇ ॥ ਬਿ ਪ ਹੋ ਈ ਗੀ ਮ ਸੁ ਰ ਮ ਚੇ ਜ ਗ ਨ

ਬਲੇ ਪਿਉ ਰਥੇ ॥ ਨਿ ਹ ਕ ਲੇ ਵ ਦਾ ਜ ਰੁ ਪ ਮ ਰ ਚੀ ਵ ਛ ਕੀ ਨਿ ਆ ਰ ਖ ਦੁ ਜ ਟ ਭੁ ਥੇ ॥ ੭੬੩
ਮ ਲ ਚਾ ॥ ਆ ਤਿ ਤ ਪੁ ਨੀ ਤ ਕੀ ਨ ਬ ਹੁ ਤੁ ਰੇ ਗ ਨ ਤ ਨਾ ॥ ਵੇ ਰੇ ਅੰ ਤ ਰ ਚੇ ॥ ਮ ਸਿ ਖ ਭ
ਚ ਤ ਜਾ ਚ ਕ ਦ ਰ ਹਾ ਰੋ ॥ ਮ ਤੁ ਮ ਰਾ ਪ ਟ ਨ ਛ ਤੁ ਪ ਰੋ ॥ ਕ ਮ ਲ ਨੇ ਸੁ ਰੀ ਪ ਰ ਬ ਨ ਮ
ਲੀ ਸਿ ਖ ਚ ਕੁ ਕ ਰ ਮ ਟ ਮ ਪ ਰੋ ॥ ਗ ਦ ਗ ਰਿ ਜ ਟ ਕੁ ਰੁ ਮ ਦ ਚੁ ਟ ਨ ਜ ਨ ਨ ਮ ਰ
ਸਿ ਖ ਕੁ ਰੋ ॥ ੭੬੪ ॥ ਮ ਲ ਚਾ ॥ ਕ ਮ ਲ ਯ ਨ ਗ ਤੁ ਸ ਨ ਸੁ ਪ ਤ ਬਿ ਸੁ ਰੁ ਪ ਪ ਚਿ ਰੁ ਹ ਠੀ
ਪ ਚ ਸੁ ਹ ਮ ਪਾ ਦੁ ਨ ਪ ਨ ਯ ਲ ਕ ਪੀ ਤੁ ਬ ਰ ਜ ਲ ਜੇ ਨ ਕ ਰੀ ॥ ਰਿ ਖ ਕਿ ਜ ਦ ਮੇ ਦ ਰ
ਨ ਰ ਹ ਰ ਗ ਬ ਰ ਪ ਨ ਨ ਖ ਭੁ ਰ ਪ ਰੀ ॥ ਬੀ ਸੀ ਪ ਰਿ ਮ ਲ ਖ ਸੁ ਦ ਨ ਗ ਰੁ ਕੁ ਕੇ ਰ
ਜ ਮ ਤੁ ਸ ਹ ਰੀ ॥ ੭੬੫ ॥ ਮ ਲ ਚਾ ॥ ਮ ਥੋ ॥ ਹ ਜੇ ਪ ਮ ਹੁ ਮ ਰ ਦ ਨ ਨ ਖ ਲਾ ਸ ਲ
ਗ ਖੰ ਡ ਕ ਰੋ ॥ ਜੇ ਸ ਨ ਨ ਸੁ ਕ ਲ ਬ ਰ ਈ ਸ ਦ ਗ ਦ ਪ ਨ ਜਾ ਰੇ ਗ ਪ ਰੋ ॥ ਰਿ ਖੀ ਕੇ
ਮ ਘ ਨਾ ਸ ਮੁ ਰ ਚੀ ਪਾ ਦੁ ਨ ਪ ਰ ਮ ਪੁ ਨੀ ਤ ਹ ਰੇ ॥ ਸ ਰੀ ਸੁ ਨੇ ਤੁ ਕ ਮ ਲਾ ਸ ਨ ਕ ਮ
ਲਾ ਕੰ ਤ ਕੁ ਤੁ ਹ ਲ ਪ ਮ ਰੁ ਰੋ ॥ ੭੬ ॥ ਮ ਲ ਚਾ ॥ ॥ ਚੁ ਗ ਤ ਦ ਛ ਲ ਖੰ ਡ ਨ ਬ ਲ
ਬੁ ਚ ਗ ਜੀ ॥ ਨੇ ਟੇ ॥ ਮ ਲ ਚਾ ॥ ॥ ਚੁ ਪ ਦੇ ਵ ਰ ਕ ਰੀ ॥ ਹੀ ਗ ਮੀ ॥ ਕੇ ਵ ਰ ਨਾ ॥ ਚ
ਕੁ ਰੀ ॥ ਸੇ ਰੁ ਨੇ ਸੁ ਰੁ ਛੀ ਕ ਨਿ ॥ ਚਾ ਮੀ ॥ ਕੁ ਰੁ ਕ ਮ ਮ ਰੁ ਰਿ ਟ ਰਾ ॥ ਸੇ ਜ ਮੁ ਰਿ ਦ
ਪ ਚਿ ਜ ਨ ਚੁ ਰਾ ਗੇ ਰਿ ਵ ਪ ਚੀ ॥ ਚੁ ਗ ਵ ਸੁ ਰ ਨਾ ॥ ੭੬੭ ॥ ਮ ਲ ਚਾ ॥ ਚੁ ਰੇ ਤਿ ਗ ਪ
ਚਿ ਸ ਕ ਨ ਕ ਰ ਪ ਲ ਮ ਹਿ ਜ ਪੁ ਤੁ ॥ ਪ ਨੇ ॥ ਮ ਮ ਰਾ ਮ ਕ ਰ ਦ ਮ ਜ ਗ ਮ ਏ ਤ ਗ ਰਿ
ਲ ਰ ਹ ਤੁ ਮ ਨ ਕ ਲ ਹ ਰੇ ॥ ਮ ਚ ਚੁ ਮੁ ਰ ਤ ਕ ਵ ਦ ਛ ਮ ਚੁ ਤੀ ॥ ਮ ਪ ਰੀ ਪ ਰ ਕ
ਦ ਜੁ ਪ ਰੋ ॥ ॥ ਦ ਮ ਮ ਲ ਪ ਦ ਨਾ ॥ ਬਿ ਖ ਤੁ ਪੁ ਰੁ ਮ ਲਾ ॥ ਜਿ ਗ ਰ ਤੁ ਰ ਥੇ ॥ ੭੬੮ ॥
ਮ ਲ ਚਾ ॥ ॥ ਮ ਚੁ ਤੁ ਗ ਖ ਚੁ ਤੁ ਮ ਏ ॥ ਸਿ ਚ ਕ ਰੀ ॥ ਸੁ ਰ ਗ ਪ ॥ ਸੁ ਰ ਕੀ ॥ ਰੀ
ਦੁ ਜੀ ਰ ਥੇ ॥ ਅੰ ਤ ਬ ਲ ਬ ਪ ਥਾ ॥ ਲਾ ਕੰ ਵ ਦ ਬ ਲ ਬੀ ਰ ਹ ਰੀ ॥ ਮ ਪ ਮ ਰੀ ਤੁ ਰੇ ਪ ਗ ਰ
ਲ ਜ ਨ ਗ ਨੇ ਤੁ ਮ ਸ ਮ ਨ ਪ ਰੋ ॥ ਚਿ ਕ ਕ ਨ ਕ ਪ ਰ ਨਾ ॥ ॥ ਮ ਯਾ ਸ ਚ ਤੁ ਤ
ਪ ਜ ਰੀ ॥ ੭੬੯ ॥ ਮ ਲ ਚਾ ॥ ਜ ਗ ਮੁ ਰ ਖ ਜ ਕ ਵੀ ਜ ਜ ਕ ਤੁ ਗ ਰ ਜ ਗ ਨਾ ਕ ਜ ਕ

॥ १०॥ ॥ १०॥ ॥ १०॥ ॥ १०॥ ॥ १०॥ ॥ १०॥ ॥ १०॥ ॥ १०॥

ਸੰਦਰਬਾਹਿਕੰਦਕਾਨਿਜੁਗਨਿਓਯਾਪਿਨਿਹਕੇਦਲਕਲਕਿਤਰੋ। ਸਰੋ
 ਪਨਜਨਕਛਿਤਾਬਰਸੀਯਾਨੇਰਕਰਮਦਰਦੋ। ਸੁਤਹਾਜਿਧਜੁਯੀਓ
 ਨਿਦਪਨਮਦੁਤਾਨਦਮੀਛਿਜਤਰੋ। ਦੇਨਬੀਪਦਾਇਆਨਿਪਦੋਦੁਖਭੁਜ
 ਨਾਮਘਰਿਘਪਰੋਕਲਧਾਰਕਿਰਤਾਯਥਕਰਤਾਨਾਛੇਤਜਮਦੁਤਰੋ। ੧੬
 ਯਾਥਿਜਨਪਦਮਲਾਗਾਪਿਤੁਕੁੰਗਾਥਿਯਿਤਮਨਧਰਾਧਥਿਜੁਕੁਗਾਥਿਜਨਾਥਥ
 ਲੀ। ਕੁਦਖੰਡਨਕੁਗਾਦਨਕੁਗਾਤੁਸਥਾਕੁਮਕੁੰਜਨਕਰਤੁਤੁਛੀ। ਈਨਦਾਇਮ
 ਲਦਾਰਿਦੁਦਲਨਦਿਦਾਮੇਦਰਕੰਦਰਪਮਲੀ। ਦੁਪਯੋਨਦਾਨੇਕਲਦਖਨਦਰ
 ਦਮਦਦਰਕੰਜਮਲੀ। ੧੭। ਅਲਾਗਥਿਜਨਪਦਾ। ਚਿਰਮਨਾਚਿਰਕੰਦਰਤੁ
 ਰਬੁਜਰਨਪਦਾ। ਚਿਤਕੰਜਪਰੋ। ਅਨਮਧਕਰਚਰਨਨਾਥਿਹਾਰੀ। ਜੁਗੁ
 ਹਪੁਭਜਨਲਰੋ। ਕੁੰਪਾਜਿਧਕਾਛੁਕੁੰਦਰਸੀ। ਮੁਖਮੰਗੁਲਪਕੇਰੋਜਰੋ। ਆ
 ਮਤਮੰਦਰਨਜਕੇ। ਗਤਰਛਕੋ। ਖਲਾਮੰਦਰਛੋ। ੧੮। ਦਦਨਾਜਮਰ
 ਅਮਰਭਯੁਰੀਰਮੀਕੁਲਖਲਕੋ। ਪਭੁਕੋ। ਜਿਹਭੁਯੁਰਰਭੁਗਾਮਿਤੀ। ਮ
 ਤੁਜੀਭੁਯੁਰਸਾਤਲਕਾਛੁਕੋ। ਨਾਦਥੀਛਿਦੋ। ਨੇਦਲਜਰਲੋਕੋ। ਕੋਲੋਕੋ। ਯ
 ਜਕੁਕੋ। ੧੯। ਅਲਾਗ। ਜੋਪੁਕੁਦੋ। ਬਿਜੇਬਰਦਾਨ। ਭਿਰੇਸੁਧੀਗਚਭਿਪਚ
 ਕੋ। ਹਭਮਤਮੰਦਰਕਮਜਕਨਗਤਦੋ। ਬਿਜੇਬਰਜਮਰਚਕੋ। ਆਚਤਹਰਨਜ
 ਮਜੁਥਨੇਦਰਨਮਲੇਰਭੁਯੁਜਿਪਰੋ। ਜਕੁਥਿਨੋ। ਬਿਨਦਰਨਕਥੀਦਨਪਾ
 ਹਪਾਹਜਗਦੀਜਹਰੋ। ੨੦। ਅਲਾਗਥਿਜਨਪਦਾ। ਜਿਹਦਰਜਨਹਿਤਰੁਕ
 ਮੁਨਧਿਆਦਤਕੋਦਰੇਤੀ। ਸਾਰਿਖਾਧਿਯਨਪਰੋ। ਜਿਕੰਜਿਤੀਤੁਪੀਖਟਦਰਜਨ
 ਨਿਤਨੋਤਨਮੁਖਜਹਠਰੋ। ਅਥਿਖਬੇਦਬੁਹਮਥਿਦਨਰਦਜਾਰਦਕਮਲਮ
 ਰਨਪਰੋ। ਸਾਰਖਟਦਸਾਅਜਟਪੁਕਾਰਨੇਤਨੇਤਬੋ। ਅੰਤਹਰੋ। ੨੧। ਕੋਦਗੀ
 ਜਜਲੋਜਾਧਿਆਦੁਰਥਜਸਮਾਭੁਤਰਦਰਦੁਰੋ। ਅਨਕਜਨਕੋਯਾਰਿਖਬਧੀ

ਕਮਲਮਥਦਮਨਹਦਮਦਪੁਰੋ। ਜਿਹੀਜੁਗਪੁਨਰਦਾਮਲਮਰਜਾਗਾ। ੨੫੪
 ਜੁਪਰਮਠਿਰੋ। ਛਿਦਨਪਰਤਹਾਯੋ। ਯਥੇ। ਯਥੁਰਛੁਦੋ। ਜੁਗਾਯਪੇਠ
 ਮਲਾਰਥਿਛੁਕੋ। ਛਿਦਨਕੁਗਾਕੇਧਤੁਦੋ। ਕੇਦਲਕਲਕਿਤਰੋ। ਗੁਯੁਕੁ
 ਲੇਭੁਕਾਛਿਤਦਯਾਤਦਮੰਕੀਟਖਾਯਥਰੋ। ਦਰਜਨਦੀਨਦਯਾਨਿਪਕੇਸ
 ਟਾਜਜਨਪੁਕੁਮਯਕੋ। ਕੁੰ। ਛਿਦਨਾਬਦਰਜਜੁਖਯਾਚਰਗ। ਛਿਥਿਥਿਯਾ
 ਛਿਥਿਥਿਯਕਲਟਰੋ। ੨੨। ਅਲਾਗਥਿਯਛਿਯਕੇਦਾਗ। ਕੇਦਾਯਕਯਾਕੁ
 ਵੰਦੀਨਾਥਿਨੇਜਨਰਛੁਛੁਕੋ। ਪਾਛੁਕੋ। ਹੋਰੋਕਸਟਰੁਆਚਰਮੇਟੋਰੇਦ
 ਸਟਜਿਨਹਿਯੁਰੋ। ਸੁਦਹਿਤੁਕੁਪਥੇਬਜਰੋ। ਸਿਰਥਲੋਹੁਤਮਰਛੁਕੋ
 ਆਦਰੁਪਜਲਜਾਯੇਪੁਗਾਜੇਜਿਨਾਗਲੋਸਮਰਚਕੋ। ੨੩। ਅਲਾਗਥਿਜੇ
 ਹੋਛਿਥਿਯਦੁਰਮਨਿਯਚੋਨਦਬਿਛਿਦਲਨਾਜਕੋ। ਜੁਮਲਜਹੋਛੋਦੋ।
 ਚੁਨੋਜੋਠਜੋਗਾਨਚੰਕੁਰੋ। ਸਰਥਮੰਗਲਾਜਕਰੋ। ਕੋਦੀਕੁਖਮਕੁੰਕੋਪ
 ਯਰੋ। ਪੰਨੀਨਥਾਯਦਮਤਰੋ। ਤਦਹਿਤਦਦਨਜਮਰਕੋ। ੨੪। ਅਲਾਗ
 ਤੁਹਦਜੀਕਬੋਥਾਚ। ਅਮਰਨਜਰਨਪੁਨਪਾਲਖਾਰੀਦੀਨਿਥਿਜੋਮ
 ਘਦੇ। ਸੁਨਹਥੇ। ਕਰੀਜਮੇਪਦਾਸਨਿਜਯਨਿਯੋਦੀਨਾਥਿਜੋਬਰਜਮਰ
 ਚਿਤਹਰਥੋ। ਅਨੁਬਚਾਥਿਜੋਦੇਦਮਨਹਕੁਰਦੇਦਰੁਯੋਰੁਪਨੁਭਥਰੋ
 ਪੁਲਕਤਗਾਤਰੋਮਹਰਥੁਭੁਯੋਜੋਦੋਪਦਪਰਥੋ। ੨੫। ਅਲਾਗਥਿ
 ਹਥਿਥਿਕਰੀਤੇਥਾਘਦਾਪੁਲਾਦੀਥਿਜੋਬਰਲਾਜਥਿਚਾਰੀ। ਜਹਜਹਭੁ
 ਰਪਰੀਜਿਤਨਪਰਕਰੀਰਛੁਪੁਕੁਲੀਠਿਥਿਥਾਰੀ। ਜਪਤਪਜੀਲਜਭੁਥਿਥਿ
 ਪੁਰਨਠਿਨੀਗਾਮਯਕੋ। ਪੁਕੁਯਾਰੀ। ਮਘਦਾਅਦਭੁਗਾਤਪਹਲਾਦਕੀਨਿ
 ਜੋਕਯਨਜਰਨਪੁਕੁਪੁਕੀ। ੨੬। ਅਲਾਗ। ਅਨਿਭੁਗਾਤਨਕੋ। ਮੰਗਰਿਥ
 ਪੁਕੁਭੁਗਾਤਮੰਗਾਥਿਗਾਜਦਾਤਿਹਾਰੀ। ਛਿਯੋਤਭੁਗੁਭੁਯਨਪੁਕੋਹੁਮਪ

ਪਿਆਰੇ ਸੁਹਮਾਨ ਸਾਗਰ ਨਨ ਪਸੁ ਪੀਕੀ ਤੀ ਨੇ ਰਬ ਨਾ ॥ ੯੫ ॥ ਮਲਾਰਾ ਕੀ
 ਭੰਗੀ ॥ ਪਿਆਰੇ ਕਲ ਕਾਲ ਰਦ ਮਜਰਾ ਅਲਾ ਬਰਨ ਕ ਬੇਰਾ ਟੀਆ ਟੀਤ
 ਨਾ ॥ ਪਿਆਰੇ ਜਦ ਜੀ ਗਮ ਕੀ ਟਪ ਰੀ ਮ ਚ ਰ ਬੇ ਦ ਖ ਟੀ ਸੀ ॥ ਤਮ ਨਾ ॥ ਪਿਆ
 ਟੇ ਦ ਸਾ ਅ ਸ ਟ ਮ ਨ ਬਾ ਜਿ ਸ ਟ ਬੁ ਰ ਮੁ ਖ ਰੁ ਰੁ ਜੁ ਰੁ ਭੁ ਰੁ ਤ ਜ ਨਾ ॥ ਜ ਗ ਲ ਸ
 ਮ ਕੀ ਸ ਚ ਤੁ ਪ ਪਿਆ ਟੇ ਨੇ ਤ ਨੇ ਤ ਜ ਸੁ ਗਾ ਟੇ ਗ ਨਾ ॥ ੯੬ ॥ ਮਲਾਰਾ ਰ ਚ ਖ ਤੀ
 ਜੇ ਜੇ ਤੁ ਪ ਪਿਆ ਟੇ ਟਿ ਰ ਜ ਨ ਮ ਨਾ ਮ ਟੇ ਮੁ ਕ ਤ ਭਾ ਟੇ ਟਿ ਟਿ ਕ ਚਿ ਤ ਜ ਪਾ ॥ ਪ ਡ ਪੁ
 ਰ ਖ ਮ ਖਿ ਨ ਸੀ ਕ ਟੀ ਜ ਮ ਟ ਸੀ ਨ ਮ ਲੋ ਤ ਜ ਮ ਟੁ ਤ ਭੁ ਜੇ ॥ ਸ ਚ ਮ ਚ ਨ ਟੀ
 ਸ ਚੀ ਟੁ ਟੀ ਆ ਟੀ ਜ ਤ ਨ ਮ ਭੁ ਟੀ ਸਿ ਧ ਰੋ ॥ ਮ ਗ ਸ ਤ ਹ ਰ ਤ ਰੋ ॥ ਮ ਖ ਮ ਖਿ ਧ ਰੋ
 ਸ ਰ ਨ ਪ ਤੁ ਪ ਡ ਪੈ ਜ ਰ ਖੇ ॥ ੯੭ ॥ ਮਲਾਰਾ ਪ ਟ ਮ ਲ ਚ ॥ ਪ ਟ ਮ ਪੁ ਭੁ ਤ ਰੋ ਅ ਗ
 ਨ ਤ ਖਿ ਪ ਰੋ ਗ ਜ ਕਾ ਨਿ ਕ ਬਾ ਪਿ ਕ ਖਿ ਪ ਰੋ ॥ ਸੁ ਟ ਕੀ ਹ ਰਿ ਤੁ ਰ ਚਿ ਰ ਚਿ ਪ ਖਿ ਖ ਰਿ
 ਖਿ ਪ ਟ ਨ ਪ ਟਿ ਤੁ ਪ ਨਿ ਤੁ ਕ ਰੋ ॥ ਜੇ ਜੇ ਤੁ ਪ ਡ ਪੈ ਟੁ ਕ ਤੁ ਕ ਰੋ ਟੇ ਗ ਨ ਮ ਖਿ ਗ ਨ ਨ ਟੀ
 ਚਿ ਤੁ ਪ ਰੋ ॥ ਬ ਲ ਖ ਚ ਗ ਟੇ ਪ ਖ ਰ ਭੁ ਰੋ ॥ ਮ ਖ ਮ ਖਿ ਗ ਨ ਗ ਨ ਲ ਹ ਰੋ ॥ ੯੮ ॥
 ਮ ਲ ਚ ॥ ਜੇ ਜੇ ਕੁ ਮ ਕੀ ਨ ਮ ਖੁ ਚੁ ਮ ਲੀ ਸ ਖਿ ਖ ਮ ਖਿ ਪੁ ਸ ਖ ਖ ਚਿ ਤ ਗ ਟੇ ॥ ਮ ਨੁ ਖ
 ਤੁ ਨ ਜਾ ਆ ਰ ਖ ਜ ਨ ਮ ਪ ਟ ਰ ਖ ਕ ਟੀ ਸੁ ਟ ਲੋ ਹ ਰ ਟ ਟੇ ॥ ਸ ਹ ਨ ਖੁ ਜੁ ਨ ਸਿ ਮ
 ਰ ਨ ਕੀ ਨ ਸ ਖ ਸੰ ਗ ਨ ਹੀ ਨਿ ਮ ਖ ਕੀ ਟੇ ॥ ਖਿ ਤੁ ਖੁ ਤ ਸੰ ਗ ਜ ਨ ਸ ਰ ਨੇ ਨਿ ਸ
 ਖਿ ਤਿ ਖਿ ਖ ਭੁ ਰੋ ਕੁ ਭੋ ॥ ੯੯ ॥ ਮਲਾਰਾ ਕੁ ਹ ਦੁ ਜੀ ॥ ਕ ਹ ਚੁ ਟੇ ਅ ਬ ਕੇ ਪ ਡ ਤ ਟੇ
 ਤੁ ਨ ਪ ਨ ਜੇ ਬ ਸ ਖਿ ਨ ਕੁ ਟੇ ॥ ਮ ਖ ਟਾ ਟੇ ਮ ਟ ਮ ਖਿ ਪ ਖਿ ਹ ਨੀ ਕ ਮ ਕੁ ਪ ਸੰ ਗ ਗ
 ਲ ਤੁ ਕੁ ਟੇ ॥ ਲੇ ਭੁ ਮੇ ਹ ਮ ਮ ਤੁ ਰ ਸ ਖਿ ਰ ਖ ਖਿ ਮ ਖਿ ਖੁ ਧ ਕੀ ਫਾ ਸ ਪ ਟੇ ॥ ਟੁ ਸ ਨ ਕੀ
 ਖਿ ਪ ਸ ਖ ਠੀ ਕੀ ਨਿ ਖਿ ਡ ਟ ਨ ਕੋ ਨ ਟੀ ਨ ਮ ਲ ਟੇ ॥ ੧੦੦ ॥ ਮਲਾਰਾ ॥ ਨਿ ਮ ਖ ਟੇ
 ਨ ਹੀ ਨਿ ਜ ਖ ਚ ਮੇ ਰੋ ਮ ਨ ਮ ਰ ਜ ਯ ਜ ਨ ਪ ਨ ਕੀ ਟੇ ॥ ਖਿ ਰ ਖੁ ਪ ਚਿ ਖਿ ਰ ਚਿ ਚਿ
 ਪ ਧ ਰ ਤੁ ਨ ਮ ਹ ਡਿ ਨ ਖਿ ਚ ਸੰ ਗ ਨੇ ਹ ਕੀ ਟੇ ॥ ਮ ਸ ਖ ਰ ਖੁ ਕ ਤੁ ਨ ਮ ਨ ਰ ਯ

ਨ ਚੁ ਰ ਸਿ ਖਿ ਨਿ ਮ ਖ ਨ ਚਿ ਟੇ ਲੀ ॥ ਸਿ ਖ ਤੁ ਮ ਟੀ ਮ ਟ ਟ ਪ ॥ ੧੦੧ ॥ ਮਲਾਰਾ
 ਤੁ ਪ ਚ ਕੀ ਟੇ ॥ ੧੦੨ ॥ ਮਲਾਰਾ ਬ ਸ ਗ ਚਿ ਚਿ ਚਿ ਚਿ ਚਿ ਚਿ ਚਿ ਚਿ ਚਿ ਚਿ ਚਿ ਚਿ ਚਿ ॥ ੧੦੩ ॥
 ਪ ਤਿ ਨ ਡ ਟ ਲੀ ਟੇ ॥ ਮ ਨ ਚੰ ਚ ਲ ਟ ਟ ਟਿ ਜ ਕ ਖਿ ਪ ਟ ਤੁ ਜ ਕ ਚ ਤ ਨ ਯ ਨ ਪ ਪ ਰੀ
 ਟੇ ॥ ਟੁ ਆ ਰੇ ਟੁ ਆ ਰ ਖੁ ਆ ਨ ਜਿ ਮ ਡੇ ਲ ਤੁ ਹ ਟ ਕ ਤ ਨ ਯ ਨ ਖਿ ਮ ਤੁ ਭ ਟੇ ॥ ਲੋ ਕ ਨ
 ਸਿ ਪ ਰੋ ਲੋ ਕ ਗ ਟੇ ॥ ਜੋ ਕ ਰ ਮ ਕ ਰ ਤ ਖ ਲ ਖੋ ਸ ਚ ਟੇ ॥ ੧੦੪ ॥ ਮਲਾਰਾ ॥ ਲੁ ਖੁ ਪ ਚਿ
 ਜੋ ਟਿ ਟਿ ਰ ਜ ਪ੍ਰੋ ਚਿ ਰ ਆ ਨ ਮ ਮ ਨੁ ਚਿ ਚ ਤੁ ਖ ਚ ॥ ਖਿ ਟ ਰ ਖੁ ਚਿ ਚਿ ਪ ਖ ਆ ਕੀ ਨ
 ਟੀ ਨ ਮ ਖਿ ਖ ਚ ਨਿ ਜ ਖੁ ਗ ਕੀ ਟੇ ॥ ਪ ਚਿ ਚੋ ਚਿ ਮ ਲ ਲ ਗ ਟ ਰ ਚਿ ਖ ਮ ਤੁ ਕ ਤੁ ਸ
 ਖੁ ਰੋ ਚ ਲੀ ਟੇ ॥ ਰੋ ਟ ਮ ਪ ਰ ਪ ਮ ਟ ਘਿ ਆ ਸੀ ਮੇ ਮ ਖ ਮੁ ਕ ਤ ਚਿ ਹ ਚ ਤੁ ਟੇ ॥ ੧੦
 ੫ ॥ ਮਲਾਰਾ ॥ ਮ ਮ ਮ ਲੀ ਨ ਮ ਟ ਰ ਤੁ ਨ ਮ ਨੁ ਖ ਮ ਸ ਤੁ ਚ ਗ ਮ ਟ ਰ ਗ ਪ ਭੁ ਟੇ
 ਨ ਖਿ ਟੁ ਚ ਸੁ ਟ ਮ ਅ ਪ ਟਿ ਤੁ ਰੋ ਮ ਰੋ ਮ ਲ ਮੁ ਤੁ ਰ ਟੇ ॥ ਕ ਮ ਕੁ ਪ ਮੇ ਗ ਮ ਟ ਲੋ ਖ
 ਪ ਚ ਟ ਸ ਟ ਟੇ ਮੇ ਗ ਖ ਮੇ ਪ ਟ ਟੇ ॥ ਮ ਟ
 ਚ ਲੀ ਟੇ ॥ ੧੦੬ ॥ ਮਲਾਰਾ ॥ ਕ ਟ
 ਮ ਲ ਚ ॥ ਮੇ ਮੇ ਜੇ ਟਿ ਹੁ ਜੀ ਰ ਪ ਖ ਨ ਟਿ ਸ ਟ ਮ ਨ ਜ ਖੁ ਕ ਲ ਖੁ ਰੋ ॥ ਜ ਮ ਖੁ ਤ
 ਨ ਹ ਮ ਖ ਮ ਗਿ ਯ ਨੀ ਖਿ ਤੁ ਚ ਨਿ ਤ ਸੰ ਗ ਨੇ ਹ ਕੀ ਟੇ ॥ ਮ ਖ ਚੋ ਮ ਦ ਜ ਨ ਮ ਖਿ
 ਨਿ ਰ ਮ ਖੁ ਗ ਤੁ ਨ ਖਿ ਚੋ ਖੇ ਪ ਰੋ ॥ ਜ ਨ ਖੁ ਗ ਤੁ ਨ ਕ ਕ ਹ ਨ ਮ ਨਿ ਖਿ ਪ ਜ ਪ ਟੀ ਜ ਕ
 ਜੇ ਨ ਪ ਰੋ ॥ ੧੦੭ ॥ ਮਲਾਰਾ ॥ ਚ ਖਿ ਨ ਪ ਰ ਖ ਖ ਤੁ ਟੇ ਚਿ ਮ ਪ ਨੇ ਮ ਖਿ ਖ ਲੋ ਭੁ
 ਪ ਪ ਚ ਰ ਰੋ ॥ ਸ ਹ ਨ ਖੁ ਜ ਨ ਚਿ ਟ ਰ ਸਿ ਮ ਰ ਨ ਖੁ ਗ ਤੁ ਭੁ ਟ ਨ ਖੁ ਨ ਖਿ ਚ ਰੋ ॥ ਜ ਕ
 ਲ ਜ ਨ ਮ ਟ
 ਜ ਖ ਚ ਟ
 ਹ ਜ ਚ ਤੁ ਨ ਹ ਨੇ ਹ ਮ ਟੇ ॥ ਜ ਮ ਕ ਚ ਚਿ ਮੁ ਤੁ ਜ ਖ ਲ ਖਿ ਖੋ ਚ ਖਿ ਕ ਪ ਚਿ ਚਿ ਤੁ ਖ
 ਸੁ ਪ ਖ ਚ ॥ ਕ ਚ ਚੋ ਤ ਖ ਖ ਕੇ ਪ ਡ ਤੁ ਟੇ ਪ ਰੋ ਟ ਨ ਜ ਖ ਚ ਚਿ ਤ ਖ ਟੇ ॥ ਟੇ ਟੁ ਰ ਟੇ ਟਿ

੪੫੭

ਤਵੇਹੋਹਾਮੰਦਰਾਬੀਜੀਗਨਏਕੁਏ ॥੧॥ਮਲਾ ॥ਪਾਦਨਪਤਿਰਨਮਨਾਰ
ਇਨਤਿਹਾਬੀਸਾਰਤਿਰਾਪਜੇਨਪਦੇ ॥੧॥ਇਖਾਇਕਰੇਬਟਏਲੀਕੀਆਪਨੇ
ਪਾਪਤਿਕੁਏ ॥੧॥ਪਦੇ ॥ਏਬਹਾਬੀਪਰਮਾ ਕੇਓਹਨਨਾਕਿਤਹੀਠੀਪਾਏ ॥੧॥ਕਰ
ਗਾਹਿਲੇਹੀਜਾਰਕੁਪਤੇਦਾਜਜਾਪੇਕੁਕੇਦੇ ॥੧॥ਮਲਾ ॥ਕੇਟਮਪਰ
ਧਕੀਏਬਹੁਤੀਨੋ ॥੧॥ਖਏਕਨਹਨਮਲੀਏ ॥੧॥ਜਨਤਹੀਨੀਕਿਰਕੁਹੀਜੇਜੇ
ਉਹਨਦੁਕ ਕੀਏ ॥੧॥ਓਤਦਹਾਅਪੀਓਰਦਾਜਾਨਿਪਾਦਨਪਤਿਰਕੁਨਮਲ
ਏ ॥੧॥ਮਲੀਏਬਰਨਰਕਨਿਵਰੇ ॥੧॥ਕਤਏਜੇਜੇਨਪਏ ॥੧॥ਮਲਗਾਮਮ
ਰਮਲਾਗੇਪੇਚਰਨਮਨਖਪੁਪੁਖਿਜਬਹੀਤਿਬੁਕੀ ॥੧॥ਮੁਮਰੇਬਹੁਕਾਜਜਦਰੇ
ਯਹਤਨਤੇਕਫੁੰਨਜਰੀ ॥੧॥ਜਨਬੀਯੀਜੇਜੇਯਹਤਨਕੇਜੀ ॥੧॥ਬਲਾਗਜਹੁਰੇ
ਪਰੀਪਜਬਹੀਓਜਓਓਏ ॥੧॥ਜਤਨਤੇਪੇਤਪੇਤਕਹਦਰਪਰੀ ॥੧॥ਮਲਾ
ਨੀਕਾਟੀਨਕੇਉਮਾਦੁਤਰਕੇਕਾਫੁਕਾਫੁਕਾਕੇਜੇਜਹੀ ॥੧॥ਯਪਰੀਕੇਉਨਹਿ
ਰਾਖੇਗਿਹਤੇਦੀਤਾਨਿਕਾਰਤਬਹੀ ॥੧॥ਜੇਹਤਨਚੰਦਨਚੇ ॥੧॥ਲੀਪਤਪਾਟਪਟੀਬੁ
ਰਕਿਪਰਪਗੇ ॥੧॥ਜੇਤਨਜਰਕਾਜਟਪਾਦਕਮਹਫੁਰਹੇਏਨਕੁਮਾਰਉਏ ॥੧॥ਮ
ਲਾਗਾਚੇਫਕੀ ॥੧॥ਜੇਤਨਪਸਕੀਕਉਨਬੁਏ ॥੧॥ਏਨਜਤਨਹਨਬਾਰਲਗੇ ॥੧॥
ਦਾਰੇਲਉਸਤੀਰੀਜਾਬੀਹੀਜਾਇਕੇਲਾਗਓਨਕਰੇ ॥੧॥ਜੇਕਰਮਕੀਏ ॥੧॥ਇਜਤ
ਤੇਜੇਈਜੇਈਆਕੁਹੇਤਰੁਏ ॥੧॥ਸਾਗੇਪਥਦੁਹੇਲਾਬਿਖਕੁਤਪਤਤੇਜਨਹੀਜਤ
ਜਹੇ ॥੧॥ਮਲਾ ॥ਪਾਪਪੁੰਨਏਉਸਖੀਜੀਅਕੇਪਰਮਦਾਮਾਪੁਕਾਰ
ਪੁਕਾਰਕਰੇ ॥੧॥ਜੇਕਰਮਕੀਏ ॥੧॥ਇਜਤਨਤੇਜੇਈਆਕੁਫੁਟਥਾਰਟਰੇ ॥੧॥ਸੁਦਨਨੇ
ਤ੍ਰਕਲਮਾਮਰਨਸਕਾਬਾਵੀਹੋਬਾਦਕਰੇ ॥੧॥ਸਤਪਾਦੀਵੀਅਨਮਾਦਕਬ
ਪਜੀਅਕਹਸਭਾਧੇ ॥੧॥ਮਲਾ ॥ਨੇਤੁਪਕਾਰੇਜਨਮਖਲਾਫੇਪਰਤਿਸ
ਇਨਹੀਦਿਜਟਕੀਏ ॥੧॥ਸੁਦਨੀਕੁਲਾਗੁਕੁਏਜੀਅਕੇਪਰਨਿਦਾਰਜਕਯਲੀ

ਏ ॥੧॥ਮਕਾਰਰਨਜਤਰੇਬਾਦੇ ॥੧॥ਪਰਦਰਥਕੁਪਥਪਗੇ ॥੧॥ਦੀਮਨ ॥੧॥
ਲਾਕੁਏਜਕੁਹੀਪਰਤਨਪਰਪਨਾਇਨਹੁਖਰੇ ॥੧॥ਮਲਾ ॥ਫੁਕਖਰੇਸ
ਕੁਹੀਕੁਏਬਾਦੀਬਾਓਓਜੀਅਦਰਬਾਰਚੇ ॥੧॥ਜਹੁਰੇਜੀਅਰੇਜੇਤੁਪਕੀਤਾਲੇ
ਖਾਪੁਫੁਨਕਲਖਰੇ ॥੧॥ਜੇਤੀਕੀਏਟਜਨਬਹੀਕੁਲੇਬੁਰੇਲਿਖਤਬੰਦਪਰੇ ॥੧॥ਬਾ
ਕੀਨੀਕਜੀਤੁਪਰਕੁਹੀਕੀਮਾਮੁਖਲੇਜਟਕਰੇ ॥੧॥ਮਲਾ ॥ਗਕੀ
ਏਨਚਜੇਦੇ ॥੧॥ਦਗਜਿਨਨੇਤੀਪਰਤੀਆਪਏ ॥੧॥ਵੰਨਮਕੁਕਿਲੀਕੇਘਤਿਨ
ਤਾਏਤਾਏਜਮਦੁਤੀਏ ॥੧॥ਚਜਨਕਟੀ ॥੧॥ਮਨਤਿਲਕਿਰਕਨਮਾਬਿਕੇਕਰ
ਮਾਦਰਖੇ ॥੧॥ਜਕਾਮੇਲਨਤਪਤਜਲਾਈਬਾਜਥਿਕਚਕੁਘਾਨਮਏ ॥੧॥
੧੫ ॥ਮਲਾ ॥ਮਲਾ ॥ਕੰਡੇਮਾਰਨੇਪੇਰਾਤਲੀਆਮਾਰਗਪਥਕਪੀਥਚਲੇ ॥੧॥
ਪਅਨੁਹੇਬੀਲਕੁਜਨਦਾਨਪੰਨਹੀਕੀਏਕੁਏ ॥੧॥ਤੁਪਤਖੰਫੁਕਲਮੇਲਨਜੀ
ਅਕੰਪਰਜਿਜੇਤੋਲਾਏਗਲੇ ॥੧॥ਮਲਾ ॥ਮੀਕਲਘਤਚਲੇਲੇਜਮ
ਰਾਨਤਪਤਰੇਤਮਹਖੜੇਕੀਏ ॥੧॥ਕਾਰੀਲਜਹੀਏਜਿਗਮਾਰਨਮਖੀ ॥੧॥ਬੰਨ
ਤੇਬਕਰੇ ॥੧॥ਏਤੀਮਾਰਪਦੇਜਤੀ ॥੧॥ਦੁਪੈਮਗਮੀਗਿਯਾਰਫੇ ॥੧॥ਮਲਾ
ਪੋਜਿਰਹੇਮਾਰਾਲਖਚਉਰਾਜੀਹਜਨਮੁਕੁਏ ॥੧॥ਮਰਕਪੇਰਮਹਕਰੇਪੁ
ਕਾਰਾਨਮੀਬਿਨਮਹੀਖਦਮਾਰ ॥੧॥ਮਰਹਾਉਮਿਜਨਪਦਮਲਾ ॥੧॥ਤਰਹਜੀ
ਕਰਤੁਪਕਾਰੀਥਲਾਪਘਨੇਚਾਏ ॥੧॥ਦਜਪਲਾਨਰਨਪਰੇਪਫੁਈਕਿਪਾਸੁਮੀ
ਸਭਚਾਰਕੀਚਰਨਲਾਏਖਲਪਤਿਤਰੇ ॥੧॥ਫਿਰਜਹਾਅਉਜਰਾਬਨਮਾਏਮ
ਨੁਖਜਨਮਦਰਲਭਮਿਏ ॥੧॥ਏਨਜਤਿਗੁਰੇਮੁਕਤਨਪਾਏਜਪਜੀਗਤਕੀਲਾ
ਗਪਲੇ ॥੧॥ਮਲਾ ॥ਕਾਟੇਲਿਕਾਦਿਯਾਲਕੁਪਾਰਨਮਦਾਨਜਿ
ਏਇਹਗੇ ॥੧॥ਤੇਬੀਪਨਮੁਕਤਕਰਾਏ ॥੧॥ਮਦਾਨਦੇਰਤਨਕਰੇ ॥੧॥ਜਿਨਕੇਕੁਥਾਬੁ
ਮੁਖਮਾਜਤਕਤਿਨਹਮੇਲਪਭੁਕੁਰਕੁਰੇ ॥੧॥ਮਜਰਨਮਰਨਮਾਰਕਮਭੁਥਿ

ਪ੍ਰਕਾਸ਼ਿਤਾ ਸਿਖਾ ਸਹਿ ਸਿਖਾ ਕਰ ਕਰੇ ॥ ੨ ॥ ਅਲਾਹ ਜੇ ਜੇ ਪ੍ਰਕਾਸ਼ਿਤਾ ਸਿਖਾ ਸਿਖਾ
ਕੁਰਾਤਰਾ ਟੁਕੀ ਸਿਤ ਤੇ ਕੇ ਤੁਰ ਬੇ ਜੋ ਗਾਨ ਦੁ ਮਤਾ ਕਹੁ ਤਰੁ ਸਾ ਸਿਖਿ ਸੁ ਦਹ
ਨੇ ਕੇ ਓਰ ਪੇਤ ਸਾ ਗਾਨ ਜੇ ਸਿਖਿ ਦਹ ਲਖ ਨ ਪਰ ਤੁ ਕਹੁ ਸਿਖਿ ਹੇ ਰੇ ਗਾ ਸਿਖੁ
ਗਤ ਜਾ ਕਰੀ ਤੁ ਪੇ ਨੇ ਲੇ ਲੇ ਏ ਪੁ ਕੁ ਕੁ ਤੁ ਘ ਨੇ ਰੇ ॥ ੨੧ ॥ ਅਲਾਹ ਜਾ
ਹਿ ਬਲ ਪੁ ਓਰ ਖ ਸ ਨ ਜੇ ਤੀ ਦਾ ਨ ਬਿ ਨ ਨ ਹੀ ਬੁ ਕੇ ਰੇ ਕਾਲ ਅ ਕ ਲ ਕ ਰ ਤੁ ਤ
ਜ ਕੁ ਤੁ ਮੇ ਰੇ ਮ ਨ ਮ ਤੇ ਜਿ ਹ ਪੇ ਮ ਪੇ ਰੇ ਅ ਸਿ ਖ ਤੁ ਖ ਸ ਜਿ ਨ ਮੇ ਲੇ ਗੁ ਨ ਓ
ਕੁ ਨ ਕ ਛ ਨਾ ਹਿ ਚੇ ਰੇ ਗੇ ਜੇ ਪ ਤੁ ਪ ਤੀ ਗ ਕੁ ਤੁ ਰ ਹੁ ਹੇ ਰੁ ਹਾ ਪ ਨੀ ਓ ਕ
ਮੇ ਰੇ ॥ ੨੨ ॥ ਅਲਾਹ ਜਿ ਤੀ ਮਾ ਵ ਸ ਖ ਬੁ ਰ ਨੀ ਨਿ ਜ ਕ ਰ ਨੀ ਨਿ ਤ ਨਿ ਤ ਓ ਓ
ਗ ਨ ਹੇ ਤ ਬ ਪੇ ਰੇ ਸ ਗੁ ਬਿ ਪ ਹੀ ਨ ਜੇ ਗ ਨ ਹੀ ਕ ਪੁ ਜ ਕ ਨ ਪ ਰੇ ਪ ਕ ਦੁ ਆ ਰੇ ਤੇ ਰੇ
ਸੇ ਰ ਨ ਪ ਕੇ ਕੀ ਲਾ ਜਾ ਬਿ ਚ ਸ ਹੁ ਖਾ ਹ ਗ ਹੇ ਕੇ ਸੁ ਮ ਬ ਤੇ ਰੇ ਰਾ ਖ ਲੇ ਹੁ ਜੀ ਮ ਰਾ
ਬ ਲਿ ਹਾਰੀ ਸ ਰ ਨ ਸੁ ਰ ਕੁ ਗ ਦ ਨਾ ਨਿ ਰੇ ਰੇ ॥ ੨੩ ॥ ਅਲਾਹ ਜੇ ਤੇ ਅ ਵ ਕੁ ਨ ਮੇ ਤ
ਨ ਬਾ ਹੀ ਸ ਖ ਲੇ ਹ ਪੁ ਤੁ ਜ ਕ ਨ ਹੀ ਮ ਨ ਕ ਜ ਨ ਮ ਕੇ ਬਿ ਛ ਰੇ ਮੇ ਲ ਹੁ ਪਾ ਵ ਨ ਪ ਤੀ
ਤੁ ਤ ਵ ਦਿ ਵ ਕ ਹੀ ਮੁ ਤੁ ਪ ਤੁ ਪ ਲੇ ਹੇ ਜ ਸ ਬ ਤੁ ਮ ਰੇ ਤੁ ਮਾ ਬਿ ਨ ਦੁ ਜਾ ਅ ਵ ਕ ਨ ਹੀ ਮੇ ਹ
ਅ ਨਾ ਬ ਕੇ ਵ ਤੇ ਸੁ ਅ ਮੀ ਰਾ ਮੁ ਲੇ ਹੁ ਬ ਤੁ ਪੁ ਨਿ ਘ ਹੀ ॥ ੨੪ ॥ ਅਲਾਹ ਜੇ ਕੇ ਸੁ
ਹ ਮ ਕੇ ਵ ਤੇ ਸੁ ਅ ਮੀ ਅ ਸਿ ਖ ਕੁ ਕ ਤੁ ਜ ਚ ਤ ਵ ਸ ਰੇ ਯੀ ਮੁ ਦ ਤੇ ਸੇ ਖ ਕ
ਏ ਗੁ ਨ ਅ ਵ ਕੁ ਨ ਗ ਬਿ ਚ ਰੇ ਸੇ ਪ ਨ ਕ ਵ ਕੀ ਨ ਪੁ ਕੁ ਨਿ ਰੇ ਮ ਲ ਮੇ ਲ ਲੀ
ਓ ਸਾ ਗ ਰ ਬੁ ਦ ਰੇ ਮੇ ਜੇ ਏ ਨ ਪੀ ਨ ਕ ਹੁ ਤੁ ਰ ਹੁ ਹੇ ਰੁ ਗ ਦ ਤੁ ਛ ਹੁ ਪ ਏ ਦੁ ਆ ਰੇ ॥ ੨੫ ॥ ਅਲਾਹ ਜਾ
੨੫ ॥ ਅਲਾਹ ਜਾ ਪਾ ਹਾ ਹ ਕਿ ਲਾ ਬਿ ਮਾ ਨਿ ਤ ਏ ਹੇ ਹੇ ਓ ਪ ਮੇ ਹ ਲੇ ਹੁ ਓ ਬਾਰੀ ॥ ਅ
ਚ ਨ ਸ ਰ ਨ ਤਾ ਰ ਬੇ ਲਾ ਏ ਕ ਦ ਜਾ ਸਿ ਪ ਕੇ ਜੁ ਬਿ ਤੁ ਧਾਰੀ ॥ ਮੇ ਲ ਲੇ ਹੁ ਮ ਓ ਗ ਨ
ਜ ਕੁ ਮੇ ਵ ਹੁ ਰ ਕੁ ਜ ਕ ਨ ਰਾ ਖ ਹੁ ਪ ਨ ਪਾਰੀ ਮ ਓ ਵ ਗ ਹੀ ਸ ਰ ਨ ਗ ਤੁ ਮਾ ਓ ਏ ਵ
ਨਾ ਲ ਖ ਪੀ ਓ ਬ ਨ ਵਾਰੀ ॥ ੨੬ ॥ ਅਲਾਹ ਜੁ ਵ ਕੁ ਨ ਏ ਜ ਕ ਹਾ ਲੇ ਬ ਰੇ ਨੇ ਏ ਕ ਜ

ਪ੍ਰਕਾਸ਼ਿਤਾ ਸਿਖਾ ਸਹਿ ਸਿਖਾ ਕਰ ਕਰੇ ॥ ੨ ॥ ਅਲਾਹ ਜੇ ਜੇ ਪ੍ਰਕਾਸ਼ਿਤਾ ਸਿਖਾ ਸਿਖਾ
ਕੁਰਾਤਰਾ ਟੁਕੀ ਸਿਤ ਤੇ ਕੇ ਤੁਰ ਬੇ ਜੋ ਗਾਨ ਦੁ ਮਤਾ ਕਹੁ ਤਰੁ ਸਾ ਸਿਖਿ ਸੁ ਦਹ
ਨੇ ਕੇ ਓਰ ਪੇਤ ਸਾ ਗਾਨ ਜੇ ਸਿਖਿ ਦਹ ਲਖ ਨ ਪਰ ਤੁ ਕਹੁ ਸਿਖਿ ਹੇ ਰੇ ਗਾ ਸਿਖੁ
ਗਤ ਜਾ ਕਰੀ ਤੁ ਪੇ ਨੇ ਲੇ ਲੇ ਏ ਪੁ ਕੁ ਕੁ ਤੁ ਘ ਨੇ ਰੇ ॥ ੨੧ ॥ ਅਲਾਹ ਜਾ
ਹਿ ਬਲ ਪੁ ਓਰ ਖ ਸ ਨ ਜੇ ਤੀ ਦਾ ਨ ਬਿ ਨ ਨ ਹੀ ਬੁ ਕੇ ਰੇ ਕਾਲ ਅ ਕ ਲ ਕ ਰ ਤੁ ਤ
ਜ ਕੁ ਤੁ ਮੇ ਰੇ ਮ ਨ ਮ ਤੇ ਜਿ ਹ ਪੇ ਮ ਪੇ ਰੇ ਅ ਸਿ ਖ ਤੁ ਖ ਸ ਜਿ ਨ ਮੇ ਲੇ ਗੁ ਨ ਓ
ਕੁ ਨ ਕ ਛ ਨਾ ਹਿ ਚੇ ਰੇ ਗੇ ਜੇ ਪ ਤੁ ਪ ਤੀ ਗ ਕੁ ਤੁ ਰ ਹੁ ਹੇ ਰੁ ਹਾ ਪ ਨੀ ਓ ਕ
ਮੇ ਰੇ ॥ ੨੨ ॥ ਅਲਾਹ ਜਿ ਤੀ ਮਾ ਵ ਸ ਖ ਬੁ ਰ ਨੀ ਨਿ ਜ ਕ ਰ ਨੀ ਨਿ ਤ ਨਿ ਤ ਓ ਓ
ਗ ਨ ਹੇ ਤ ਬ ਪੇ ਰੇ ਸ ਗੁ ਬਿ ਪ ਹੀ ਨ ਜੇ ਗ ਨ ਹੀ ਕ ਪੁ ਜ ਕ ਨ ਪ ਰੇ ਪ ਕ ਦੁ ਆ ਰੇ ਤੇ ਰੇ
ਸੇ ਰ ਨ ਪ ਕੇ ਕੀ ਲਾ ਜਾ ਬਿ ਚ ਸ ਹੁ ਖਾ ਹ ਗ ਹੇ ਕੇ ਸੁ ਮ ਬ ਤੇ ਰੇ ਰਾ ਖ ਲੇ ਹੁ ਜੀ ਮ ਰਾ
ਬ ਲਿ ਹਾਰੀ ਸ ਰ ਨ ਸੁ ਰ ਕੁ ਗ ਦ ਨਾ ਨਿ ਰੇ ਰੇ ॥ ੨੩ ॥ ਅਲਾਹ ਜੇ ਤੇ ਅ ਵ ਕੁ ਨ ਮੇ ਤ
ਨ ਬਾ ਹੀ ਸ ਖ ਲੇ ਹ ਪੁ ਤੁ ਜ ਕ ਨ ਹੀ ਮ ਨ ਕ ਜ ਨ ਮ ਕੇ ਬਿ ਛ ਰੇ ਮੇ ਲ ਹੁ ਪਾ ਵ ਨ ਪ ਤੀ
ਤੁ ਤ ਵ ਦਿ ਵ ਕ ਹੀ ਮੁ ਤੁ ਪ ਤੁ ਪ ਲੇ ਹੇ ਜ ਸ ਬ ਤੁ ਮ ਰੇ ਤੁ ਮਾ ਬਿ ਨ ਦੁ ਜਾ ਅ ਵ ਕ ਨ ਹੀ ਮੇ ਹ
ਅ ਨਾ ਬ ਕੇ ਵ ਤੇ ਸੁ ਅ ਮੀ ਰਾ ਮੁ ਲੇ ਹੁ ਬ ਤੁ ਪੁ ਨਿ ਘ ਹੀ ॥ ੨੪ ॥ ਅਲਾਹ ਜੇ ਕੇ ਸੁ
ਹ ਮ ਕੇ ਵ ਤੇ ਸੁ ਅ ਮੀ ਅ ਸਿ ਖ ਕੁ ਕ ਤੁ ਜ ਚ ਤ ਵ ਸ ਰੇ ਯੀ ਮੁ ਦ ਤੇ ਸੇ ਖ ਕ
ਏ ਗੁ ਨ ਅ ਵ ਕੁ ਨ ਗ ਬਿ ਚ ਰੇ ਸੇ ਪ ਨ ਕ ਵ ਕੀ ਨ ਪੁ ਕੁ ਨਿ ਰੇ ਮ ਲ ਮੇ ਲ ਲੀ
ਓ ਸਾ ਗ ਰ ਬੁ ਦ ਰੇ ਮੇ ਜੇ ਏ ਨ ਪੀ ਨ ਕ ਹੁ ਤੁ ਰ ਹੁ ਹੇ ਰੁ ਗ ਦ ਤੁ ਛ ਹੁ ਪ ਏ ਦੁ ਆ ਰੇ ॥ ੨੫ ॥ ਅਲਾਹ ਜਾ
੨੫ ॥ ਅਲਾਹ ਜਾ ਪਾ ਹਾ ਹ ਕਿ ਲਾ ਬਿ ਮਾ ਨਿ ਤ ਏ ਹੇ ਹੇ ਓ ਪ ਮੇ ਹ ਲੇ ਹੁ ਓ ਬਾਰੀ ॥ ਅ
ਚ ਨ ਸ ਰ ਨ ਤਾ ਰ ਬੇ ਲਾ ਏ ਕ ਦ ਜਾ ਸਿ ਪ ਕੇ ਜੁ ਬਿ ਤੁ ਧਾਰੀ ॥ ਮੇ ਲ ਲੇ ਹੁ ਮ ਓ ਗ ਨ
ਜ ਕੁ ਮੇ ਵ ਹੁ ਰ ਕੁ ਜ ਕ ਨ ਰਾ ਖ ਹੁ ਪ ਨ ਪਾਰੀ ਮ ਓ ਵ ਗ ਹੀ ਸ ਰ ਨ ਗ ਤੁ ਮਾ ਓ ਏ ਵ
ਨਾ ਲ ਖ ਪੀ ਓ ਬ ਨ ਵਾਰੀ ॥ ੨੬ ॥ ਅਲਾਹ ਜੁ ਵ ਕੁ ਨ ਏ ਜ ਕ ਹਾ ਲੇ ਬ ਰੇ ਨੇ ਏ ਕ ਜ

੪੫੯

ਮਲਾਰ

ਐਥਿਓਪੀਆ ਸਿਮਰ ਕਾਟੇ ਜਮੁਫਾਸੀ ਕਾਲਕਾਇਓ ਜਿਯਾ ਮਾਜਾ ਬਿਤੁਯੋ ਨਾਡੂ
ਨਾਮੁ ਭੁਯਾ ਘਟੇ ਤਨ ਸਾਥਿ ਕੁਰਕਾ ਬਿਨ ਨਹਿਕ ਜਸਰੇ ਕਛੁ ਮੇਜ ਫਿਟੇ ਲਾਫਿ ਰਿ
ਓਓ ਪਹਾਸੀ ॥ ੨੩੨ ॥ ਮਲਾਕਾ ਸੇ ਮਨੁ ਮੁਕਾ ਪਸੁ ਚੁੜੁ ਤੁਝਾਰੀ ਝਰ ਕਾਹਿ ਓ
ਜਮੁ ਝਾਈ ਸੇ ਹ ਕੋਰ ਚਰ ਨ ਬੁਜ ਸੇ ਨਿ ਸਥਾ ਸੁਰ ਰਾ ਮਜ ਪਾਇ ਫਲਾ ਈ ਕਦ
ਨਕਾ ਤ ਬਿਖਤ ਭਾਇ ਓ ਪਸੁ ਪਾ ਮੇ ਕੇ ਜਰ ਓ ਓ ਰ ਝਾਈ ਸੁ ਚਿ ਕਰੇ ਤੁ ਮ ਸੀ
ਪਾ ਤਿ ਜੋ ਜਿ ਮ ਪ ਨਿ ਮੇ ਖੇ ਵਟ ਨ ਚੁ ਚ ਲਾ ਈ ॥ ੨੩੩ ॥ ਮਲਾਕਾ ਸਕੇ ਕੇ ਪਾ ਹ
ਨ ਪੁ ਜ ਤ ਰੇ ਪ ਚੁ ਤੇ ਹ ਕਛੁ ਬਰ ਦਾ ਨ ਨੇ ਓ ਸੇ ਵ ਸ ਦ ਲ ਖ ਮੀ ਪ ਤਿ ਕੇ ਜਿ ਹ ਨ ਮ
ਜੁ ਪੇ ਜ ਮੁ ਤਾ ਜ ਮਿ ਟੇ ਓ ਸੁ ਤਿ ਗ ਏ ਬ ਹ ਬ ਖ ਸ ਰੇ ਵ ਟ ਫੇ ਕ ਟ ਕ ਰ ਮ ਸ ਖ ਖੇ ਜਿ ਓ
ਤੇ ਓ ਮ ਨ ਰੇ ਮ ਨ ਮ ਜਾ ਨ ਮ ਹ ਪ ਸ ਨ ਹ ਨ ਚੁ ਸੁ ਨੇ ਪ ਛੁ ਤੇ ਓ ॥ ੨੩੪ ॥ ਮਲਾਕ
ਕਾ ਹੇ ਕੇ ਚੁ ਕ ਰੇ ਅ ਪ ਨੇ ਜ ਕੁ ਚੁ ਕੀ ਏ ਕ ਛੁ ਹ ਬ ਨੇ ਓ ਮਾ ਜ ਕੇ ਕ ਲ ਰ ਮੇ ਜਾ
ਆ ਓ ਕੇ ਲੇ ਕ ਗ ਏ ਪ ਰ ਲੇ ਕ ਗ ਏ ਓ ਸੇ ਤ ਰੇ ਤ ਬ ਨਿ ਯੇ ਚੁ ਲ ਦ ਏ ਫੇ ਰ ਨੇ ਮੇ
ਸੇ ਵ ਓ ਮਿ ਮੇ ਓ ਸੇ ਸ ਥ ਰ ਥ ਚ ਤੁ ਸੇ ਜ ਮੁ ਝਾ ਵ ਤ ਮ ਨ ਰਾ ਮ ਭ ਜੋ ਨ ਹੀ ਕੀ ਓ ਹੀ ਪੇ ਓ
੨੩੫ ॥ ਮਲਾਕਾ ਨ ਹ ਨ ਜਾ ਪ ਕੇ ਸੀ ਕ ਕੀ ਓ ਪ ਸੁ ਨੇ ਹ ਨ ਤੀ ਰ ਬ ਗ ਵ ਨ ਕ ਰਾ ਏ ਓ
ਨ ਹ ਨ ਬੁ ਤ ਤ ਪ ਸਿ ਆ ਕੀ ਨ ਉ ਨ ਹ ਨ ਜਾ ਚ ਕ ਦ ਨ ਏ ਵ ਏ ਓ ਸੇ ਜ ਗ ਏ ਓ ਸੇ
ਖਿ ਯ ਨ ਸਿ ਗ ਖੇ ਜ ਕੇ ਅ ਓ ਓ ਘ ਟ ਓ ਓ ਏ ਕ ਲ ਨਿ ਮ ਰ ਓ ਓ ਸੁ ਚਿ ਰ ਗ ਏ ਬ ਗ
ਝੇ ਨੇ ਆ ਏ ਕੋ ਨਿ ਸ ਚੇ ਰ ਚੁ ਏ ਕ ਛੁ ਹ ਬ ਨ ਮ ਓ ਓ ॥ ੨੩੬ ॥ ਮਲਾਕਾ ਸ ਥਿ ਗ ਚਿ
ਓ ਕ ਛੁ ਨ ਹ ਨ ਚੇ ਤ ਰੇ ਚੇ ਤ ਹੇ ਚੁ ਸੁ ਚੇ ਤੇ ਕੇ ਜ ਸ ਟ ਏ ਰੀ ਕਾ ਹੇ ਕੋ ਚੁ ਲ ਤ ਏ ਨ ਮ
ਹਾ ਪ ਸੁ ਏ ਕ ਘ ਰੀ ਆ ਪ ਸ ਟ ਏ ਰੀ ਲ ਡ ਡ ਏ ਓ ਸੇ ਏ ਜਾ ਨ ਰੇ ਜ ਨ ਹੇ ਬ ਚੀ ਬ ਚ
ਤੁ ਸੇ ਜ ਮ ਝਾ ਰੀ ਜ ਤ ਏ ਏ ਦ ਓ ਏ ਟ ਏ ਓ ਓ ਓ ਸਿ ਓ ਮ ਨਿ ਜ ਤਿ ਕੇ ਬਾ ਜ ਤੁ ਕਾ ਹੇ ਕੇ ਹ
ਰੀ ॥ ੨੩੭ ॥ ਮਲਾਕਾ ਸੇ ਵ ਕੇ ਕ ਰ ਨ ਨਿ ਘ ਕੀ ਜਿ ਹ ਜੇ ਵ ਤ ਚ ਚ ਪ ਦ ਚ ਖ
ਪ ਏ ਓ ਮੇ ਨਾ ਮ ਲ ਏ ਮ ਨ ਤਾ ਸ ਮਿ ਟੇ ਕ ਲ ਕ ਲ ਨ ਜੇ ਹ ਰਿ ਸ ਰ ਨ ਸਿ ਪ ਏ ਓ

ਲੇ ਕ ਪ ਲੇ ਕ ਜ ਚੀ ਸੁ ਧ ਰੇ ਹ ਰਿ ਕੁ ਗ ਤ ਪ ਰਾ ਪ ਤ ਹੇ ਏ ਓ ਓ ਓ ਓ ਓ ਓ ਓ ਓ ਓ ਓ ੪੬੦
ਬਿੰਦ ਫ ਤ ਹ ਸ ਤਿ ਕੁ ਰ ਕੀ ਮੇ ਜ ਪ ਚੁ ਫ ਡੇ ਡਿ ਅ ਵ ਕ ਤ ਜ ਏ ਓ ਓ ॥ ੨੩੮ ॥ ਮਲਾ
ਕਾ ਖ ਤੁ ਹੀ ਹੇ ਮਾ ਤ ਪਿ ਤਾ ਗੁ ਰ ਤੁ ਹੇ ਓ ਚੁ ਹੀ ਹੀ ਮੇ ਖ ਨ ਹ ਰ ਗ ਜ ਏ ਓ ॥
ਤੇ ਰ ਏ ਓ ਮ ਨ ਅ ਰ ਤ ਨ ਹੇ ਤੇ ਰੇ ਓ ਆ ਸੁ ਰ ਰੇ ਸ ਕ ਹੀ ਓ ਮ ਨਿ ਮ ਨੇ ਕੇ ਮ ਨ ਤਿ ਤ
ਨੇ ਕੇ ਤ ਨ ਨਿ ਬ ਏ ਕੇ ਬ ਓ ਸ ਰੁ ਮਿ ਲ ਗ ਏ ਓ ਮੇ ਓ ਮੇ ਪ ਰ ਮੇ ਸ ਰ ਤੇ ਹੀ ਕੇ ਬ
ਰੀ ਚ ਚ ਤੁ ਸੇ ਖ ਲ ਜ ਏ ਓ ॥ ੨੩੯ ॥ ਮਲਾਕਾ ਸੇ ਹ ਕੇ ਰ ਨ ਨਿ ਪ ਚੁ ਲ ਛੁ ਮੇ ਪ ਤ
ਏ ਹ ਆ ਚੁ ਪ ਦ ਚ ਗ ਤਾ ਅ ਪੰ ਡਾ ਨ ਮ ਬ ਚੇ ਰ ਰ ਵ ਆ ਬ ਡੇ ਬਿ ਰ ਵ ਸ ਕ ਚੁ ਪ ਰ ਤ
ਪ ਖ ਰੇ ਪ ਚੁ ਓ ਚ ਤੇ ਓ ਚ ਸ ਟ ਪ ਰ ਚੰ ਡਾ ਆ ਜ ਬ ਚੇ ਰ ਰ ਵ ਸ ਬ ਡੇ ਖਿ ਰ ਵ ਸ ਡੇ
ਚ ਰ ਨ ਨ ਚਿ ਤ ਮੰ ਡਾ ਮ ਤ ਮਿ ਏ ਡੇ ਡਾ ਪ ਰਾ ਧੀ ਬ ਡੇ ਸ ਰ ਨ ਚ ਤ ਆ ਏ ਗ ਹੀ ਬ
ਚ ਖੰ ਡਾ ॥ ੨੪੦ ॥ ਮਲਾਕਾ ਸੁ ਜ ਜ ਟ ਪ ਰ ਮੇ ਸ ਰ ਕੇ ਜਿ ਹ ਕੇ ਪ ਰ ਸੇ ਆ ਪ ਓ ਘ
ਬਿ ਲ ਹੀ ਸ ਥਿ ਜਾ ਪ ਰ ਹਿ ਓ ਜ ਲ ਮੇ ਬ ਲ ਮੇ ਬ ਲ ਮੇ ਪ ਖ ਪ ਖ ਨ ਮੇ ਜ ਹ ਕ ਹ ਜ
ਹੀ ਆ ਪੇ ਖ ਤੁ ਪੇ ਜ ਲ ਮੇ ਬ ਲ ਮੇ ਪ ਟ ਪੇ ਟ ਨੇ ਜ ਹ ਕ ਹ ਕ ਛੁ ਨ ਹੀ ਨ ਮ ਜ ਪੇ
ਨਿ ਜ ਬ ਮ ਰ ਤ ਹੀ ਕੇ ਜ ਮ ਜ ਪੇ ਜ ਚੁ ਸ ਮਿ ਟ ਹੀ ॥ ੨੪੧ ॥ ਮਲਾਕਾ ਕਾ ਹੇ ਕੇ
ਚਿ ਤ ਕ ਰੇ ਚਿ ਤ ਚੇ ਤ ਚਿ ਤ ਮ ਨ ਚ ਰ ਨ ਭ ਜੇ ਤ ਰ ਕੁ ਜ ਮੇ ਆ ਬਿ ਯਾ ਪ ਆ ਜ ਆ
ਲ ਰ ਪਿ ਤ ਰੇ ਗ ਜ ਤਾ ਸ ਮਿ ਟੀ ਗ ਨ ਕ ਹੁ ਤ ਰੀ ਓ ਪ ਹ ਲ ਦ ਤ ਰੇ ਮੀ ਬ ਰੀ ਕ
ਤ ਰੇ ਪੁ ਆ ਬ ਲ ਤ ਰੇ ਕੁ ਟ ਫਾ ਸ ਮਿ ਟੀ ਓ ਸੇ ਵ ਰੇ ਸੇ ਵ ਸਿ ਰੀ ਪ ਤ ਕੇ ਮ ਨ ਤੁ ਕੁ ਤਿ ਰੇ
ਹ ਨਿ ਸ ਚੇ ਰ ਤ ਪ ਏ ਓ ॥ ੨੪੨ ॥ ਮਲਾਕਾ ਕੁ ਲ ਛੁ ਮੇ ਸੀ ਨ ਬ ਰ ਮ ਪ ਤਿ ਹੇ
ਕ ਚੁ ਨ ਪ ਤਿ ਏ ਸ ਤਿ ਹ ਰੇ ਆ ਮ ਵ ਚੁ ਟ ਕ ਟ ਚੇ ਮ ਪ ਰ ਆ ਮ ਵ ਗਿ ਯ ਏ ਖ ਨ ਨੇ
ਕਾ ਬ ਚ ਚ ਚੇ ਜੇ ਹ ਮ ਪੁ ਤ ਕ ਪੁ ਤ ਸ ਚੁ ਮਿ ਥਿ ਪ ਆ ਵ ਗ ਨ ਚੁ ਕ ਨ ਦ ਆ ਬ ਚ ਚ ਚ ਚ ਚ ਚ
ਹ ਗ ਹੇ ਕੀ ਲ ਜ ਕ ਰੇ ਮੁ ਤੁ ਚ ਲੇ ਤ ਚ ਲੇ ਹੇ ਕੁ ਗ ਏ ਤ ਏ ਓ ਆ ਕ ਰ ਤ ਰੇ ॥ ੨੪੩ ॥
ਮਲਾਕਾ ਜਾ ਕ ਪੁ ਜ ਨ ਨ ਜ ਨ ਸ ਚੁ ਮਿ ਥਿ ਪ ਆ ਵ ਦ ਆ ਏ ਓ ਚੁ ਚੁ ਚੁ ਪ ਨਿ ਡੇ ਰੇ ਜ

ਤੇ ਰੇ ਹੀ

ਨਮ ਅਰਨ ਦੇ ਉਤ ਸਬ ਤੇ ਜਮ ਫੰ ਪ ਕੇ ਟੇ ਫੁ ਫੁ ਆ ਰ ਉ ਤ ਚੇ ਹ ਉ ਮ ਤ ਮ ਦਿ ਅ ਨ ਥ ਹੇ
ਨ ਥ ਦ ਰਿ ਵ ਹ ਰੇ ਸ ਹ ਲੇ ਪ ਉ ਬ ਰੋ ਆ ਦ ਸ ਗੋ ਸਿੰ ਦ ਸਿ ਜੇ ਜ ਤਿ ਗੁ ਰ ਕੀ ਥ ਯ ਟੇ ਬ ਹ
ਦੇ ਮੇ ਹ ਨਿ ਸ ਤ ਰੋ ॥ ੨੪ ॥ ਅ ਲ ਚ ਆ ਜੇ ਉ ਪ ਆ ਸੀ ਨ ਥ ਕੀ ਕ ਲ ਏ ਹੋ ਤੇ ਫੁ ਫੁ ਫੁ ਆ
ਨ ਫੇ ਰ ਪ ਰੋ ਗੋ ॥ ਆ ਰ ਤੀ ਜ ਗ ਕੁ ਰੇ ਹ ਠਿ ਹੋ ਤੁ ਰ ਰੋ ਸੀ ਸੁ ਨਿ ਜ ਚੇ ਕੋ ਤ ਰੋ ਗੋ ॥ ਪੁ
ਜੁ ਬੇ ਜੇ ਗ ਨ ਅ ਉ ਰ ਚੈ ਦ ਸ ਰ ਏ ਕੋ ਗ ਪ ਲ ਗੋ ਪ ਲ ਰ ਰੋ ਗੋ ॥ ਜ ਹ ਲੇ ਕ ਨ ਖੀ ਮ
ਰ ਲੇ ਕ ਸ ਖ ਲ ਖ ਅ ਕ ਲ ਅ ਕ ਲ ਅ ਕ ਲ ਕ ਰੋ ਗੋ ॥ ੨੪ ॥ ਅ ਲ ਚ ਆ ਜੁ ਗ
ਤ ਹੇ ਤ ਮ ਵ ਤ ਰ ਲੀ ਓ ਦ ਸ ਰੁ ਪ ਅ ਨੁ ਪ ਸ ਰੁ ਪ ਨੇ ਰੇ ਤ ਮ ॥ ਜਿ ਕੁ ਗ ਤ ਤੁ ਰੇ ਥ ਗ
ਦ ਲ ਬ ਲ ਨਿ ਰਿ ਪ ਨ ਜ ਕੀ ਓ ਅ ਦ ਤ ਰ ਆ ਨੁ ਪ ਆ ॥ ਦੈ ਤੁ ਬ ਧੇ ਸੁ ਰ ਥ ਪ ਥ ਪੇ ਕੁ ਏ ਈ
ਗੁ ਰ ਮਿ ਟੇ ਕ ਰ ਫੁ ਪ ਦੇ ਤ ਮ ਆ ਗ ਕੋ ਗ ਕੁ ਨ ਕੋ ਰੋ ਰ ਤ ਹੋ ਦ ਖ ਏ ਦ ਦ ਰਿ ਵ ਹ ਰੇ ਪੁ
ਰ ਖੇ ਤ ਮ ॥ ੨੪ ॥ ਅ ਲ ਚ ਆ ਜ ਆ ਸ ਦ ਹੇ ਤ ਚ ਤੁ ਜੇ ਟ ਲੇ ਜ ਜ ਕੇ ਭ ਰ ਤਿ ਜ ਮ ਆ ਜ
ਫੁ ਏ ਹ ਰਿ ਆ ਏ ਉ ਆ ਏ ਦ ਸ ਮੇ ਤ ਨਿ ਹ ਲ ਕ ਓ ਜ ਰ ਟ ਰ ਸ ਏ ਓ ਚਿ ਤੁ ਪ ਮਿ ਟ ਆ
ਏ ਓ ॥ ਸ ਕ ਤ ਥੇ ਮੇ ਆ ਪੀ ਨ ਤੁ ਗ ਤ ਥ ਸ ਦ ਨ ਬਿ ਜੋ ਰ ਨ ਤੁ ਹੇ ਏ ਏ ਏ ਓ ॥ ਓ ॥ ਫੁ ਫੁ ਫੁ
ਥ ਰੋ ਜ ਰ ਆ ਜ ਨ ਕੇ ਕ ਰ ਭ ਗ ਤ ਥੇ ਨੇ ਭ ਗ ਏ ਤ ਚੀ ਤੁ ਆ ਏ ਓ ॥ ੨੪ ॥ ਅ ਲ ਚ ਆ ਤੇ
ਜੇ ਹੀ ਰ ਫੁ ਕ ਰੇ ਹ ਮ ਚੀ ਪੁ ਕੁ ਦ ਨ ਜ ਹੇ ਬ ਰ ਏ ਹੁ ਖ ਰ ਚੀ ॥ ਪੁ ਤਿ ਤਿ ਯ ਏ ਨ ਰ ਰ ਨੇ ਥੁ ਜ
ਜੇ ਨ ਹੀ ਪੁ ਕ ਤ ਚ ਹੇ ਰੁ ਦ ਰ ਸ ਤਿ ਖ ਚੀ ॥ ਲ ਆ ਲ ਚ ਹੀ ਅ ਥ ਰੋ ਮ ਨ ਲ ਆ ਲ ਆ ਦ ਨ ਜ
ਪੈ ਥ ਰ ਏ ਹੁ ਮ ਰ ਚੀ ॥ ਏ ਏ ਏ ਏ ਨੇ ਤ ਪੈ ਦ ਰ ਜ ਨ ਹਿ ਤ ਏ ਹੁ ਵ ਰ ਜ ਲੇ ਲ ਲ ਆ ਥਿ ਹ ਚੀ
੨੪ ॥ ਅ ਲ ਚ ਆ ਜੁ ਫੁ ਫੁ ਫੁ ਮੇ ਕ ਵ ਨ ਨਿ ਪ ਮੇ ਰੀ ਨੁ ਪ ਆ ਟ ਪ ਰੇ ਬ ਲਿ ਜ ਆ ਓ ਤਿ ਹ ਚੀ
ਕੇ ਟ ਕ ਲਿ ਕ ਰੁ ਗੇ ਮ ਟ ਫੁ ਨ ਕ ਰ ਕ ਚੀ ਏ ਹ ਮ ਆ ਟ ਚੀ ਆ ਕ ਚੀ ॥ ਹ ਉ ਮ ਤ ਮ ਏ ਪ
ਤਿ ਤ ਕੇ ਆ ਯ ਕ ਤ ਰ ਹੁ ਨ ਥ ਮ ਹ ਟ ਖ ਰੁ ਚੀ ॥ ਹੇ ਨ ਥ ਸ ਥ ਥ ਕ ਰੇ ਨਿ ਲ ਟ ਜ ਹੇ ਰ
ਜ ਫਿ ਨੇ ਨ ਥਿ ਸ ਲ ਥਿ ਹ ਚੀ ॥ ੨੪ ॥ ਅ ਲ ਚ ਆ ਜੁ ਫੁ ਫੁ ਫੁ ਫੁ ਨ ਮ ਰੋ ਯ ਹ ਦ ਨ ਟ ਏ ਏ
ਆ ਕ ਰ ਏ ਹੁ ਜ ਗ ਤ ਚੁ ਰ ਸੁ ਆ ਮੀ ॥ ਹੇ ਜ ਥੁ ਜੇ ਗ ਸ ਕੁ ਰੀ ਨ ਪੁ ਰ ਨ ਏ ਕ ਮ ਨੇ ਕ ਥੇ

੪੬

ਅੰਤ ਪੁ ਨ ਮੀ ਅੰਤੁ ਸ ਮੇ ਪ ਕੀ ਜੇ ਖ ਪੁ ਭ ਤ ਨੇ ਤੁ ਕੀ ਠਿ ਚਿ ਪ ਥਿ ਯ ਲ ਰਿ ਗ ਮੀ ॥ ੨੬ ॥
ਦਿ ਨ ਥਿ ਜੇ ਬ ਟ ਦ ਨ ਥਿ ਨੇ ਜੁ ਨ ਭ ਗ ਤ ਥਿ ਨੇ ਜੁ ਨ ਅੰ ਤੁ ਰ ਜ ਮੀ ॥ ੨੬ ॥ ਅ ਲ ਚ ਆ
ਜ ਗ ਥੀ ਦ ਮੁ ਕੰ ਦ ਸੁ ਪ ਤ ਨ ਥ ਥਿ ਨੇ ਥੁ ਨ ਲ ਥਿ ਜੋ ॥ ਸਿ ਤ ਸ ਰ ਆ ਏ ਸ ਦ ਥ ਰ ਏ ਏ
ਮ ਏ ਆ ਫ ਰ ਨ ਥ ਦ ਏ ਆ ਮੁ ਹਿ ਕ ਜੋ ॥ ਜੇ ਲੇ ਸੀ ਸ ਕ ਰ ਸਿ ਯ ॥ ਰ ਥਿ ਖੇ ਤੇ ਲੇ
ਕੁ ਫੁ ਥ ਤ ਨ ਤੇ ਨ ਪ ਫੁ ਜੋ ॥ ਸ ਥ ਰ ਥ ਚ ਨ ਮ ਆ ਮ ਨ ਮ ਆ ਕੁ ਪ ਕ ਰ ਨ ਥ ਯ ਠੇ ਥ ਰ ਏ
ਜੋ ॥ ੨੬ ॥ ॥ ਏ ਏ ਤੀ ਸੀ ਮੰ ਗ ਲ ਆ ਚ ਰ ਨ ਪੁ ਰ ਨੇ ਕ ਲ ਅ ਲ ਕ ਲੁ ਟੁ ਖ ਥਿ
ਪੁੰ ਜ ਨੇ ਉ ਕ ਤ ਥਿ ਲ ਆ ਮ ਸ ਕੁ ਦ ਸੁ ਰ ਗ ਨ ਨ ਜ ਹਿ ਤ ਜੁ ਆ ਸ ਅ ਕ ਥਿ ਥੇ ਨ ਤੁ ਥ
ਰ ਨ ਨੇ ਨ ਆ ਮ ਦੁ ਤੀ ਯੋ ਧਿ ਆ ਮ ਏ ਸ ਮ ਆ ਪ ਤੁ ਆ ॥ ਜੁ ਕੁ ਮ ਸ ਤ ॥ ੨ ॥ ਅ ਥ ਏ ਟ ਲ ਜੁ ਪ
ਜ ਮ ਜ ਥ ਆ ਸ ਦ ਗ ਨ ਨ ਦ ਥਿ ਜ ਜੁ ਪ ਜੇ ਨ ਜ ਯਿ ਤ ॥ ਕ ਥ ਤੋ ਥਿ ਰ ਨ ਮ ਦ ਮ ਲ ਚ
ਏ ਥਿ ਜੇ ਦ ਨ ਮ ਹ ਨ ਥ ਆ ਸ ਦ ਸੀ ਜ ਰ ਆ ਟ ਨ ਪ ਟ ਕ ਮ ਲ ਆ ॥ ਸੁ ਕੁ ਯ ਰੀ ਜ ਤੁ ਕੀ ਨ
ਮ ਯ ਟ ਕ ਰ ਸਿ ਖ ਜੁ ਨ ਦ ਚ ਨ ਪ ਥ ਲ ਆ ॥ ਏ ਥਿ ਜੇ ਮ ਥੁ ਰੀ ਕ ਪ ਉ ਸ ਥਿ ਸ ਨ ਸੁ ਰ ਥ
ਨ ਜ ਕੁ ਟ ਲ ਆ ॥ ਟ ਹ ਲਿ ਓ ਚ ਰ ਚ ਰ ਪ ਲੇ ਮ ਆ ਨਿ ਓ ਪੋ ਰ ਭੁ ਖੀ ਮ ਨ ਦ ਥ ਲ ਆ ॥ ੧ ॥
ਲ ਆ ਥ ਥਿ ਨ ਥ ਪ ਦ ਆ ॥ ਨ ਦ ਪੁ ਰ ਗ ਹਿ ਓ ਟ ਸੇ ਦਿ ਜ ਹ ਲ ਚ ਆ ਲ ਪ ਰੀ ਸ ਕ ਲ ਆ ॥
ਤੁ ਨਿ ਪ ਪ ਹ ਅ ਚ ਜ ਕੀ ਨਿ ਓ ਨਿ ਤੁ ਸ ਰ ਪ ਤੁ ਪ ਠੇ ਦ ਲ ਆ ॥ ਸ ਆ ਜ ਦ ਲ ਸੀ ਥਿ ਜ ਨ
ਆ ਏ ਆ ਨਿ ਚ ਤੁ ਰੰ ਗ ਨ ਪ ਥ ਲ ਆ ॥ ਤੇ ਤੀ ਸ ਕੇ ਟ ਅ ਮ ਰ ਗ ਨ ਦ ਲ ਥੁ ਤ ਥੁ ਚੈ ਟੀ ਹ ਦ
ਲ ਆ ॥ ੨ ॥ ਥਿ ਸ ਨ ਪ ਦ ਮ ਲ ਆ ॥ ਰ ਆ ਕ ਸ ਕ ਗ ਲ ਜ ਮ ਦ ਥ ਸਿ ਦ ਗ ਨ ਪੁ ਜ ਪ ਤ ਨ
ਚ ਦ ਜ ਠਿ ॥ ਕ ਲ ਕ ਲ ਨਿ ਜ ਚ ਰ ਦ ਲ ਚ ਰ ਚ ਗ ਨਿ ਪ ਤ ਮ ਨ ਦ ਸੁ ਰ ਮ ਠ ਆ ॥ ਚਿ
ਖ ਫੁ ਨੀ ਮ ਨੀ ਚ ਤੁ ਰੰ ਗ ਨੀ ਬੇ ਟ ਨ ਮ ਨ ਗ ਨ ਨ ਗ ਖ ਚ ਤ ਆ ਓ ਮ ਰੋ ਜ ਕ ਲ ਪ ਨ ਮੇ
ਯ ਆ ਲ ਨ ਜ ਨ ਕ ਆ ਦ ਸਿ ਪ ਸ ਆ ਪੁ ਕ ਚੁ ਗ ਤ ॥ ੩ ॥ ਥਿ ਸ ਨ ਪ ਦ ਮ ਲ ਆ ॥ ਆ ਕੰ ਕ ਥਿ
ਕ ਪ ਸੁ ਚ ਰੋ ਲ ਨ ਲੋ ਕ ਲੋ ਕ ਜੁ ਤੇ ਹੁ ਥ ਟ ॥ ਕ ਓ ਥੇ ਰ ਥ ਰ ਨ ਮ ਹ ਨ ਆ ਟਿ ਕ ਟੀ ਹ
ਦ ਆ ਨ ਦ ਲ ਆ ਮ ਟ ॥ ਨਿ ਤ ਚ ਆ ਸੁ ਰ ਸੀ ਗ ਮ ਮੰ ਤੁ ਲ ਕ ਟ ਕ ਟ ਸੁ ਰ ਨਿ ਪ ਥਿ ਕ ਟ

੨੬੯

ਸੁਭਾਸ਼ਿਕਾ ਸੁਖਦੇਵੀ ਪ੍ਰਗਾਠਿ

ਦਲਜਾਜਬਾਸਦਕੋਪਧਾਇਚਿਰੁਏਅਨਸਿਬਿਜਨਗਦਾਹਿਮਲਾਰਪਨਦਬੀ
ਰਜਬਾਚਦੁਤਪਤਾਹੇਸਬੇਪਿਰਜਰਾਖਮਨਮਹਾਜਿਨਕਰਜਪੋਰੁਖਦੇਵਤਨਾ
ਕਈਬਾਰਬਾਸਦਜੀਤੁਰਿਓਪਕਰਾਏਟਨਬਾਜਰਨਾਹਿਰੋਹੀਬਿਸਨਸੀਗ
ਬ੍ਰਹਮਸਿਵਜੁਤਕਾਲਜੀਤਿਜਮਬਰਨਾਕਉਬੋਰਨਾਰਦਜਛੁਤਨਚਾਬਰਾਹੇ
ਤੁਲਰਦਨਾਸਨਦਪਸੂਪਛੀਬਿਜਚਕਛਮੇਰੇਰੁਦਗਨਾਕੈਨਐਜੇਬੀ
ਚਿਜਗਸਮਚਜੀਤਿਮੇਰਸਨਾਪਾਬਿਜਨਪਦਮਲਾਰਾਕੋਨਪੀਰਧਰੇਸਮਰਮ
ਮਦੇਖਪੋਰੁਖਚੁਰਨਾਜਤਿਜੀਤੁਜੈਨੇਨੀਜਿਬਹੁਬਾਰਮਘਟਾਰਾਜਰਨਾਮ
ਰਜਬਹਾਨੇਪਾਤੁਕੋਹੋਜਪਤੁਹੀਮੇਹੀਜੁਰਤੁਸਾਬਿਰਬਾਧਦੁਲੇਲੋਹੋਨਾਮਕ
ਹੋਚੁਰਨਗਨਾ। ੬। ਬਿਸਨਪਦਮਲਾਰਾਮਰਕੇਕਲਿਨਸਮਜਰਖਲਦਲ
ਅਮਰਪੁਰਬਾਸਦਜਦਨਾਪ੍ਰਥਮਹੀਜਿਹਨਿਪਤਪਠੇਤਿਈਰੋਕਲਿਨਸਮਰ
ਗਦਨਾਨਮਬਰਾਕਾਹੀਨਿਜਾਰਜੇਨਜੁਤਪ੍ਰਥਮੇਤਦਨਾਘਟਬਾਟਰਕਿਯੋ
ਨਿਜਾਰਘਿਰਿਜੇਹੁਦੀਸਮਹਗਗਨਾ। ੭। ਬਿਸਨਪਦਮਲਾਰਾਮਬਦਨ
ਜੈਨਪਤਨਾਮਬਰਨਲੇਰੁਤੁਰਪਦਾ। ੮। ਮਕੋਤ੍ਰਿਪਦਿਰਘਟੀਤਾ। ੯। ਲਕਨਸੂਰ
ਬਲਦੰਗਾਦੀਰਘਾਗ੍ਰਿਪੈਨਚੈਨੈਨਾਗਕੰਠਦਾਕ੍ਰਮੇਤਦੰਤਦੁਖਦੈਨਾ। ੧੦। ਚਾਰ
ਪਦਾਜੈਨਤਕਾਯਪ੍ਰਮਾਛਾਅਧਿਪਦਲਾਰੁਪੈਓਪੈਰੁਜੁਰਾਮਸੁਰਪ੍ਰਲਥਲੁ
ਜਿਸੈਪੁੰਡਜਰੁਜੇਬਰਾਮਮਤੁਬਿਸਾਲਤਨਿਜਚਰਨਾਹਾ। ੧੧। ਚਾਰਪਦਾ। ਬੇ
ਕ੍ਰੋਜੈਜਨਦੇਕਦੇਕਬਪਤੀਜਸਹੀਜੁਪੁਨਸੀਗਨਿਪਾ। ੧੨। ਮਤੰਗਕੁੰਚਰਹਯ
ਰਿੰਜਤਾ। ੧੩। ਬਕਤਬੀਰਪਿਦੁਪਪੁਰਤਾ। ੧੪। ਚਤੁਪਦਾ। ੧੫। ਹਰਤਦੀਹਨਉਬਤ
ਰਨਬਾਜੈ। ੧੬। ਨਜੁਨਪਲੇਕਲਘਨਲਾਜੈ। ੧੭। ਨਜਘੇਰੀਜਿਚਰਦਲਜੁਰ
ਮਗਾ। ੧੮। ਕਰਹੇਮਗਚਲਤਥੇਖਗਮਿਰਾ। ੧੯। ਬਿਸਨਪਦ। ਰਿਪਦੀ। ੨੦।
ਜਕਲਤਬਾ। ੨੧। ਚੁਰਭੁਏ। ੨੨। ਚੁਰਦਾਦੁਗਾ। ੨੩। ਚੁਏ। ਕਰੀਪੁਕਾਰਦੇਵਤਾ

ਹੇਅਹਾਰਾਜਕੇਠਛੇਟਾਰੇ। ੧੨। ਚਰਪਦਾ। ਬੋਲੇਮਹਾਰਾਜਦੇਦਨਜਨਾ। ੧੩।
ਹੁਚੇਖਾਭਿਦੇਦੁਨਰਨਾ। ੧੪। ਥਨਾਯਦੇਦਨਜਬਹਰਖੇ। ੧੫। ਚਰੁਕਰੀਦਨਦੁਪਰਜਥੇ
੧੬। ਚੁਰਪਦਾ। ਚਾਰਭੁਤਕੀਜਿਨਸਾਜੀ। ੧੭। ਕੇਟਨਿਜਨਦੇਦੁਬਾਜੀ। ੧੮। ਅਮਿਤ
ਬਿਦਨਮਨਗਨਨਗਾਬਿਥਰੇ। ੧੯। ਜਜਾਜੁਟਲਦੇਦਨਚੜੇ। ੨੦। ਚਾਰਪਦਾ। ਤੇਤ
ਮਕੇਕਦੇਵਚੜੇਆਏ। ੨੧। ਸਜਤੁਅਸੁਕੇਟਕਜਪਏ। ੨੨। ਕੇਲੇਕਕੇਦੁਏਅਖ
੨੩। ਸੁਰਨਚਮਨਪਿਕੇਦਲਜਥੇ। ੨੪। ਚਤੁਪਦਾ। ਚੁਤਪੇਤਕਿਕਰਜਮਜਖਨ
ਰਾਖਤਦੇਤਬੈਤਲਗਨਛੁਕਨਾਗਨਗੀ। ੨੫। ਚਤੁਪਦਾ। ਕਰਦਲਥੋਰੇ। ੨੬। ਪਨਕੋਟਪ
ਨਦਲਹਦਘੇਰੇ। ੨੭। ਚਤੁਰਪਦਾ। ਬੀਕਬੀਕਮਾਸਦਲਪਏ। ੨੮। ਸਜਤੁਅ
ਜੁਥਏਸਮੁਹਾਏ। ੨੯। ਰਦਜਸੇਬਰਨਪਚਮਦਲਭੁਥੀ। ੩੦। ਜੈਨਸਕਲਮਛੁਹਨਕਰੀ
੩੧। ਚਤੁਰਪਦਾ। ਸਿਪਤੁਗਾਜਗਨਕੰਕਰਧਾਏ। ੩੨। ਕੀਖਮਘੇਰਜਥਦਮੁਖਬਾਏ।
ਜਪਤੁਨਿਪਤਜਪਤਦੀਪਜੋਰਮਨਾ। ੩੩। ਏਨਿਜਜੈਨਦੇਦਨਾ। ੩੪। ਚਰਪਦਾ
ਜੁਰਗਜੈਨਬਾਜੀ। ੩੫। ਦਲਜਾਰਾ। ੩੬। ਸਜਹੀਜਛੁਹਨੀਤੁਖਾਰਾ। ੩੭। ਜਸਹੀਜਛੁਹ
ਜਯੰਦਾ। ੩੮। ਅਜਗਜਉਜਟਾਬਿਖੁਰੀਗਯੰਦਾ। ੩੯। ਰਿਪਦਾ। ਕੇਟਕੇਟਕਰਠਲਦ
ਲੰਭਾਰੀ। ੪੦। ਤੁਤੁਭੁਤਕੀਜੈਨਦਾਦੀ। ੪੧। ਕੇਟਕੇਟਚਿਰੁਲਪਾਲਕੀ। ੪੨। ਮਨਗਨਜੜੇ
ਕੇਟਨੁਕੁਨਾਲਕੀ। ੪੩। ਚਉਪਦਾ। ੪੪। ਨਗਨਾਯਨਦੁਰੀਯਮਾ। ੪੫। ਚਉਪਦਾ।
੪੬। ਜੈਤਾਕਾ। ੪੭। ਜੈਜੋਪਲਕੇਪਕਰਭੁਥੀ। ੪੮। ਚਉਪਦਾ। ੪੯। ਚਉਪਦਾ।
੫੦। ਚਰਪਦਾ। ੫੧। ਬਾਜਤਕੇਟਨਿਜਨਗੁਯਾਦਨਾ। ੫੨। ਦਸਦਲਦੁਰਿਯਚਰਪ
ਦਨਾ। ੫੩। ਪੀਕੁਮਗਗਨਬੁਰਨਾ। ੫੪। ਜਰੁਹਨਪਲੇਕਲਮਨੁਮਲਾ। ੫੫। ਚਰਪਦ
ਕਉਬੋਰਜਛੁਗਨਕੁਪਥਿਯਾਏ। ੫੬। ਚਾਰਪਦਾ। ਜੈਨਸੀਗਲਏ। ੫੭। ਜਗਨਕੰਕਰ
ਚੁਤੁਰਥੇ। ੫੮। ਏਨਖੀਜਦੀਕਨਫਾਰੇ। ੫੯। ਚਰਪਦਾ। ੬੦। ਜਸਅਨਨਜਮਗਨ
ਕੁੰਕਾਰੇ। ੬੧। ਚਉਪਦਾ। ਮਰਦਲਜਾਰੇ। ੬੨। ਕੁਮੇਰੁਦਜਮਕਾਰਤਗਨੇਸੀ। ੬੩। ਚਉਪਦ

ਮਮਰਦਰਜਮੇਰੀ ੨੫ ੧੦੫੬ ੧ ਕੁਪੇਰਕਮਾਨਬੇਤਾ ਏ ਨਰੇਕੁਤਪਿਜਾਚਕ
ਰਾਲਾ ਡੁਈ ਘੋਰਘਮਜਨਊਗਾਈਆਚਿਉਰੀਮਸਿਕਮਾਲਕੁਈ ੨੫੪
ਰਪਟਾ ਤਰਹਦੁਜੀ ਮਸਿਉਚਿਯਤੁਮਲਕੋਆਨਕਰਾਈ ਜੁਟੇਵਰਿਗੀਮਜ
ਵੀਰਚਈ ਹਨੇਬੀਰਬਾਕੋਨਿਜਾਕੋਰਠਈ ਕਿਨੇਨਾਹਤਿਨਕੋਸਮਰਤੇਹਟਈ
੨੬ ੧੦੫੬ ੧ ਮਲਕਾ ਤਰਹਦੁਜੀ ਨੀਟੀਹਿਸਮੁਖਕਮਜੁਗਾ ਰੌਪਏਬਹਮਾ
ਸਿਕੁਰਾ ਕਾਕਤਕੋਮਗਨਪਤਜਮੁਹਏ ਲੋਘਟਾਂਬਾ ਘੋਰਨਾਮਾਏ ੨੭ ੧੦੫੬
ਉਪਟਾ ਮਰੀ ਘੋਰਟਾਨਸਿਗਾਮਾ ਸਿਰਖਤਰੁਊਏਵਨਜੁਰਬਾਮਾ ਥਾਜਤ
ਕੋਟਨੀਸਾਨਪਨਸਿਖਨਾ ਉਮਤੁਚਲੀਚੁਚੁਰੀਗਾਬਿਖਿਖਨ ੨੮ ੧੦੫੬
ਤੁਮਬਸਮਰਜਾ ਬਿਸਨਕਥਰੇ ਸੈਨਾਸਾਹਿਤਿਸੀਬਿਸਨਕੋਪੇਰਿਖਨਜੁਤੁ
ਰਕਰਿਜਨਾ ਸਨਕਾਦਿਥਿਯਾਦਿਕਤਪੀਸਰਫਗਤਯਏਖੁਨਤਨਾ ਕੀਧਥਿਯ
ਜਾਧਕਮਕਲਸੁਰੀਯਸਿਤਨਜੁਰਗਨਾ ਜਗਰੁਕੁਰੇਪਾਲਪਾਏਅਨੀਚਤੁ
ਰੰਗਨਬਨਾ ੨੯ ੧੦੫੬ ੧ ਸਸਤੁ ਅਸਿਫਕਾਯਨਾ ਬਸਨਬੁਖਨਪਚਕੋ ੩੦
੩੧ ੧੦੫੬ ੧ ਮਰਦੁਰਤਜਗਮਗਾਦਿਬਥੇਖਜੁਧਾਰਕੋ ਬਜਰੋਕੋਟਨਿਜਾਨਮਾਰੁਸਿਖਯੀ
ਟਾਬਜਾਇਕੋ ਯਏਸਕਲਾਜੁਰਦਲਜਨਰਦਨਾਮਸਟਦਲਕਾਰਕੋ ੩੨ ੧੦੫੬
੩੩ ੧੦੫੬ ੧ ਸਿਨਪੁਕਲਏਜੁਨਾਮਾ ਏਪੁਤਪਰਜਨਦਲਚਤੁਰਾ ਬੇਵਨਕੋਟਨਿਥਿ
ਥਿਯਭੰਤਨਯੇਮਮਲਾਅਨੀਜਕਰਾਖਸ ਦਲਏਸੋਕਪਏਜੰਦਨਟਉਠੀਥਿਹ
ਟਾਮਾਰੁਤਾਖਨਲਦਲਥੇਜਬਰਿਟਬਾਰਿਯਨਦਲਦਲਦਸਜਾ ੩੪ ੧੦੫੬
੩੫ ੧੦੫੬ ੧ ਪੁਲੋਭਈਦਹਲਿਯੋਰਚਰਬਹਰਤਗਯਨਜਬੰਤਪਰਾ ਉਮਭੋਟੇਉਦਿਸ
ਸੈਨਜੁਭਟਨਜੁਰਜੁਰਗਨਨਿਸਰਗਾ ਸੈਨਜਾਹਿਤਨਰਦਰਿਜਾਯੋਅਨੀਪੁਕਲ
ਕੋਕਰਾ ਵੇਦੇਟਮਾਮਠਿਕਰਉਕਾਲਪਾਯੋਬੋਤਰਾ ੩੬ ੧੦੫੬ ੧ ਨਸਬਰਨਪਰੁ
ਪਿਖਯਾਏਘੋਰਾਕਸਬੋਤਲਾ ਲੋਪੁਕਲਦਲਚਰਾਮਚਰਯਾਏਅਜਰਗਨਦਲ

੪੬੩
ਕੀਰਾ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਕਾਜੇਦਹੀਦਿਸਜੁਭਟਮਾ ਵੇਤਕੋਪਕੋਪਉਠੇਜਠੀਏਸਾਦਿਸਉਕੁਰਮਕਲਾਠਾਦੇ
ਉਤਾਦਿਸਜੁਭਟਮਾ ਵੇਤਕੋਪਕੋਪਉਠੇਜਠੀਏਸਾਦਿਸਉਕੁਰਮਕਲਾਠਾਦੇ
ਦਈਆਗਾਅਨੁਚਦਹਿਤੁਮਪਰੇਥੇਸਥੀਠਕੋ ੧੦੫੬ ੧ ਸਿਸਾਲਨਗਥਿਕੁਪੁਕਲਦਾ
ਕਰਹਰਾਮਮਰੀਠਕੋ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਉਕਨਿਸਚਰੰਗਹਿਨਿਜਨਿਜਜੁਖਦਲੋ ਕਾਥਿਯਨਜੋ ੧੦੫੬ ੧ ਸਿਸਾਲਨਗਥਿਕੁਪੁਕਲਦਾ
ਜੋਰਿਖੇਸਗਾਦਿਸਪਰੀਨਿਜਚਰਲੋਕਕੀਮਗਜਥੇਕੋਕਿਯੋਨਾਰਦਹਿਕਾਹਿਜ
ਤੁਹੀਰਿਖਦੈਪਹੀ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਤਪੁਕੁਜਾਜਬਕਹਿਥੇਗਾਏਠੀਕੀ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਚਕਰਜੋਰਕਥਿਜਨਾਦਕੋ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਤੇਰਹਤਕਰਨਪੁਕੁਪਹਿਜਿਮਹੇਏਆਗਿਆਕੀਜੀਯੋ ੧੦੫੬ ੧ ਸਿਸਾਲਨਗਥਿਕੁਪੁਕਲਦਾ
ਹਿਥੁਲਾਇਆਦਰਦੀਜੀਯੋ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਨਦਹੀ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਟਸੀਥਿਜਨਕੋਰਿਖਚਲੋਨਿਜਚਰਪਾਦਹੀ ੧੦੫੬ ੧ ਸਿਸਾਲਨਗਥਿਕੁਪੁਕਲਦਾ
ਸੁਤਪਿਜਕਾਦਹੀ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਮਨਹੋ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਠਏਬਸੀਠੀਸਿਪਕਰਦੁਜਜਨਹੋ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
੩੭ ੧੦੫੬ ੧ ਵੇਦਰਾਜਸੁਥੇਸਥੀਚਹੀ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਚਰਹੇਇਸਥਤਪਰਮਪਾਇਮਿਜਾਦਹੋ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ
ਮਤੁਯਨਾਜਹੋ ੧੦੫੬ ੧ ਸਿਸਾਲਨਗਥਿਕੁਪੁਕਲਦਾ ੧੦੫੬ ੧ ਸਿਸਾਲਨਗਥਿਕੁਪੁਕਲਦਾ

ਸੁਰਬੁਠਨਚਕੇ ਬਿਵਾਨਿ ਰਖਤਸ ਮਰਗਾ ਵਰਚੀਤ ਛੰਦਾ ਅਪ ਛਰ ਪਰੀਪਦਮ
ਨ ਬਰੰਗਨ ਉਮਰ ਨਿਖਤ ਨਿਰਖ ਦੇ ਵਾ ਕੇ ਛੰਦ ਮਿਲਾ ਬਿਸਨ ਪਦਰਾ ਵਤੁ
ਝੋਆ ਰਾਗੰਦਾ ਅਪ ਛਰ ਨ ਮੁਨ ਬਧਾ ਵ ਮਿਗਲਾ ਰੁਟ ਜੋ ਸੁਤ ਛੰਦਾ ੭੧ ਛੰ
ਤਾ ਚਾਵੀ ਰਾ ਰਿਪ ਉਰੇ ਤਹਾ ਫਿਕਰੰਤ ਜਾ ਅਨ ਸਿੰਗਾ ਲਹੋ ॥ ਰੂਤ ਛੇਰੇ ਨ ਚਹੀ ਕਿਲ
ਕਟੀ ਦੇ ਤ ਖੋਤ ਲਹੋ ਸਿਰ ਜਟਾ ਜੁਗ ਨ ਹਾ ਬਖੁ ਪੁਰ ਕਰ ਹਗ ਨ ਰਸਾਲ ਹੋ ॥ ਸਿ
ਸੁੰਨ ਨ ਦਰੋ ॥ ਅਠੀ ਖ ਮ ਉੰਨ ਤ ਸ ਦ ਫੀ ਹਾ ਲਹੋ ॥ ੭੨ ਛੰ ਤਾ ॥ ਸੁਟੇ ਜ ਮ ਰ ਦ ਲੇ
ਉ ਜੇ ਪ ਨ ਛ ਵ ਕੰਤ ਬ ਨ ਕ ਮ ਨ ਹੋ ॥ ਹ ਨ ਮੀ ਸੁੰਨ ਸੀ ਘ ਰ ਵੀ ਹ ਦ ਭ ਨ ਚੁ ਖੁ ਤ ਸੁ
ਭੁਟ ਪਾ ਨ ਹੋ ॥ ਛ ਵ ਤ ਤੀ ਰ ਤ ਫੰਗ ਰੋ ਪੈ ਮ ਮ ਕ ਮ ਸ ਪ ਨ ਲ ਹੋ ॥ ਮੁ ਜ ਟ ਲ
ਸੀ ਜ ਲ ਜ ਤ ਰ ਨ ਲੈ ਕੁ ਹ ਕ ਨ ਲ ਘ ਸ ਥ ਲ ਹੋ ॥ ੭੩ ਛੰ ਤਾ ॥ ਰੁ ਮ ਭੁ ਭ ਟ ਸਿ ਪ
ਰ ਗ ਰ ਵੇ ਪੁ ਨ ਤ ਹ ਹ ਜਾ ਏ ਪੈ ਜ ਲ ਹੋ ॥ ਵ ਡ ਨ ਮ ਰੀ ਸਿ ਕਾ ਸ ਦੇ ਟ ਲ ਭੁ ਟ ਰੀ
ਰ ਹੇ ਕਾ ਹਿ ਤ ਲ ਹੋ ॥ ਛ ਵ ਟ ਹਿ ਵੁ ਚੀ ਬਿ ਸ ਬ ਨ ਨ ਪੁ ਰੁ ਤ ਦੇ ਟ ਲ ਜਾ ਯੇ ਹੋ ॥ ਲ ਗ
ਤ ਬੁ ਮ ਚੁ ਣ ਰ ਜਾ ਵੇ ਤ ਪੁ ਨ ਉੰਨ ਤ ਦੇ ਟ ਲ ਤੁ ਪਾ ਏ ਹੋ ॥ ੭੪ ਛੰ ਤਾ ॥ ਲ ਗ ਤ ਬਿ ਨ ਤ
ਨ ਸੁ ਭ ਟ ਸੁ ਰ ਨ ਜ ਗ ਤ ਰੇ ਜ ਰ ਹਾ ਨ ਹੋ ॥ ਪਿ ਲ ਚ ਪ ਲ ਚ ਚਿ ਕੇ ਵੁ ਬ ਹੀ ਮ ਘੁ ਲ
ਅੰ ਘ ਨ ਬ ਨ ਹੋ ਗਿ ਕ ਰੁੰਨੇ ਨਿ ਖ ਤ ਸੁ ਰ ਗ ਨ ਸੁ ਤਾ ਬਿ ਸ ਨ ਦੇ ਵ ਮ ਹ ਨ ਹੋ ॥ ਚ ਟ
ਪ ਟ ਰਿ ਹ ਕ ਲੇ ਤੁ ਮ ਪ ਛ ਰ ਬ ਰ ਤ ਸੁ ਰ ਜੁ ਜ ਨ ਹੋ ॥ ੭੫ ਛੰ ਤਾ ॥ ਕ ਰ ਤੁ ਸੁ ਰ ਗ
ਪ ਯਾ ਨ ਸੁ ਰ ਨ ਚ ਉ ਪ ਜੁ ਯ ਹਿ ਕ ਰ ਹੋ ॥ ਦੁ ਰ ਤ ਵੀ ਹ ਭ ਯਾ ਨ ਆ ਹ ਵ ਨ ਠ ਹਿ ਵੁੰ
ਦ ਮ ਚ ਹ ਹੋ ॥ ਬ ਹਿ ਤ ਜ ਸ ਤ ਅ ਸ ਕ ਛਿ ਤ ਨ ਸ ਮ ਰ ਚੁ ਭ ਟ ਜ ਣ ਹੋ ॥ ਨ ਬ ਤ ਚੁ
ਵ ਕ ਖ ਲ ਭੁ ਯ ਰੇ ਪੇ ਤੁ ਭੁ ਤ ਹਿ ਸ ਹ ਹੋ ॥ ੭੬ ਛੰ ਤਾ ॥ ਮ ਚਿ ਜੋ ਘੇ ਰ ਸੀ ਗ ਮ ਭੁੰ
ਖ ਮ ਦੁ ਜ ਟ ਵੇ ਵ ਕ ਰ ਹੀ ਹੋ ॥ ਸੁ ਖੁ ਖੁ ਣ ਘਿ ਕੇ ਸ ਮ ਰ ਕ ਰ ਬ ਰ ਤ ਅ ਛ ਰ ਮ ਆ ਲ ਹੋ
ਕ ਰ ਖਾ ਬਿ ਸ ਨ ਪ ਵ ਟ ਰ ਮ ਆ ਚੁ ਕ ਬ ਤ ਗ ਨੀ ਰ ਸ ਲ ਹੋ ॥ ਭੁੰਕਾ ਰ ਕੁ ਚੀ ਪੁ ਟੇ ਗ ਮੁ ਖ
ਸ ਹ ਨ ਯ ਖ ਖੁ ਰ ਰ ਲ ਹੋ ॥ ੭੭ ਛੰ ਤਾ ॥ ਤ ਠ ਸੁ ਹ ਨ ਖੁ ਰੇ ਭ ਟ ਸੁ ਭ ਟ ਵੇ ਵ ਲ ਮ ॥

ਹਿ ਹੋ ਸ ਲ ਤ ਰ ਪ ਰ ਪੈ ਰ ਕ ਟ ਕੁ ਨ ਚੁ ਭ ਟ ਉ ਰ ਤ ਜ ਹਿ ਹੋ ॥ ਹੇ ਲ ਹੇ ਲ ਭਿ ਰੇ ਵਾ ४੬੬
ਬ ਹੀ ਮ ਖੇ ਲ ਖੇ ਲ ਘ ਜ ਨ ਹੋ ॥ ਸੁ ਖੁ ਚੁ ਖੁ ਰ ਨ ਹੇ ਚੁ ਭ ਟ ਨ ਰ ਨ ਖੁ ਗ ਕ ਰ ਤ ਪ
ਯ ਨ ਹੋ ॥ ੭੮ ਛੰ ਤਾ ॥ ਮ ਪ ਭੁ ਭ ਟ ਰ ਚ
ਮ ਪੁ ਯਾ ਏ ਮ ਭ ਚਿ ਕੇ ਘੇ ਘੇ ਨੇ ॥ ਪ ਯ ਯ ਭੁ ਟਾ ਨਿ ਸ ਮ ਤ ਰੇ ॥ ਮ ਮ ਮ ਮ ਮ ਮ ਮ
ਚਾ ਦ ਪ ਟਾ ॥ ਤ ਉੰਨ ਚ ਹ ਯ ਤ ॥ ਹ ਹੋ ॥ ਹ ਹੋ ॥ ਮ ਪ ਠ ਯ ਮ ਮ ਮ ਮ ਮ ਮ ਮ ਮ ਮ ਮ ਮ ਮ ਮ
ਰ ਬ ਹੁ ਤਾ ਹਿ ਹੋ ॥ ੮੦ ਛੰ ਤਾ ॥ ਮੁ ਜ ਛ ਨਿ ਲ ਚ ਭ ਆ ਬੁ ਰ ਖੇ ਮੇ ਰ ਬਿ ਛ ਵ ਰੇ ਰ ਹੋ ॥ ਪੀ ਮ ਪੀ ਮ
ਚ ਏ ਸ ਮ ਰ ਕ ਰ ਜੁ ਖੁ ਜੁ ਦ ਵੇ ਰ ਹੋ ॥ ਗ ਹ ਲੇ ਤ ਚੁ ਹ ਸੁੰਨ ਕ ਰ ਸੇ ਟ ਕ ॥ ਰ ਏ ॥
ਮ ਆ ਰ ਤ ਏ ਏ ॥ ਚੁ ਛ ਤ ਬ ਗੁ ਲ ਨ ਪ ਜ ਖੁੰਨ ਨ ਚੁ ਤ ਪੁ ਤ ਚੁ ਖੰ ਤ ਹੋ ॥ ੮੧ ਛੰ ਤਾ ॥
ਦੁ ਰ ਵ ਸ ਦੇ ਖ ਗ ਨਿ ਸ ਯ ਐ ਚਿ ਰੁ ਖਿ ਮ ਰੁੰਨ ਅ ਨ ਕ ਭੁ ਪ ਕ ਰ ॥ ਧ ਵ ਏ ਮੁ ਕ ਕ ਪ ਟ
ਪ ਗ ਨ ਜੁ ਮ ॥ ਚ ਏ ਖ ਐ ਚਿ ਰਿ ਸ ਐ ਕ ਰ ॥ ਬ ਹੁ ਬੀ ਰ ਮ ਟੁ ਤ ਨ ਮ ਰੀ ਨਿ ਚ ਚਿ ਰ
ਚਿ ਰਾ ਚਿ ਬ ਆ ਕ ਰ ॥ ਲ ਤ ਆ ਦੇ ਤ ਸੀ ਘ ਆ ਖ ਲ ਟ ਲ ਚਿ ਕੇ ਰਿ ਘ ਲ ਲ ਕ ਰ ਕ ਰ
॥ ੮੨ ਛੰ ਤਾ ॥ ਮ ਤ ਬ ਨ ਤਿ ਛ ਚ ਲ ਏ ਟੀ ਨਿ ਚਿ ਖਿ ਖਿ ਠ ਮ ਰ ਕੇ ਤ ਤ ਨ ॥ ਚਿ ਰ
ਰ ਚਿ ਜ ਰਿ ਪ ਮੀ ਤੁ ਜੀ ਜਿ ਮ ਕ ਟ ਰ ਵ ਦੁ ॥ ਲ ਤ ਬ ਨ ਆ ਸ ਚਿ ਚੁ ਯ ਰਿ ਪ ਕੀ ਚ ਟ
ਗ ਹਿ ਛਿ ਨ ਕ ਮ ਚੁ ਰ ਮ ਤ ਮ ਪ ਰ ਬ ਰ ਚ ਤ ਪ ਨ ਮ ਨ ॥ ਜ ਨ ਜ ਰੁ ਖ ਨ ਜ ਸ ਤੁ ਅ ਸ
ਨੁ ਨ ਸ ਚੁ ਭੁ ਨ ਦੀ ਪ ਤ ਮ ਨੇ ਗ ਨ ॥ ੮੩ ਛੰ ਤਾ ॥ ਸ ਉੰਨ ਚ ਹ ਨਿ ਕੋ ਰਿ ਪ ਭੁ ਜ ਖਿ ਕੁ ਮ
ਪੁ ਨ ਯ ਸਿ ਜੋ ਪ ਰ ਤਾ ਵੇ ਵ ਗ ਨ ॥ ਬ ਹੁ ਬੀ ਮ ਆ ਚ ਏ ਸੁ ਜ ਕੀ ਨੇ ਚ ਪੁ ਨ ਚੋ ਰਿ ਜਿ ਭੁ ਜ
ਰਿ ਪ ਛੀ ਨ ਤ ਨ ॥ ਗ ਹ ਲੇ ਤੁ ਪੇ ਤ ਮ ਜ ਨ ਚੁ ਖ ਤ ਰਾ ਪੀ ਪੀ ਟੁ ਰ ਕਾ ਲ ਗ ਨ ॥ ਡ ਕੰ ਤ
ਕੁੰਮ ਖੁ ਯਾ ਨ ਗ ਰ ਜ ਤ ਭ ਯ ਹੇ ਤ ਰੁ ਖਿ ਮ ਨ ਦ ਜੁ ਨ ॥ ੮੪ ਛੰ ਤਾ ॥ ਚੁ ਖੁ ਖੁ ਰ ਤ ਯ ਆ
ਸੁੰਨ ਕੇ ਸੁੰਮ ਖੁ ਰ ਤ ਖੁ ਰ ਨ ॥ ਬ ਚ ਕੇ ॥ ਰਿ ਸ ਖ ਐ ਯ ਐ ਚਿ ਸ ਚੁ ਡ ਲੰ ਮ ਟ ਕ ਐ ਸੁ ਘ
ਰ ਤੁ ਖ ਆ ਕੇ ॥ ਚਿ ਕ ਆ ਰ ਨ ਦੁ ਭੁ ਯ ਨ ਕ ਰ ਛੁ ਛ ਟੀ ਚਿ ਸ ਚੁ ਹ ਖੀ ਆ ਰ ਕੇ ॥ ਲੇ ਸ ਕ ਤ ਤੀ
ਛ ਨ ਉ ਰ ਹ ਨਿ ਚਿ ਮ ਰ ਖੁ ਐ ਟੀ ਨ ਕ ਸ ਆ ਕੇ ॥ ੮੫ ਛੰ ਤਾ ॥ ਮ ਨਿ ਜ ਰੇ ਨ ਲੇ ਕ ਰ ਤ

ਚਰਚੀਗੀਜੀਮੁਦੁਮਾਇਮਾਨੀ...
 ਭਟਕਾਨਾਇਤਦਿਸਦੁਖਲਈਰਸਾ...
 ਸਚਰਖੁਪਦਯਾਇਯੋਕਿਰਿਯੋਕਮਪਤੋਕਬੰਧ...
 ਕਰਟਾਰੇਜਖਰਬੰਧਾਦੀ...
 ਟ੍ਰੀਵਿੰਦੁਬੰਧਿਕੋਪਹਾਰਯਹਿਬੰਦਕਮਰੁਮਾਵੇ...
 ਲਚੇਇਕਬਰਈਨਉਠਾਇਕੋ...
 ਸਾਇਕੋ...
 ਜਨਮੁਖਹੁਯੋਠਾਫੇਗਜੈਕਯਮਾਇਕੋ...
 ਯੇਤੁਰੈਪਦਾਇਕੋ...
 ਤੁ ਮਕਸੈਤਮੁਰਬਯੋਤਮਿਪਬਰਪਤਮ...
 ਪਤਭੇਜਦੀਨੋਜੁਰਮਬੁਤਮਹਾਯਕੋ...
 ਹਮਨਾਇਕੋ...
 ਉਤਰੀਚਮੁੰਟਕਨਕੀਰਨਕੁਰੁਰਾਇਕੋ...
 ਨਖਿਖਪਦਯਜਾਇਕੋ...
 ਟੇਵਹੁਦਿਸਮਰਕਕਰਪੁਬਲਜੋਤਨਚਾਯਕੋ...
 ਟੇਤਹਾਰਥਨਲਕਕਲਯਨਹੋ...
 ਹੋਮਚਯਮਕਗਰਜਕੁਯਾਵੇ...
 ਲਉਕਏਹਫਤਮਗਾਗਨਹੋ...
 ਹਲੇਤਪੇਰਮਜਨਹੋ...
 ਕੁਦਕੁਦਪਰੇਸਮਰਪੁਨਲਕੁਤਉਰੁਯਾਨਹੋ...
 ਲਘਾਲਯੋਦਨਹੋ...

ਲਕਰਪਏਹਕਏਜਮੁਹਰਗਰਜਮ...
 ਨਮਨਕੁਤਫੁਟਤਮਜੈਕਹੋ...
 ਕਲੀਕਹੋ...
 ਬਨੇਦੀਜਾਗਯਲਮਖਦੀਗਜਾਯਕਜਗਹੋ...
 ਸੁਲਤਜਮਰਜਾਨਹੋ...
 ੧੦੧...
 ਸੁਜੇਯਨਦੀਹਦੰਦਯਮਜਨਹੋ...
 ਹਨਠਨਹੋ...
 ਰੋਹੋਵੈਪਗਪਰਤਮਾਯੁਨਹੋ...
 ਟੰਤਕਿਰਹਰੁਕੁਟਜਖੁਯਾਇਕੋ...
 ਬਹਾਟਿਦਨਕੋਕੁਖੇਮਨੇਪੈਗਹਿਓ...
 ਟੰਗਨੀਮਲਿਗਕੁੰਗਾਖਾਇਕੋ...
 ਸੁਯਾਇਕੋ...
 ਨੇਤੀਘਨਜਾਰਪਟਾਫਿਕੁਕਯਕੋ...
 ਟਿਦਯਾਇਕੋ...
 ਪਬਲਗਕੁਬਰਜਾਏਏਏਏਏ...
 ਖੇਠਾਇਕੋ...
 ਕਰਤਕੋਲਕਲੋਲਖਗੀਮਿਗਜੁਕੇ...
 ਹਾਂਸਿਮਦੀਨਤੁਪਕਚਕੁਯਾਇਕੋ...
 ਟੰ...
 ਪਦੁਹਦਿੰਨਬਯੋਕਥਉਕੁਟਚਹੋਕਲਜੁਯਾਇਕੋ...

੧੫੩ ਨਵਤਰੰਗ ਨਿਕਰੀ ਰਹੇ ੧੫੩ ਛੰਡੁ ॥ ਇ ਪਰ ਅਨ ਨੇ ਤ ਜ ਕ ਮ ਗ ਲ ਅ
 ਤ ਤੇ ਜ ਪ ਰੰਗੇ ॥ ਓ ਦ ਤ ਛ ਟ ਮ ਯ ਓ ਵ ਓ ਵ ਤ ਮ ਕ ਲ ਭ ਹ ਮੰ ਰੰਗੇ ॥ ਜਿ ਮ ਓ ਚ ਲ
 ਲ ਨ ਲ ਲ ਮ ਕ ਰੰਗੇ ॥ ਮ ਰ ਦ ਜ ਮ ਰ ਦ ਜ ਮ ਰੰਗੇ ॥ ਓ ਕ ਛ ਟ ਤੇ ਦ ਪ ਤ ਪ ਛ ਥ
 ਥ ਪ ਦ ਜ ਛ ਟ ਆ ਰ ਬ ਦ ਤ ਮੰ ਰੰਗੇ ॥ ੧੫੪ ਛੰਡੁ ॥ ਨ ਕ ਰ ਬ ਰ ਹ ਜ ਤਾ ਦਿ ਨ ਪ ਤ ਥਾ ਇ
 ਦ ਚ ਨ ਸਿ ਗ ਰੰਗੇ ॥ ਫੁ ਰ ਓ ਛ ਟ ਫਿ ਗ ਇ ਚ ਮ ਰ ਬ ਰ ਤ ਰ ਤ ਨ ਥੰਗੇ ॥ ਛ ਕ ਓ
 ਕੁ ਤ ਨ ਥ ਨ ਮ ਨ ਗ ਨ ਜ ਰੁ ਤ ਖ ਚ ਤ ਜੁ ਰੰਗੇ ॥ ਜ ਸ ਤ ਮ ਮ ਤ ਮ ਪ ਆ ਰ ਲੋ ਰੁ ਤ
 ਲੋ ਜ ਮ ਰੁ ਰੰਗੇ ॥ ੧੫੫ ਛੰਡੁ ॥ ਰ ਕੰ ਨ ਤ ਨ ਮਿ ਗ ਨਿ ਨ ਰ ਜ ਤ ਕ ਮ ਲ ਭ ਰ ਨ ਅ
 ਨੁ ਪ ਰੰਗੇ ॥ ਮਿ ਗ ਮਿ ਗ ਮਿ ਗ ਦ ਮ ਕ ਤ ਨ ਦ ਲ ਨ ਦ ਤ ਨ ਰੁ ਪ ਰੰਗੇ ॥ ਥਿ ਮ ਲ ਅ ਮ ਲ
 ਰ ਨ ਰੰਗੇ ॥ ਚ ਕ ਮ ਲ ਥਾ ਮ ਤ ਉ ਪ ਰੰਗੇ ॥ ਕ ਰ ਦ ਰ ਮ ਮਿ ਗ ਲ ਜ ਤ ਥ ਲ ਥ ਲ ਪ
 ਦ ਨ ਪ ਨਿ ਤ ਸ ਰੁ ਪ ਰੰਗੇ ॥ ੧੫੬ ਛੰਡੁ ॥ ਲ ਲ ਮ ਕ ਰ ਦ ਰ ਰੰਗੇ ॥ ਵ ਰ ਬ ਰ ਮ ਮੇ
 ਮਿ ਗ ਮਿ ਨ ਰੰਗੇ ॥ ਚ ਟੇ ਪ ਰੰਗੇ ॥ ਥਿ ਕ ਮ ਰ ਤ ਜ ਦੁ ਚ ਤ ਮ ਗ ਕ ਰ ਲੀ ਨ ਰੰਗੇ ॥ ਥੇ ਦ
 ਨ ਨ ਨ ਕ ਟ ਕ ਜ ਰ ਨ ਰ ਚ ਛੇ ਦੇ ਵ ਜੁ ਖੀ ਨ ਰੰਗੇ ॥ ਰੇ ਤ ਬ ਰ ਮ ਪੁ ਰ ਪੁ ਜ ਨ ਮ ਨ ਲ ਲ
 ਦ ਚ ਥ ਜ ਨਿ ਰੰਗੇ ॥ ੧੫੭ ਛੰਡੁ ॥ ਤ ਟ ਕ ਨ ਕ ਮੇ ਰ ਮੇ ਰ ਉ ਤ ਰੇ ਬ ਜ ਹ ਪ ਦਿ ਸਿ ਖ ਰੰਗੇ
 ਪ ਦ ਸ ਦ ਮ ਮ ਰੰਗੇ ॥ ਨ ਲ ਨ ਚ ਖਿ ਸਿ ਖ ਰੰਗੇ ॥ ਜ ਜ ਮ ਰ ਥ ਮੇ ਨ ਪ ਆ ਨ ਜੁ
 ਰ ਨ ਰ ਹ ਰ ਕ ਮ ਕ ਗ ਨ ਪ ਤ ਜ ਰੰਗੇ ॥ ਆ ਏ ਸਿ ਦ ਪੁ ਹ ਬੰਦੇ ਓ ਹ ਰ ਬੁ ਲੇ ਆ ਦ ਰ
 ਮ ਨ ਰੰਗੇ ॥ ੧੫੮ ਛੰਡੁ ॥ ਥ ਜ ਤ ਤ ਲ ਤੰ ਬੁ ਰ ਤੁ ਹੀ ਛ ਫ ਛੇ ਲ ਮਿ ਟੰਗੇ ॥ ਨ ਚ ਤੁ ਰੁ
 ਤਿ ਮ ਸ ਨ ਭੇ ਰੰਗੇ ॥ ਜ ਤ ਬੁ ਰ ਨਿ ਸਿ ਗ ਰੰਗੇ ॥ ਥਿ ਕ ਰ ਮ ਛ ਹ ਰੰਗੇ ॥ ਪ ਰ ਚ ਤੁ ਰ ਬ ਰੰ
 ਗੇ ॥ ਛ ਜ ਤ ਸਿ ਦ ਰ ਬ ਜ ਸ ਨਿ ਪ ਤ ਰੁ ਤ ਜ ਮ ਗ ਨ ਪ ਤ ਸਿ ਗ ਰੰਗੇ ॥ ੧੫੯ ਛੰਡੁ ॥
 ਟੰ ਕੇ ਰ ਪ ਨੁ ਖ ਕੁ ਕ ਰ ਭੇ ਰ ਨ ਪ ਮ ਕ ਤੇ ਪ ਪ ਲੀ ਰੰਗੇ ॥ ਫ ਹ ਰ ਤ ਬੇ ਰ ਕ ਕੇ ਰ ਮੁ ਜ ਬ ਰ
 ਹੇ ਤ ਹ ਰ ਖ ਓ ਪੰਗੇ ॥ ਹੰ ਸ ਕੇ ਰ ਮ ਮਿ ਕ ਪੁ ਜਾ ਨਿ ਪ ਜ ਤ ਜੇ ਤ ਬ ਏ ਤੇ ਰੰਗੇ ॥ ਜ ਪ ਨ
 ਸੇ ਨ ਥਿ ਦ ਨ ਜੁ ਰ ਦ ਲ ਪ ਨੀ ਸੇ ਨ ਨ ਰੰਗੇ ॥ ੧੬੦ ਛੰਡੁ ॥ ਲ ਲ ਕ ਰ ਧ ਏ

੧੬੧ ਜੁ ਰ ਬ ਰ ਥ ਏ ਤੀ ਰ ਤੁ ਫੰਗੇ ॥ ਸ ਮੁ ਰ ਏ ਖੀ ਰ ਜ ਸੁ ਰ ਜੇ ਪ ਨ ਮ ਟ ਕ ਰੰਗੇ ॥ ੧੬੨
 ਏ ਰ ਪ ਲ ਰੁ ਰੰਗੇ ॥ ਪ ਹ ਰ ਏ ਟੰ ਕੁ ਰੰ ਕ ਪ ਉ ਸ ਨ ਯੇ ਰੰਗੇ ॥ ਪਿ ਲ
 ਰ ਏ ਮ ਲ ਦੁ ਰੰਗੇ ॥ ਮ ਮ ਭ ਜ ਦ ਨ ਦੁ ਟੇ ਥੀ ਰ ਨਿ ਰੰਗੇ ॥ ੧੬੩ ਛੰਡੁ ॥ ਅ ਸ ਦ ਸੁ
 ਰ ਪ ਆ ਨ ਮੁ ਰ ਨ ਰ ਚਿ ਰੇ ਲੀ ਨਿ ਜ ਸਿ ਗ ਰੰਗੇ ॥ ਰ ਨਿ ਜ ਸ ਮੁ ਮ ਹੇ ਸੁ ਰ ਬ ਜ ਸ ਰੰਗੇ ॥
 ਕੇ ਤ ਮਿ ਪੇ ਨ ਰੰਗੇ ॥ ਮ ਯੀ ਕ ਪੁ ਜ ਚ ਤ ਜਿ ਤ ਪ ਯਿ ਰੁ ਟੁ ਟ ਮੁ ਰ ਬੁ ਟੇ ਨ ਰੰਗੇ ॥ ਗ ਰ ਜ ਸ ਤ
 ਅ ਸ ਤ ਮ ਪ ਚ ਮ ਨ ਗ ਨ ਜ ਟੇ ਰੰਗੇ ॥ ੧੬੪ ਛੰਡੁ ॥ ਸ ਚ ਰੰਗੇ ॥ ਥਿ
 ਮ ਲ ਸੇ ਥੀ ਥੀ ਦੁ ਕ ਸੇ ਟ ਕ ਮੰ ਦ ਰੰਗੇ ॥ ਜ ਨਿ ਲੀ ਮੁ ਖੀ ਛ ਟ ਕੇ ਸ ਰ ਨ ਅ ਨੀ
 ਟ ਰੰਗੇ ॥ ਮੁ ਖ ਕ ਮ ਮੁ ਰੰਗੇ ॥ ਥਿ ਖ ਚ ਨੰ ਦੀ ਜ ਮ ਕ ਰ ਨ ਜ ਮਿ ਰੰਗੇ ॥ ਏ ਟ ਗ ਜ ਮਿ ਕ ਗ ਜ
 ਥਾ ਸਿ ਯੰ ਦ ਨ ਚ ਕੇ ਮ ਕੁ ਟ ਟੰਗੇ ॥ ੧੬੫ ਛੰਡੁ ॥ ਪੁ ਜ ਪੁ ਜ ਥੇ ਦ ਨ ਮ ਮ ਚ ਜ ਸ
 ਏ ਰ ਥੀ ਥੀ ਪੁ ਤੁ ਖ ਚ ਰੰਗੇ ॥ ਪ ਤੁ ਪ ਤੁ ਪ ਚ ਚ ਪ੍ਰਿ ਤ ਨ ਜੁ ਥ ਜੁ ਚੁ ਚ ਰੰਗੇ ॥ ਚੁ ਟੇ
 ਸਿ ਨ ਜੁ ਪ ਚ ਨਿ ਜ ਨਿ ਜ ਕ ਰ ਤ ਬ ਆ ਨ ਪੁ ਰ ਰੰਗੇ ॥ ਗ ਯਿ ਪ ਥੇ ਪ ਚ ਹੀ ਦਿ ਜ ਥਾ ਛ
 ਮ ਮ ਪ ਰੰਗੇ ॥ ੧੬੬ ਛੰਡੁ ॥ ਦ ਲ ਜੇ ਰੁ ਰ ਟੇ ਕ ਛ ਟ ਟੁ ਨ ਜੁ ਤ ਟੰ ਤ ਦ ਏ ਤ ਰੰਗੇ ॥ ਸ
 ਰ ਦ ਚ ਪੁ ਮ ਗ ਮ ਛ ਟ ਨ ਦੁ ਰੰਗੇ ॥ ਮ ਦ ਰੁ ਮ ਏ ਤ ਰੰਗੇ ॥ ਚ ਤੁ ਰੰਗ ਚੰ ਗ ਮ ਨ ਪੁ ਥ ਲ
 ਥੁ ਰ ਚੰ ਟ ਨੁ ਦੰ ਤ ਰੰਗੇ ॥ ਚ ਆ ਸਿ ਮੇ ਰ ਮੁ ਰੁ ਰ ॥ ਜਿ ਲ ਮੁ ਸ ਲ ਥਿ ਛ ਮੰ ਦ ਰੰਗੇ ॥
 ੧੬੭ ਛੰਡੁ ॥ ਅ ਰ ਰ ਏ ਪ ਏ ਚੁ ਟਿ ਜ ਬ ਜ ਏ ਪੋ ਰ ਬ ਜੰ ਰੰਗੇ ॥ ਟੀ ਹ ਦ ਰੁ
 ਨ ਮ ਨੀ ਪ ਨ ਰ ਚਿ ਓ ਥਿ ਯ ਰ ਚੰਗੇ ॥ ਜੁ ਤ ਮ ਮ ਕ ਏ ਦ ਜੁ ਤ ਨ ਚ ਡੇ ਨਿ ਸ ਚ ਰ
 ਰ ਜੁ ਰੰਗੇ ॥ ਚੁ ਰ ਤ ਚ ਮ ਰ ਛ ਰ ਚ ਤ ਨ ਖ ਚਿ ਤ ਮ ਨ ਗ ਨ ਜ ਚ ਰੰਗੇ ॥ ੧੬੮ ਛੰਡੁ ॥
 ਥਿ ਥਿ ਧ ਮੰ ਬ ਚੀ ਗ ਜ ਮ ਚੰ ਬ ਰ ਕ ਨ ਕੁ ਮ ਕ ਤ ਮ ਜ ਰੰਗੇ ॥ ਕ ਕ ਮ ਤ ਮ ਮੀ ਮੁ ਰ ਲ
 ਸਿ ਜ ਕ ਛ ਤ ਬ ਨ ਤ ਜ ਮ ਜ ਰੰਗੇ ॥ ਪੁ ਨ ਉ ਮ ਰੁ ਰ ਨ ਚ ਚੁ ਟ ਟ ਟਿ ਜ ਕ ਚਿ ਯੇ ਨਿ ਸ ਚ
 ਰ ਗ ਜ ਰੰਗੇ ॥ ਕ ਲ ਚ ਚੰ ਮੁ ਰੰਗੇ ॥ ਪੇ ਰ ਲ ਲ ਨ ਥੀ ਟ ਪ ਚ ਚੰਗੇ ॥ ੧੬੯ ਛੰਡੁ ॥
 ਛ ਕੇ ਭੁ ਠ ਨ ਬ ਸ ਨ ਲ ਜ ਸ ਤੁ ਮ ਜ ਤੁ ਮ ਪ ਚ ਰੰਗੇ ॥ ਥੇ ਥਿ ਥਿ ਟੇ ਟੀ ਗੁ ਰ ਜ ਗੁ ਟ ਨ

ਸਿਲਾ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਪਣਿਲਾ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਸਿੰਘ ਨਾਮ ਸਾਹਿਬ ਪਦਮ ਸਿੰਘ ਨਾਮ ਸਾਹਿਬ

ਕਾਪਤਰੇਦਰਾਸਿੰਘ ਨਾਮ ਸਾਹਿਬ ਪਦਮ ਸਿੰਘ ਨਾਮ ਸਾਹਿਬ
ਸੁਰਮਾਮਗਨੇਸਸਾਹਿਬ ਸਿੰਘ ਨਾਮ ਸਾਹਿਬ ਪਦਮ ਸਿੰਘ ਨਾਮ ਸਾਹਿਬ
ਰਾਟਖੈਰਕੋ ਵਰੇਬਹੁਗਰਿਸਾਇਕਰਸਮੁਹਾਇਨਿਜਦਲਮੇਰੁਕੋਲਲਕਰ
ਪਿਰਜਦੈਸਭਨਸੀਕਟੀਨਪੁਤਨਚੇਕੋ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਫਸਲਲਲਪੁਸਲਥਾਕਥਿਛੁਆਜਮਧਰਾ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਹਨਿਯੋਜਕਾ... ੨੩੦... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਸਚਕਮਰਕਾ... ੨੩੧... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਮੁਕਾਇਰੁ... ੨੩੨... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਜੁਟੇ... ੨੩੩... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਗਾ... ੨੩੪... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
੨੩੫... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
੨੩੬... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
੨੩੭... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
੨੩੮... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
੨੩੯... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
੨੪੦... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...

ਕੋ... ੨੪੧... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੨... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੩... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੪... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੫... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੬... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੭... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੮... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੪੯... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...
ਕੋ... ੨੫੦... ਗਿਜਨਪਦਥੀ... ਇਪੁਠਨਾ... ਪਾਪ... ਨਉਕਿਰਿ...

ਕਾਛੇ ਸੋਧ ਲਛੀ ਨਹੀਂ ਨਰੁ ਭੋ ਸਭੀ ਉਰਾ ਨਿਯੋ ਦੇ ਨਤ ਕੋ ਸਾਗ ਤੀ ਫ ਨਥਾ
ਪਤੁ ਕੋ ਪੁਰੀ ਨਿਯ ਚਰਾ ਕੋ ॥ ੬੨ ॥ ੨੪ ॥ ਬੀਤ ਹਿੰ ਡੋਲਾ ਗਾਹਿ ਲੀ ਨਾ
ਫੁ ਖੋ ਨ ਰੁ ਵ ਬ ਕੋ ਗ ਈ ਖੋ ਰ ਨਿ ਜ ਨ ਹ ਕ ਰਾ ਏ ਤਾ ਲ ਏ ਵ ਰ ਗਾ ਏ ਮੰ ਗ ਲ
ਮੰ ਕਿ ਰੁ ਰ ਬੁ ਰ ਖਾ ਹ ਖ ਰਾ ਗ ਲ ਮੇ ਲ ਮ ਲ ਪੁ ਜ ਪ ਪੁ ਜ ਨ ਕੋ ਗ ਈ ਨਿ ਜ ਨਿ ਜ ਯ
ਮ ਬ ਰਾ ਮੀ ਟਿ ਏ ਤਾ ਪ ਸਿ ਤਾ ਪ ਸਿ ਤੇ ਵ ਨ ਨਾ ਜ ਡਿ ਯੋ ਰਿ ਪ ਮ ਚੁ ਰ ਬ ਲਾ ॥ ੬੫ ॥ ੨
੪ ॥ ਗ ਬਿ ਜ ਨ ਪ ਵ ਬ ਸਿ ਤਾ ਹਿੰ ਡੋਲਾ ਗੁ ਰ ਹ ਰ ਬ ਸੁ ਰ ਨ ਰੀ ਏ ਵ ਮ ਮ ਨ ਹ ਨ ਤ ਚੁ ਨ ਚ
ਨ ਦ ਨ ਵਾ ॥ ਪੁ ਡੁ ਪ ਠਿ ਯੇ ਨ ਰ ਵੇ ਖੇ ਤ ਏ ਵ ਨ ਖਿ ਲ ਤ ਲ ਲ ਨ ਖਾ ਸੁ ਕੀ ਸ ਰ ਖੇ ਚ
ਕ ਲ ਗੀ ਜਿ ਗ ਜ ਮ ਡੁ ਪ ਰ ਸ ਰ ਪਾ ਫ ਕ ਮ ਮ ਜ ਗ ਜ ਖਾ ਜ ਕੀ ॥ ੬੬ ॥ ੨ ੫ ॥ ਗ ਬਿ
ਜ ਨ ਪ ਵ ਹਿੰ ਡੋਲਾ ਵੀ ਨ ਮ ਆ ਜ ਸ ਖੁ ਰ ਪ ਡੁ ਹ ਨ ਪ ਵ ਏ ਜ ਗ ਨਿ ਜ ਖੇ ਤ ਤੇ ਗ ਨਿ ਜ
ਮ ਨਿ ਜ ਮ ਨ ਤਿ ਯ ਕ ਰ ਰ ਗ ਜ ਬਾ ਪ ਸਿ ਯ ਰ ਹੇ ਰ ਤੇ ॥ ਰੇ ਰ ਰ ਹ ਪ ਟੀ ਚ ਹੀ ਏ
ਸੁ ਹ ਸੁ ਮਿ ਆ ਰ ਰ ਹੀ ਵੈ ਏ ਤ ਤੇ ॥ ਗਿ ਪ ਬ ਹੁ ਰ ਮ ਰਿ ਹੇ ਵੀ ਹ ਸਿ ਯ ਰ ਬ ਹੁ ਮ ਸੁ ਰ ਰਿ ਰ
ਹੈ ਕੋ ਤ ਤੇ ॥ ੬੭ ॥ ੨ ੫ ॥ ਗ ਬੀ ਤ ਹਿੰ ਡੋਲਾ ਬਿ ਜ ਨ ਪ ਵਾ ਸੇ ਤੇ ਏ ਵ ਗ ਠਿ ਯੋ ਰ ਨੇ ਸ ਹ
ਚ ਪ ਹਿ ਬ ਹੁ ਸੈ ਨ ਜੁ ਰ ਵ ਲ ਸਿ ਗ ਲੇ ਮ ਚੁ ਤ ਰ ਕ ਰੇ ਨ ਮ ਨੀ ਪੁ ਬ ਲ ਖੋ ਵ ਨ ਮ ਨ ਗ ਮ
ਚ ਡੁ ਰ ਲੇ ॥ ਖ ਚਿ ਤ ਮੁ ਕ ਰ ਨੀ ਲ ਫ ਨ ਮ ਨ ਜ ਤੁ ਲ ਲ ਨ ਰੀ ਚ ਲੇ ॥ ਬ ਖ ਸੀ ਜ ਸੁ ਰ
ਨ ਰ ਹੇ ਨ ਏ ਜ ਰ ਬ ਫ ਤ ਕ ਕ ਮ ਸਿ ਚ ਲੇ ॥ ੬੮ ॥ ੨ ੫ ॥ ਗ ਬਿ ਜ ਨ ਪ ਵ ਬ ਸੀ ਤ ਹਿੰ ਡੋਲਾ
ਜ ਮ ਰੇ ਮੁ ਕ ਵ ਸ ਮ ਸ ਰ ਤ ਨ ਜ ਤੁ ਕ ਲ ਗੀ ਗ ਠਿ ਹ ਰੇ ॥ ਬ ਖ ਤ ਰ ਸਿ ਲ ਹੁ ਡੁ ਸ ਨ
ਮ ਜਾ ਏ ਬ ਮ ਨ ਬ ਸ ਲਾ ਗੀ ਮੇ ਹ ਰੇ ਗ ਡੁ ਤ ਦ ਮ ਰ ਤੁ ਰੇ ਪ ਖ ਮੀ ਨ ਕ ਲ ਗੀ
ਲੁ ਲ ਵੀ ॥ ਹ ਮੇ ਲੁ ਹੋ ਕ ਲ ਰ ਮੁ ਕ ਰ ਗ ਜ ਗ ਹ ਪ ਲ ਰੀ ਦੁ ਲ ਵੀ ॥ ੬੯ ॥ ੨ ੫ ॥
ਹਿੰ ਡੋਲਾ ਬਿ ਜ ਨ ਪ ਵ ਬ ਸੀ ਤਾ ਸੇ ਤ ਦੁ ਰ ਵ ਰ ਖ ਚ ਰ ਲ ਹ ਉ ਵੈ ਜ ਤੁ ਵ ਮੁ ਬ ਰੀ
ਮਾ ਹੀ ਮ ਰਾ ਜ ਮ ਸਿ ਖ ਘ ਟ ਖ ਲ ਖ ਲ ਨ ਪੁ ਰ ਘੁ ਪ ਰੀ ॥ ਨ ਠਿ ਬ ਤ ਨਿ ਜ ਨੇ ਪੁ ਜ
ਮ ਚੁ ਪ ਉ ਜ ਨ ਕ ਰਾ ਤੁ ਬ ਰੀ ॥ ਸ ਰ ਬੰ ਵ ਕ ਮ ਰ ਵ ਵ ਲ ਫੇ ਵ ਮ ਨ ਕੰ ਠ ਲ ਲ ਨ ਮੁ

ਗੀ ॥ ੭ ॥ ੨ ੫ ॥ ਗ ਹਿੰ ਡੋਲਾ ਬ ਸੀ ਤਾ ਗ ਨਿ ਜ ਨ ਬੰ ਰ ਕ ਚੇ ਤ ਗ ਮ ਜਾ ਲ ਏ ਵੀ ਬਾ ॥ ੭ ॥
ਸ ਰੀ ॥ ਬਾ ਗ ਤ ਮ ਮ ਰਿ ਰਾ ਮੀ ਪ ਮ ਲ ਮੁ ਬਾ ਸੀ ਡੁ ਲ ਰੀ ਨੁ ਏ ਨ ਟੀ ਰੀ ਪ ਖ
ਵ ਜ ਤੰ ਬੁ ਰੇ ਗ ਮੁ ਖ ਰਾ ਬੁ ਰੀ ॥ ਮੁ ਰ ਜ ਮੁ ਰੀ ਰ ਬਾ ਖੇ ਕ ਰ ਨ ਏ ਮ ਪੁ ਵ ਰ ਗ ਮ ਰੀ
੭ ॥ ੨ ੫ ॥ ਗ ਬਿ ਜ ਨ ਪ ਵ ਬ ਸੀ ਤ ਹਿੰ ਡੋਲਾ ਮ ਨ ਜ ਖ ਰ ਮ ਲ ਏ ਵ ਨ ਰ ਚੁ ਨ ਮ ਆ ਪੁ ਆ ਪ
ਨ ਜਾ ਤੁ ਰੇ ॥ ਗਿ ਡੁ ਕੀ ਪੁ ਡੁ ਕ ਬ ਡਾ ਏ ਮ ਨ ਬ ਪ ਠਿ ਯੋ ਵੈ ਨਿ ਜਾ ਬ ਰੀ ॥ ਵੈ ਬੀ ਬ ਖ ਉ
ਸ ਰੀ ਕ ਵ ਏ ਵੁ ਰ ਲੇ ਮੁ ਨ ਵ ਰ ਹੁ ਪ ਰੀ ॥ ਫ ਹ ਰ ਤ ਪੁ ਜ ਕ ਲਾ ਪ ਠਿ ਤਾ ਮ ਤ ਲ ਜ ਖੇ
ਮਿ ਜ ਲਾ ਨੇ ਜ ਨਿ ਜ ਮ ਰ ਜ ਹੀ ॥ ੭ ॥ ੨ ੫ ॥ ਗ ਬੀ ਤ ਹਿੰ ਡੋਲਾ ॥ ਪ ਤੁ ਪ ਤ ਰੁ ਯ
ਚ ਪ ਤ ਲ ਰਿ ਰ ਕ ਨ ਕ ਉ ਤ ਰੇ ਸ ਰ ਜ ਹੀ ॥ ਸ ਮ ਤ ਮ ਜ ਤੁ ਡੁ ਕ ਏ ਏ ਵ ਨ ਪ ਵ ਕ ਮ
ਲ ਤੁ ਰਾ ਵ ਨ ਪ ਰ ਜ ਹੀ ॥ ਮਿ ਜ ਲ ਨਿ ਜ ਮ ਡੁ ਡੁ ਵ ਕ ਰ ਗ ਏ ਨ ਮ ਵੈ ਵੈ ਚ ਤੁ ਰੀ
ਚੰ ਡੁ ਲ ਗ ਜ ਰ ਬ ਸ ਏ ਏ ਵ ਮ ਰ ਜਾ ਵ ਨਿ ਜ ਨਿ ਜ ਪ ਤੁ ਹੀ ॥ ੭ ॥ ੨ ੫ ॥ ਗ ਬ
ਸਿ ਤਾ ਹਿੰ ਡੋਲਾ ਮੁ ਨ ਰਾ ਜ ਮ ਡੁ ਤ ਵੇ ਖ ਚ ਬ ਹ ਨ ਪ ਠਿ ਯੋ ਲਿ ਆ ਵ ਨ ਮ ਚੁ ਹੀ
ਖ ਟ ਬ ਵ ਨ ਗ ਮ ਮ ਤ ਏ ਵੁ ਵ ਬ ਗ ਲਿ ਆ ਵ ਨ ਰ ਲੇ ਰਾ ਗ ਹੀ ॥ ਨਿ ਜ ਚੁ ਪੁ ਏ ਚ
ਤੁ ਹ ਰ ਖੋ ਹੇ ਮ ਵ ਤੁ ਖ ਜ ਮ ਨੁ ਰ ਹੀ ॥ ਰੁ ਰ ਖੋ ਜ ਬੰ ਵ ਨ ਮੰ ਕ ਰੁ ਰੁ ਕੀ ਮ ਲੇ ਹ
ਖ ਜੁ ਡੁ ਰਾ ਹੀ ॥ ੭ ॥ ੨ ੫ ॥ ਗ ਬੀ ਤ ਹਿੰ ਡੋਲਾ ॥ ਪ ਡੁ ਚਿ ਓ ਮ ਨੇ ਜ ਹਿ ਰਾ ਏ ਓ ਓ ਤੁ ਯ
ਵੀ ਮ ਲੋ ਸਿ ਵ ਤੁ ਨ ਜੁ ਰ ਜੇ ॥ ਮਿ ਲੇ ਯ ਮ ਕੁ ਖੇ ਰ ਸੁ ਰ ਨ ਚ ਚਿ ਤ ਰ ਬ ਡੁ ਵ ਰੁ ਡੁ ਰੇ ॥
ਕ ਲ ਚੰ ਵ ਸਿ ਖ ਰ ਮ ਤ ਸਿ ਪ ਮੁ ਖ ਕੰ ਜ ਡੁ ਬ ਕ ਰ ਨੁ ਰ ਜੇ ॥ ਵੈ ਪੁ ਕ ਪਿ ਡੁ ਕ ਜ ਮ
ਸੁ ਰ ਨ ਗ ਖ ਲ ਤ ਖਾ ਜੇ ਹੁ ਰ ਜੇ ॥ ੭ ॥ ੨ ੫ ॥ ਗ ਬੀ ਤ ਹਿੰ ਡੋਲਾ ॥ ਬਿ ਜ ਨ ਮਿ ਜ ਵ
ਪੁ ਰ ਬ ਕ ਵ ਚਿ ਸ ਰੁ ਯ ਨ ਜੇ ਮ ਬੁ ਯੋ ਮ ਗਿ ਜਾ ਪੁ ਡੁ ਪ ਸੀ ॥ ਵੈ ਵੈ ਮ ਰ ਤ ਬ ਵੇ ਵ ਨ
ਚ ਸੁ ਰ ਵ ਰ ਕ ਰ ਕ ਰ ਵੈ ਮ ਸੀ ॥ ਪਿ ਰ ਵਾ ਸ ਪਿ ਰ ਜ ਏ ਵੇ ਲਾ ਜ ਬ ਹ ਰੀ ਜ ਬ ਖ ਸਿ ਯ
ਕੰ ਚ ਕ ਰ ਗ ਨੀ ॥ ਬ ਹੁ ਜੈ ਨ ਜੁ ਰ ਵ ਲ ਹੁ ਕ ਕ ਨੇ ਚਿ ਚਿ ਖ ਚ ਲਿ ਓ ਪੁ ਪ ਹਿ ਰ ਗੁ
੭ ॥ ੭ ॥ ੨ ੫ ॥ ਗ ਹਿੰ ਡੋਲਾ ਬ ਸੀ ਤਾ ॥ ਜੁ ਰ ਕੰ ਠ ਬੰ ਵ ਨ ਜ ਕ ਲ ॥ ਬੁ ਵ ਬ ਰੁ ਡੁ ਵ ਵ

ਦਸ ਖੇਡੀ ਸੇਵਾ ਰਾਜ ਦੇ ਸਮਾਪਨ ਦੁਆਰਾ ਬੰਨ੍ਹੇ ਕਹੀ ਯੋਗੇ ਨੀ ਪੁਤਾ ਪਪ
ਬੁਝ ਲਹਿ ਯੋਗੇ ਸਚ ਰਾਮ ਸੁਰਤ ਨ ਏ ਨ ਏ ਤ ਸੀ ਸਾਹਿਯੋ ਸੇ ਪ ਏ ਲ ਚ
ਤ ਸ ਕ ਲ ਚ ਦ ਸ ਜੇ ਤ ਸੀ ੧੧ ੨੬੧ ਸਿ ਹੇ ਲ ਬ ਸੀ ਤ ਸਿ ਜ ਨ ਪ ਦਾ ਬੁ ਯੋ ਨ
ਸ ਜ ਨ ਬ ਚ ਚ ਬਿ ਪ ਪ ਨ ਪ ਕੁ ਯੋ ਮਿ ਮੁ ਠੋ ਸੁ ਮ ਬਿ ਨ ਠੋ ਕੇ ਅ ਰ ਜ ਮੇ ਰੀ ਲੇ ਮ ਖ
ਚ ਟੀ ਨ ਨ ਸੀ ਪ ਤੇ ਗ ਕ ਜੇ ਹ ਏ ਦ ਨ ਮ ਰ ਜ ਕੀ ਨੀ ਚਿ ਪ ਟੀ ਨ ਗ ਰ ਬੁ ਨਿ ਮ ਤੇ ਪ
ਚ ਬਿ ਮ ਨ ਬੀ ਦ ਚ ਏ ਦ ਮ ਨ ਪ ਕ ਕ ਮ ਲ ਘਿ ਆ ਏ ਤ ਸਿ ਨ ਡੇ ੧ ੦ ੨ ੬ ੧ ਸਿ ਜ
ਨ ਪ ਦ ਬ ਸੀ ਤੁ ੧ ਪੁ ਡੁ ਜੇ ਵਿ ਮ ਆ ਲ ਰਿ ਪ ਲ ਹੋ ਪ ਦ ਹ ਨ ਚ ਨ ਕਿ ਸੇ ਕੀ ਚ ਨੋ ਸੇ ਕੀ
ਏ ਏ ਦ ਨ ਖ ਲ ਮ ਚ ਰ ਪ ਤੇ ਬਿ ਜੇ ਕੀ ਗੁ ਯੋ ਮ ਜ ਜ ਨ ਬ ਹੇ ਪੁ ਡੁ ਮਿ ਲ ਤ ਮ ਨ ਦ
ਪ ਨੇ ਜਿ ਗ ਮ ਏ ਡ ਚ ਕੇ ਰ ਤ ਸ ਲੀ ਮ ਕੈ ਸੁ ਰ ਲੀ ਨ ਕਿ ਲ ਬਿ ਖ ਨ ਟੇ ਜੀ ੧ ੦ ੨ ੬ ੩
ਵੇ ਹਿ ਡੇ ਲ ਬ ਸੀ ਤੁ ਸ ਚਿ ਬ ਰ ਜ ਪੁ ਡੁ ਪ ਹ ਚ ਏ ਜ ਰੁ ਰ ਕ ਉ ਚ ਬ ਡ ਏ ਜ ਬ ਸੀ ਗੁ ਟ ਕ
ਨ ਕ ਗਿ ਰ ਪ ਚੁ ਚ ਏ ਮ ਨ ਦ ਰ ਪ ਨ ਡਿ ਰੇ ਨ ਕੇ ਮ ਬ ਜੀ ਸ ਚਿ ਬ ਰ ਜ ਮ ਏ ਟ ਏ ਪ ਟੇ
ਖ ਪੁ ਡੁ ਪ ਠੇ ਟੀ ਨੇ ਗ ਹ ਮ ਹੀ ਗ ਮ ਠੀ ਮ ਠੀ ਮ ਏ ਗ ਮ ਨ ਏ ਮ ਮ ਪੁ ਨ ਪਿ ਮ ਚ ਮ ਰ ਮ
ਹੀ ੧ ੦ ੨ ੬ ੧ ਸਿ ਤੁ ਸਿ ਹੇ ਲ ਬ ਸੀ ਤੁ ਨ ਸੀ ਕ ਲੋ ਬੇ ਦ ਨ ਪੁ ਹ ਪ ਕ ਮ
ਜ ਕੈ ਸ ਚਿ ਬ ਰ ਜ ਲ ਮ ਏ ਨ ਰ ਲੇ ਖ ਰ ਮ ਚ ਲੇ ਚ ਰ ਨ ਗ ਜ ਕੈ ਹੇ ਤੁ ਬ ਰ ਮ
ਜ ਪ ਨ ਡੁ ਲ ਨ ਸੀ ਖ ਘ ਟ ਨ ਬ ਜ ਕੈ ਘ ਲ ਪੁ ਹ ਪ ਕ ਲੀ ਨ ਏ ਦ ਨ ਲੇ ਚ ਲੇ ਸੁ ਚ ਚਿ
ਬ ਰ ਜ ਕੈ ੧ ੧ ੨ ੬ ੧ ਸਿ ਤੁ ਹਿ ਡੇ ਲ ਬਿ ਜ ਨ ਪ ਦ ਗ ਹ ਬੁ ਜ ਲੀ ਨ ਬੇ ਠ ਏ ਚਿ
ਖ ਚ ਪੁ ਡੁ ਮ ਕ ਟੈ ਸ ਚਿ ਬ ਰ ਜੀ ਗ ਪੁ ਡਿ ਚਿ ਕੁ ਲ ਲ ਚ ਰ ਚ ਪੁ ਡੁ ਟ ਬ ਰ ਟ ਏ ਘ ਠੀ ਨ
ਪਾ ਸਿ ਤਾ ਜ ਪੀ ਗ ਕ ਰ ਜੇ ਗ ਨਿ ਮ ਡ ਬ ਚ ਨ ਬੇ ਲੇ ਜ ਬੁ ਬਿ ਪ ਕੁ ਲ ਲ ਮ ਚ ਰ ਜ ਪੀ ੧ ੦ ੨ ੬ ੧
੨ ੬ ੧ ਸਿ ਤੁ ਗ ਪੁ ਡੁ ਚੇ ਤ ਬ ਸ ਦ ਤ ਰ ਡ ਚ ਖ ਕ ਰ ਜ ਨ ਕ ਰ ਸ ਚਿ ਤ ਬ ਚੀ ਪ ਤੇ ਏ
ਜ ਮ ਬ ਚ ਲ ਚੁ ਰ ਨ ਬ ਆ ਦ ਮ ਮ ਬ ਚ ਡ ਰ ਮ ਤੁ ਮ ਡ ਨ ਤੇ ਗ ਜਿ ਕ ਫ ਚ ਨ ਚਿ ਚੋ ਆ ਯ
ਕ ਹ ਯੋ ਤੇ ਸੇ ਪ ਨ ਕੈ ਕ ਰ ਜੇ ਰ ਬ ਆ ਡ ਪ ਠੀ ਬੇ ਚ ਠ ਨੀ ਚੁ ਰ ਦ ਜ ਹੋ ਮ ਹੀ ਸਿ ਤੇ ੧ ੩

੨੬੧ ਸਿ ਤੁ ਹਿ ਡੇ ਲ ਬਿ ਜੇ ਤ ਜੋ ਸੇ ਚ ਰ ਨ ਡ ਲ ਮ ਹ ਪ ਠੀ ਯੋ ਖ ਲ ਡ ਲ ਮ ਚੁ ਰੀ ਗ ਚਿ ਪ ੦ ੨
ਜੋ ਨ ਜ ਮ ਪੁ ਰ ਗ ਚਿ ਰ ਆ ਲੇ ਠੀ ਬ ਚਿ ਯੋ ਨ ਕ ਚੀ ਜ ਰੀ ਸੁ ਮ ਸੁ ਨ ਚ ਚਿ ਤ ਏ ਸਿ ਤ ਸ
ਨ ਜ ਮ ਰ ਗ ਤ ਦ ਆ ਜ ਗੀ ਕ ਚ ਏ ਡ ਲ ਜ ਮ ਰ ਬੀ ਲ ਚੁ ਯੋ ਜਿ ਹ ਬਿ ਯ ਸੁ ਰ ਜੀ ੧ ੦ ੨
੨੬ ੧ ਸਿ ਤੁ ਸੀ ਮੰ ਗ ਲ ਚ ਰ ਨ ਪੁ ਰ ਨੇ ਮ ਲ ਚੁ ਦ ਪ ਕ ਸੇ ਕ ਲ ਮ ਲ ਕ ਲੁ ਖ ਚਿ ਪੁ ਜੋ ਡੇ
ਦ ਸ ਚ ਡ ਬਿ ਜ ਨ ਡ ਕੇ ਖ ਪੁ ੨ ਨ ਮ ਸਿ ਤੇ ਯੋ ਪਿ ਡ ਯ ਸ ਮ ਪ ਤੁ ਕੁ ਮ ਡ ੩ ੨ ੩ ਸਿ ਤੁ ਹਿ ਡੇ ਲ
ਕੁ ਜ ਡ ਤ ਡ ਮ ਪ ਠੀ ਘ ਏ ਨ ਬ ਲ ਹੀ ਨ ਡੀ ਨ ਪ ਕ ਕ ਕ ਹੋ ਸ ਚ ਕ ਹੀ ਪ ਪ ਹ ਜ ਕ
ਬਿ ਰ ਖ ਚੁ ਡ ਨ ਚੁ ਚੋ ਪ ਆ ਸ ਹੋ ਕੈ ਉ ਬ ਚਿ ਯੋ ਨ ਯ ਨ ਜ ਮ ਰ ਕ ਰ ਚ ਚੁ ਚੋ ਰ ਨ
ਮ ਮ ਰ ਠੇ ਠ ਲ ਜ ਚੁ ਕ ਤੁ ਸ ਮ ਮ ਕ ਜੋ ਮ ਰ ਸਿ ਤੇ ਸੁ ਰ ਨ ਜ ਮ ਰ ਠੇ ੧ ੦ ੨ ੬ ੧ ਸਿ ਤੁ
ਹਿ ਡੇ ਲ ਬਿ ਜ ਯੋ ਹ ਡੇ ਨ ਚ ਨ ਜ ਮ ਰ ਤੇ ਪ ਨ ਘ ਨੇ ਪ ਲ ਤ ਸ ਮ ਰ ਕ ਰ ਮ ਡ ਟ ਰ ਤੁ ਕ ਚੁ
ਜ ਮ ਰ ਕ ਰ ਮ ਡ ਜ ਖੈ ਪ ਦ ਨ ਕ ਰ ਡ ਟੀ ਨ ਹੋ ਜੁ ਚ ਤੁ ਡ ਏ ਬ ਚੁ ਦ ਗ ਚ ਡੀ ਨ ਖੈ ਕ
ਰ ਡੁ ਜ ਕੈ ਚੁ ਡ ਖ ਠੀ ਘ ਠੀ ਨ ਬ ਲ ਡੀ ਨ ਚੁ ਮ ਚਿ ਮ ਨ ਸ ਚ ੨ ੧ ੦ ੨ ੬ ੧ ਸਿ ਤੁ ਹਿ ਡੇ
ਲ ਬਿ ਜ ਯੋ ਹ ਡੇ ਨ ਬ ਰ ਮ ਮ ਚ ਚ ਨ ਮ ਠੀ ਯੋ ਡ ਲ ਚੀ ਰ ਚਿ ਤ ਮ ਨ ਚੁ ਚੋ ਡ ਕ ਡ ਕ
ਲ ਰ ਗਿ ਮ ਡ ਸੇ ਸ ਕੀ ਨੇ ਚਿ ਡ ਲ ਚੀ ਰ ਚਿ ਤ ਜੋ ਮ ਡੀ ਗ ਠੀ ਲ ਰਿ ਯੋ ਚੁ ਰ ਕ
ਹ ਨਿ ਯੋ ਨੇ ਸ ਚ ਚ ਠੇ ਰ ਤ ਲ ਰੀ ਠੇ ਰ ਨ ਚੁ ਮ ਮ ਠੀ ਖੈ ਚ ਚ ਯੋ ਕ ਰ ਮ ਲ ਤੁ ਚੁ ਪ
ਸੁ ਨ ਚੁ ੧ ੦ ੨ ੬ ੧ ਸਿ ਤੁ ਨ ਪ ਦ ਬ ਸੀ ਤੁ ਹਿ ਡੇ ਲ ਬਿ ਜ ਲ ਲੀ ਨਿ ਚੁ ਮ ਤ ਖੇ ਕੁ ਜ ਦ
ਚ ਨ ਮੀ ਮ ਨ ਡਾ ਸੁ ਡ ਮ ਠੀ ਚ ਜ ਰ ਚੁ ਏ ਮ ਜ ਲ ਚ ਕ ਰ ਜੇ ਕ ਡ ਡ ਪ ਨ ਡਾ ਬੇ ਲ
ਨੇ ਚ ਪੁ ਡੁ ਪੁ ਤੁ ਨ ਪ ਕ ਕ ਮ ਡੀ ਰ ਘ ਸ ਨ ਡਾ ਗ ਪ ਰ ਡ ਮ ਠੇ ਖ ਚੁ ਜ ਬਿ ਕੁ ਮ ਚੁ ਜ ਬ ਲ
ਮ ਤੁ ਲ ਜ ਕ ਰ ਤ ਨ ਡ ੧ ੦ ੨ ੬ ੧ ਸਿ ਤੁ ਪ ਦ ਹਿ ਡੇ ਲ ਬਿ ਜ ਯੋ ਹ ਡੇ ਨ ਬ ਰ ਚੁ ਏ ਸ
ਹੀ ਖੈ ਠ ਏ ਕੀ ਨਿ ਚਿ ਮ ਨ ਬ ਚ ਚ ਚਿ ਯੋ ਪ ਮ ਚੁ ਰ ਜੀ ਤੇ ਸ ਰ ਨ ਡ ਲ ਡੇ ਗ ਤੁ ਨ ਸੁ ਚੁ ਕ
ਰ ਮ ਲ ਜੋ ਤਿ ਸ ਚੀ ਰ ਡੇ ਖ ਚੁ ਚ ਚ ਨ ਤਿ ਜੁ ਮ ਤੁ ਲ ਹੁ ਗ ਜਿ ਮ ਕ ਹ ਚੁ ਕੀ ਚੋ ਚਿ ਪਿ ਚੋ
ਈ ਨ ਹ ਸਿ ਕ ਚ ਚ ਕ ਜੀ ਮ ਪ ਰ ਹੁ ੧ ੦ ੨ ੬ ੧ ਸਿ ਤੁ ਪ ਦ ਗ ਸਿ ਰ ਨ ਏ ਚੁ ਡ ਯ ਨੇ

ਸਾਹਿਬੁ ਪੁ ਬ ਸ ਨੀ ਮੰ ਚ ਕ ਕ ਲ ਮ ਪ ਪ

ਅਰਜਕੀਨੇਠੀਪੁਸ਼ਮਕਰਨੇਜੇਪੁਬੋਰਿਖਰਾਸੁਪੁਪਦੇਸੀਨੀਹਰਾਮਸੁਰਦੇ
ਬੀਧੋਹਠਠਨਪੁਕੁਫਿਗਰਚਿਓਭਬਰੇਨਪਨੀਧੋਲਰਨਮਚੇਨਕ
ਚਰੁਭਟਨਯੋਨੀਕੋਪੀਧੋਪੈ ੯੧੯੦ ਸਬੀਤਪਿਰੋਲਾ ਸੁਮਤਬਾਚਾਰਮਲੇਜੇ
ਤਿਜਪੁਥਮਜੇਪਿਓਜੁਰਾਰੋਜੀਤੋਮਜੁਰਾਹਾਨਬਹੁਏਏਘਨੇਨੁਨਉਜ
ਲਨਹਨਹੋਜਰਕਾਜੁਕੇਕਹਫਾਨਹੋਕਠਿਨਰਨਚਨੁਪੁਰਹੋਰੁਦੇਬਪੁਰਾਜ
ਉਜਤੀਜੁਰਫੁਤੇਨਹੀਯਿਧੋਇਜਰਨੇਮਕਨਥਰਾ ੨੨੯੧ ਅਹੀਰੋਲਾ ਮਥੁਕੁਜ
ਲਾਹੇਨਕੇਜਪੁਨਹਬਨਤਜੀਕਾਜੁਲਕੀਏਮਲਾਹਬਿਹਤਰਹੋਇਹੋਹਦਕੀ
ਜੀਠੋਦੇਕੁਕੋਲੀਏਜਉਜੀਤਚਨਮਤੁਕੁਠੀਚਿਰਰਜਮੁਰਗਹਕੀਜੀਠੋਜੋ
ਜੁਏਹੋਜਗਾਹਮੇਹਾਇਖਕੁਜਕਾਜੁਲਕੀਜੀਠੋ ੯੧੯੨ ਸਬੀਤ ਮਥੁਲਕਾ
ਹੋਮਮਤੁਨਪੁਨਹੋਪੁਕੁ ਚਿਰਹੋਨਹਮੇਰੋਮੀਗਾਜਾਹੋਜਮਰਜਨਮੁਖਜੁਏਹੋਨਹਜੀ
ਮੁਤਫੁਕੇਸਿਕਾਜੁਹਉਦੇਸੁਜਾਮੀਕੇਬਨੇਚੋਤਨਮਨਜਕਲਪਕੁਨੀਕਾਜਮੀ
ਕੁਹੋਦਾਭਨਜਮਰਕਰਾਸੁਕਰੇਰਨਮਹਤੁਕੁਕਾ ੯੩੧ ਸਿਯਨਪਦਥੀਤੋ
ਤੰਬਮੀਰਿਰੇਘਨੇਕੁਉਤੁਕੋਰਦਨਚੋਹਾਜਮੀਤੁਤੰਕੁਏਰਚੁਏਗਨਕੁਦਕਾ
ਲੀਮਚਹੋਗੁਲਕੁਤਮਸਾਨਜਗਾਨਬੁਕਪੁਕੁਨਤਮਚਹੋਘਕਰਥਾਸਦਾਥਾ
ਨਦੇਹਉਕਹਕੋਪੁਨਕਰਸੋਚੋ ੯੩੨ ਸਬੀਤ ਸਿਰੋਲਾ ਸਿਪਿਯੋਜੋਬੋਠਿ
ਯੋਜੇਨਪਤਜੁਰਾਜਦੇਹਉਜੁਭਟਬਰਾਗਾਜਬਾਜਪਕੁਕੀਲਾਕੁਪੁਕਤੀਖਿਲਤ
ਦੈਹੋਬਿਥਿਪਜਗਮਨਸੁਬਰਾਲਾਅਪਿਕਰੇਹੋਰਨਜੀਤੀਐਹੋਜਮਰਕਾਘ
ਕਰਥਾਸਦਾ ੯੩੩ ਸਬੀਤ ਸਦੇਹਉਜਕਲਜੁਰਾ ੯੩੪ ਸਬੀਤ ਸੁਪਦੇ ਸਬੀਤ
ਹਿਰੋਲਾ ਕਰਜੇਰਜੁਰੁਗਕਾਹੋਯੋਪਿਪਹਕਹੋਯੋਜੇਆਜਜੁਹੋਰਹੋਮੁਰਠੋਕ
ਦੇਹੀਫੇਰਪੁਕੁਕੀਜੁਰਬਪੁਨਪਠੇਜੋਰਹੋਗਰਨਜੀਤੁਰਨਚਹੋਨੇਕੁਨਕੁਨਗਾਹਿਕੇ
ਜਜੁਰਪਤਲਾਏਹਉਮਤਬਾਚਾਕਰੇਪੁਕੁਤਉਜੁਭਟਨਮਕਹਾਏਹਉ ੯੩੫

ਬੀਰਮਪੁਰੀਕੀਹੋਨਬਾਤੁਭੁਟਨਦੀਓਮਾਇਸਮੰਤੁਏਸਾਜਬਾਜਸ ੯੩੬
ਮਾਜਜੁਰਨਪਠਿਯੋਮਾਠੇਪੁਕੁਹੀ ੯੩੭ ਸਬੀਤ ਮੈਰੀਗਤਕੋਬਹੁਸੇਨਦੀਜੋਮ
ਰਜਿਹੀਮਮਿਤੁਦਲਕੁਦਮੀਗਟੀਜੋਕਾਜਾਜਨਕਾਇਨਜਜੁਕੀ ੯੩੮
ਸਨਪਦੁਬੀਤਪਿਰੋਲਾ ਸੁਪਾਇਆਰੋਮਾਜੁਮਤਿਪੁਕੀਜੋਜਾਜਬਾਅਨੇਕਹੀ
ਚਤੁਰੀਕੀਨਮਨੀਪੁਬਲਯਿਗਟੀਨਿਪੁਜੁਪੈਕਹੀ ਚਾਰਾਅਰਬਚਮੁਜਮੁ
ਹਨਗਾਜਰਥਉਜਟਬੀਖਹੀ ਕੇਟਕੋਟਬਜੋਤੁਦਲਪਟਪਦਮਕਾਏਨਬੋਖ
ਹੀ ੯੩੯ ਸਬੀਤ ਮਰਦਰਾਜਿਪਹਰਾਕਲਲੁ ਸਕਸੁਹਨਿਸਰਦ
ਲਘਨੇਗਾਤੀਗਾਨੀਨਹੀਜਾਇਜੋਪਨਏਕਏਕਤੇਬੋਜਾਫੰਤਸੁਰਪਾਨ
ਜੁਰਨਮਮਿਤੁਰੁਟਬਰਕੋਗੇ ਸਿੰਜਾਦਚੁਪਾਧਾਰਪਿਤਨਾਮਪਨਾਅਪਨਿ
ਪੁਤਨੇ ੯੪੦ ਸਬੀਤ ਸਿਰੋਲਾ ਸੁਪਕੇਤੋਰਮਰਫੁਤਪਾਚੀਜਾਕਬੀਟੀਨਿ
ਜਚਰਾਗਾਜਬਾਜੋਤੀਏਕੋਤੀਦੇਸਦੇਸਨਕੋਥਰਾਮਮਸਟਸੁਤਜੁਤੀਅਸਟਮੀ
ਮੁਨਕੜਦਲਕਾਗਰਾਮਮਥਰਗਜਨਉਤਿਨਕੋਕੁੰਨਕੁੰਨਗੁਨਾਮਾਕਾ
੯੪੧ ਸਬੀਤ ਸੁਪਦਾ ਸਬੀਤ ਸਿਰੋਲਾ ਸੁਪਦਾਰਸੈਨਨਅਕਥੋ ਸਿਨੁਕੋ
ਕੋਤਲਕੋਬਿਨਦਰਾਏਤਨਾਮਰਥਜੁਮਨਾਹਨੁਤਨਕੁਟਰਚੁਤਨਜਾਮੇਅਰਜਰਾ
ਸਾਥਿਨਾਠਿਕੁਜਉਥਾਅਪੁਜਤਾਜਾਮੁਜਾਚਿਫੁਰਚੁਭਟਨਾਗੁਜਬਲਪੁਕੁੰਮ
ਜਮਗੰਡਨਾਮਦੁਤੀਉਭਟਨਬੰਠੁਰਨਾ ੯੪੨ ਸਬੀਤ ਸੁਪਦਾਰਤਾਅਕਾਸ
ਜਦਪਨਹਟਰਤਤਦੁਪੁਭਟਜਮਗਾਮੇਠੇਠੀਲੋਬਿਕਟਤਨਫੇਲਾਦਮੀਕੀਮ
ਤਨਿਰੁਗਾਸੈਨਾਮੰਗਨਨੇਤੁਨੋਨਕੁੰਨਕੋਕਪਲਜਾਮੁਰਗਾਪੰਚਰਦਿਖੁਖ
ਕੁਟਮਠਮਖਜੁਜੁਰਾਰੋਬੁਜਦਨੁਗਥਰਾ ੯੪੩ ਸਬੀਤ ਸੁਪਦਾਰਤਾ
ਬੀਸਜੋਕਾਘਦੀਰਘਕਰਤਮਦੁਪਨਕਰਾਕੁਪਤਾਮਮਿਖਪਜੁਪੁਜਨਮਸੁਰ
ਮਾਘਾਟੀਸਿਰਾਗਨਹਟਰਤੁਜਦਪਕਾਲਪਾਦਤੁਭੋਰਤਜਾਮੁਹਭਟਨਿਰੁਕਾਸਦੇ

ਮੁਕਤ ਕਰਿ ਜੇਕੇ ਬੈਟ ਲਖ ਬੰਗ ਬੈਰੀ ਬਿਜੋ ਕਰਾ ॥ ੧੯ ॥ ੩ ॥ ਹਿੰਦੁ ਲਾ ਬਿਜਨ ਪਦਾ ॥
 ਨਹਿ ਲਗਿ ਬਿਪਿੰਦੁ ਦੁ ਜਮਗਮੇ ਤਿਹ ਜੀ ਕੇ ਉਨ ਹਰ ਕੇ ॥ ਜਿਹ ਕਾਲ ਪੈ ਰੁਤ ਮ ॥
 ਏਕੋ ਭਟ ਜਮ ਮੇ ਤੁ ਕੇ ਹ ਕੇ ਸੇ ਮੇ ਚ ਸੁ ਸਨ ਲੋ ਤ ਲੀ ਲ ਤ ਤ ਕ ਰ ਤ ਪ ਨੁ ਹ ਜੀ ਜ ॥
 ਤ ਕੇ ਪ ਯ ਯ ਮ ਕ ਬ ਸੁ ਯ ਨੀ ਰ ਛੁ ਟ ਤ ਕ ਲੋ ਤ ਸੁ ਸਾ ਸ ਨ ਰੁ ਕੇ ॥ ੨੦ ॥ ੧ ॥ ॥ ਬਿਜਨ ॥
 ਪਦ ਬ ਸਿ ਤ ਹਿੰਦੁ ਲਾ ॥ ਲੋ ਬਿ ਦਾ ਨਿ ਪ ਸੁ ਚ ਆ ਲੇ ਡ ਲ ਲੋ ਅ ਸ ਟ ਮੀ ॥ ਤਿ ਨ ਕ ਟ ਕ ॥
 ਜੁ ਤਾ ॥ ਚ ਆ ਅ ਰ ਬ ਅ ਨੀ ਪੁ ਕ ਲ ਰ ਤੁ ਰੇ ਗ ਜੋ ਨ ਨ ਸੁ ਮ ਰੁ ਤਾ ॥ ਹ ਲ ਚ ਲ ਪ ਰਿ ॥
 ਜੋ ਹ ਰੁ ਹ ਕ ਮ ਠ ਟ ਹ ਲ ਚ ਅ ਨ ਪੁ ਤਾ ॥ ਯ ਮ ਕ ਪ ਊ ਲ ਪ ਹਿ ਯੋ ਬਿ ਕ ਲ ਭ ਊ ਜੇ ਸ ॥
 ਜੇ ਸ ਸੁ ਕ ਰ ਕੇ ਪ ਛਿ ਤਾ ॥ ੨੧ ॥ ੧ ॥ ॥ ਬਿਜਨ ਪਦ ਹਿੰਦੁ ਲਾ ॥ ਵ ਗ ਲਿ ਚ ਰ ਚ ਰ ਸੁ ॥
 ਰ ਗ ਮ ਤੁ ਲ ਪੇ ਮ ਆ ਲ ਜ ਲ ਬ ਲ ਗ ਚ ਨ ਰੁ ਮ ॥ ਬ ਰ ਹ ਰ ਤੁ ਗ ਮ ਗ ਏ ਜ ਬਿ ਚਿ ॥
 ਸ ਰੁ ਪੇ ਲੋ ਖ ਨੀ ਜੋ ਸ ਕ ਲਾ ਜੀ ਮ ॥ ਪੁ ਰ ਬ ਜ ਸੁ ਯ ਚੁ ਰ ਭ ਮ ਰ ਭੀ ਮ ਤ ਲ ਭ ॥
 ਤੁ ਗ ਮ ॥ ੨੨ ॥ ੧ ॥ ॥ ਬਿਜਨ ਪਦ ਬ ਸਿ ਤ ਹਿੰਦੁ ਲਾ ॥ ਬ ਹੁ ਨ ਦ ਮ ਪ ਚ ਬ ਜ ਤ ਗ ਜ ॥
 ਤ ਨਿ ਸ ਰ ਗ ਨਿ ਰੁ ਕ ਦੇ ॥ ਰੁ ਕ ਤ ਮ ਸ ਤ ਮ ਰੁ ਗ ਭੋ ਕ ਰ ਕੁ ਕ ਰ ਭੋ ਰੀ ਪ ਲੋ ਦੇ ॥ ਹਿ ਨ ਕ ਰ ॥
 ਹ ਯ ਚਿ ਸ ਤ ਭੋ ਯ ਨ ਕ ਬ ਬ ਕ ਊ ਜ ਟ ਨ ਭੁ ਭ ਕ ਦੇ ॥ ਵ ਟ ਲ ਖੁ ਰ ਪੈ ਊ ਠੀ ਜੋ ਦੁ ਚ ਨ ॥
 ਪੁ ਯ ਪੁ ਲ ਕ ਗ ਗ ਨ ਡੇ ॥ ੨੩ ॥ ੧ ॥ ॥ ਬਿਜਨ ਪਦ ਬ ਸਿ ਤ ਹਿੰਦੁ ਲਾ ॥ ਰ ਹ ਗ ਭੋ ਖ ॥
 ਵ ਪ ਟ ਬਿ ਰ ਜ ਹ ਤੁ ਗ ਨ ਭੁ ਭ ਜੋ ਅ ਸ ਟ ਮ ਤੁ ਬ ਕ ਨੇ ॥ ਆ ਚਿ ਠਿ ਘੇ ਰ ਕ ਰ ਲ ਦੁ ਜ ਤ ਰ ॥
 ਜ ਮੈ ਕੁ ਖ ਮ ਪ ਲੋ ਕੁ ਊ ਨ ਨ ਸ ਨ ਵ ਚੀ ਬਿ ਬਿ ਧ ਬ ਰ ਨ ਬਿ ਹੰ ਗ ਖ ਗ ਮਿ ਗ ਪ ਜੁ ਡੇ ॥
 ਚ ਕੁ ਪ ਏ ਨ ਨ ਬੁ ਗ ਮ ਸ ਨ ਮ ਸੁ ਰ ਚ ਕੁ ਬ ਕ ਪ ਏ ਯੋ ॥ ੨੪ ॥ ੧ ॥ ॥ ਬਿਜਨ ਪਦ ॥
 ਡੇ ਲਾ ॥ ਗ ਹ ਜ ਸੁ ਨ ਨ ਬ ਤ ਤ ਡਿ ਨ ਮ ਸੁ ਨ ਨ ਬ ਰ ਗ ਕੋ ॥ ਮੇ ਰ ਬ ਜ ਕ ਰ ਲ ॥
 ਬਿ ਖ ਧ ਰ ਕੁ ਲ ਮ ਰ ਫ ਨੀ ਮ ਰ ਫ ਨੇ ॥ ਤੁ ਰੇ ਬ ਗ ਸ ਭੁ ਨ ਨ ਭ ਤ ਬ ਖ ਤ ਗ ਜਿ ਲ ਹ ਸੇ ॥
 ਵੇ ਪ ਪ ਖ ਰ ਪੋ ਹ ਰ ਨ ਗ ਲ ਜਿ ਜ ਡੇ ਲਾ ਦੀ ਡ ਕੇ ॥ ੨੫ ॥ ੧ ॥ ॥ ਹਿੰਦੁ ਲਾ ਬਿਜਨ ਪਦ ॥
 ਬ ਸ ਨ ਨ ਬੁ ਤੁ ਪ ਸ ਮ ਨਿ ਮ ਬ ਰੇ ਸ ਮੀ ਜ ਰ ਫ ਤ ਕੋ ॥ ਕਿ ਰ ਪ ਸ ਕ ਕ ਮ ਮ ਤ ॥

ਲਾ ਸਿ ਬ ਯੋ ਲ ਚੀ ਰ ਨ ਰੁ ਸ ਤ ਨੇ ॥ ਕ ਲ ਪੈ ਤ ਰੁ ਲੀ ਬੈ ਦ ਰ ਪ ਦ ਬਿ ਬਿ ਧ ਰੰ ਗ ਸ ਮ ॥ ੪੯ ॥
 ਸ ਤੁ ਜੇ ॥ ਪ ਚ ਰੰ ਗ ਨ ਨ ਫ ਮ ਮ ਮੀ ਬ ਰ ਟ ਮ ਕ ਚ ਪ ਲ ਠ ਏ ਪ ਤ ਡੇ ॥ ੨੫ ॥ ੧ ॥ ॥ ਬ ॥
 ਸੀ ਤੁ ॥ ਯੁ ਪ ਨ ਅ ਜ ਆ ਏ ਬ ਲ ਲ ਗ ਉ ਹ ਰ ਜ ਕ ਤ ਪ ਨਿ ਮੇ ਤੀ ਅ ਨ ॥ ਸੁ ਲੁ ਜੁ ਮੁ ਰ ॥
 ਵ ਨੀ ਲ ਡ ਨ ਮ ਨ ਕ ਟ ਕ ਬ ਨ ਜੋ ਤੀ ਮ ਨ ॥ ਵ ਰ ਟ ਮ ਕ ਤ ਯ ਕੁ ਤੇ ਹ ਰ ਦ ਚ ਏ ॥
 ਕ ਰ ਪੋ ਰੀ ਮ ਨ ॥ ਪ ਚਿ ਤ ਕੁ ਖ ਨ ਬਿ ਬਿ ਧ ਜ ਊ ਪ ਰ ਚ ਤ ਨ ਨ ਸੇ ਤੀ ਮ ਨ ॥ ੨੬ ॥ ੧ ॥
 ੧ ॥ ॥ ਬ ਸੀ ਤੁ ਹਿੰਦੁ ਲਾ ॥ ਡ ਕ ਗ ਕੋ ਉ ਕ ਲ ਗ ਰੰ ਗ ਮ ਕ ਤ ਲ ਲ ਰੀ ਕ ਲ ਯ ਚੁ ਰੁ ਸ ਮ ॥
 ਜ ਰ ਤ ਨ ਨ ਖ ਚਿ ਤ ਮ ਨ ਗ ਨ ਡ ਲ ਰੀ ॥ ਡ ਕੇ ਰ ਚਿ ਰੁ ਪ ਰ ਭੁ ਖ ਨ ਸੁ ਭ ਨੀ ਜ ॥
 ਚ ਰ ਮ ਲ ਰੀ ॥ ਵ ਪ ਤ ਮੰ ਗ ਮ ਨਿ ਗ ਲ ਜ ਤ ਡ ਕੇ ਜ ਲ ਪੁ ਡ ਲ ਰੀ ॥ ੨੭ ॥ ੧ ॥
 ੧ ॥ ॥ ਬ ਸੀ ਤੁ ਹਿੰਦੁ ਲਾ ॥ ਲੁ ਡਿ ਤ ਮ ਡ ਗ ਨਿ ਰ ਖ ਡ ਬ ਬ ਪ ਡ ਰ ਤ ਰ ਤ ਨ ਮ ਨ ਰ ਰ ॥
 ਹੀ ॥ ਮ ਆ ਡੇ ਲੋ ਕ ਮੇ ਹਿ ਤ ਜ ਕੋ ਮ ਡ ਲ ਯ ਨ ਪੁ ਨ ਜੋ ਬ ਨ ਡ ਰ ਹੀ ॥ ਜ ਸ ਜ ਮੁ ਰ ਤ ॥
 ਮੈ ਨ ਡ ਜ ਤ ਵ ਰ ਪ ਕੰ ਦੁ ਮੇ ਹ ਰੀ ॥ ਤੁ ਨ ਮ ਨ ਡਿ ਡ ਵ ਰ ਕ ਰ ਤ ਨਿ ਜ ਸੁੰ ਡੁ ਨ ਸੇ ॥
 ਰੁ ਹੀ ॥ ੨੮ ॥ ੧ ॥ ॥ ਹਿੰਦੁ ਲ ਬ ਸਿ ਤ ॥ ॥ ਜਾ ਜ ਸੈ ਨ ਜ ਪੁ ਰ ਪ ਤ ਨ ਚ ਮੁ ਚ ਤੁ ਰੰ ਗ ॥
 ਨ ਪੁ ਬ ਲਾ ॥ ਪ ਟ ਘੇ ਰ ਘ ਮੰ ਰੁ ਜੁ ਰ ਨ ਮ ਸੁ ਰ ਭੋ ਕ ਟ ਲ ਜ ਬ ਲਾ ਡ ਹ ਰ ਏ ॥
 ਵੇ ਤ ਨਿ ਜ ਨ ਬੈ ਰ ਕ ਪੁ ਜ ਲੋ ਟ ਨ ਵ ਸ ਹ ਦ ਲਾ ਡ ਏ ਡਿ ਤ ਨ ਭ ਘੇ ਰ ਘ ਏ ॥ ਮ ਜ ਰ ॥
 ਡੇ ਜੈ ਟ ਲ ਬ ਟ ਲਾ ॥ ੨੯ ॥ ੧ ॥ ॥ ਵੇ ਵੀ ਹ ਨ ਨ ਘੇ ਰ ਵ ਟ ਵ ਕੇ ਟ ਬ ਨ ਬ ਰ ਮ ॥
 ਚੁ ਲੋ ਗ ਜ ਚਿ ਜ ਏ ਵ ਨ ਡ ਜ ਜ ਪ ਤ ਨ ਵ ਲ ਯ ਨ ॥ ਬ ਜ ਮੇ ਰ ਤੁ ਲ ਡੀ ਖ ਮ ॥
 ਘੇ ਰ ਲੋ ਲੋ ਘ ਏ ਰ ਲ ਨ ਨ ਜ ਡ ਚੀ ਚ ਕੁ ਰੀ ਜ ਏ ਲ ਸੁ ਕ ਰ ਡੁ ਕੋ ਮ ਡਿ ਪ ਨ ॥ ੩੦ ॥
 ੧ ॥ ॥ ਬਿਜਨ ਪਦ ਬ ਸਿ ਤ ॥ ਵ ਲਾ ਮ ਸੁ ਰ ਵ ਚ ਨ ਵੇ ਬ ਵੇ ਟ ਨ ਟ ਵੇ ਨ ਯ ਰ ਪ ਰ ਸ ਪ ॥
 ਚਾ ॥ ਵ ਟੁ ਠਿ ਚੁ ਡੁ ਤ ਬ ਨ ਰੋ ਲ ਤੁ ਪ ਕ ਡੁ ਟ ਹ ਪ ਲੋ ਕ ਰ ॥ ਵ ਲ ਸੁ ਹ ਗ ਕੁ ਸ ਮ ਬ ॥
 ਯ ਜੁ ਟੇ ਬ ਹੋ ਤੀ ਡ ਨ ਬਿ ਬਿ ਧ ਜ ਰ ਗ ਹ ਬ ਨ ਲ ਜੁ ਤ ਰ ਤੁ ਖ ਚ ਖ ਰ ਗ ਬਿ ਖ ਭੁ ਨ ਲੋ ॥
 ਨੁ ਲ ਬ ਗ ॥ ੩੧ ॥ ੧ ॥ ॥ ਬਿਜਨ ਪਦ ਬ ਸਿ ਤ ਹਿੰਦੁ ਲਾ ॥ ਯ ਮ ਕ ਨੀ ਜ ਯ ਲ ਬੀ ਵ ਕੋ

ਨਗਰਾਮਪੁਕਾ ਸਰਪੋਚਲਾਨਾਜੀਕਾ ਕਲਾਗੀਮੋਰਥੈ ਕਰੀ ਕੁਲਾਖਿਤਾਮ
 ਵਕਯੇਲਮਾਸਿ ਮੁਗੈਤਾ ਜਟਕਾਇਕਰਾਮਨੋ ਕੁਲਹਨਵਰਤਨਾਮ ਜਾਜਿ ਯਸਿ
 ਜਕਰਸੁਨਾਗੈ ਭੈ ਪਕਾਕਾ ॥ ੫੬ ॥ ੧੪ ॥ ਫੁਲਤ ਬੈਨੀ ਜੀਯ ਫੁਲਨ ਲਸਤ ਜਗਮ
 ਗਟਾਮਨੀ ॥ ਵਤ ਹਰਤ ਰਪਲਾ ਫਟਕਾ ਕਿਰਫੁ ਬਹੇਰ ਲੰਜਤ ਕਾਮੀ ॥ ਚਮਰ
 ਰੇਸੋਲਾ ਵੇਰ ਸੁਰਪਤ ਪਿਖ ਲੁਕਤ ਸੁਰ ਗਮਨੀ ॥ ਵਟ ਮਨ ਮਨੀ ਕੋ ਮਨਦ
 ਵਤ ਕੁ ਸੀਥਾ ਮਨੀ ॥ ੬੦ ॥ ੧੪ ॥ ਬੀਤ ਪੀਤੀ ਕੋਲਾ ॥ ਕੰਜ ਮੁਖਾ ਟੀਕਾ ਕੰਜਰੋ ਜਤ
 ਸੁਰਮੇ ਹਰ ਸੋ ਕੁਹੀ ॥ ਵੈ ਵਤ ਸੁਗਾ ਮੰਗ ਫੁਲ ਜਤ ਰਮ ਅਰਾ ਸੁਰ ਵਿਕੁਹੀ ॥
 ਵਰਸਪ ਵਨ ਸੈਨ ਮੁਰਤ ਕਿਆ ਜਾਰ ਫੇ ਟੁਹੀ ॥ ਵੈ ਖਲ ਖਲੀ ॥ ਜਾ ਵਤ ਸੁ
 ਜਾ ਮੁਗੈ ਪੁਕਾ ॥ ੬੧ ॥ ੧੪ ॥ ਵੈ ਵਤ ਖੋਰੀ ਜਤ ਕੁੰਗ ਮ ਪੁਕਰ ਮਦਨ ਬਪ ਵਤ ਫੁ
 ਜਹੀ ॥ ਮੰਗ ਲ ਕਰਨਾ ਮਨੇ ਵਮ ਯਾ ਸੁਰ ਰਾ ਜ ਸੁਰ ਸੀ ਗਰਾ ਜਹੀ ॥ ਵਰਤ ਰਾ ਮਰ
 ਫੁ ਤ ਮੰਗ ਲ ਬਨਿ ਰਖਾ ਮਯ ਤੁ ਨ ਤੁ ਜਹੀ ॥ ਗਾ ਜਗ ਜ ਅੰਗ ਵਤ ਰੋ ਪੁ ਨ ਸੇ ਖ
 ਪਟਾ ਥਾ ਜਹੀ ॥ ੬੨ ॥ ੧੪ ॥ ਬੀਤ ਪੀ ਸਮ ਦਾ ॥ ਜੁ ਰੋ ਗੈ ਪੁ ਥ ਜ ਫੁ ਮ ਫੁ ਰੇ ਲੇ
 ਮ ਬੀ ਥਿ ਯ ਜ ਜ ਸ ਮਾ ਜ ਹੀ ॥ ਵੈ ਪ ਵ ਥਾ ਜੰ ਤ ਨ ਮ ਖਾ ਤੁ ਜ ਕੋ ਲੇ ਲੇ ਥਾ ਜ ਹੀ ॥ ਬੀ ਥਿ
 ਪੁ ਰੰ ਗ ਬ ਰੰ ਗ ਜ ਜੈ ਜ ਠ ਕ ਰ ਠੀ ਗ ਨ ਤੀ ਥਾ ਜ ਹੀ ॥ ਬ ਫੈ ਵੇ ਕ ਰ ਥੇ ਥਾ ਕੋ ਗ ਰ
 ਨੇ ਵ ਸ ਮਾ ਜ ਹੀ ॥ ੬੩ ॥ ੧੪ ॥ ਬੀ ਤੁ ॥ ਨ ਹੀ ਮ ਨ ਥਾ ਮੰ ਤੁ ਨ ਚ ਪੁ ਕੰ ਟ ਨਿ ਹ ਵੈ ਠੀ
 ਪਟ ਤ ਰ ਪੁ ਗ ਟ ਕ ਰਾ ॥ ਵੈ ਵਰਾ ਜ ਸ ਮਾ ਜ ਮ ਵ ਤੀ ਹੋ ਨ ਹੁ ਜੇ ਜ ਗ ਵ ਸ ਰਾ ॥ ਪੁ ਨ ਜੁ
 ਨ ਤ ਪ ॥ ਸੁ ਗ ਮ ਚ ਮ ਚ ਮ ਚ ਪ ਮ ਚ ਜ ਗ ਮ ਚ ਰ ਮ ਚ ਮ ਤ ਪੀ ਜਿ ਪ ਸ ਧ ਕ ਲ ਭੈ
 ਫੁ ਵ ਥਿ ਮ ਨ ਗਿ ਥਿ ਯੁ ਨ ਜੁ ਵ ਨ ਕ ਰਾ ॥ ੬੪ ॥ ੧੪ ॥ ਚੁ ਤ ਬ ਨ ਚ ਰ ਨ ਚ ਰ ਮ ਚ
 ਕੁ ਵੈ ਮੋ ਰਿ ਤ ਚ ਰ ਨ ਰਾ ॥ ਪ ਰੀ ਤੀ ਨ ਬ ਰੰ ਗ ਮ ਫੁ ਰ ਪੁ ਰੰ ਗ ਨ ਰੀ ਯ ਥਾ ਮ ਸੁ ਰਾ ॥ ਠ ਨ
 ਰ ਹੇ ਗ ਰ ਨ ਪੈ ਅ ਲ ਨ ਪੁ ਨ ਮੋ ਹ ਰੇ ਜ ਲ ਥ ਲ ਸ ਗ ਰਾ ॥ ਬ ਸ ਕ ਰ ਨ ਮੋ ਹ ਨ ਰਾ
 ਰਾ ਨ ਵੈ ਨੁ ਨ ਥਿ ਸ ਮ ਚ ਵੇ ਸ ਮਾ ਚੇ ਤੁ ਠ ਰਾ ॥ ੬੫ ॥ ੧੪ ॥ ਵੈ ਵ ਲ ਮ ਠੇ ਵੈ ਸੁ ਬ ਮ

ਮ

ਵ ਫਿ ਲੁਕੇ ਸ ਬਿ ਪ ਨ ਪ ਰ ਸ ਪ ਰਾ ॥ ਤੇ ਹ ਮ ਠ ਚੁ ਟ ਪ ਯ ਨ ਰਾ ਜ ਤ ਖੁ ਰ ਮ ਥਾ ਸ ॥ ੬੬ ॥ ੧੪ ॥
 ਵੈ ਵ ਰ ਵੈ ॥ ਵੈ ਵ ਨ ਹੀ ਸ ਬਿ ਜ ਹੀ ਕ ਰ ਤ ਰ ਚ ਤੁ ਰ ਨ ਸ ਬਿ ਚ ਰਾ ॥ ਫੁ ਤ ਰ ਮ ਰ
 ਫੁ ਰ ਤ ਮ ਮ ਫੁ ਲ ਵ ਤੀ ॥ ਬਿ ਮ ਸੁ ਰਾ ਜ ਤ ਖੁ ਰ ਮ ਥਾ ਸ ਵੈ ਵ ਵ ਰਾ ॥ ਵੈ ਵ ਨ ਹੀ ਜ ਬਿ ਰਾ
 ਜ ਹੀ ਕ ਰ ਰ ਚ ਤੁ ਰ ਮ ਸ ਬਿ ਚ ਰਾ ॥ ਫੁ ਤ ਰ ਮ ਰ ਫੁ ਰ ਤ ਸ ਮ ਫੁ ਲ ਵ ਤੀ ॥ ਬਿ ਮ ਲ ਗ
 ਜ ਤ ਫੁ ਟ ਕ ਰਾ ॥ ੬੬ ॥ ੧੪ ॥ ਬੀ ਤ ॥ ਠੀ ਕੋ ਲੇ ॥ ਨਿ ਗ ਮ ਤ ਫੈ ਵ ਰ ਤਾ ਮ ਜ ਤੁ ਤੁ
 ਤ ਮ ਮ ਸੁ ਜਿ ਮ ਰ ਤੁ ਰ ਨ ਰ ਤ ॥ ਜ ਸ ਮੋ ਭ ਠੀ ਪ ਮ ਕ ਸ ਤ ਜ ਬ ਠੀ ॥ ਜ ਪ ਜ ਪ ਮ ਖ
 ਪੁ ਜ ਠ ਟ ਤ ॥ ਨ ਮ ਮ ਲਾ ਕ ਠੀ ਚ ਠੀ ਚ ਰ ਤ ਕ ਬ ਜੋ ਰ ਕ ਬ ਜ ਨ ਜ ਸ ਕ ਬ ਤ ॥ ਕ ਰ ਖ
 ॥ ਬੀ ਜ ਨ ਮ ਵ ਵ ਰ ਤੁ ਲ ਨ ਕ ਬੰ ਤ ਫੁ ਟ ਨ ਰ ਸ ਚੁ ਨ ਤ ॥ ੬੭ ॥ ੧੪ ॥ ਸੁ ਖ ਤ ਮੀ ਖੰ ਭ
 ਪੁ ਪ ਮ ॥ ਵੈ ਵ ਮ ਚ ਮ ਚ ਠੀ ॥ ਕ ਸ ਤੁ ਰੀ ਕੰ ਕ ਮ ਅ ਗ ਰ ਚੰ ਟ ਨ ਗੁ ਲਾ ਥ ਮ ਤ
 ਸੁ ਰੀ ਪ ਨ ॥ ਪੁ ਰ ਮ ਚ ਮ ਚ ਠੀ ॥ ਵ ਟ ਨ ਮ ਖੰ ਭ ਨੁ ਰਾ ਜ ਤ ਮ ਚ ਠੀ ॥ ਫੁ ਟ ਤ
 ਮ ਰ ਤਾ ਬੀ ਹ ਵ ॥ ਵੈ ਵ ਲ ਤ ਪ ਵ ਨ ਸੁ ਲ ਠੀ ॥ ੬੮ ॥ ੧੪ ॥ ਵੈ ਪ ਰ ਮ ਨ ਗ ਨ ਫੁ ਟ
 ਜ ਗ ਮ ਗ ਮ ਸ ਰ ਠੀ ਠੀ ਠੀ ਰ ਨ ਜ ਮ ਨੀ ॥ ਵ ਮ ਕ ਤ ਪੁ ਤਾ ਸ ਮ ਤੁ ਨ ਮ ਸੈ ਕ ਲ
 ਜ ਤਾ ਮ ਠੀ ਠੀ ॥ ਕ ਲ ਪ ਤ ਮ ਤੁ ਲ ਚ ਕ ਕ ਮੀ ਵ ਤ ਹ ਰ ਤ ਰ ਪ ਲਾ ਵ ਮ ਨੀ
 ਨ ਹੀ ਵੈ ਸ ਟ ਨ ਹ ਰ ਤੁ ਰ ਫ ਕ ਠੀ ਠੀ ਵੈ ਸ ਠੀ ਵੈ ਵ ਮ ਨੀ ॥ ੬੯ ॥ ੧੪ ॥ ਬੀ ਤ
 ਠੀ ਠੀ ਵੈ ਵ ਰ ਤੁ ਪ ਜ ਧ ਰੰ ਗ ਮ ਜ ਤ ਨ ਰਾ ਜ ਕੋ ਰ ਠੀ ਵ ਟ ਨ ਠੀ ॥ ਬ ਪੁ ਠ
 ਤਾ ਠੀ ਤੁ ਤਾ ਠੀ ਠੀ ਮ ਜ ਤੁ ਨ ਬ ਹੁ ਮੰ ਵ ਟ ਟ ਨੀ ॥ ਤੀ ਰ ਬ ਵੈ ਵ ਲੈ ਫੇ ਤ ਵੇ ਸ ਨ
 ਰਾ ਮ ਸੁ ਰ ਮ ਨੇ ਜ ਠੀ ॥ ਹੁ ਰ ਮ ਫੁ ਰ ਪ ਰੀ ਪ ਵ ਮਿ ਨੀ ਨੀ ਨ ਰ ਖ ਜ ਠੀ ਠੀ ॥
 ੧੫ ॥ ੧੪ ॥ ਬੀ ਤ ਮ ਠੀ ਠੀ ॥ ਵੈ ਵ ਬ ਵੈ ਵ ਵ ਮ ਮੈ ਸਾ ਠੀ ਕ ਠੀ ਰ ਨ ਰੇ ਗੁ ਠੀ ਠੀ
 ਕੁ ਪ ਵ ਮ ਨਾ ਠੀ ਨੀ ਵੈ ਵ ਠੀ ਠੀ ॥ ਕ ਰ ਹ ਰ ਖ ਮੰ ਗ ਲ ਹੇ ਵੈ ਜੁ ਠੀ ॥ ਖ ਵ ਠੀ ਜ ਤੁ ਨ
 ਲੇ ਹ ਪੁ ਜ ਨ ਮ ਜ ਤੁ ਨ ਨ ਨ ਰੁ ਠੀ ॥ ਠੀ ਠੀ ਠੀ ਠੀ ਠੀ ਠੀ ॥ ਬੀ ਜਿ ਨ ਰਾ ਠੀ ਜ ਸ
 ਗ ਠੁ ਟ ਮੁ ਠੀ ॥ ੧੭ ॥ ੧੪ ॥ ਬੀ ਤ ਮ ਠੀ ਠੀ ॥ ਠੀ ਠੀ ਠੀ ॥ ਕ ਰ ਸ ਲ ਖ ਵੈ ਵ

ਗੁਨਾਬੰ

ਪ੍ਰਥਮ ਸੁਰਾਜ ਪਾਸੋਂ ਆ ਕੇ ਹੀ ਭਾਜਿ ਚੰਨ ਨਾ ਦੇ ਵੈਠ ਚੋੜੀ ਪੁਰਨੀ ਚ
 ਹੀ ਨ ਭੁਗ ਗਰੇ ਲੋ ਚਿਤ ਪਥ ਚ ਲੋ ਖੋਰ ਲੋ ਅਧਰ ਸੁਰ ਹੀ ਸਿਯ ਨ ਘੁਨ
 ਵਲ ਚ ਚੁੰਬ ਰਿ ਵੇ ਸਿ ਖਿ ਰੁ ਮੁ ਰ ਹੀ ੧੨ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫
 ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫
 ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫
 ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫
 ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਅੰਗਰ ਮਾਰੁਤ ਥਾਂ ਬੋ ਗ ਮ ਘੁ ਵ ਹੀ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਭੀ ਸੁਰਪਤਿ ਚਲੇ ਤੁਟੀ ਗਜੇ ਭੀ ਚਰਾ ॥ ੮੩ ॥ ੧ ॥ ਬਸੰਤੁ ਨਾ ਮਰਛੇ ਤੁਪੁਰੇ ਸੁ
ਰੇ ਸੁਰਾ ਖਾਈ ਮਿਲੈ ਪਤ ਪਾਨ ਕੁਟਾ ਰਥ ਪਰ ਮਾ ਚਿਤੁ ਸੁ ਸੁ ਸੁ ਮਿ ਮਰ ਕਉ ਖੇ
ਰ ਕਾਲ ਗਨੇ ਜਗਟਾ ਮਿਲੇ ਪਰ ਸਪਰਾ ਕਿ ਟੋਟੈ ਸਫ ਕਹੇ ਖਿਥਾ ਸ ਮਰ ਕਸਟਾ
ਜੈ ਕਸਟ ਟੁਟੈ ਸਥਰ ਖਈ ਤੇ ਸੁ ਸਰਟਾ ਰਨ ਕਰ ਪ੍ਰਗਟਾ ॥ ੮੪ ॥ ੧ ॥ ਬਸੰਤੁ ਨਾ
ਕੁਥਾ ਚੰ ਦੇ ਨ ਪ੍ਰਤਿ ਸਪਨ ਪੀ ਨ ਬਾ ਸੁ ਦਰਾ ਏ ਖੇ ਲੈ ਕੇ ਕੇ ਤੁ ਮਾ ਖਿ ਨ ਸ ਮ ਰਾ ਮਾ
ਏ ਨ ਹੁ ਕ ਮ ਨਾ ਹ ਨ ਸ ਕਿ ਓ ਆ ਟ ਨ ਭੁ ਨਿ ਖ ਤ ਓ ਗਿ ਰ ਕ ਨ ਕ ਪ੍ਰ ਸਾ ਪ੍ਰ ਕੁ ਸ ਕ
ਲਾ ਖਿ ਰ ਥਾ ਜ ਨ ਤੇ ਪਿ ਜ ਸੈ ਨ ਨਿ ਰ ਖ ਤ ਜਾ ਕ ਸਾ ਦੇ ਖਿ ਲ ਤ ਪਾ ਠਿ ਓ ਚਿ ਖ ਰ
ਜ ਤੇ ਪ ਹ ਟੈ ਮ ਨ ਆ ਟ ਗ ਖਿ ਖਿ ਖ ਜ ਜਾ ॥ ੮੫ ॥ ੧ ॥ ਬਸੰਤੁ ਨਾ ਚਿ ਠੇ ਲਾ ਪੁ ਨ ਪ
ਟਿ ਠੇ ਮੇ ਕੇ ਸੁ ਹ ਮੁ ਜ ਤੇ ਸ ਘ ਨ ਪ੍ਰਿ ਤ ਨ ਖਿ ਖਿ ਪ ਟ ਲਾ ਪ ਰ ਟਾ ਹ ਨ ਹ ਨ ਸ ਮ ਰ
ਕਿ ਜੋ ਪ ਨੇ ਵ ਨ ਚ ਨ ਆ ਸੁ ਰ ਖ ਲਾ ਪੁ ਥ ਮ ਕ ਸ ਟ ਹੇ ਪੁ ਥ ਲ ਯ ਜ ਮੇ ਮ ਚਿ ਜ ਟੇ ਪੇ
ਸ ਨ ਕੁ ਰ ਟ ਲਾ ਮ ਮ ਚੁ ਭੁ ਯੇ ਯੇ ਠੇ ਟਿ ਵ ਸ ਕੇ ਤ ਕ ਪੁ ਨ ਟਿ ਵ ਸ ਠੇ ਠੇ ਠੇ ਹ ਸੁ ਟ ਥ
੮੬ ॥ ੧ ॥ ੧ ॥ ਬਿ ਸ ਸ ਪ ਦਾ ਾ ਤਿ ਹ ਚਿ ਤੁ ਚਿ ਤ ਨ ਕੰ ਜਿ ਠੇ ਯ ਹ ਠੇ ਤਾ ਆ ਠਿ ਪ ਰ ਮ
ਪ ਰਾ ਹ ਨ ਲ ਰਾ ਮ ਰ ਦ ਮ ਚੁ ਖ ਜੀ ਟ ਨ ਮ ਹ ਏ ਪ ਸ ਪ ਰਾ ਨ ਹ ਟ ਰ ਤ ਕੋ ਨੇ ਖਿ ਠ
ਜ ਮੇ ਸੁ ਗ ਮਿ ਪ ਜੇ ਅ ਟ ਰ ਚ ਜ ਕਾ ਖਿ ਪ ਤ ਮਿ ਪ ਤੁ ਖਿ ਠ ਠ ਚਿ ਠੇ ਤਿ ਜ ਕੇ ਗ ਪੈ ਸ ਤ
ਚ ਰਾ ਮ ਚ ਰਾ ॥ ੮੭ ॥ ੧ ॥ ਬਸੰਤੁ ਨਾ ਖਿ ਤੁ ਠ ਏ ਕਾ ਲੀ ਆ ਰਿ ਜ ਟ ਕ ਪੁ ਨ ਟਿ ਵ ਸ ਠੇ
ਪੈ ਸੁ ਖ ਜ ਘ ਟਾ ਖਿ ਪ੍ਰਿ ਸੁ ਮ ਰ ਕੁ ਲ ਸ ਕ ਲ ਖ ਲ ਦ ਲ ਜੇ ਜਿ ਤ ਮ ਖਿ ਲ ਜ ਟ ਨ ਥ
ਨਾ ਪ ਠੁ ਹ ਰ ਨ ਮ ਪ ਟ ਕ ਸ ਟ ਠੁ ਜ ਨ ਤ ਟ ਹੇ ਤ ਪ ਰ ਪੈ ਖ ਜ ਤ ਨਾ ਦੇ ਬ ਮ ਰ ਲਾ ਜ ਕ
ਤ ਜੁ ਤ ਹ ਏ ਹੇ ਜ ਹ ਐ ਪੁ ਤ ਠੁ ਕ ਨਾ ॥ ੮੮ ॥ ੧ ॥ ਜ ਸ ਲ ਗ ਬ ਸ ਦੇ ਪ ਰਾ ਕੁ ਮ ਪ ਠਿ
ਚ ਖ ਤ ਥ ਲ ਰ ਠੇ ਠ ਖੇ ਤ ਹੀ ਜ ਥ ਚ ਲੇ ਨ ਹ ਨ ਚੁ ਜ ਪ ਠਿ ਰ ਖ ਖਿ ਥ ਸ ਹੇ ਜ ਠੁ ਤੇ
ਤੁ ਹੀ ਾ ਪਿ ਰ ਥ ਰ ਮ ਮ ਥੀ ਗੰ ਪਿ ਆ ਠੇ ਜਿ ਨ ਕ ਰ ਹ ਸੇ ਜੇ ਤੁ ਹੀ ਾ ਖਿ ਸ ਨ ਸ ਠੁ ਖਿ ਪ
ਠੁ ਲੇ ਕ ਰ ਪੈ ਠ ਟੇ ਕ ਨ ਪੁ ਨ ਠੇ ਤੁ ਹੀ ॥ ੮੯ ॥ ੧ ॥ ਜੁ ਨ ਪ ਏ ਨਿ ਜ ਚ ਰ ਨਾ ਹ ਆ ਟ ਨ

ਸਿ ਕ ਗ ਨ ਖਿ ਪ ਸ ਘ ਨ ਟ ਲ ਾ ਪਿ ਰ ਮ ਐ ਖਿ ਹ ਰ ਨ ਆ ਸੁ ਰ ਪੁ ਰ ਨ ਸਿ ਖੁ ਹ ਨਿ ॥ ੮੬ ॥
ਚ ਰ ਟ ਨ ਸ ਥ ਲ ਾ ਜ ਟੇ ਵੁ ਹੀ ਟਿ ਰ ਜੁ ਠ ਟ ਜ ਟਿ ਤ ਟੇ ਵ ਟ ਨ ਟ ਰ ਨ ਮ ਰ ਠ ਾ ਥ
ਠਿ ਜੇ ਵੁ ਹੀ ਟਿ ਸ ਕੇ ਸ ਟ ਠੁ ਸਿ ਖੁ ਹ ਨ ਟ ਨ ਪੁ ਨ ਮੁ ਥ ਲ ਾ ॥ ੯੦ ॥ ੧ ॥ ਬਸੰਤੁ ਨਾ ਖਿ
ਜ ਨ ਮ ਦ ਾ ਘ ਾ ਰਿ ਠੇ ਜਿ ਪ ਰ ਰੇ ਮੁ ਕੇ ਜੁ ਰ ਠੁ ਟ ਤ ਰੇ ਲਾ ਥ ਨ ਘ ਠ ਾ ਮੇ ਰ ਖਿ ਠ ਠ ਠ
ਲਾ ਹ ਨ ਨ ਠੁ ਟਿ ਠਿ ਜ ਸੁ ਠ ਮ ਆ ਜੁ ਰ ਨ ਾ ਖੁ ਜੁ ਮੁ ਸ ਲ ਪ ਰ ਥ ਖ ਤ ਗ ਰੁ ਪ ਥ
ਰ ਤ ਰ ਜ ਘ ਨ ਾ ਮੇ ਰ ਜੁ ਪ ਖਿ ਜ ਲ ਾ ਮ ਜ ਗ ਰ ਥੁ ਟ ਪ ਟ ਕ ਥ ਠ ਠ ਥ ॥ ੯੧ ॥ ੧ ॥
ਰਿ ਜ ਘ ਠ ਰੁ ਕੇ ਪ ਰ ਸ ਪ ਰ ਠ ਰ ਲ ਏ ਸੁ ਥ ਤ ਜ ਸ ਤੁ ਆ ਜ ਤੁ ਪ੍ਰਿ ਪੁ ਸੁ ਰ ਠਿ ਠਿ ਜੇ
ਪੁ ਥ ਲ ਠੁ ਟ ਠੁ ਵ ਰੇ ਸ ਨ ਥ ਜ ਥ ਜ ਤੁ ਖੁ ਰ ਥਾ ਜ ਪੁ ਰ ਗ ਨ ਠੁ ਹਿ ਠੇ ਟਿ ਸੁ ਰ ਠਿ ਠੇ
ਠਿ ਠੁ ਹੀ ਜ ਤੁ ਤ ਤੁ ਪ ਰ ਾ ਪ ਮ ਕ ਪ ਸ ਗ ਠੀ ਠਿ ਰ ਜ ਹ ਤ ਹ ਪ ਟ ਠਿ ਠਿ ਠਿ ਠੁ ਠ ਠ ਠ
ਲ ਠ ਠ ॥ ੯੨ ॥ ੧ ॥ ਆ ਘ ਮ ਸ ਟ ਟ ਰੁ ਨ ਪੁ ਲੈ ਤੁ ਰ ਥ ਮੀ ਠਿ ਠੇ ਟੇ ਵ ਨ ਟੇ ਤ ਹ ਠ ਠ
ਰੁ ਘ ਠ ਹ ਰ ਖ ਤੁ ਹ ਰ ਮ ਠੁ ਰ ਟੇ ਵ ਜ ਠੁ ਕੁ ਜੰ ਗ ਠ ਠ ਾ ਜ ਠੁ ਮਿ ਲ ਠ ਰ ਠ ਤੁ ਪੁ ਠੁ
ਰ ਥ ਨੁ ਹ ਠੁ ਠੇ ਮੇ ਸਿ ਕ ਥ ਹ ਠ ਠ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ
ਮ ਕੁ ਤੁ ਠ ॥ ੯੩ ॥ ੧ ॥ ਬਸੰਤੁ ਨਾ ਮ ਮ ਰ ਸਿ ਘ ਰ ਠੁ ਠੁ ਗੇ ਕੁ ਵ ਰ ਤੁ ਠੁ ਠੁ ਠੁ ਠੁ
ਠ ਠ ਸ ਾ ਜੇ ਠਿ ਮੁ ਖ ਠੁ ਜੇ ਸ ਮ ਰ ਤੇ ਠਿ ਤੁ ਠੁ ਠੁ ਠਿ ਠ ਠ ਠ ਠ ਠ ਠ ਠ ਠ ਠ ਠ ਠ ਠ
ਖ ਪ ਕ ਗ ਤਿ ਹ ਵ ਸ ਰ ਨ ਠਿ ਠ ਠ ਤੁ ਠਿ ਮ ਲ ਜ ਸ ਾ ਪੁ ਨ ਟ ਤੁ ਮ ਰ ਗ ਜ ਮ ਰ ਜ
ਨ ਮੁ ਠ ਜ ਸ ਤੁ ਠ ਨਿ ਜੁ ਰ ਗ ਠ ਸ ਾ ॥ ੯੪ ॥ ੧ ॥ ਬਸੰਤੁ ਨਾ ਠਿ ਸ ਮ ਦ ਾ ਠੁ ਠੁ ਠੁ
ਠਿ ਠ ਰ ਠ ਨਿ ਠ ਠ ਠ ਠ ਠਿ ਰ ਤੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ
ਕੁ ਹ ਕ ਪੁ ਠ ਠ ਠ ਜ ਠ ਠ ਠਿ ਠ
ਰ ਠ ਰ ਠ ਤੁ ਗ ਰੁ ਮੁ ਸ ਲ ਪ ਰ ਠ ਠ ਠ ਲੈ ਕ ਰ ਠ ॥ ੯੫ ॥ ੧ ॥ ਬਸੰਤੁ ਨਾ ਠਿ ਠੁ ਠੁ
ਠੁ ਠੁ ਤੁ ਪ ਠਿ ਠੁ ਠਿ ਠ ਠ ਠ ਕੁ ਹ ਕੁ ਹ ਕੁ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ
ਨ ਗ ਠ ਨੁ ਰੇ ਲ ਠ ਠਿ ਠੁ ਹ ਨ ਠੁ ਠੁ ਠੁ ਠੁ ਠਿ ਠ ਕ ਰ ਤ ਠ ਠ ਠ ਠ ਠ ਠ ਠ ਠ ਠ ਠ ਠ

੮੬

੮੭

ਠਿ ਠੇ

ਨਾਇਕਰੈ ਨਨ ਲਖ ਪਠਾ ਭਿੰ ਚਿੰ ਪਿਯੋਰ ਕਰਾ ਲਕਨਾ ॥ ੬੧ ॥ ੨ ॥ ੫੫
ਕਰਜਤਰਜ ਸੁਜਰ ਨ ਕੁਤ ਬਠਤ ਸੁਪਸਾ ਬੇਗਾ ਬਾਹਾ ਲਖ ਕਟ ਮਿਨ ਚਿਪਕ
ਪਾਵਤ ਪਰਤ ਦੇਰ ਨਟਲ ਦਸਾ ਸੁਰ ਫੁ ਮਾ ਬੁਰ ਸੋ ਜਦ ਮਿਨ ਸੁ ਪ ਕ ਪਾ ਵ ਤੁ ਪ
ਰ ਤ ਦੇ ਤ ਨ ਟ ਲ ਟ ਸ ਠਾ ਬਰੇ ਪਾ ਬਰ ਸੁ ਜ ਟ ਮ ਨ ਪ ਤ ਪੁ ਨ ਬ ਨ ਹੇ ਤ ਤ ਹ
ਲ ਕ ਪਾ ਵ ਕ ਮ ਰਿ ਨ ਬ ਰ ਖ ਤ ਸੁ ਕ ਲ ਏ ਟ ਵ ਨ ਲ ਹ ਰ ਲ ਯ ॥ ੬੨ ॥ ੧ ॥ ੨ ॥ ੫੫
ਸਿ ਤੁ ਪ ਬ ਹ ਮ ਰ ਪ ਮ ਕੀ ਕ ਰ ਚੀ ਪ ਲੈ ਪ ਲ ਏ ਚਿ ਜ ਤ ਤ ਵ ਫੁ ਟਿ ਚਿ ਗੇ ਲੁ
ਬ ਨ ਟ ਵ ਨ ਫੁ ਟਿ ਚਿ ਜ ਤ ਤ ਮ ਆ ਸੁ ਮ ਰਿ ਗ ਮ ਰੀ ਖ ਮ ਜ ਟਿ ਮ ਏ ਟ ਵ ਸ ਮ ਰਿ ਯ
ਟ ਮ ਤ ਨੁ ਪ ਫੁ ਵ ਮ ਜ ਟੇ ਮ ਤੁ ਸੁ ਕ ਟ ਟੇ ਟ ਲ ਸ ਮ ਰ ਫੇ ਤੁ ਜ ਤ ਤ ਵ ॥ ੬੩ ॥ ੧ ॥ ੨ ॥ ੫੫
ਸਿ ਮ ਪ ਟ ਲ ਸਿ ਤੁ ਮ ਮ ਨੁ ਮ ਰਿ ਜ ਏ ਮੇ ਘ ਨ ਸੁ ਬ ਸੁ ਬ ਘ ਟ ਘ ਮ ਤੁ ਮ ਰਿ ਮ
ਕੁ ਚਿ ਮ ਤੁ ਕੁ ਲ ਯੇ ਪ ਰਾ ਬੁ ਜ ਪ ਵ ਕ ਬ ਰ ਫ ਖ ਡਿ ਗ ਬ ਆ ਲ ਬਿ ਸੀ ਮ ਰ ਰਿ
ਫੁ ਚ ਏ ਰ ਟ ਤ ਤੁ ਰ ਪਿ ਜ ਚ ਤੁ ਤੁ ਮ ਪ ਰ ਤ ਹੇ ਰੁ ਪ ਸ ਏ ਹ ਨ ਤੁ ਨਿ ਸ ਰ ਰੁ ਜ
ਤੁ ਤੁ ॥ ੬੪ ॥ ੧ ॥ ੨ ॥ ੫੫ ॥ ਸਿ ਮ ਨ ਪ ਟ ਬ ਸਿ ਤੁ ਪ ਹਿ ਕੁ ਲ ਮ ਜ ਟੇ ਰ ਠ ਟਿ ਜ ਮੇ ਘ ਮ ਲ
ਪ ਯੇ ਪ ਏ ਘ ਟ ਘ ਮ ਤੁ ਮ ਰਿ ਚਿ ਬ ਰ ਤ ਮ ਕ ਮ ਸ ਕੁ ਰੀ ਟਿ ਖ ਟਿ ਖ ਨ ਤੁ ਤੁ ਬ ਤੁ
ਪ ਤ ਫੁ ਮੁ ਕ ਤ ਟ ਟ ਹੇ ਪ ਰ ਰ ਪ ਕੁ ਰਿ ਖ ਨ ਘ ਨ ਪ ਰ ਤੁ ਮ ਰ ਯੇ ਬੁ ਠ ਚਿ ਸ ਕ ਲ ਬ
ਨ ਬ ਨ ਚ ਪ ਚਿ ਮੇ ਘ ਰ ਪ ਲੈ ਮ ਤੁ ॥ ੬੫ ॥ ੧ ॥ ੨ ॥ ੫੫ ॥ ਸਿ ਮ ਤੁ ਮ ਰ ਚਿ ਰ ਪ ਰੇ ਘ
ਨ ਜ ਟ ਲ ਗ ਚਿ ਚਿ ਮ ਟੁ ਸਿ ਹ ਰ ਤੁ ਹ ਮ ਟਿ ਵ ਜ ਨਿ ਜ ਤੁ ਏ ਚਿ ਨਿ ਜ ਟਿ ਵ ਸ ਕ ਰ ਮ ਕ
ਰ ਹੀ ਠ ਚ ਤੁ ਬ ਰ ਘ ਰ ਰੁ ਮ ਨਿ ਜ ਕ ਰ ਰੁ ਪੀ ਰਿ ਪ ਰ ਲ ਗ ਲੇ ਹ ਰ ਸੁ ਮ ਹ ਮ
ਤੁ ਕੀ ਨ ਪੁ ਤ ਨੁ ਮ ਆ ਸੁ ਰਿ ਫੁ ਕੀ ਨ ਟ ਨ ਏ ਏ ਬ ਰ ਠ ॥ ੬੬ ॥ ੧ ॥ ੨ ॥ ੫੫ ॥ ਸਿ ਮ ਤੁ ਮ
ਸ ਪ ਟ ਟ ਨ ਟ ਹ ਨਿ ਜੇ ਜੁ ਪ ਕ ਰ ਖ ਬ ਰ ਕੁ ਟੀ ਨਿ ਪ ਟ ਸੁ ਟ ਮ ਖ ਲ ਨਿ ਜ ਟ ਸ
ਪ ਚਿ ਚਿ ਜੁ ਮ ਮ ਰਿ ਸੇ ਨਿ ਜ ਮ ਹ ਟ ਨ ਟ ਵ ਕ ਟ ਗੇ ਪ ਟ ਮ ਟ ਸੁ ਟ ਮ ਚਿ ਯ ਨ ਚ
ਰ ਮ ਰੇ ਗ ਹ ਬ ਨ ਟ ਵ ਤ ਫੁ ਫੁ ਡ ਏ ਯ ਬ ਪ ਰੁ ਭੁ ਟ ਮ ਰੀ ਮ ਟੇ ਸੁ ਰ ਘ ਲ ਟ ॥

੧੦੨ ॥ ੧ ॥ ੨ ॥ ੫੫ ॥ ਨਿ ਚ ਚਿ ਤੁ ਸੁ ਚਿ ਚਿ ਮ ਪ ਨੇ ਭੁ ਟ ਚਿ ਰ ਗੇ ਸ ਰ ਮ ਪ ਮੇ ਪ ਨੇ ਯੋ ਸੁ ਨ ਤੁ ॥ ੨ ॥
ਜ ਟੇ ਕੀ ਮ ਕੀ ਨ ਕੁ ਲ ਪੁ ਤ ਟ ਰਿ ਸੁ ਭੁ ਟੇ ਮ ਰਿ ਤ ਕ ਰ ਤ ਬ ਆ ਵ ਨੇ ਗ ਟ ਵ ਨ ਚਿ ਚਿ ਪ
ਜੇ ਨ ਟ ਲ ਪ ਸੇ ਮ ਰ ਤੁ ਫੁ ਚਿ ਯੇ ਸੁ ਰ ਗ ਮੇ ਨ ਸੁ ਪੁ ਭੁ ਟ ਪ ਬ ਲ ਲ ਰ ਕ ਰ ਕੁ ਟੀ ਮ ਰੇ
੧੦੩ ॥ ੧ ॥ ੨ ॥ ੫੫ ॥ ਨਿ ਪ ਤ ਬ ਚ ਸੁ ਮ ਤੁ ਪ ਤੀ ਨਿ ਜ ਸਿ ਨ ਮੁ ਮ ਲ ਕੁ ਨਿ ਮ ਚਿ ਜ ਸ ਤੁ ਸਿ
ਗਿ ਮ ਕ ਰ ਨ ਬਿ ਚ ਹ ਮ ਆ ਪ ਸੀ ॥ ਸੁ ਰ ਟ ਜ ਪੇ ਖੇ ਚਿ ਮ ਜ ਰ ਕੁ ਲ ਨਿ ਮ ਚਿ
ਗ ਹ ਖ ਪ ਸੀ ॥ ਗ ਟ ਨ ਸੁ ਰੇ ਮ ਏ ਚਿ ਟ ਵ ਨ ਟ ਬਿ ਪ ਕੀ ਤਿ ਸੁ ਪ ਕੁ ਟੀ ਰ ਕ ਸੀ ਮ ਚਿ
ਤ ਕੀ ਏ ਹ ਸ ਚ ਨਿ ਜ ਮ ਰਿ ਫੁ ਮ ਲੈ ਮੇ ਸੀ ਮ ਟ ਸੀ ॥ ੧੦੪ ॥ ੧ ॥ ੨ ॥ ੫੫ ॥ ਸੁ ਰ ਟੀ ਕੋ
ਏ ਏ ਖ ਬਿ ਗੁ ਟ ਲ ਘੇ ਰ ਹੇ ਟਿ ਜ ਘੇ ਰ ਸੀ ॥ ਸੁ ਰ ਮ ਚ ਚਿ ਹੇ ਮ ਸੁ ਰ ਪੁ ਤ ਨ
ਗ ਜੀ ਮ ਜੁ ਰ ਬ ਚ ਹ ਜੇ ਖ ਸੀ ॥ ਫੁ ਨ ਲੈ ਪੈ ਮ ਟ ਸ ਜ ਰੇ ਕੁ ਟ ਏ ਹੇ ਰ ਖ ਸੀ ॥ ਨਿ
ਨ ਸਿ ਖ ਨੇ ਜੇ ਗ ਹੇ ਜੁ ਨ ਚਿ ਮੇ ਮ ਯੇ ਟੀ ਪੈ ਰੁ ਖ ਸੀ ॥ ੧੦੫ ॥ ੧ ॥ ੨ ॥ ੫੫ ॥ ਸੁ ਰਿ ਤੁ ਗ ਸਿ ਮ
ਏ ਏ ਮੀ ਤਿ ਨ ਪ ਤਿ ਯੋ ਨਿ ਸ ਚ ਨ ਗ ਏ ਤੇ ਮ ਤੁ ਹੀ ਮੁ ਤ ਪ ਚਿ ਫੁ ਰ ਸ ਤ ਟੇ ਵ ਗ
ਨ ਟ ਲ ਪ ਚਿ ਚਿ ਰ ਕ ਸ ਤੁ ਤੁ ਟੀ ਘੇ ਠ ਗਿ ਯੇ ਟ ਲ ਚੀ ਗ ਨਿ ਜ ਚ ਰ ਮ ਗ ਨ ਪ
ਤਿ ਮ ਤੁ ਹੀ ॥ ਸੁ ਰ ਕੀ ਨ ਪੁ ਤ ਨ ਟ ਨ ਟ ਚ ਟ ਪ ਟ ਕ ਟਿ ਚਿ ਖ ਲ ਟੀ ॥ ੧੦੬ ॥ ੧ ॥ ੨ ॥ ੫੫ ॥
ਪ ਨ ਰੁ ਪ ਰ ਕ ਸ ਜ ਮ ਗ ਨ ਪ ਤਿ ਹ ਨ ਤਿ ਗ ਹਿ ਗ ਹਿ ਜ ਸ ਤੁ ਹੀ ॥ ਤੁ ਸੁ ਜ ਨ ਗੇ ਸੁ
ਟ ਨ ਟ ਪ ਰ ਖ ਚਿ ਹੇ ਸੁ ਰ ਜ ਕੁ ਹੀ ॥ ਸਿ ਤ ਟ ਪ ਟ ਬ ਲੈ ਮੀ ਤੁ ਮ ਨ ਭੁ ਟ ਜੇ ਨ ਨਿ ਜ ਨਿ ਜ
ਪੁ ਤੁ ਹੀ ॥ ਏ ਮ ਕ ਤੁ ਮ ਸੁ ਪ ਲ ਕੋ ਨਿ ਪ ਕ ਹੀ ਕੁ ਖ ਚਿ ਮ ਤੁ ਹੀ ॥ ੧੦੭ ॥ ੧ ॥ ੨ ॥ ੫੫ ॥
ਪ ਕ ਹੀ ਮ ਤੁ ਨ ਪ ਘ ਤੁ ਚੇ ਗ ਨਿ ਫੁ ਰ ਠ ਏ ਟ ਲ ਪੈ ਠ ਹੀ ॥ ਗ ਹ ਰ ਗ ਮ ਜ ਰ ਸੁ ਰ ਸੁ
ਚ ਜ ਮ ਰ ਮ ਚ ਤੁ ਤੁ ਟ ਪ ਰ ਪ ਗੇ ਠ ਹੀ ॥ ਪਿ ਲ ਗੇ ਮ ਜ ਰ ਜੁ ਰ ਕ ਲ ਪੁ ਤ ਨ ਮ ਚ
ਮ ਚ ਏ ਕੋ ਠ ਹੀ ॥ ਚ ਠ ਠੇ ਤੀ ਫੁ ਨ ਸ ਸ ਤੁ ਪੁ ਜ ਨ ਚੁ ਮ ਆ ਸ ਚ ਖ ਨੇ ਠ ਹੀ ॥ ੧੦੮ ॥
੧੦੮ ॥ ਸੁ ਰਿ ਤੁ ਮ ਲ ਗਿ ਯੇ ਤੁ ਨ ਮੈ ਨ ਕ ਹ ਸ ਬ ਗ ਹਿ ਯੇ ਕੁ ਟ ਬੁ ਝ ਏ ਕੋ ਗਿ ਕ ਕ
ਜੁ ਬਿ ਗ ਹ ਹ ਕ ਰ ਹ ਨਿ ਜ ਮ ਹ ਰ ਹ ਕੁ ਝ ਏ ਕੋ ਘ ਰ ਪ ਚਿ ਜ ਰੇ ਜ ਕੁ ਵੇ ਘ ਨ ਪ

ਕਰੋ
੨੫

ਸੁਰੇਸ਼ੋਸ਼ੋ ਨਾਸਗਾਤਿ ਸੁਰਸੀ ਤਿਹੇ ਸਿਰੇ ਸਿਪਤਾ ਚਹੈ ਦਾਹੁ ਨਾ ਮਰ ਕਲਾ
ਇਥੈ ਨਰਦ ਸੁਮਤਾ ਪਾਰਹੈ ਤਨ ਸੁਕੇ ਸੁਕੇ ਹੀ ਗਲਾਰ ਨਾ ਅਜਿਤਾ ॥ ੨੫ ॥
੨੦ ॥ ਸਿਸ ਨਾਦ ਬਸੰਤਾ ਮਲਾ ਮੁਕੁੰਦ ਨ ਬਨ ਨ ਨ ਕਰਹੈ ਏਰਾ ਜਾ ਮਥਰ
ਲਾਹੁ ਨ ਸੁਕਾ ਨਿਕਰੀ ਜਦਾ ॥ ੨੬ ॥ ਸਗਲ ਜੈ ਜੀ ਤ ਕਰਹੈ ਥਾ ਚੰ ਕਰਾ ਪੁ
ਏਹੈ ਏ ਤ ਕਲ ਪਾਰਾ ਲਾਜ ਮ ਪੁਰਾ ਮ ਸੁਰ ਬ ਕਰਾ ਨਿਰਦ ਏ ਏ ਪੈ ਮ ਮ ਰਾ ਏ ਤੀ
ਥਰ ਪ ਏ ਹੋ ਏ ਚਹੁੰ ਰ ਫੁ ਤੁ ॥ ੨੭ ॥ ੨੯ ॥ ਏ ਜੁ ਪ ਥਾ ਸ ਦ ਸੁ ਨੈ ਪ ਠਿ ਜੈ ਲੈ
ਜਾ ਪੁ ਸੀ ਕ ਰ ਏ ਤ ਹੀ ਸੁ ਮ ਨ ਚ ਨ ਚੰ ਚ ਕ ਜੈ ਏ ਸ ਪ ਥ ਲ ਏ ਨ ਏ ਏ ਤ ਹੀ ॥ ੩੦ ॥
ਏ ਪੁ ਥ ਪ ਚ ਆ ਏ ਕੋ ਹ ਰਿ ਉ ਠੈ ਚੁ ਰਾ ਜ ਏ ਤ ਹੀ ॥ ੩੧ ॥ ਸੁ ਏ ਕੁ ਹੀ ਮ ਸੁੰ ਕ ਰ ਏ
ਬ ਹੁ ਰ ਏ ਮ ਮ ਰ ਸੁ ਚੇ ਤ ਹੀ ॥ ੨੫ ॥ ੨੯ ॥ ਸੁ ਸੀ ਤੁ ਚ ਲਿ ਯੋ ਮ ਥ ਨਿ ਏ ਥਾ
ਸ ਦ ਤ ਨੈ ਪ ਠਿ ਜੈ ਖੇ ਤ ਹੀ ॥ ਸੁ ਥਾ ਏ ਨਿ ਥ ਕ ਕ ਪ ਡ ਕ ਯੋ ਜੈ ਫੁ ਖਿ ਯੋ ਕੁ ਤ ਹੀ
ਮੁ ਥ ਦੀ ਨ ਚੇ ਏ ਮ ਯੋ ਜ ਜ ਚ ਯੋ ਜ ਕੁ ਚ ਏ ਹ ਰ ਥ ਮ ਨੇ ਤ ਹੀ ॥ ਪੁ ਨਿ ਦੀ ਨ ਜੈ ਨੀ
ਦਾ ਮ ਰੁ ਰ ਗ ਨ ਕੁ ਏ ਮੁ ਗ ਏ ਤ ਜੇ ਤ ਹੀ ॥ ੨੬ ॥ ੨੯ ॥ ਪੁ ਨ ਜਿ ਮ ਏ ਦ ਲ ਲੈ
ਗੁ ਰੇ ਸੁ ਰ ਗ ਨ ਕੁ ਏ ਠਿ ਠੁ ਰ ਮ ਏ ਦ ਨ ਏ ॥ ਮੁ ਠ ਤੇ ਮੁ ਰਿ ਯੋ ਸ ਮ ਰ ਦ ਠ ਨ ਏ ਏ
ਨਿ ਜ ਰ ਰ ਮ ਠ ਏ ॥ ਪ ਮ ਜ ਨ ਦੀ ਰ ਘ ਜ ਪ ਮੀ ਗੁ ਜੈ ਘ ਨ ਘ ਤਿ ਯੋ ਪ ਨ ਏ ॥
ਜੁ ਏ ਪ ਰ ਸ ਪ ਰ ਸੁ ਰ ਮ ਸੁ ਰ ਮ ਲ ਏ ॥ ਕੁ ਯ ਤੀ ਲ ਨ ਏ ॥ ੨੭ ॥ ੨੯ ॥ ਸੁ ਸੀ ਤੁ
ਸਿ ਨੁ ਜ ਤੁ ਸ ਮ ਏ ਜਿ ਤਾ ਏ ਲ ਨਿ ਸ ਰ ਮ ਏ ਠਿ ਹਾ ਕ ਕੋ ॥ ਲ ਲ ਕ ਚ ਰ ਡ ਨ ਮ ਜੈ
ਕ ਲ ਨਿ ਠਿ ਸ ਮ ਗ ਨ ਪ ਤਿ ਥ ਰ ਕ ਕੋ ॥ ਨਿ ਜ ਹ ਨਿ ਜ ਨਿ ਜੁ ਫ ਉ ਜ ਤੇ ਚੁ ਲ ਥੀ ਰ ਯ
ਏ ਤਾ ਕ ਕੋ ॥ ਯ ਚ ਏ ਮ ਸ ਦ ਸ ਏ ਏ ਨ ਜ ਮ ਜੁ ਜ ਏ ਜ ਪ ਤਾ ਕ ਕੋ ॥ ੨੮ ॥ ੨੯ ॥
੨੭ ॥ ਲ ਲ ਕ ਚ ਰ ਡ ਨਿ ਠਿ ਸ ਮ ਗ ਨ ਪ ਤਿ ਥ ਰ ਕ ਕੋ ॥ ਸ ਚ ਆ ਜੈ ਥੀ ਸੀ ਫ ਨਿ
ਸ ਚ ਰ ਹ ਨਿ ਜੈ ਏ ਏ ਨ ਪ ਕ ਕੋ ॥ ਕੁ ਏ ਠਿ ਥਿ ਨ ਤ ਨ ਦੁ ਜੈ ਪ ਨ ਜ ਮ ਕ ਚੀ ਫੁ
ਕ ਕੋ ॥ ਪੁ ਨ ਕੀ ਠਿ ਦੁ ਸ ਰ ਦ ਰ ਨਿ ਜ ਕੁ ਏ ਪ ਯ ਏ ਲ ਨ ਕ ਕੋ ॥ ੨੯ ॥ ੨੯ ॥ ਏ

ਸੁ ਦੇ ਸ ਤੀ ਗ ਲਿ ਠ ਤੰ ਗ ਨ ਕ ਏ ਗ ਏ ਠਿ ਥੁ ਖ ਤੁ ਰ ਸਿ ਲ ਘ ਤ ਨ ॥ ਸੁ ਰੁ ਗ ਏ ਠਿ ਚ ਕ ॥ ੨੮ ॥
ਤਿ ਜੈ ਰ ਹ ਖੁ ਦ ਨ ਮੁ ਲ ਗ ਏ ਠਿ ਠਿ ਲ ਮੁ ਏ ਪ ਜ ਨ ਏ ਏ ਗ ਏ ਠਿ ਪ ਖ ਰ ਨਿ ਸ
ਮੁ ਨ ਥ ਏ ਪ ਯ ਏ ਲ ਤੁ ਰੇ ਰ ਸੁ ਥਿ ਪੇ ਥ ਨ ਨ ਨ ਗ ਮੁ ਲ ਨ ਏ ਏ ਤ ਨ ਮ ਜੈ ਪ ਨ
੨੩ ॥ ੨੯ ॥ ਸੁ ਹ ਠਿ ਸ ਰ ਹਿ ਯੋ ਮ ਰ ਕੇ ਪ ਏ ਰ ਹੋ ਜੈ ਪ ਨ ਮ ਤਿ ਹਾ ਗਿ ਜ ਚ
ਮੁ ਮ ਏ ਤ ਤੇ ਨਿ ਪ ਨੁ ਤ ਹੁ ਰ ਨ ਕੁ ਏ ਸ ਰ ਚ ਠਿ ਤ ਹੋ ॥ ਏ ਗ ਏ ਠਿ ਥਾ ਸ ਏ ਖੇ ਤੇ ਮੇ ਨਿ
ਜੁ ਠੁ ਏ ਪ ਯ ਯ ਯ ਯ ਨ ਥਾ ਕੀ ਤ ਹੋ ॥ ਉ ਤ ਰ ਥ ਖ ਤ ਰ ਪੈ ਰ ਹ ਨ ਤੀ ਮ ਚ ਕੀ ਨ ਠਿ ਏ ਕ
ਤ ਹੀ ॥ ੨੯ ॥ ੨੯ ॥ ਸੁ ਸੀ ਤੁ ॥ ਸੁ ਸੁ ਥਾ ਚਾ ਕਿ ਮ ਜ ਨਿ ਹੋ ਸੁ ਰ ਮ ਚੁ ਰ ਤੇ ਖ ਲ ਚੁ ਏ
ਪੁ ਥ ਲ ਮ ਮ ਰ ਕ ਰਾ ॥ ਨ ਠਿ ਸ ਕ ਤ ਏ ਏ ਨ ਕੋ ਸੁ ਠਿ ਕੁ ਪ ਏ ਏ ਏ ਨ ਜਿ ਮ ਏ ਕ ਰਾ ਗਿ
ਜ ਥ ਏ ਥਾ ਸ ਏ ਪ ਰ ਨ ਕੀ ਨੇ ਨਿ ਸ ਥੀ ਤੁ ਹੋ ਜੈ ਪੁ ਠ ਤੁ ਪ ਥਾ ਕੋ ਪੁ ਨੁ ਹੀ ਕੋ ਰਿ ਪ ਨ
ਹੀ ਕ ਰ ਠਿ ਨਿ ਥੇ ਰੇ ਜੁ ਪ ਕ ਰਾ ॥ ੨੩ ॥ ੨੯ ॥ ਨਿ ਸ ਥੀ ਤੁ ਠਿ ਠਿ ਪੁ ਠ ਤੁ ਜ ਥੀ
ਥਾ ਨਿ ਯੋ ਏ ਦ ਥੁ ਏ ਏ ਜਾ ਗਾ ਜ ਗਾ ਜ ਠਿ ਏ ਦੁ ਥ ਹੀ ਮ ਮ ਚਿ ਯੋ ਮ ਠ ਏ ਥੀ ਤ
ਨਿ ਸ ਠਾ ਰ ਜ ਪੇ ਲ ਨੇ ਰਾ ਏ ਤ ਸੁ ਰੇ ਸ ਰ ਕੁ ਨੇ ਨਿ ਜ ਚ ਰ ਮ ਨੀ ਏ ਜਾ ॥ ਉ ਤ ਪ ਏ ਮ
ਏ ਏ ਏ ਤੁ ਜਾ ਮੁ ਜਾ ਮ ਰ ਜਾ ਠ ਨ ਰਿ ਥਾ ॥ ੨੩ ॥ ੨੯ ॥ ਏ ਹੋ ਕੋ ਹ ਥਾ ਸ ਚ ਏ
ਜੁ ਏ ਥ ਰ ਨ ਚਿ ਤੁ ਥ ਥੀ ਏ ਏ ਤੁ ਏ ਏ ਕ ਏ ਕ ਹ ਨਿ ਯੋ ਰ ਨ ਮ ਠਿ ਠਿ ਰੇ ਮਿ ਲੀ ਮ
ਲ ਤ ਨੁ ਜ ਪੁ ਤਾ ॥ ਠਿ ਰੇ ਕੁ ਸ ਤੀ ਦ ਏ ਏ ਨ ਏ ਤ ਪਿ ਲ ਚੇ ਪੇ ਚ ਚੁ ਰਾ ॥ ਏ ਤੁ ਹੋ ਥਾ ਸ
ਦੁ ਯ ਤੁ ਜਾ ਮੁ ਜਾ ਰਿ ਸ ਕ ਰ ਸ ਮ ਰ ਉ ਜਾ ॥ ੨੩ ॥ ੨੯ ॥ ਸਿ ਸ ਨ ਪ ਦ ਥ ਸੀ
ਤੁ ॥ ਉ ਰ ਹ ਨਿ ਜੈ ਜ ਮ ਪੁ ਰ ਤਾ ਕ ਕੋ ਲੈ ਚ ਰ ਮ ਥਾ ਸ ਏ ਕ ਤੇ ॥ ਕ ਰਿ ਯੋ ਥ ਨੁ ਪ ਹ ਚ
ਥਾ ਸ ਏ ਤ ਰ ਠ ਨਿ ਜ ਚ ਰ ਕੁ ਵ ਤੇ ॥ ਕਿ ਰਿ ਯੋ ਨਿ ਜ ਚ ਰ ਕੁ ਮ ਮ ਠਿ ਥੁ ਪ ਏ ਪ ਏ ਠਿ ਨ
ਜੈ ਕ ਕੋ ॥ ਪੁ ਨ ਉ ਠਿ ਯੋ ਥ ਲ ਕ ਰ ਠ ਰਿ ਯੋ ਨ ਹ ਨਿ ਲ ਕ ਕ ਰ ਚੁ ਜ ਏ ਉ ਠੇ ਕ ਕੋ ॥ ੨੩ ॥
੨੨ ॥ ਕੁ ਏ ਚ ਠਿ ਤ ਮ ਨ ਥਾ ਸ ਏ ਥ ਜੁ ਏ ਲ ਠਿ ਠਿ ਠਾ ਚੁ ਰਾ ਏ ਲ ਏ ਤ ਨ ਠਾ ਥ
ਜੁ ਕੋ ਮ ਮ ਨ ਹ ਏ ਥੇ ਠਿ ਰਾ ਮ ਚ ਰਾ ॥ ਕ ਰ ਤੁ ਚੁ ਰ ਥਿ ਸ ਲ ਠਿ ਠ ਰ ਏ ਤੁ ਥੁ ਪ ਰਾ ਕਿ ਹ ਜੁ

ਚਰਕੁ ਕੇ ਸਮੇਂ ਦਾ ਨਾਮ ਲਲਕਾਰਾ ਜੇਹਾ ਮਥਿਲਾ ਵਰਾ ਜਸਮ ਰਹਿ ਗਾ ਨਹੀਂ ਕੇ
 ਸਾਗ ਮੇਂ ਡਿਰੇ ਕੇ ਕਾਰ ਕਰ ਕਰ ਸੁਪਾ ਮਸਾਨੀ ਨਿਰਖਤਾ ਆਪੁ ਕੇ ਗਾ ਸੁ ਰਕ
 ਰਤਾ ਮਠੁ ਰਗਾ ਨਹੀਂ ॥ ੧੬ ॥ ੨੩ ॥ ਲਲਕਾਰ ਕਾਰ ਤੇ ਕੇ ਯੇ ਜੇ ਸੇ ਨਰ ਨ
 ਪੁਰਾ ਰਕੇ ॥ ਯਦਾ ਏ ਮੇ ਰ ਕ ਵ ਏ ਸਾ ਜੀ ਸੇ ਰਾ ਪ ਨ ਟ ਕ ਰ ਕੇ ॥ ਸੀ ਰੁ ਯੇ ਜੇ ਪ ਨ
 ਮ ਮ ਰ ਕੁ ਰ ਤ ਮ ਯ ਆ ਪ ਰ ਕ ਰ ਕੇ ॥ ਕ ਰ ਤ ਯ ਏ ਪੁ ਰ ਬ ਨ ਨ ਮ ਰ ਮ ਰ ਉ ਚ
 ਰ ਕੇ ॥ ੧੫ ॥ ੧ ॥ ੩ ॥ ਸ ਮ ਮੁ ਰ ਏ ਮ ਰ ਜ ਜ ਟੇ ਰ ਨ ਪ ਤ ਸੇ ਗ ਮ ਟ ਟ ਮ ਚ ਏ ਕੋ ॥
 ਮ ਟ ਰ ਏ ਇ ਪ ਲ ਤੁ ਰੇ ਰ ਮ ਯੇ ਜੇ ਲ ਰ ਡ ਨ ਰ ਏ ਕੋ ॥ ਜੁ ਟੇ ਟੇ ਉ ਰ ਚ ਟ ਮ ਮੁ ਚ
 ਜੁ ਲ ਜੇ ਲ ਬ ਚ ਏ ਕੋ ॥ ਕ ਰ ਤੁ ਰ ਬ ਮ ਰ ਡ ਕ ਰ ਮੁ ਰ ਸੁ ਰ ਹ ਕ ਯੇ ਕੋ ॥ ੧੫ ॥
 ੨੩ ॥ ਸ ਸੀ ਤੁ ਪ ਰ ਰ ਮ ਬੁ ਸ ਯ ਏ ਸ ਦ ਨ ਦ ਮੁ ਨ ਯੇ ਕੋ ॥ ਰ ਪ ਲ ਕੀ ਜ
 ਪ ਟ ਏ ਇ ਪ ਨ ਜੁ ਟੇ ਬ ਹ ਤ ਚਿ ਜ ਯੇ ਕੋ ॥ ਡਿ ਰੇ ਜ ਨ ਯ ਪ ਰਿ ਰੁ ਰ ਬ ਕ ਰ ਨ ਸੀ ਯ
 ਰ ਯ ਏ ਕੋ ॥ ਰੁ ਰ ਮ ਏ ਜੇ ਖੀ ਗ ਦ ਸੁ ਰ ਟ ਨ ਉ ਰ ਤੁ ਕ ਟੀ ਨ ਚ ਲ ਏ ਕੋ ॥ ੧੫ ॥
 ੨੩ ॥ ਹ ਕ ਰ ਰ ਟ ਏ ਕੁ ਰ ਕ ਪ ਚਿ ਚ ਪ ਲ ਬ ਜ ਪ ਟ ਏ ਕੋ ॥ ਏ ਇ ਤ ਕੁ ਪੇ ਰ ਟ ਮ
 ਹ ਨ ਰਿ ਜ ਕ ਰ ਪ ਨ ਕ ਬਿ ਜ ਖ ਡ ਕ ਏ ਕੋ ॥ ਪ ਟ ਏ ਨ ਟੀ ਜੁ ਟੇ ਮ ਕ ਰ ਹ ਨਿ ਯੇ ਚ
 ਨ ਤ ਕ ਏ ਕੋ ॥ ਉ ਤ ਹ ਨਿ ਯੇ ਨਿ ਜ ਰ ਰ ਦ ਚੁ ਖ ਮ ਮੁ ਰ ਕ ਬ ਚ ਪ ਲ ਚ ਏ ਕੋ
 ॥ ੧੫ ॥ ੧੬ ॥ ਸ ਸੀ ਤੁ ਗ ਬਿ ਨ ਸ ਪ ਏ ਚਿ ਕੇ ਪ ਕੋ ਟਿ ਸ ਬ ਚ ਨ ਟ ਏ ਯੇ ਚ ਡ ਜਿ ਸ
 ਪ ਟ ਯੇ ਜ ਗ ਰ ਤੁ ਰੇ ਜ ਲ ਪ ਰਿ ਜ ਰ ਸ ਟੁ ਰਿ ਚ ਕ ਰਿ ਮ ॥ ਸੇ ਗ ਮ ਟ ਸੁ ਰ ਟ ਟ
 ਯੇ ਜੇ ਪ ਨ ਲੇ ਕੁ ਰ ਜ ਰੇ ਡ ਨ ਕ ਲ ਜ ਮ ਡੀ ਨ ਡੇ ਰ ਕ ਮ ਟ ਸ ਯ ਰ ਰੁ ਕ ਰਿ ਯੇ ਆ
 ਟ ਤ ਟ ਸ ਡਿ ਮ ॥ ੧੫ ॥ ੨੪ ॥ ਸੇ ਖ ਰ ਮ ਡੇ ਕੇ ਪ ਕੇ ਰਿ ਸ ਟ ਨ ਹ ਕ ਯੇ ਹ ਨ ਚ ਨ
 ਪ ਟ ਯੇ ਟ ਲ ਟ ਲ ਬ ਜ ਚ ਚ ਲ ਚ ਪੇ ਸੀ ਘ ਕ ਟੋ ਹ ਨ ਟ ਏ ਪੁ ਜ ਟ ਲ ਨ ਲ ਕੇ
 ਡੀ ਮੀ ਰੁ ਡੇ ਮ ਲ ਚੁ ਪ ਤ ਗ ਯ ਹ ਕ ਹ ਕ ਪੁ ਚ ਰ ਜੁ ਟੇ ਡਿ ਰੇ ਸ ਨ ਮੁ ਖ ਮ ਚੇ ਜੇ ਗ
 ॥ ੧੬ ॥ ੨੪ ॥ ਕੁ ਖਿ ਚ ਕ ਲ ਕ ਰ ਲ ਪ ਯੇ ਲ ਕ ਰ ਚ ਡ ਰ ਹ ਕ ਕੋ ॥ ਚੁ ਲੇ ਕ

ਪੁ ਲ ਤੇ ਕ ਖ ਜ ਰ ਰਿ ਸੇ ਜ ਮੁ ਹ ਰੁ ਕ ਕੋ ॥ ਉ ਰ ਹ ਨਿ ਯੇ ਰੋ ਡ ਨ ਥ ਕ ਬਿ ਜੀ ਮ ਰ ਮ ਰ ॥ ੨੬ ॥
 ਕ ਲ ਕ ਯੇ ਰਿ ਜ ਯ ਕੋ ॥ ਕੁ ਕੇ ਯੇ ਆ ਡੁ ਪੈ ਰੁ ਹੀ ਰਿ ਜ ਹ ਨਿ ਯੇ ਖ ਜ ਡ ਪ ਕੋ ॥ ੧੫ ॥
 ੨੬ ॥ ਸ ਸੀ ਤੁ ॥ ਹ ਕ ਚਿ ਜ ਮ ਰਿ ਸ ਟ ਨ ਰੇ ਬਿ ਨ ਮ ਟ ਮ ਤੁ ਰ ਪੇ ਲ ਕੋ ॥ ਪ ਟ ਏ ਮ ਚ
 ਪ ਮ ਪ ਚਿ ਚੁ ਰ ਚੇ ਰ ਨ ਡੇ ਲ ਕੋ ॥ ਗੁ ਰ ਜ ਨ ਟੁ ਪ ॥ ਮਿ ਜੇ ਸਿ ਚ ਰ ਖ ਏ ਡ ਏ ਨ ਡੇ
 ਲ ਕੋ ॥ ਜ ਮ ਡ ਮ ਟ ਨਿ ਚ ਡ ਰ ਕ ਲ ਉ ਰ ਹ ਨਿ ਯੇ ਜ ਮ ਰ ਚੇ ਲ ਕੋ ॥ ੧੫ ॥ ੨੪ ॥ ਲ ਲ
 ਕ ਚ ਡ ਨਿ ਯੇ ਚਿ ਤੁ ਰ ਬ ਜ ਮੁ ਸੁ ਹ ਡ ਕ ਨ ਰੇ ਪ ਕੋ ॥ ਪ ਟ ਏ ਮ ਯੇ ਚ ਪ ਲ ਉ ਜ ਟ ਨ ਡੇ
 ਮ ਸ ਤੁ ਨ ਤੇ ਪ ਕੋ ॥ ਘ ਨ ਤ ਤੁ ਕ ਨ ਚਿ ਤੁ ਰ ਬ ਉ ਰ ਹ ਨਿ ਯੇ ਖ ਠ ਕੋ ॥ ਪ ਨ ਮ ਚਿ ਚ
 ਮ ਚ ਤੁ ਡੇ ਰ ਚ ਨ ਸੇ ਡੁ ਲ ਨ ਪੇ ਪ ਕੋ ॥ ੧੫ ॥ ੨੪ ॥ ਹ ਕ ਡ ਮ ਡੇ ਰੁ ਮ ਤੁ ਨਿ ਪ ਥ ਰ
 ਜੁ ਤ ਨ ਹ ਡ ਡ ਪ ਟ ਕੋ ॥ ਗੁ ਰ ਖ ਰ ਮੇ ਟ ਨ ਮੇ ਖਿ ਰ ਲ ਨਿ ਨਿ ਜ ਚ ਰ ਚੁ ਪ ਟ ਕੋ ॥ ਡਿ ਰੇ ਕੁ
 ਜ ਤ ਟ ਏ ਮ ਲ ਨ ਮ ਚ ਰ ਮ ਨੇ ਲ ਪ ਟ ਕੋ ॥ ਜੁ ਰ ਮ ਸੁ ਰ ਤਿ ਪ ਤ ਮ ਰ ਕੋ ਤ ਕ ਡਿ ਰੇ ਜ
 ਨ ਮੁ ਖ ਚ ਪ ਟ ਕੋ ॥ ੧੬ ॥ ੧੬ ॥ ਰਿ ਜ ਯੇ ਏ ਟਿ ਖ ਰ ਤਿ ਪ ਤਿ ਲ ਕ ਰ ਕ ਨਿ ਡ
 ਯੇ ਤ ਨ ਡੁ ਟ ਯੇ ਰ ਖ ਰ ਮ ਉ ਰ ਤ ਰ ਜੁ ਟੇ ਜ ਮੁ ਹ ਡ ਸ ਰ ਕ ॥ ਕੁ ਡ ਕੁ ਡ ਪ ਰੇ ਜ ਮ
 ਗ ਡਿ ਤ ਕ ਰ ਟ ਚਿ ਡਿ ਡ ਮ ਡ ਕ ਡ ਨ ॥ ਕ ਰ ਤੁ ਪ ਯੇ ਰਿ ਜ ਯੇ ਆ ਤੁ ਰ ਰ ਡ ਲ ਡ ਡ
 ਟ ਮ ਜੁ ॥ ੧੬ ॥ ੨੪ ॥ ਚ ਜ ਪੇ ਲ ਕੁ ਖਿ ਚ ਮੁ ਮ ਨਿ ਰ ਪੇ ਹ ਕ ਚਿ ਨਿ ਜ ਪ ਤ ਰ ਟ ਕੋ
 ਡੀ ਡ ਹ ਏ ਚ ਉ ਗ ਨ ਡ ਟੇ ਗ ਨਿ ਚ ਖ ਨ ਡ ਟ ਕੋ ॥ ਗਿ ਜ ਯ ਏ ਟੇ ਟ ਪ ਟ ਏ ਉ ਰ ਡਿ
 ਜ ਚਿ ਜ ਖ ਸ ਯ ਪ ਚਿ ਜੁ ਤ ਨ ਕੋ ॥ ਹ ਨਿ ਚਿ ਲ ਲ ਤ ਕ ਏ ਨਿ ਜ ਚ ਰ ਕ ਰਿ ਚੁ ਗ ਖ ਲ ਆ
 ਨ ਕੋ ॥ ੧੬ ॥ ੨੪ ॥ ਸ ਸੀ ਤੁ ॥ ਸ ਜ ਗ ਜ ਯ ਟ ਏ ਟਿ ਮ ਮ ਰ ਉ ਗ ਨ ਡ ਟੇ ਰੇ ਖ ਕੋ
 ਲ ਲ ਕ ਚ ਲ ਪ ਟ ਚਿ ਤੇ ਸ ਰ ਨ ਪ ਟ ਏ ਚ ਚ ਖ ਕੋ ॥ ਹ ਨਿ ਯੇ ਪ ਰ ਗ ਚੁ ਰ ਜ ਰ
 ਖ ਤ ਨ ਰ ਕ ਲੀ ਨ ਚ ਰ ਮ ਹ ਚਿ ਟ ਕੋ ॥ ਉ ਰ ਹ ਨਿ ਯੇ ਡ ਟ ਨਿ ਲੀ ਮੁ ਖ ਯ ਰ ਪ ਰ ਚੁ
 ਚ ਡਿ ਤ ਚੇ ਟ ਕੋ ॥ ੧੬ ॥ ੨੪ ॥ ਰ ਜ ਲ ਖ ਚ ਡ ਤ ਨੇ ਪ ਯੇ ਡੇ ਡ ਨ ਚ ਡੁ ਰਿ ਸ ਡ ਨ ਕੋ
 ਏ ਤ ਹ ਨਿ ਚ ਡ ਕ ਏ ਟੁ ਜੁ ਤ ਉ ਰ ਖੇ ਪ ਰੋ ॥ ਰਿ ਪ ਹ ਨ ਕੋ ॥ ਕ ਤ ਲ ਡ ਯੇ ਰੇ ਕੋ ਡ ਕ

ਮਨਗੁਨਰਨਕੋ ਜੁਦੇਰੇਬਰੁਪੇਪੁਜਪਰੁ ਹਰਨ ਰੁਖਬਨਕੋ ॥੧੬੩॥ ੨੫੦ ॥ ਹਰ
ਨਲਿਯੋਰਾਕਰਨਮਰਮਕੋਪਯਯੋ ॥ ਜੁਪਤਾ ॥ ਸਿਰਕੀਚਰਪੇਲਕੁਕੋਇਜਨਾਦਰੁ
ਤਦਨੁਪੁਤਾ ॥ ਜੁਦੇਪਰਸਪਰਸਪਰਸਮਰਕੁਸੁਤੀ ॥ ਇਲਮਪਹਲਦਨੀਹਰਾ ॥
ਚਕਮਰਦਵਲਕਿਝੁਕਰਪੁਰਾਰੁਸਟਨਮਿਲਤਾ ॥ ੧੬੫ ॥ ੨੫੧ ॥ ਭੁਕੇਰੋਪੁ
ਸਪਰਸੁਕੁਟਨਮੀਦੇਦਦਨੁਜਤਤਤ ॥ ਸੁਰਮਟਮਚਿਓਟੁਓਰੁਰੁਰੁਰੁਰੁਰੁਰੁਰੁ
ਯੋਤੀਫੁ ਨਜਾਤੁ ॥ ਅਜਤੁ ॥ ਮੈਨਰਈਨੇਕਕਸਲਕੁਬੀਤਿਓਫੁਟਕੋਸਰੁਗੁਰੁ
ਕਤਾ ॥ ਚੁਰਕੁਤਨਖਾਈਯਾਈਨਜੇਨਮੇਸਰੁਰੀਕਾਯੋਥਾਜਤਾ ॥ ੧੬੬ ॥ ੨੫੨ ॥ ਭੀਸ
ਪਟਬਜੇਤਾ ॥ ਅਸਖੀਝਯੋਭਾਰਥਸੁਰਜਸਨੁਕੁਯੋਆਯੁਕਥੋਜੀਗਾ ॥ ਯੋਲਜਸਤ
ਨਾਅਜਤੁਯਾਈਨਦਦੇਜਸੁਕੁਟਤੀਗਾ ॥ ਸੁਰਕੁਏਸੁਮਿਤਸੁਕੁਟਹਾਯਲਬਲ
ਫੁਕਿਹੋਰੁਏਲੀਗਾ ॥ ਜਨਸਥਾਜਥਾਹਨਕੁਏਜਖਮਿਯਾਈਯਾਈਨਬਿਧੇਮੀਕਾ ॥ ੧੬
੭ ॥ ੨੫੩ ॥ ਨੁਦਰਤਕੋਜੇਸਮਰਤੇਹਲਕਰਤਪੇਰੁਖਪੀਰਯਰਾ ॥ ਪੁਰੇਪੁਚੇਤਨਕੁਏ
ਨਹਟਕਤਾਦਿਪਫੁਰੁਰਾਜਸਤੁਕਰਾ ॥ ਟੁਈਯੋਬਖਤਗਸਿਲਹਜਥਹੀਕੁਟੇਅੰਕ
ਨਮੀਗਤਗਾ ॥ ਕੁਏਸੁਗਫਿਤਕੁਟਸਕਲਕਿਰਥੇਦੁਰੁਦਿਜਸੁਕੁਟਲਕਾ ॥ ੧੬੮ ॥ ੨
੫੪ ॥ ਯੋਗਏਪਰਥੇਫਨਕੁਕੁਟਨਚਮੁਨਿਜਾਨਿਜਸੁਕੁਟਸਤੁ ॥ ਤੁਨਰੇਨਜਾਰੀਜ
ਖਮਕਾਰੀਫੁਨੀਨਮੀਗਿਨਸੁਮਿਤਸਤੁ ॥ ਥਿਕੁਲਮੁਗਫਿਤਜਖਮਤਨਬਿਸੁਧੋਹੋ
ਲਟੇਜਤੁ ॥ ਸੁਹਿਦਪੁਤਨਪੋਤੁਮਿਲਦੇਤਟਾ ॥ ਕਾਜਖਮਸਤੁ ॥ ੧੬੯ ॥ ੨੫੫ ॥ ਫੁ
ਟਿਯੋਮੁਰਫਨਚੇਤਰੋਪੁਨਓਠੇਲੈਲੈ ॥ ਜਜਤੁਅਜਤੁ ॥ ਜਨਹਥਖਤਿਹਸਿਲਹਥ
ਲਟਿਯੋਪਰਥਗਾਥਿਮਲਬਜਤੁ ॥ ਸੁਰਪੰਆਟਪੁਪਾਨਖੇਤੁਸਟਰੀਖੇਤੁਜ
ਆਜਰਜਤੁ ॥ ਜਨਹਥਖਤਿਹਸਿਲਹਥਲਟਿਯੋਪਹਿਰਥਗਾਥਿਮਲਬਜਤੁ
ਨਮੀਤਿਨਕੋਪੁਰਦਹੇਜਗਥਿਟਿਤਜਨਕੁਜਤਤੁ ॥ ੧੭੦ ॥ ੨੫੬ ॥ ਬਸੀਤੁ ॥ ਟੁਲ
ਜਾਜਨਿਜਨਿਜਮਰਸਨੁਖਜੁਟੇਦੈਬੀਬਗਟਾ ॥ ਉਠਤਨਾਟਕੋਆਨਭੀਖਮ

੨੫

ਕਥਿਪੁਕਪੁਕਦਸਹਦਾ ॥ ਕਿਲਕਟੀਦੇਰਮਾਜਨਭੈਰਉਨਿਸੁਨਸਦਨਪੁਲੈ ॥ ੪੬੨
ਬੀਦਾਚਾ ॥ ਟੁਗਿਝਉਲੁਕਤਾ ॥ ਕਤਕੁਨਤਬੀਦੀਜਮਰਪਦਾ ॥ ੧੭੧ ॥ ੨੫੭ ॥ ਨਿਸ
ਰਦੇਦਲਬੀਰਮਾਏਨਮਿਨਕੋਪਕਾਟਸੁਨਾ ॥ ਟੁਉਰੁਬਿਜਲਦਯੋਤੁਨਜਾ
ਤਪੁਰਨਬਿਦਰਨਾਰਨਕੋਪਯਯੋਜਮਰਜਾ ॥ ਮੁਹਟੋਕਰਦੈਸੁਮਦਪਸੁ
ਮਹੁਨਪੁਤਿਚਜਾਨਜਨਨਮਨਿਜਚਕਟੇ ॥ ਟੁਤਨ ॥ ੧੭੨ ॥ ੨੫੮ ॥ ਬਿਸਨ
ਪਦਾ ॥ ਬਸੀਤਾ ॥ ਠਿਕੇਲਾ ॥ ਅਥਇਦੁਪੁਤਨਮਕਥੇ ॥ ਰੁਪੁਰਾਇ ॥ ਅਪਯਾਨਮੀਜ
ਨਾਰਿਖਕਮਲਰਿਖਰਦਦਮਨਕੁਟਾਦਿਤੁਜਾ ॥ ਗੀਜਗਟਨਦੁਪਮਥਨਜਮ
ਨਰੇਜਰਨਾ ॥ ਗੀਜਗਟਾ ॥ ਗਮਲਕਾਏ ॥ ਬਿਬਰਨਕੁਨਮਾਗਾ ॥ ਬਾਯੁਸੁ
ਉਫੁ ॥ ਟੁਕਮਲਕੰਠਉਜਗਰਾ ॥ ੧੭੩ ॥ ੨੫੯ ॥ ਵੰਜਖਾਲਮਯੀਨੋਜੇਮੈਸਾਗ
ਗਏ ॥ ਟੁਮੁਖਾ ॥ ਅਹਨਕੁਰਥਚਿਤੁਜਾ ॥ ਗੀਟੁਮਿਲਕਮਮਾਰਜਾਲਮੁਖਾ ॥ ਹੀਸਰੀ
ਦਸੁਕੋਰਨਾ ॥ ਅੰਗਨਲਿਕਰਨਪੁਪਾਨਕੁਟਾ ॥ ਮਰਲਾ ॥ ਜਨਹੀਸਪੁਜਦੇਜੁਟੇਕਾ
ਰਥਕਰਨਤਟਾ ॥ ੧੭੪ ॥ ੨੬੦ ॥ ਗਾਵੇਖਦਲਪਤਭਰਮਟੇਦੈਜਾਥਾਜਮਾਜ
ਨਮੀਸੀ ॥ ਟੁਦਰੁਫੁ ॥ ਟੁਟੇਮਿਨਾ ॥ ਕਾਜਨਪਾ ॥ ਅਹਨਾ ॥ ਨਿਸਰਦਲਦੇਕਾ
ਜੁਟੇ ॥ ਟੁਪੁਰਥਦ ॥ ਭੁਕਪਦੇ ॥ ਟੁਫੁ ॥ ਟੁਮਨਾ ॥ ਟੁਕਾ ॥ ਟੁਕੇ ॥ ਟੁਕੇ ॥ ਟੁਕੇ ॥ ਟੁਕੇ
ਯਨ ॥ ੧੭੫ ॥ ੨੬੧ ॥ ਠਿਕੇਠਿਕੁਮਜਾ ॥ ਕਥੀਟੀ ॥ ਨਿਸਰਦਲਕੁਟੇਜਮਗਾ ॥ ਲਲਕਾ
ਚਗਰਜਸੀਗਾ ॥ ਮਠੀਖਮਫੁਕੇਨਾ ॥ ਜਸਤੁਜਗਾ ॥ ਬਖਤਰਜੀਜੇ ॥ ਅਠਿਲਹਮ
ਬੀਜਤੁ ॥ ਤਮਨਗਲਰਤਨਬੰਜਾ ॥ ਫੁਜਤਬਾਜਦਤਨੈਕਮਾਹਿਲਜਰਕਮਾਤਿਨਿ
ਜਾਕਰਾ ॥ ੧੭੬ ॥ ੨੬੨ ॥ ਬਿਸਨਪਦਾ ॥ ਬਸੀਤੁ ॥ ਅਥਉਨੇਨਿਸਰਨਮਾਜਨਨੀਤ
ਧਿਅਥੇਸਾਥਜਨਾ ॥ ਬਿਜਨਾਦ ॥ ਜੁਤਮੀਤੁ ॥ ਪੇਤੁ ॥ ਤਿਗਥਿਟਿਤੁ ॥ ਖੇਨਮਰਨਾ
ਨਿਸਰਦਲਕੁਟੇਜਮਗਾਏ ॥ ਜਿਗਮਜਨ ॥ ਪੁਖਥਿਟਿਤਕੁ ॥ ਰਨਪੀਰਬੀਰਜੁ
ਚਜੁਟੇਸਾ ॥ ਟੁਰਿਯਕਰਮਯੋਯਨ ॥ ੧੭੭ ॥ ੨੬੩ ॥ ਅਥਆਠਰਸੈਰਥਤਿਨਾਕਥੇ

ਉਰਕਸਲ

ਕੁ

ਤੁਪਸਾਦਿ। ਅਲਪੁਨਰਸਲਕੁਨੁਸਰਤਾਹਾਮੁਜਹਾਜੁਰਤਾਹਾਮੁਜਹਾਮੁਰ
 ਰਾਨੇਮਲੀਜਕਾਮਾਸੁਨਪੁਕਿਜਇਨਤੁਜਾਮਲਿਅਸਪੁਸਾਕੁਟਜਬਰ
 ਮਨੁਖਮਲਫੇਨ੨ਓਸਜਾਹਕਿਸਨਜੁਟੇਸਮਗਾਮੀਜੁਜਰਕਤਫੁਕ
 ਦਾਦਾਮਕੁਪੇਰਜਕਰਾ ੧੧੮੨੬ ੧। ਫੁਕਹੁਨਸਾਹਾਨਦਾਕੋਬਿਨਮ
 ਲਾਕਿੰਗਦਾਯੇਰੁਟ। ਅਮਰਜੁਸਟਰਾਕੁਸਰਗੁਨਣੀਸਿਗਾਲੀਪਿਗਾਫੁਟ
 ਪਟਾਮੀਰਾਲਜੁਪਾਲੇਸਮਗਥਿਰਸੁਮਜਵਨਦੇਵਪਟਾਫਰਹਾਮਮੀਝੀ
 ਪੇੜਚਾਤੁਗਰਿਠਨਨੀਜੀਜੇਸੁਪਟਾ ੧੧੮੨੬ ੨। ਅਮਨਕੁਜਮੀਤੀਦੁਤੀਸ
 ਤਪੁਰਾਰਜੁਟੇਓਅਯੋਪਨਾਫਰਜਾਮੀਤੀਏਮੁਮਤਨਾਲਕਾਰਫੁਕੇਓਥਿ
 ਦਤਰਨ। ਲੈਪਾਸੋਪਕਮੀਦੇਸੈਥੀਤੁਪਕਸਾਯਕਜੇਲਪਨ। ਸਿਪਰਨਾਚੁਖ
 ਖਦੰਗਤਰਕਜਪੁਸਖਪਰਸਾਜਰਨ ੧੧੮੨੬ ੩। ਬਾਥੀਤੁਥਿਜਨਪਟਾਥ
 ਕੇਰਜਲਿਭੁਟਹਰਠੇਜੇਟੇਜਨਮੁਖਜਰਨਾਬਜਤਮਾਰਨਾਛੇਖੀਜੀਦਫਟੀ
 ਦਰੁਘੋਰਪਨਾਗੇਮੁਖਰਥਾਬਉਪਿਗਥੇਰਨਬੰਨਬੀਸੀਬੈਨਤਲਾਮੀਦੰਗ
 ਨਫੀਰੀਮੁਰਜਤੀਬੁਰਤੁਰਹੀਡੀਨਸੁਲਾ ੧੧੮੨੬ ੪। ਮੁਚੀਗਤੁਰਹੀਤਬ
 ਲਕਨਕਮੀਜੀਰਖੁਰਦਕਫੁਟਦਮ। ਸੁਹਨਾਯੇਰੁਥਰਗੁਰਗੁਰੀਕਰਤਾ
 ਲਪੁਪਿਘਰਫੈਨਬਮਾਫੁਕਫੇਲਮਹੁਦੇਰੇਮੁਰਲੀਤੀਬੁਰਾਸਾਰਗੀ। ਪੁਰਮ
 ਅਸਪੀਰੰਚਰੀਜੁਤਰੀਨਕਾਰਾਥਾਰਗੀ ੧੧੮੨੬ ੫। ਸੀਬੁਰਥਾਦਿਤਰਨ
 ਅਖਾਰਨਜੁਰਗਮਾਤਲਾਬਜਿਓਥੀਬਾ। ਜਉਨਾਮਗਨਤੀਜਿਬਗਨੀਤਉਥ
 ਫੇਏਕਕੀਸੁਸਥਾਨਾਮਨਤਬੰਨੀਮਜਾਯਬਰੁਪਨਾਦਨਾਏਦੁਖੰਗ। ਨਾਮਾਨ
 ਬਾਜੰਨਦਸੇਰਾਦਿਸਥੁਯੇਦੁਜੇਜਗਥਹਮੀ ੧੧੮੨੬ ੬। ਬਿਸਨਪਦਬਸੀ
 ਰੁ। ਬਿਦਤਜੋਥਿਤਮਨਸਦਨਾਲਪੁਰਾਖਿਓਪਗਟਕਰਾ। ਜਨਤਜਥੈ
 ਦਸਥੁਸੁਲਕੁਨੁਜਨਬਖਨਤੀਥੀਦਿਤਕਰਾ। ਪੇਖਨਾਦਨਜੇਕਰੇਥਿਜੇਖਨਮ

ਅਰਕੁਪੀ। ਨਹੀਥੀਦਿਤਮਨਤਲੇਕਥਿਯੋਥਿਨਕੁਗਲਤਤਲਪਹੈ ੧੧੮੨੬
 ਰਾਮਪਫੁਰਜਫੁਕੀਪੁਤੁਪਰੀਪਦੀਮਨਕੁਪਹੀ ੧੧੮੨੭ ੧। ਸੁਖਰਬ
 ਜਿਤਨਬਰੰਗਨਚੜਲਾਦਮਕਸੁਫੁਰਾ। ਪਈਨਰੀਪਬਹਾਨਕਰਜਾਥਿਰ
 ਤ੍ਰਿਤੀਮਾਪਫੁਰਾ। ਰਜਾਲਗਾਏਕੇਕਿਲਾਕਲਰੀ। ਰੀਪੁਬਜਫੁਰਾ। ਰਾ
 ਗਨਦਮਨਕਾਮਾਲਪਤਨਨਾਚੁਪਘ ੧੧੮੨੭ ੨। ਰੁਪਕਰਜਾਬੁਕਮਲ
 ਮਪੁਕਰਤਯਲੀਗਗਜਪਰਧਾਦੀ। ਜਾਗਰੀਕੁਥਿਥਿਲਥਟਰਾਤਲ
 ਸਾਜਮਿਲਾਦਹੀਗਥਿਥਿਥਰਾਗਮਾਜਨਟਨੀਗਮਜੁਜੁਜੁਦਹੀ। ਸੁ
 ਜਲਲਤਸੀਪੁਰਜੁਹਉਕਮੇਦਸਚਤਰਿਥੁਟਹੀ ੧੧੮੨੭ ੩। ਬਾਥੀਥਿ
 ਲੈਘੋਰਮਾਦੁਰਾਗਨਦਜੁਥੁਟਦਾ। ਹਠੇਪਲੀਗਮਥਿਗਖਜੁਕੁਟਕੁਉਮਾ
 ਫ਼ਾ। ਨਦੇਓਮਸਾਨਕਪਾਲਕਕੂਤਰੇਰੇਬਾਦੜਾ। ਜੁਟੇਜੁਥਰਾਦਰੇਦਿਸਦੇਦ
 ਦਨੁਚਾਦੜਾ ੧੧੮੨੭ ੪। ਅਨਪਦਮਾਲਕਥੀਜਾਥੇਖਤਾ। ਤੁਯਲੀਗੀ
 ਗੁਲਕੁਪਰੀਰੁਕੁਲਬਦਨੀਓਜਨੇਜੇਬਨਰੇ। ਸੁਮਸਾਦਕਟੁੰਦਰਥਿਕ
 ਦਮਦਲਦਲਥਫੁਕੀਭੁਟਚੜੇ। ਦੰਦਨਦਰਾਮਾਹਮਚਮਸੀਰੀਬਰਨਮਲ
 ਮੁਖਥੁੜੇ। ਜਲੈਜੇਰਾਦਰਤਨੇਕਮਦਿਸਾਕਥੀਦੀਕਨਚੜੇ ੧੧੮੨੭ ੫। ਮਾਲਕ
 ਉਜਾ। ਤਯਲੀਗੀ। ਅਹਬੁਲਜਹਾਮਜਦਾਰਜਉਲਾਮਮਾਮੀਤੁਨਾਥਕੈ। ਚ
 ਲਾਕਥੀਘਈਦਨਾਮਹਬਦਧਟਮਾਯੇਦਪਟਕੈ। ਗੁਜਤਾਕਹੈਬਤੁਜੇਰਨ
 ਰਲਲਕਾਰਫੁਕੇਰਪਟਕੈ। ਖਜਲਤਦਮਾਯੁਜਬਗਥਾਜਪਾਏਸੁਪਟਕੈ ੧੧੮
 ੨੭ ੬। ਮਾਲਕਥੀਜਾ। ਤਯਲੀਗੀ। ਰੁਖਜਾਰਤਾਬਾਹੁਲਾਰਿਹਰਕਟਕਾਨੀ
 ਖਿਕਮਨਲੈ। ਕਮਲਜਮਾਲਸਾਥੇਨੀਜਾਮਿਰਬੀਜਪੁਪਨਤੀ। ਜਜਜੇਰ
 ਸਿਪਰਾਜਿਲਾਹਮੀਸਾਪਦਾਇਤਰੇਮੇਦਨਦੈ। ਨਾਚੁਖਥਿਲਨਦਕਜਨਸਨ
 ਮੁਖਥੁਏਚਉਗਨਮੈ ੧੧੮੨੭ ੭। ਮਾਲਕਥੀਜਾ। ਤਯਲੀਗੀ। ਮੁਖਜਰਥਾਸਤ

ਦੇ ਸੁਜੰਗ ਖਾਹੁ ਚੁਏ ਦੇਵ ਅੰਦੇ ਵਤ ਆ ਦੇ ਸੁ ਦਿ ਲਾ ਵਰ ਜੰਗ ਆ ਮ ਵ ਕੇ ਹੋ ਤਿ ਨ ਕੇ ਨ
ਮਾਂ ਮ ਥਾਂ ਦੇ ਯ ਲੋ ਮੇ ਦਾਂ ਤੰ ਗ ਆ ਮ ਦੇ ਜ ਮ ਯ ਦ ਾ ਰ ਨ ਸ ਘ ਨ ਖੀ ਥੀ ਆ ਇ ਜ ਮ ਨ
ਸੀ ਗਾ ਜੀ ਮ ਆ ਖਿ ਜ ਨ ਦ ਖ ਕ ਨ ਜ ਮ ਤ ਸ ਥ ॥ ੧੯੧ ॥ ਆ ਲ ਕ ਠਿ ਸ ਤ ਯ ਲੀ ਕ ਠਿ
੧ ਮ ਲ ਕੁ ਨ ਰ ਜ ਲ ਕ ਠਿ ਨੀ ਗੀ ਜੀ ਗ ਆ ਮ ਦ ਨਿ ਸ ਰ ਕੋ ਤ ਲ ਬ ਕ ਰ ਦੇ ਦ ਆ ਤ ਰ
ਛ ਮ ਰ ਦ ਨ ਜੰ ਗੀ ਮਿ ਲ ਕੋ ਆ ਬੇ ਰੁ ਨ ਲ ਜ ਕ ਰ ਸੁ ਦ ਾ ਡਿ ਲ ਆ ਕ ਰ ਸੁ ਤ ਬ ਹ ਰ
ਸ ਰ ਕੋ ਮ ਸੁ ਪ ਆ ਲ ਮ ਜ ਨ ਰਿ ਖ ਕ ਮ ਲ ਰਿ ਖ ਰ ਦ ਮ ਨ ਆ ਰ ਤ ਉ ਛ ਰ ਕੋ ॥ ੧੯੨ ॥
੫ ॥ ਕੈ ਬ ਰ ਕ ਮ ਦੇ ਸੁ ਚਿ ਰ ਠ ਤੰ ਦ ਪਿ ਥ ਕ ਹ ਕ ਰ ਕੋ ਤੀ ਰ ਬ ਚ ਆ ਸੁ ਦ ਦ ਚੁ ਰ ਨ ਪ
ਰ ਬੀ ਰ ਬ ਰਿ ਆ ਰ ਕੋ ਚ ਮੇ ਗ ਬ ਰ ਜ ਤੀ ਰ ਕ ਰ ਦੇ ਦ ਬਿ ਸ ਖ ਛੁ ਟਿ ਓ ਬਿ ਆ ਰ ਜੋ
ਸਿ ਕ ਫ ਰ ਚ ਤ ਨ ਜਿ ਰ ਹ ਬ ਖ ਤ ਰ ਜ ਖ ਮ ਕ ਰੀ ਫ ਰ ਕੋ ॥ ੧੯੩ ॥ ਆ ਲ ਕ ਠਿ ਚ
ਤ ਯ ਲੀ ਕ ਠਿ ਸੀ ਮ ਤ ਨ ਜੰ ਜ ਨ ਸ ਰਿ ਬ ਚ ਆ ਡੁ ਟਿ ਓ ਜੋ ਨ ਤ ਬ ਬ ਕ ਕੋ ਪ ਰੇ ਪ ਰੇ ਸ ਦ
ਹ ਮੇ ਸ ਕ ਦ ਪ ਟ ਯ ਏ ਬ ਬ ਕ ਕੋ ਜ ਖ ਮ ਪੈ ਦ ਰ ਪੈ ਜ ਨ ਹ ਦੇ ਤ ਮੁ ਹ ਲ ਤ ਸ ਥ ਕ ਕੋ ॥
ਬੋ ਤ ਆ ਮ ਫ ਰ ਟ ਦ ਜ ਮੀ ਸੁ ਹ ਯ ਏ ਖ ਏ ਨ ਹ ਬ ਕ ਕੋ ॥ ੧੯੪ ॥ ਤ ਯ ਲੀ ਕ ਠਿ ਆ ਠੀ
ਸੁ ਆ ਆ ਮ ਦ ਡੇ ਰ ਜ ਖ ਮੀ ਸੁ ਰ ਸੁ ਨ ਆ ਮ ਸ ਪ ਰ ਜ ਉ ਲੁ ਨ ਦ ਏ ਰੋ ਜੋ ਓ
ਸਿ ਜ ਰ ਰ ਦ ਲ ਨਿ ਸ ਰ ਆ ਏ ਸ ਖ ਲੀ ਗੀ ਨ ਮ ਡੇ ਜੋ ਜੁ ਟੇ ਸਿ ਘ ਰੇ ਰੇ ਹ ਕ ਰ ਆ ਮੁ ਸ
ਪ ਰ ਗਿ ਜ ਇ ਨ ਤ ਰ ਸ ਦ ਰ ਜੰ ਗ ਆ ਮ ਦ ਬੀ ਰ ਬ ਰ ॥ ੧੯੫ ॥ ਤ ਯ ਲੀ ਕ ਠਿ ਆ ਠਿ
ਤੁ ਜ ਆ ਬ ਆ ਹ ਮਿ ਲ ਕ ਰ ਨ ਆ ਮ ਦ ਦ ਪ ਟ ਕੋ ਸ ਖੁ ਨ ਨ ਮ ਫ ਕ ਨ ਸੁ ਦੇ ਦ ਫ ਟ
ਤੁ ਰੋ ਏ ਦ ਪ ਟ ਕੋ ਸਿ ਨ ਨ ਚੁ ਖ ਖ ਜੋ ਰੋ ਬ ਆ ਹ ਤੁ ਏ ਕੁ ਟਾ ਸਿ ਖ ਟ ਕੋ ਜਿ ਕ ਰ ਪ ਆ ਰੋ
ਜ ਖ ਤ ਮ ਆ ਲ ਟੇ ਹ ਠ ਕ ਰ ਕ ਪ ਟ ਕੋ ॥ ੧੯੬ ॥ ਤ ਯ ਲੀ ਕ ਠਿ ਚੁ ਚ ਸ ਮੇ ਜ ਆ ਰੀ
ਖੁ ਨ ਜੁ ਦ ਤ ਨ ਜ ਖ ਮ ਕ ਆ ਰੰ ਡੁ ਯੋ ਸ ਥ ਥ ਆ ਸ ਮ ਜੋ ਰ ਦੇ ਦ ਸ ਤੀ ਜ ਦੇ ਦ ਬੋ ਥ ਕ ਹੋ ਹੋ ਸੁ ਰ
ਟ ਸ ਥ ਮੇ ਮ ਸ ਪ ਹੁ ਰ ਦੇ ਦ ਨ ਮ ਦ ਰ ਅ ਸ ਕ ਰਿ ਜੋ ਨ ਹ ਨ ਕਿ ਨੇ ਕ ਥ ਆ ਡੁ ਜੀ ਗ ਆ ਮ
ਦ ਜ ਆ ਏ ਜੰ ਗ ਲੋ ਗ ਯੋ ਡ ਲ ਆ ਸੁ ਚੁ ਟ ਸ ਥ ॥ ੧੯੭ ॥ ਤ ਯ ਲੀ ਕ ਠਿ ਤੁ ਚੁ ਤ ਮੰ ਦ

੨੩

ਖ ਲ ਕ ਰ ਚੁ ਟ ਪ ਠੇ ਟ ਨਿ ਓ ਸ ਆ ਹ ਪੇ ਆ ਠੀ ਸੁ ਰ ਨੇ ਜ ਖੁ ਰ ਦੇ ਦ ਆ ਹ ਏ ਦੁ ਸੁ ਤ ਬੇ ਦ
ਨ ਮ ਆ ਹ ਮ ਰ ਹ ਕ ਰ ਦੇ ਦ ਚੁ ਹੀ ਆ ਤੇ ਨ ਪ ਠੇ ਟ ਨਿ ਓ ਬਿ ਸ ਯ ਯ ਆ ਜ ਦ ਾ ਦ
ਫ ਰ ਜੰ ਦ ਆ ਮ ਠੀ ਜ ਆ ਹ ਆ ਮੁ ਰ ਆ ਬ ਆ ਯੋ ਤੁ ਹ ॥ ੧੯੮ ॥ ਤ ਯ ਲੀ ਕ ਠਿ ਆ ਠੀ
ਮ ਸ ਪ ਮੇ ਦ ਨ ਆ ਮ ਦੇ ਸ ਰੋ ਨ ਪ ਸ ਯ ਆ ਨ ਯ ਬਿ ਸ ਤੁ ਬ ਰ ਤੇ ਗ ਕ ਮੰ ਦ ਯ ਤ
ਜ ਦ ਪ ਟ ਯ ਜਿ ਸੁ ਰ ਨ ਟਿ ਯ ਆ ਠੀ ਸੁ ਆ ਮ ਦ ਜੰ ਗ ਆ ਏ ਲ ਲ ਕ ਰ ਖੁ ਪ ਟਿ ਓ
ਰ ਆ ਤਿ ਯ ਆ ਮ ਨ ਆ ਮਿ ਸ ਮ ਆ ਲ ਆ ਗੇ ਮੇ ਦ ਨ ਆ ਮ ਦ ਕ ਮ ਰ ਕੁ ਆ ॥ ੧੯੯ ॥
ਛ ਕ ਆ ਡੁ ਡੇ ਖ ਤ ਆ ਜੁ ਤ ਜ ਗ ਰ ਨਿ ਸ ਰ ਦ ਲ ਹੋ ਦ ਪ ਟ ਆ ਏ ਜੋ ਜੰ ਗ ਜੁ ਸ ਤ ਆ ਠੀ
ਕ ਰਿ ਪ ਸ ਮ ਸੇ ਰ ਲੋ ਬੁ ਟ ਸ ਮ ਰ ਡੁ ਕੇ ਸ ਮ ਰ ਹੁ ਸ ਤ ਏ ਸੁ ਚ ਲਿ ਯੋ ਆ ਯੁ ਪ ਸ
ਪ ਆ ਜ ਪ ਨ ਹ ਟ ਨ ਕ ਬ ਹੀ ਜ ਮ ਰ ਪਿ ਸ ਟ ਆ ਗੋ ਆ ਗਿ ਆ ਮ ਤੁ ਪ ਲੋ ਪ ਲ ਟ ਓ ਗ
ਹੁ ਮ ਰ ਠਿ ਗ ਲ ਨ ਰੁ ਜ ਤ ॥ ੨੦੦ ॥ ਆ ਲ ਕ ਠਿ ਆ ਦ ਖ ਠੀ ਕ ਰ ਤ ਬ ਰ ਖ ਸ ਸ
ਤੁ ਪੁ ਜ ਨ ਫ ਰ ਤ ਜੋ ਨ ਤ ਕੁ ਖ ਕ ਰ ਨ ਆ ਹ ਠ ਤ ਹ ਠੀ ਰ ਨ ਹ ਟ ਬ ਹੁ ਇ ਨੁ ਸ ਰੇ ਸ
ਹਿ ਮ ਆ ਪੁ ਯੁ ਆ ਡੁ ਗ ਏ ਬ ਖ ਤ ਰ ਖੁ ਦ ਤ ਨ ਟ ਵ ਗ ਯੋ ਜਿ ਰ ਗ ਸਿ ਲ ਹ ਤ ਸ ਆ ਛੁ
ਟ ਗ ਯੋ ਅੰ ਗ ਨ ਅੰ ਗ ਬਿ ਪ ਰੀ ਨ ਤ ਦ ਪ ਛੁ ਡੁ ਤ ਸੁ ਚੁ ਟ ਰ ਨ ॥ ੨੦੧ ॥ ਤ ਯ ਲੀ ਕ ਠਿ
ਸ ਨ ਪ ਟ ਆ ਲ ਕ ਠਿ ਆ ਦ ਖ ਠੀ ਚੁ ਏ ਠਿ ਚੇ ਮੁ ਰ ਡਿ ਤੋ ਗ ਏ ਰ ਨ ਨੁ ਹ ਗ ਹਿ ਓ
ਸੁ ਪ ਹ ਟ ਆ ਸ ਤ ਨ ਏ ਗ ਏ ਪ ਆ ਲ ਬੇ ਦ ਯ ਟੇ ਸੁ ਚ ਮੁ ਨਿ ਜ ਠਿ ਜ ਆ ਡੇ ਪ ਨ ਆ ਡੁ
ਟ ਨਿ ਸ ਰ ਆ ਏ ਟੋ ਰ ਫ ਆ ਮ ਬ ਕ ਹ ਉ ਤਿ ਨ ਕੇ ਨ ਮ ਗ ਨ ਤੁ ਮ ਸੁ ਨ ਹੁ ਜ ਨ ਪੈ ਮ ਕ
ਰ ਜੋ ਨਿ ਜ ਗ ਆ ਏ ਕੁ ਪ ਰ ਨ ॥ ੨੦੨ ॥ ਆ ਲ ਕ ਠਿ ਆ ਦ ਖ ਠੀ ਆ ਲੀ ਆ ਸ
ਮ ਨ ਜੁ ਯੋ ਮ ਲ ਜਿ ਰ ਆ ਲ ਟੇ ਨ ਜ ਆ ਰ ਰ ਉ ਸੁ ਚੁ ਟ ਟੁ ਪ ਮ ਬ ਨ ਹਿ ਸ ਗ ਡ ਨ ਜ
ਤੁ ਜੋ ਠ ਉ ਛੁ ਹੁ ਰੁ ਕ ਦ ਪ ਟ ਆ ਉ ਰੇ ਕੁ ਸ ਤੀ ਦੇ ਵ ਟ ਨ ਦੇ ਡ ਚਿ ਤੁ ਬ ਰ ਨ ਲ ਪ ਟ ਆ
ਰ ਤ ਦ ਟ ਪੁ ਹ ਆ ਮੁ ਸ ਟ ਨ ਬੁ ਤ ਨ ਨ ਸ ਮ ਰ ਜੁ ਟ ॥ ੨੦੩ ॥ ਆ ਲ ਕ ਠਿ ਆ ਦ
ਖ ਠੀ ਚ ਆ ਰ ਜ ਮ ਹ ਡੁ ਯੋ ਕੁ ਆ ਤੀ ਉ ਰੇ ਰ ਕ ਪੁ ਚ ਆ ਰ ਕ ਰ ਆ ਹ ਕ ਮ ਰ ਬੰ ਦ ਦ

ਲਲੀਨੇਓਪਟਰਕੁਮਪਛਾਰਕਾਉਰਦੀਨਤੀਛਮੇਲਜਮਪਰਜਖਮਕਾਰੀਪ
ਰਪਚਾਸੁਰਹਾਨਿਓਨਿਜਰਦੇਜੁਰੁਟਬੈਹਮਿਓਮਸੁਰਪੁਰਾਰਕਾ २੦੪੧
ਮਾਤੁਬੁਤਪਰਬੈਦਾਨਪਠਓਮਸੁਰਨਸ ੪੦ਬਿਜਨਜਹਾਪੁਟਜੁਕੋਕਰਜਮ
ਚਦਾਦੁਨਪਾਠਿਓਸਦਾਮਰਜਕਾਏਕਾਯੈਦੁਤਕੈਦਾਨਬਾਸਦਤਨੈਮਿਰ
ਕਾਬਿਜਨਜਹਾਸੁਰਕਹੀਬਿਬਾਦੇਦਤਨਜਹਾਕੁਯੈਰੁਮਲਜਪਤਹਾ २੦੫੧
ਮਾਲਕਓਜਾਦਖਣੀਪੁਰੁਟੀਨਮੀਮਿਰੁਮੇਲਮੁਖਜਬੁਜਕੋਬਾਸਦਤਨੈਰੁ
ਕਰਜੇਗਮਾਬਨਿਦਾਏਪੁਰੁਕੇਸੁਚਾਲਿਓਬਲਕਗਜਮਰਤਟਾਪੁਰੁਟੀਨਪੁਤ
ਨਾਨਿਛੁਕੁਮਬਹੁਜੈਦਾਦਨਜਪਨਗਟਾਨਉਰਿਹਦਾਦਜਗਮਦਕਰ
ਨਮਨਿਕਦੇਨਕਟਕਮਦਾ २੦੬੧ ੯੦ਬਿਜਨਪਦਮਾਲਕੋਜਾਦਖਣੀ
ਚਾਲਿਓਚਰੁਰੰਗਨਚਮੁਪੁਰੁਕਾਹਿਯੈਕੀਜੇਤੁਜਜਿਨਮੀਗਾਸਦਾਦੁਨਮਰੋ
ਬਲਕਰਯੈਚੁਨਚੁਨਮਸੁਰਠਨਾਕਹੋਬਾਸਦਜਾਏਕੈਨਹੁਤਾਸਕੀਜੈਮ
ਸੁਰਗਨਾਜਕਬਾਰਧਾਯੈਪਰੇਰਹੀਦਿਜਹਨੇਖਲਦਲਾਮਯੋਧਨ २੦੭੧
੨੦੮ਮਾਲਕੋਜਦਖਣੀਸੀਗਦੀਨਪੈਤਾਲਜਪਦਮਸੁਰਕਟਕਦਾਦੁਨਛੁ
ਰਾਨਾਜਉਕੋਰੋਓਨਕੇਨਮਬਗਤਉਬਛੈਏਕੈਰੀਬਰਨਾਪੀਦਾਕੋਤੁਮਨੇਕ
ਹੈਕਦੀਗਸਬਰਮਪਾਰਮਨਾਜਗਾਬਿਦਤਜਨਤਲੋਕਜਬੁਬੀਰਾਕੋਰੋਤਿ
ਪੁਗਟਰੁਨਾ ੨੦੯੧ ੨੧੦ਦਖਣੀਜੇਪੁਗਟਸਹਨਜਗਤਮੇਤੇਕੋਜੁਕਾ
ਚਾਰਗਨਾਜੇਕਹਿਓਤਿਨਕੇਨਮਬਗਤਉਬਛੈਏਕਰਾਰੀਬਬਨਾਜੇਰਹਤਉ
ਨਕੇਰੇਦਕਉਠਿਲਖੇਸੁਕਾਬੁਸਮਹਾਲਹੋਕੇਟਸਮਸਤਬੁਧਜਨਗੀਬਜੋਤਿ
ਪੁਗਟਤਹਾ ੨੧੧ ੨੧੨ਮਾਲਕੋਜਦਖਣੀਬਜਿਓਰਗਾਨਿਜਨਮਾਰੁਪੁ
ਲੇਪਲਾਦਿਓਮਾਏਕੈਮਸਰਗਜਬੈਦਾਨਏਦਪਾਇਨਚਮੁਬੁਧਬਨਾਏਕੈ
ਚਲੇਬਾਸਦਤਨੈਸੀਗਬਹੁਘੋਰਵੰਦਰੁਬਾਏਕੈਬਹੁਚਲੀਪੁਤਲਪੈਉਛਿਤਬ

ਹਚਲੇਨੁਰੁਮਗਛਾਏਕੈ २੧੦ २੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫
ਏਏਛਮਿਲਛਕਾਏਕੈਜਮਪਰਜਿਲਾਹਨਾਬਿਓਪੁਰੁਤਨਮਗਮਗਛੁ
ਕਾਯੈਕੈਛੁਕੇਛੁਸਨਬਸਨਮਿਗਲਾਦਿਬਬੇਖਬਨਏਕੈਪਚਿਤਮਨਗਲ
ਤਨਬਜਨਮਿਰੰਚੋਰਛੁਤੁਛੁਰਾਯੈਕੈ २੧੧ ੨੧੨ ੨੧੩ ੨੧੪ ੨੧੫ ੨੧੬ ੨੧੭
ਜਤਤਾਲਮਿਦੰਗਦਦਭੁਰੁਦੀਹਦੇਏਯੈਕੈਗਿਰਕਨਕਉਤਰੇਚਿਚਮੀਰਕ
ਨਸੁਜਾਬਨਸੁਲਾਏਕੈਮਪਿਓਬਾਸਦਪੇਸਦਲੇਮਓਜੁਰਗਲਾਏਕੈਬ
ਦੁਨਚੰਦੁਨਿਖਰਮਾਤਿਲੇਗਯੋਅਗਮਾਮਾਏਕੈ २੧੨ ੨੧੩ ੨੧੪ ੨੧੫
ਮਿਲੇਬਾਸਦਛੇਟਲੋਕਰਪਰਖਮੇਦਬਛਾਏਕੈਕਹਿਯੋਮਗਿਮਾਬਿਜਨਕੇ
ਜਿਮਕੁਯੋਬਾਸਦਰਾਏਪੈਮਜੁਲੀਨਹਿਦੇਲਗਾਏਬਾਸਦਕਰੁਛੇਹਨੇਨ
ਕੁਰਾਯੈਕੈਕਰਜੇਗਬਿਨਦਤਚਰਨਪੁਰੁਕੇਸੁਤਹਿਦੇਗਏਏਕੈ २੧੩
੨੧੪ ੨੧੫ ੨੧੬ ੨੧੭ ੨੧੮ ੨੧੯ ੨੨੦ ੨੨੧ ੨੨੨ ੨੨੩ ੨੨੪ ੨੨੫
ਲਾਮਨਬੁਜਕਿੰਗਦਗਾਏਜਾਹਕਿੰਜਨਉਰਕਾਸਲਹੰਤੁਲਾਗੀਜਗਮ
ਯੋਛਉਜਤਲਲਕਾਰਪੈਤੁਨਏਦਪਾਲਾਦਪਟਯੋਜਕੁਸੁਤਰੁਟਕਮਲ
ਕੰਡਮਰਕੰਜਮਾਲਾ ੨੧੪ ੨੧੫ ੨੧੬ ੨੧੭ ੨੧੮ ੨੧੯ ੨੨੦ ੨੨੧ ੨੨੨ ੨੨੩
ਦਮੁਖਾਰਜਲਾਤਿਲਕਮਮਰਮਹਨਕੁਰਬਮਰਲੋਏਜਨਉਤਾਲਾਹੀਜ
ਪੁਜਬੁਕੋਪਯਾਏਕਰਪਾਰਸੀਗਕਰਨਲਾਜਕਛਕਓਰੇਜਮੁਹਾਏਕੈ
ਮਨੇਕਪਯਾਏਪਲੇਕਾਲਾ ੨੧੫ ੨੧੬ ੨੧੭ ੨੧੮ ੨੧੯ ੨੨੦ ੨੨੧ ੨੨੨
ਜੁਸਰਾਜਨਬਲਕੋਲਨਮਾਰਧਾਰਾਮਾਰਜਾਰਠਕਾਯੈਬਾਹਤਹਾਕਾ
ਕਪਚਾਰਾਕੋਪਕੋਪਚਲਦਹੀਬਹੁਜਜਤਮਸੁਜਮਰਮਪਗਾਸੁਨਕਚ
ਸੁਰਤਮੀਓਮਾਰਸੁਰਚਮਕਾਰਬਿਦਲਿਘਟਸਾਚਾ ੨੧੬ ੨੧੭ ੨੧੮
ਖਣੀ ੨੧੯ ੨੨੦ ੨੨੧ ੨੨੨ ੨੨੩ ੨੨੪ ੨੨੫ ੨੨੬ ੨੨੭ ੨੨੮ ੨੨੯ ੨੩੦

ਤਸਕਾ ਗਠਿਗਾਠਿ ਜੇਲਪਾਰਕਰਾ ਠੀ ਥੇ ਸਥੇ ਪਰਟਪਾਰਪਰਾਠੀ ॥ ੨੨ ॥
ਰੋਪਦਾ ਮਾਲਕੋ ਜਾਖੀ ਚਖੀ ਰਤੇ ਗਨੁ ਟੁਕੇ ॥ ਮਾਰਮਾਰਾ ਮਿਪਨ ਟੁਕੇ ॥
ਓਹਾ ਸਥੇ ਪਨ ਸੰਗ ਮਾ ॥ ਨਿਰਖਤਾ ਚਿਰ ਚੰਦੇ ਨ ਸਾਮਾ ॥ ੨੩ ॥ ੪ ॥ ਚਉ
ਪਦਾ ॥ ਮਾਲਕੋ ਜਾ ਮੀਨ ਪੀਨ ਰੁਮੇ ॥ ਮਛਕਾਨ ਲਿਥੇ ਵਨ ਪਉ ਚੀ ਰਨ ਪੁੰਜਨ ॥
ਸਨ ਮੁਖ ਸਮਰ ਜੁ ਖੋ ਪੈ ਜੇ ਰਟਾ ॥ ਪਾਲੇ ਵੇ ਵਨ ਲੇ ॥ ਗੀ ਚਟ ਪਟਾ ॥ ੨੩ ॥ ੪ ॥
ਚੜਪਦਾ ॥ ਸਮਰ ਸੁ ਚੀ ਬਰ ਬਰ ਹੋ ਕੁ ਪਸ ॥ ਬਦ ਤ ਹੋ ਤੁ ਮਾ ॥ ਪਸ ਮਹ ਜੁ ਪਨ ॥ ਜੁ
ਗਿਨ ਮਾ ਨ ਟਿ ਰੀ ਚੁ ਪਸ ॥ ਲੇ ਲੇ ਖ ਪਰ ਨਿ ਖ ਤੁ ਮਾ ॥ ੨੩ ॥ ੪ ॥ ਚੜਪਦਾ
ਗਿਲ ਕਟੀ ਦੇ ਤ ਥੇ ਤੁ ਮਾ ਪਿ ਜਾ ॥ ਕੁ ਭੁ ਕਤ ਭੇ ਗੁ ਭੁ ਤ ਭੁ ਜਾ ॥ ਦੇ ਤੇ ਤੁ ਮਾ ॥
ਨ ਕੇ ਭੁ ਤੁ ਨ ॥ ਚਿ ਕਰ ਤ ਚੀ ਲਾ ਕਿ ਭੁ ਨ ਭੁ ਮੰ ਭੁ ਨ ॥ ੨੩ ॥ ੪ ॥ ਮਾਲਕੋ ਜਾ ॥ ਚੜ
ਪਦਾ ॥ ਕੰ ਕੰ ਕੰ ਕੰ ਕੰ ਕੰ ਕੰ ॥ ਜੀ ਖੁ ਕ ਸਿ ਰ ਚੀ ਤ ਬ ਹ ਰੀ ॥ ਤੁ ਕ ਨ ਜੁ ਮਾ ॥
ਨ ਥੇ ਤ ਲ ਭੁ ਮਾ ਵ ਨ ॥ ਵ ਸ ਦ ਨ ॥ ਵ ਜ ਨੀ ॥ ਮ ਤ ਰੁ ਰ ਪਾ ਵ ਨ ॥ ੨੩ ॥ ੪ ॥ ਚੜ
ਦ ॥ ਗੁ ਖ ਮ ਮ ਰਿ ਚਿ ਵ ਰ ਨ ਸੰ ਗ ਮ ॥ ਲ ਰ ਤ ਪ ਜ ਪ ਰ ਜੁ ਭੁ ਟ ਜੁ ਜ ਨ ॥ ਚਉ ਪ
ਚੋ ਪ ਸਾ ਹੁ ਤ ਜ ਰ ਤੀ ਛ ਨ ॥ ਖਿ ਨ ਕ ਰ ਸਿ ਪ ਤ ਘਾ ਭੇ ਤ ਨ ਤੀ ਖ ਨ ॥ ੨੩ ॥ ੪ ॥ ਚ
ਰ ਪ ਦਾ ॥ ਕ ਵ ਕ ਵ ਗ ਈ ॥ ਗ ਕੁ ਟ ਜਾ ਰੋ ॥ ਤੁ ਦ ਪ ਨ ਛ ਰ ਥੇ ਤ ਹੀ ਕ ਰੋ ॥ ਬ ਖ ਤ ਰ ਜਿ
ਰ ਹ ਸੰ ਜੋ ਮਾ ॥ ਚੁ ਰੋ ਗਾ ॥ ਬ ਹ ਤ ਸ ਮ ਰ ਜੁ ਚੁ ਚੁ ਟ ਕਿ ਰ ਰੋ ॥ ੨੩ ॥ ੪ ॥ ਚੜ ਪਦ
ਪੇ ਵ ਲ ਭੁ ਟੇ ਚੁ ਭੁ ਟ ਰ ਨ ਮਾ ॥ ਠੀ ॥ ਗੁ ਰੇ ਕੁ ਜ ਤੀ ॥ ਮ ਨ ਜੁ ਪ ਮ ਰਾ ਠੀ ॥ ਲੁ ਤ ਮੁ ਸ ਟ ਰੁ
ਕ ਨ ਪ ਰ ਰ ਠੀ ॥ ਚੁ ਫੁ ਰ ਚੁ ਫੁ ਰ ਘਾ ਈ ॥ ਨ ਬ ਹ ਮ ਚ ਠੀ ॥ ੨੩ ॥ ੪ ॥ ਚੜ ਪਦਾ ॥
ਕ ਮ ਰ ਬੰ ਟ ਵ ਵ ਲ ਪ ਕ ਰ ਕ ਰਾ ॥ ਖੇ ਚ ਹ ਪ ਟ ਕ ਹ ਰੁ ਮ ਮ ਰ ਚ ਰੁ ॥ ਮੇ ਲ ਟੇ ਹ ਜ ਮ
ਪ ਰ ਚੁ ਰ ਤੀ ਛ ਨ ॥ ਮਾਰੇ ਪ ਰੇ ਭ ਟ ਜ ਮ ਰ ਮ ਠੀ ॥ ੨੩ ॥ ੪ ॥ ਜੀ ਵ ਤ ਬ ਰੇ ਸੁ
ਮਿ ਤ ਰ ਈ ॥ ਜੁ ਸੁ ਚੁ ਟ ਮ ਪ ਛ ਰ ਬ ਰ ਗ ਈ ॥ ਸੁ ਰ ਪੁ ਰ ਕੀ ਨ ਮ ਮ ਰ ਪੇ ਮਾ ਨ
ਲੇ ਠੀ ਹੁ ਰ ਲੇ ਘਾ ਲ ਠੀ ਵ ਨ ॥ ੨੩ ॥ ੪ ॥ ਮ ਚਿ ਠ ਘੋ ਰ ਆ ਹ ਵ ਸੀ ਰ ਮਾ ॥ ਜੁ
ਗ

ਏ ਤ ਭ ਏ ਬ ਲੀ ਬਾਰੀ ਮਾ ॥ ਟੇ ਵ ਵ ਨੁ ਜ ਜੁ ਏ ਰ ਨ ਚ ਟ ਪ ਦਾ ॥ ਤੁ ਰ ਤ ਚੁ ਏ ਕੁ ਠੀ ॥ ੪ ॥
ਪ ਕ ਟ ਚ ਟ ਪ ਦਾ ॥ ੨੪ ॥ ੪ ॥ ਮਾਲਕੋ ਜਾ ॥ ਚ ਤ ਰ ਪ ਦਾ ॥ ਕ ਹਿ ਠੀ ਵੁ ਤ ਸ ਮ ਠੀ
ਜਾ ਈ ॥ ਚੁ ਚੁ ਗ ਈ ਜੁ ਤ ਪੇ ਕੁ ਲ ਕੁ ਈ ॥ ਲ ਠੀ ਜਾ ਤ ਬੇ ਵ ਨ ਬ ਰੰ ਗ ਸ ॥ ਕ ਰ ਕ ਰ
ਰ ਪ ਠੀ ਛ ਹ ਠੀ ਮਿ ਗ ਨ ॥ ੨੪ ॥ ੪ ॥ ਚ ਤ ਰ ਪ ਦਾ ॥ ਪ ਠੀ ਠੀ ਵੁ ਤ ਲੇ ਮਾ ਵੁ ਥੇ ਗੀ ॥
ਚ ਲੇ ਵੁ ਤ ਬਾ ਸੁ ਰੁ ਕ ਨੇ ਗ ਠੀ ਲ ਠੀ ਠੇ ਠੇ ਗ ਮ ਛ ਰ ਸੰ ਗ ਮ ਰੁ ਗੀ ॥ ਲੇ ਮ ਠੀ ਬਾ ਸ
ਵਾ ਠੀ ਗ ਤ ਬ ਹੀ ॥ ੨੪ ॥ ੪ ॥ ਚ ਤੁ ਰ ਪ ਦਾ ॥ ਨ ਸੁ ਕੁ ਬਾ ਚ ਮ ਛ ਰ ਨ ਪੁ ਤੀ ਠੀ
ਸ ਨ ਪ ਦ ਮ ਲ ਕ ਠੀ ਜਾ ॥ ਮ ਜ ਨਿ ਰੁ ਗ ਮ ਜ ਰ ਗ ਨਿ ਜਾ ਰੇ ॥ ਮ ਮ ਪੁ ਕੁ ਲੇ ਗ ਠੀ ਠੀ ॥ ੨੪ ॥
ਮਾਰੇ ॥ ਟੇ ਹੁ ਤੁ ਸ ਤੁ ਨ ਚੁ ਠੀ ॥ ਠੀ ਗ ਠੀ ਠੀ ਕ ਰੇ ਨ ਮੇ ਠੀ ਕ ਰੀ ॥ ੨੪ ॥ ੪ ॥ ਚ
ਬਿ ਤੁ ਮ ਛ ਰ ਵ ਚ ਮ ਲ ਕ ਠੀ ਜਾ ॥ ਠੀ ਵੇ ਕ ਰ ਜੇ ਰ ਸੁ ਠੀ ਮ ਛ ਰ ਬਾ ਸ ਵ ਹੁ ਰ ਛ
ਮੇ ਮ ਪ ਪ ਦੇ ਵ ਮੇ ਵ ਨ ਸੁ ਠੀ ਰੀ ਜੁ ॥ ਹ ਠੀ ॥ ਮ ਨ ਜ ਲ ਨ ਤ ਬੇ ਮ ਮ ਠੀ ਠੀ ਠੀ
ਮ ਬ ਚੁ ਕ ਦਾ ॥ ਸ ਨ ਪ ਕੁ ਚੇ ਰੀ ॥ ਲ ਠੀ ਠੀ ਠੀ ਤ ਪ ਠੀ ਤੁ ਨ ਸ ਬ ਜੀ ਵ ਠੀ ਠੀ ਠੀ ਮ ਮ
ਰ ਕੁ ਠੀ ਮੇ ਠੀ ਬ ਠੀ ਠੀ ਠੀ ਠੀ ਕ ਠੀ ਠੀ ਸ ਕ ਨ ਗ ਠੀ ਜ ਠੀ ਠੀ ਠੀ ॥ ਠੀ ਠੀ ਠੀ ਠੀ ਮਾਰ ਪ
ਲ ਠੀ ਠੀ ਠੀ ਠੀ ਠੀ ਠੀ ਜ ਠੀ ਠੀ ਠੀ ਠੀ ਠੀ ਠੀ ਜ ਠੀ ਠੀ ਠੀ ॥ ੨੪ ॥ ੪ ॥ ਕ ਠੀ ਠੀ
ਠੀ ਠੀ ਠੀ ਠੀ ॥ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ
ਜੁ ਤ ਪੇ ਕੁ ਨ ਠੀ ਠੀ ਠੀ ਠੀ ਠੀ ॥ ਲ ਠੀ ਠੀ ਠੀ ਕੁ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ
ਮਿ ਠੀ ਜਾ ਠੀ ਠੀ ਤੁ ਠੀ ਤੁ ਨ ਸੁ ਪ ਠੀ ਠੀ ਠੀ ॥ ਠੀ ਠੀ ਠੀ ਠੀ ਮਾ ਠੀ ਮਾ ਠੀ ਰੇ ਜ ਠੀ ਲ ਪ ਤਿ ਰ ਬ
ਜ ਜ ਮ ਠੀ ਜ ਗ ਨ ਪ ਤੁ ਠੀ ਵ ਕ ਰ ਤ ਕੇ ਠੀ ਠੀ ਠੀ ॥ ਠੀ ਠੀ ਮ ਠੀ ਠੀ ਠੀ ਕ ਲ ਰੰ ਠੀ
ਜਿ ਪ ਰ ਨਿ ਪ ਤੁ ਠੀ ਠੀ ਠੀ ਠੀ ਠੀ ਠੀ ਠੀ ਠੀ ॥ ੨੪ ॥ ੪ ॥ ਕ ਠੀ ਠੀ ਮ ਲ ਕ
ਮ ॥ ਕ ਠੀ ਠੀ ਰ ਜ ਨ ਕ ਦ ਮ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ
ਜ ਸੁ ਰ ਨ ਸੁ ਮ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ
ਨ ਕ ਨ ਠੀ ਤੁ ਰੰ ਗ ਮ ਨੀ ਬੀ ਰ ਨ ਠੀ ਠੀ ਠੀ ॥ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ

ਲਖਾਇਸਨਪਦਾ ਸ੍ਰੀਲਖਾਇਤਨਸੀਨਿਰੁਕੁਟਸਿਕਨਸੀਨੀ ਗਕਤੁਕੁਟ
ਪ੍ਰਕਾਸ਼ਪਦਾਗਮੀਆਰਿਮਾਇੰਦੈਦੇਦੁਪ੍ਰਸਿਖਾਨਮਰੁਕੁਟਮ
ਦੇਸੁਮਦੀਜਿਕੁਮਮਰੁਕੁਟਮਕਤੀਮਕਤੀ ੨੯੭੥੬੭੦ਕਲਮਾਦੇ
ਪਖਰੀਏਜੁਕੁਟਤਰੁਕੁਟੀਏਹੋਤੀਰਿਜੁਏਕੁਟਜੁਟੇ ਘਾਨਗਪਿਯਮਾ
ਦੇਦਸੁਦੇਸੁਦੁਪ੍ਰਸਿਖਾਨਮਰੁਕੁਟਮਕਤੀਮਕਤੀ ੨੯੭੥੬੭੦ਕਲਮਾ
ਦੇਦੋਏਪਕੁਟਕਤੀ ੨੯੭੥੬੭੦ਕਲਮਾ ਗੁਟਿਏਦੁਹੀਦੇਸੁਮਾਪਿਕਪੁੰ
ਰੁਕੁਟਮਮਦਮਤੇ ੨੯੭੥੬੭੦ਕਲਮਾ ਗੁਟਿਏਦੁਹੀਦੇਸੁਮਾਪਿਕਪੁੰ
ਉਪਰਾਜੇਓ ਯੇਏਰੁਕੁਟਮਮਰੁਕੁਟਮਨੁਖਦੇਗਾਜੇਓ ਚਾਕਿਥਜੁਰਗਪੇ
ਮਾਲਦਮੇਦਿਸਜਲਥਲ ਠਠਕੇਪਾਜਪੰਛੀਚਰਮਚਰੁਏਕੁਟਮਕੁਟਮ
ਟਕੇ ੨੯੭੥੬੭੦ਕਲਮਾ ਬਨਲਦੇਸੁਛਾਯੋਮਦਿਲੋਕਨਾਏਨਿਜਮੀ
ਯਿਆਰੀਜਰੁਠੇ ਮਾਯਕੁਪਯਕਾਓਯੋਜੀਬਿਖਦਾਰੇਲਗਤਪਪਾਨੁਕੁ
ਟਮਪੁਟੇ ੨੯੭੥੬੭੦ਕਲਮਾ ਮਕਪਰੁਕੁਟੇਸਿਮਮਿਛੀਉਰੁਏਕੁਟਮਮਰੁਕੁਟ
ਓਮਰੁਕੁਟਮਰੁਕੁਟੁਏਕੁਟਮਰੁਕੁਟਮ ਮਨਦੇਨਾਥੇਮਮੋਰੁਗਾਨਕਪਿਛ
ਚਿਓ ੨੯੭੥੬੭੦ਕਲਮਾ ਗਨੇਤੁਰੇਮਸਦਾਰਕੁਟਮਦਕਦਏਕਾਰੇ ੨੯੭੥੬੭੦
ਨੇਪਖਰੀਆਬੀਰਦੇਦੁਕੁਟੁਕੁਟੀਕਠੇਮਠੇਕੀਕਠੇਤਲਕੁਟੁਕੁਟੋਰੁਏਕੁਟਮਕੁਟੀ
ਹਨੇਜਖਮਜਲਕੁਠਕੀਕਰਘਨਾਰੀ ੨੯੭੥੬੭੦ਕਲਮਾ ਗੁਟਿਏਦੁਲ
ਕੁਟੇਜਮਕੁਠੇਬਖਤਰੁਟੇਜੇਬਜਿਰਮਪਤਨਹਰੁਕੀਨਖਲਪਬੀਨਖਿ
ਯੋਓਮਿਗਜੁਥੇਲਾਰੀਮਾ ਮੁਪਕਜੀਲੇਕੁਟਰੁਏਤਲੇਬਸਖਨਾਕਕਥ
ਰਖੇ ਗੋਲਾਘਨਗਾਜੇਘਨਹਰੁਕਾਜੇਕੁਟਕੁਟਮਰੁਕੁਟਮਰੁਕੁਟਮ ੨੯੭੥੬੭੦
ਕਲਮਾ ਗੁਪੇਜੁਰਸਿਰਾਮਦੁਹੀਦੇਸੁਮੁਕੁਟੁਹਾਈ ਮੁਪਕਤੋਪਬੀਦੁਪਨਾ
ਲਖਿਜਟਲਨਕੁਠਾਈ ਮੁਕੁਟਕਸਾਨਹੁਕਨਲਗਨਕੁਟੇਕੁਟਮ ਮਰੁਕੁਟ

ਘੇਰਮਾਸਗਮੇਨਾਦੁਨਕਲਪਾ ੨੯੭੥੬੭੦ਕਲਮਾ ਬਿਸਨਪਦਾ ੫੦੨
ਲਕੀਮਾ ਜੁਟੇਦਲਦੇਉਲਖਤੁਨਕੇਉਦੇਦੇਤਕੋਗੋਕੋਕੇ ੨੯੭੥੬੭੦ਕਲਮਾ
ਭੀਕਨੀਕੀਕੀਕੀਮਦੇਤਕੁਠੇ ਮਾਯਕਸਰੁਠੇਤਮਾਯਕਦੇਜੇਤਥ
ਨਖਸੁਰੁਕਲਪਏ ਮਨਹਰੁਟਲਕੁਟੇਉਦਨਭੀਠੇਘਟੇਕੀਨਕਾਲਕ
ਟੇ ੨੯੭੥੬੭੦ਕਲਮਾ ਮੁਪਕੁਠੇਗਜਮਪਲੈਬਹਤਮਜੇਕੋਉਤ
ਰਬੀਕੁਤਜਧੀਰਗਗਨਘਨਘੇਰਕੋ ਕੁਮਕੁਮਕਿਥਗਿਤੁਪੇਮਾਲਕਾਰ
ਨਿਧਬੇਰਕੋ ਪੋਰੁਕੁਟਮੀਧਮਰੁਕੁਟਮਦੇਜੇਕੋ ੨੯੭੥੬੭੦ਕਲਮਾ ਮੁਖਿ
ਓਦਲਬਦਲਕੁਠਤਮਾ ਟਲਗਕੁਠਕੁਠਕੁਠਕੋ ਮਰੁਹਦਿਸਮੀਪਿਯ
ਰਾਬਹਤੁਥੇਮਾਰਾਥੇਰਾਥਪੁਲਾਮੁਪਜਬਰਥੇ ਟੀਮਲਘਨਕਮਕੋਮਾਯੁ
ਰਮਕੋਲਪਕਲੁਤਾਦਿਸਘੇਕੁਪਏ ਕਾਰਜਠੇਕੁਟਮ ਤੁਜਤਕੁਠਮਕੁਟਮ
ਨਲਤੇਜ ਕੁਠਲਾਉਕੁਠੇ ੨੯੭੥੬੭੦ਕਲਮਾ ਮੇਘਮਾਲਦਲਕੇਪੁ
ਲੈਬਰੁਖਬਰੁਖਧੀ ਮਜਤਉਠਪੁਠਨਧਰੁਪਕੁਠ ਟੁਕੁਟਕੁਠੀਮੁਕੁਟੁਕੁ
ਪਰਤਮੀਕਾਰੁਪਲੇਟੀਮਿਨਦਮਕਾਠੀ ਗਰੁਜਤੁਕੁਠਕੁਠਕੁਠਕੋਪੁਤਕੁਠ
ਨਕੁਠੀ ੨੯੭੥੬੭੦ਕਲਮਾ ਮੁਕੁਠੀਕਾ ਮਿਦਗਨਮਿਜਨੁਦੇਬਹੀਜਮਦੇਥੇਤ
ਕਾਲਕੁਠਉਕੁਠੇ ਮਾਏਥੇਤਲਾਗੁਲਕੁਠੀਲਾਜਮਧਨਰੁਕਾਥਿਕੁਠੇ
ਜਮਕੀਕਰੁਧਾਏਮਨਲਥਾਏਘੇਰਟੁਕੁਟਮਨਪਮਕੋ ਮਾਕੋਕੁਠਏਕੀਕੁਠ
ਟਾਲੇਸਾਰੁਕਾਰੁਕੁਠਮਰੁਠੇ ੨੯੭੥੬੭੦ਕਲਮਾ ਟਵਰੁਮਾਲਕੋ
ਮਾਜੁਘਪੁਲੈਕੀਕੋਕੁਠੇਕੁਠੇਕੁਠੇਕੁਠੇਕੁਠੇਕੁਠੇਕੁਠੇਕੁਠੇਕੁਠੇਕੁਠੇ
ਜੇਮਲਗੁਠਮੁਠਿਰਮਿਸਲਕੁਠਕੋਕੁਠੇਕੁਠੇਕੁਠੇਕੁਠੇਕੁਠੇਕੁਠੇਕੁਠੇ
ਮੇਰੁਮਕੋ ੨੯੭੥੬੭੦ਕਲਮਾ ਮਾਲਕੀਕਟਾਟਵਰੁਮਾਲਕੋਕੁਠੇਕੁਠੇ
ਪਰਤੀਕਾਕੁਠਮਿਨਲਤੇਗਾਜੀਮੇਕੁਠੀਕਾਲਕੁਠਕੁਠਟਮਕੁਠੇਕੁਠੇ

ਗੇ ਸਦਾ ਰਹੀ ਸਿਫਲੀ ਦੁਨੀਆਂ ਰਹੇ ਭਾਰੇ ॥ ੨੬੫ ॥ ੩੦ ॥ ਲਕੀਸਾ ਦਾ ਵਰ
ਮੁਨਜ਼ੀ ਕਬਰ ਤੇ ਗਾਇਆ ਸੁੰਦਰੀ ॥ ਦਿਵ ਪਦੀ ਸਿਨ ਕੁਰਾ ਕਾਰਤੀ ॥
ਹਾਜ਼ਰ ਹੋ ਕਾ ਕ ਪਰਗੀ ਸਾਰੇ ॥ ਕੁਜਗੇ ਬੁਝੁਰ ਏ ਠਾ ਏ ॥ ੨੬੫ ॥ ੩੧ ॥
ਦਾ ਦਰਾ ॥ ਕਿਸ ਮਤਤ ਕੀ ਕੀ ਬਰੇ ਫੁਸਾ ਦਲ ਪਿਰ ਲੀ ਨਾ ਨਹੀ ਦੇ ਪੁ ਪਰੇ ॥ ਮਾ ਪ
ਘੋਰ ਕੋ ਫੀ ਕਾ ਹੀ ਨਹੀ ਚੀ ਨੇ ॥ ਕੁ ਕਗੇ ਸਮ ਸੇ ਰ ਜ ਨਾ ਦੇ ਸਾ ਟਿ ਕੀ ਕ ਕੀ ॥ ਸ ਕ ਕੇ
ਦੇ ਸੁ ਕੁ ਟ ਰਾ ਪ ਉ ਰ ਖ ਖ ਕ ਰੀ ॥ ੨੬੬ ॥ ੧ ॥ ਦਾ ਦਰਾ ॥ ਸੁ ਨਿ ਮਾ ਘੁ ਰੀ ਨ ਰੇ ਜ ਤਾ
ਲੀ ਸੁ ਰਾ ਗੀ ॥ ਬ ਰ ਰ ਲ ਰ ਜ ਜ ਮੀ ਨ ਦ ਹ ਜ ਤ ਪ ਰ ਗੀ ॥ ਕੁ ਹੀ ਸਿ ਫ ਲੀ ਮ ਦੇ
ਦਾ ਜੀ ਨ ਕੁ ਤ ਰੋ ਲੇ ॥ ਜ ਮੀ ਨ ਚੁ ਏ ॥ ਮ ਸ ਮ ਨ ਮ ਸ ਮ ਜ ਮੀ ਨ ਚੁ ਲੇ ॥ ੨੬੭ ॥ ੧ ॥
ਦਾ ਦਰਾ ॥ ਕ ਏ ਚ ਜੇ ਰ ਜ ਬ ਰ ਕੁ ਚੁ ਰ ਗ ਮ ਸ ਰਾ ॥ ਪ ਰ ਤੇ ਫੁ ਅ ਗ ਰ ਨ ਲ
ਗੀ ਜ ਮੀ ਨ ਉ ਗਾ ਸੁ ਤ ਰਾ ॥ ਲ ਟ ਪ ਟ ਕੁ ਏ ਏ ਏ ਟ ਨੁ ਜ ਪੇ ਏ ਗ ਲ ਰਾ ॥ ਉ ਪ ਮ ਨ
ਹ ਕ ਹ ਤ ਬ ਨੇ ਚਿ ਮ ਏ ਬ ਰ ਰਾ ॥ ੨੬੮ ॥ ੧ ॥ ਦਾ ਦਰਾ ॥ ਕ ਹ ਤੇ ਜ ਲਾ ਜੀ ਨ ਪ ਰੀ
ਮਾ ਪ ਸ ਸੀ ॥ ਲ ਬ ਤੇ ॥ ਮੇ ਜੇ ਜੇ ਕੁ ਕੇ ਨ ਹੀ ਦੇ ਖ ਤ ਜੁ ਬ ਜ ਤੇ ॥ ਮ ਬ ਤ ਉ ਮ ਆ ਏ
ਕ ਟਿ ਨ ਬ ਨੀ ਮ ਅ ਕ ਲ ਕੁ ਏ ਕੀ ॥ ਹ ਲ ਹੁ ਲ ਰ ਉ ਰ ਪ ਰੀ ਟ ਟੀ ਮੀ ਪੁ ਮ ਆ ਰੀ ॥
੨੬੯ ॥ ੧ ॥ ਦਾ ਦਰਾ ॥ ਮ ਲ ਕੀ ॥ ਏ ਟ ਨ ਕੀ ਏ ਖ ਟ ਜਾ ਸੇ ਹੀ ਬਿ ਜ ਨ ਕੇ ਪੇ ॥
ਕ ਰ ਤੇ ਚ ਕ ਚ ਲਾ ਏ ਟੀ ਨ ਤਿ ਮ ਰੋ ਫੇ ਪੇ ॥ ਜ ਗ ਮ ਗ ਕੁ ਟ ਰ ਸ ਨ ਜ ਸ ਸੁ ਰ ਕੇ ਟ
ਟ ਮ ਕੋ ਕਾ ਟਿ ਓ ਨ ਕੁ ਤਿ ਸ ਰ ਅੰ ਪ ਦਾ ਸਿ ਨ ਜ ਮ ਫੁ ਮ ਕੇ ॥ ੩੦੦ ॥ ੧ ॥ ਦਾ ਦਰਾ ॥
ਫੁ ਟ ਗਾ ਏ ਓ ਤਾ ਲੀ ਬ ਲ ਕੁ ਚੇ ਬੀ ਰ ਤ ਨ ਮੇ ॥ ਲੋ ਟ ਚ ਕੁ ਰੇ ਜ ਨ ਕ ਰ ਪ ਲ ਟ ਗ ਖੇ
ਪ ਨ ਮੇ ॥ ਖੇ ਲੇ ਸੀ ਬਿ ਜ ਨ ਏ ਟ ਨ ਰ ਦ ਜ ਨ ਬਾ ਸੀ ॥ ਗ ਹ ਰ ਲ ਹੇ ਨ ਚ ਪੇ ਸੁ ਰ ਪ ਤ ਕ
ਹਾ ਸੀ ॥ ੩੦੧ ॥ ੧ ॥ ਦਾ ਦਰਾ ॥ ਜ ਤੇ ਤੁ ਮ ਸੁ ਹ ਸੁ ਰ ਗ ਜ ਖ ਘ ਲ ਪਿ ਮ ਆ ਰੇ ॥ ਜ ਚ
ਦਾ ਆ ਏ ਏ ਟ ਬ ਪੁ ਨ ਰ ਖੇ ਫੀ ਰ ਸਾਰੇ ॥ ਕ ਮ ਪੇ ਨ ਪ ਚ ਜ ਤਾ ਮ ਆ ਏ ਸ ਕੁ ਪ ਦਾਰ ਬਾ ਲੇ
ਕੇ ਨਿ ਜੀ ਗ ਸ ਕੀ ਖੇ ਠੇ ਨਿ ਪ ਬਾਰ ਦਾ ॥ ੩੦੨ ॥ ੧ ॥ ਦਾ ਦਰਾ ॥ ਮ ਲ ਕੀ ॥ ਏ ਟੇ ਜ

ਭ ਨੇ ਰੁ ਕੁ ਏ ਟੇ ਕ ਜੇ ਤੇ ॥ ਮ ਸੁ ਰੇ ਕੁ ਰ ਕੁ ਰ ਟ ਮੀ ਟਿ ਗ ਕੁ ਰੇ ਗੇ ਠੇ ਮ ਕੁ ਰੁ ॥ ੪੦੩
ਨ ਮ ਸੁ ਰ ਮ ਮ ਸਾ ਟੁ ਤ ਪੁ ਰ ਨ ਗ ਰੀ ॥ ਰਾ ਜ ਸਾ ਜ ਏ ਟ ਪ ਲ ਏ ਟ ਨ ਜ ਮ ਰੀ ॥ ੩੦੩
੧ ॥ ੧ ॥ ਬਿ ਜ ਮ ਟਾ ॥ ਲ ਕੀ ॥ ਦਾ ਦਰਾ ॥ ਮ ਨ ਕ ਟ ਮ ਜ ਮ ਮੀ ॥ ਕੁ ਆ ਏ
ਚ ਪ ਕੇ ॥ ਮ ਤੇ ਓ ਨੀ ॥ ਕ ਰ ਖ ਮ ਤ ਕ ਮ ਤ ਕੁ ਪ ਮ ਆ ॥ ਏ ਟੇ ਕੁ ਜ ਮੀ ਜ ਕ
ਚ ਖ ਜ ਰੇ ਖ ਤਾ ਲਾ ॥ ਪੈ ਠੇ ਰਿ ਖ ਫੀ ਗ ਜਿ ਯੋ ਚੋ ਚਿ ਤ ਉ ਤ ਲਾ ॥ ੩੦੪ ॥ ੧ ॥ ਦਾ ਦਰਾ ॥
ਮ ਲ ਕੀ ॥ ਮ ਤੇ ॥ ਮ ਕੁ ਰ ਮ ਰ ਹੀ ਮ ਆ ਜਿ ਮ ਸੁ ॥ ਮ ਕੁ ਰ ਮ ਤੇ ॥ ਮੀ ਜ ਕ ਜ ਕ
ਖੀ ਏ ਟੇ ਲੋ ਕ ਕੁ ਰ ਕ ਆ ਏ ॥ ਗੀ ਮ ॥ ਚ ਖ ਖ ਖੇ ॥ ਜੇ ਠੇ ਠ ਪ ਮ ਕੀ ॥ ਏ ਟ ਨ
ਹੰ ਜ ਤਿ ਟ ਟ ਕੁ ਲ ਹਾਰੇ ॥ ੩੦੫ ॥ ੧ ॥ ਦਾ ਦਰਾ ॥ ਮ ਤੇ ॥ ਮ ਕੁ ਰ ਏ ਟੇ ਕ ਏ ਜ
ਗ ਹ ਤੇ ਗ ਕੁ ਏ ਚੁ ਕੋ ॥ ਨ ਠੇ ਓ ਕ ਲ ਰ ਟੁ ਕੁ ਤ ਸੁ ਰਾ ਮ ਕੁ ਰਾ ॥ ਮ ਟਿ ਜੁ ਪ ਜੀ ॥ ਜ
ਬ ਰ ਕੀ ॥ ਮ ਤ ਕੁ ਏ ਪੇ ॥ ਮ ਤੇ ਕੁ ਟ ਜੇ ਗ ਮ ਮ ਲ ਹੇ ਗੇ ਸੁ ਕੁ ਮ ਠੀ ਦਾ ॥ ੩੦੬ ॥ ੧ ॥
ਦਾ ਦਰਾ ॥ ਪ ਟ ਕੁ ਟ ਟ ਜੇ ਟਿ ਜਾ ਮ ਖ ਮ ਖ ਲੇ ॥ ਗ ਆ ਪੇ ॥ ਮ ਕੁ ਰ ਜ ਨ ਠੇ ॥ ਮ ਤ
ਕੁ ਲੇ ॥ ਪੀ ਪੀ ਖ ਮ ਰ ਮ ਟੀ ਰ ਖ ਜ ਪ ਟ ਮ ਟਾ ॥ ਮ ਤੇ ਪ ਰ ਖ ਮ ਮ ਲੀ ਪੁ ਮ ਘੁ
ਮ ਬ ਟ ਰਾ ॥ ੩੦੭ ॥ ੧ ॥ ਦਾ ਦਰਾ ॥ ਕ ਟ ਬ ਫ ਹ ਹ ਲ ਕੁ ਲ ਮ ਚਿ ਘ ਮ ਸ ਨਾ ॥ ਕ
ਟ ਕ ਟ ਕੁ ਟ ਮ ਮ ਰ ਗ ਏ ਪ ਲੇ ਨਿ ਜ ਕ ਨਾ ॥ ਹ ਰ ਖੇ ਜਾ ਏ ਪ ਹ ਮ ਕੁ ਘ ਹ ਰ ਨਾ ॥ ਜੁ ਏ
ਟ ਲ ਏ ਟ ਨੁ ਜ ਬ ਜ ਰ ਬ ਰ ਖ ਨਾ ॥ ੩੦੮ ॥ ੧ ॥ ਮ ਲ ਕੀ ॥ ਦਾ ਦਰਾ ॥ ਮ ਮ ਜਿ
ਹੇ ਨਿ ਸ ਕ ਮ ਏ ਫ ਠੀ ਜ ਤੇ ਰ ਨ ਸੁ ਰਾ ॥ ਏ ਟ ਲ ਤੇ ਨਿ ਸ ਰ ਮੁ ਕੁ ਟ ਮੰ ਰ ਲ ਕੁ ਚੁ ਕੁ ॥ ਮ
ਰ ਟ ਫ ਠੀ ਜ ਏ ਟ ਟ ਨੁ ਜ ਮ ਕੁ ਮਾ ਦ ਸੁ ਰਾ ॥ ਮ ਕੁ ਰ ਖੇ ਜੇ ਗ ਜ ਲ ਠ ਰ ਖ ਕੁ ਰੀ ਕੁ ਰ ॥
੩੦੯ ॥ ੧ ॥ ਦਾ ਦਰਾ ॥ ਜ ਕੁ ਹੀ ਕੁ ਟ ਏ ਟ ਨੁ ਜੇ ਮੇ ਪ ਤ ਜੇ ਤੇ ॥ ਬ ਰ ਨਿ ਓ ਨ ਕੁ ਨ ਮ
ਬ ਰ ਗ ਪੁ ਖ ਮੇ ਕੁ ਟ ਤੇ ਰੇ ॥ ਤੇ ਏ ਟੀ ਤੇ ਏ ਟੀ ਜ ਗ ਮ ਏ ਓ ਲ ਸੁ ਰ ਨ ਮ ਹੀ ॥ ਬਿ ਪ ਕੀ ਕ ਤ
ਕ ਓ ਨ ਲ ਖੇ ਲੀ ਖ ਕੀ ਮ ਟ ਏ ॥ ੩੧੦ ॥ ੧ ॥ ਦਾ ਦਰਾ ॥ ਮ ਪ ਟੇ ਖ ਤਾ ਮ ਲੋ ਕੇ ਖ ਤ
ਤ ਰ ਹ ਟ ਜੀ ॥ ਜੁ ਏ ਟੇ ਲੇ ਰ ਮ ਰ ਮ ਸੁ ਰ ਖੀ ਖ ਰ ਏ ਰੁ ਜੀ ਗ ਰਾ ॥ ਕ ਨੇ ਜ ਕ ਖ ਤ ਕੇ

ਜਤਦਲੇਰਾਜੀਹਤੀਪੇਕਾਫਿਜਾਦੇਕੋਬਰਾਨਚੁਖਮਿਲੀਖਿਫੇਕੀਪਦਾਜ
ਪੈਕਾਦੇਤਰਫਕਰਾਜਿਕਨਜੀਸਨਫੇਕੀ ੩੨੪ ੧੪੨ ਮਾਲਕੋਚੇਬਤਾ
ਲੇਠੀਠਿਠੀਸਰਕਾਰਨਮਹਤਨਸਖਮਕਾਰੀਸਰਜੀ ੩੨੪ ੧੪੨ ਮਾਲਕੋਚੇਬਤਾ
ਦਰਾਜਿਮਰਾਹੁਰਜਗਸਹੀਕਰਬੈਨਖੁਖਤੋਨਕੋਤਿਮਬਰਖਤੋਨਤਮ
ਰਸਹੀਠਿਠੀਕਾਏਦਾਨਦਵੈਪੈਕਾਲਕੁਤਨਠਕਰਹਿਰਸਹੀ ੩੨੪ ੧੪੨ ਮਾਲਕੋਚੇਬਤਾ
ਕਬਾਰਹਮਲਾਹੋਤਕੁਠੇਦੇਸੁਦਲੇਰਾਮਾਰਜਾਹਮਰੰਗਹਮਸਰਲਰਤਠੇਜੀਗ
ਮਜੀਮੇਜਰਬਸਰਾਸੁਰਕਾਪੈਦਸਤੰਦੇਤਰਫਤੀਰੇਤੁੰਠੀਕੋਸੰਕਕਰਦਾਠਿ
ਤੁੰਠੀਬਲੁਤਬਹੁਬਿਰਨਠੇਬਹੁਜੁਠੇਰਣਠੇਸਰਦਾ ੩੨੪ ੧੪੨ ਮਾਲਕੋਚੇਬਤਾ
ਦਮਾਲਕੋਸਾਗਜਠੀਸਟਮਜਪਾਦੇਤਰਫਾਠਿਸੀਆਰਸੁਰਦੰਦੇਤਰਫਾਠਿ
ਰਨਬੈਬੈਦਲੰਪਨਾਹਾਟੇਪਦਮਹਾਲਕਾਅਰਫਾਦਰਯਾਰਦਾਹੁਦਖੁਨਕੋ
ਸੋਜੇਜਨਾਲਥਰੇਜਰਫਾਦੇਸੁਸੁਦੈਕਤਲਮਹਮਸਰਬਗੇਬਹੁਬਾਰਜ
ਰਫਾ ੩੨੪ ੧੪੨ ਮਾਲਕੋਚੇਬਤਾ ਸਬਰਿਠਿਹੁਰਬਾਹਿਸਰਕੋਸਨਮੁਖਦੇਲੇਰਾਜੀ
ਕਰਾਦਰਜੇਸਹੀਦਾਜਾਠਤੰਦਕਾਯਰਪਲੀਦਤੀਗਕਰਾਸਤਰੰਜਥਾਜੀਜੀਤ
ਗੋਮਕਸਟਮਤਾਲਬਰੰਗਕਰਾਰਸਤੰਦਮਾਦਗਠਿਨਤੋਤੋਮਮਰਠਤੰਦਰੰਗ
ਕੁਰਾ ੩੨੪ ੧੪੨ ਮਾਲਕੋਚੇਬਤਾ ਸਬਿਜਨਪਦਮਾਲਕੋਸਾਦੇਸੁਸਰਦਾਗਮਮਦੰਦ
ਬੇਠੀਨਲਾਸਕਰਹਮਸਰਾਮੁਸਾਠਤਲਬਾਪੀਲਤਨਖੁਖਾਰਪਹਲਦਨਸੁਰਾ
ਦਲੇਰਾਹੁਜਬਗਾਮਦੰਦਬਾਗੇਜਨਾਦਿਲਾਦਰਾਮਮਬਸੁਨੇਰਜਮੇਸੁਰਾਮਦ
ਰਤੁਰਬਾਮਜੀਮੇਹਮਦਰਾ ੩੨੪ ੧੪੨ ਮਾਲਕੋਚੇਬਤਾ ਸਬਿਜਨਪਦਾਰਾਗਦੀਪਕਾ
ਕਕਨਟੀਮਕਰਾਮਸਪਾਜਠਿਲਨਦੀਨੇਗਸਤਖਠੁਟਨਦੀਨੇਚਾਲਕਚਰ
ਮੇਦਖੁਖਾਰਜੀਗਜੇਦੇਸਚਾਬਕਰਿਕਾਬਜੀਗੀਸੁਰਨਗਜਿਪਾਹੁਜੀਗੀਲਲ
ਕਾਰਜੀਗਾਸਾਠੇਠਿਠੀਮਸੇਰਥੇਠੇਮਾਲਕੋਸਿਜਾਹਨਗਨਿਚਖਸਾਰਹਮ

ਦਰਾਗਿਨਨਚੁਖਮਨੀਕੋਜੇਸੇਗਲਕਾਖੁਖਰੇਠੇਦਲੇਰਾਨਚਿਰਦਸਰਾਚੁਖੇ ੪੦੫
ਰਪਿਲਮਸਤਾਸੁਰਨਗੇਸਾਫਾਮਮਦਹਮਉਚੋਗਨਗੇਠੇ ੩੩੦ ੧੪੨ ਮਾਲਕੋਚੇਬਤਾ
ਕਕਰਨਟੀਮਕਰਾਚੁਖਸਰਜਪਨਤਾਬਾਰਠਿਸਨਜਮਲਖੁਖਾਅਨਦ
ਮਕਟੀਮਨਪਕਾਠਿਠੇਦਰੇਠੇਮਾਮਮੰਜਨਚਾਲਕਾਹਮਿਜਗਾਜਿਨ
ਨਬਾਹੁਦਿਤਦਨਦਪੇਟਚੇਟਕਮਨਹਰਨਮੁਜਕਬੈਠੇਆਕੁਠਿਹੋਮਖੁਖਾਕ
ਮਬਚੁਕਮਨਬਾਕੀਜਾਯਕਦਿਕਨਕੇਬਾਹੁਤਜਮੇਹੋਮਾਬਜੇਆਦੰਦਲਦ
ਰਯਕਤਾਦਚਮੀਮਜਾਲਮੁਕਤਾਸੀਰੀਬਚਨਅਲਮੀਪਕਨਵੇਕੇਖਿਠੀ
੩੩੧ ੧੪੨ ਮਾਲਕੋਚੇਬਤਾ ਸਬਿਜਨਪਦਾਦੀਪਕਕਰਨਟੀਮਕਰਾਮਾਹੁਰੇਜਲਮੰਜਨਮੇਹੋਮ
ਰਾਲਖੰਜਨਮੁਸਤਾਕਪਕੀਹੁਰਾਮਹੁਲਗੁਲਰਖਨਾਦਸਤਾਗਜੀਸਬਾਰ
ਅਦਕੁਰਾਮਜਾਬਤਾਕੀਗਲਰੰਗਮਹਾਚਿਹਰਮਾਕੁਕਯਾਰਜਨਾਮਨੰਦ
ਬਥਾਯਕੀਨੇਮੰਗਲਹਰਖਜੁਖਿਮਿਤਿਸਰਸਬਪਿਨੇਮਾਤੋਮਾਲਜਹਾ
ਖੁਖਾਰਨੇਨਗਗੇਖੁਖਾਰਜੰਗਜਾਗੇਖੁਨਜਾਠੇਖਿਗਖੁਨਿਜਦਹੁਬਕਾਰਨਾ
੩੩੨ ੧੪੨ ਮਾਲਕੋਚੇਬਤਾ ਕਕਰਨਟੀਮਕਰਾਬੈਦਨਹੁਰੁਚਰੰਗੀਚੜਪਾਠੇ
ਸੁਰਕੁੰਗੀਪੈਕਾਫਿਜਾਦੇਰਾਹਰਹੁਦੇਜਨਕਾਹਾਤੁੰਠੀਕੀਰਬਾਰਚੁਖੇ
ਗਾਮਸਕਾਰਾਸਖਰੇਰਅਲਮਕੀਨੇਪਾਏਜਠੀਸਿਪਾਹਾਰਜਕਸਾਕ੍ਰਿਪਨ
ਬਾਹੋਦੇਸੁਸੁਠਟਿਪਾਹੋਖੁਖਾਰਤੀਰਅਠਸਾਖੁਰੇਜਤੁੰਦਨਿਗਾਹਾਲਲ
ਕਾਰਬੀਰਥਾਏਈਰਕਹਾਚਲਾਏਦੇਸੁਹਠੇਪਲਿਗਾਨਜਾਦਮਲਸਾਹਾ ੩
੩੩੩ ੧੪੨ ਮਾਲਕੋਚੇਬਤਾ ਸਬਿਜਨਪਦਾਰਾਗਦੀਪਕਾਕਕਮਹਰੀਰਦੇਬਾਗੁਲਾਨਰੰਗਜੇਬਾ
ਤਲਸਕਲਪਠਿਤਮੰਬਰਜਰਬਠਤਾਸਬਾਰਾਦਸਤਾਰਖੁਖਚੀਰਾਜਰਥੇ
ਚਲਾਲਹੀਰਕਲਕੀਕੁਲਾਹਮਲਲੀਬੀਦੀਲਤੁਜਪਾਹਾਜਰਬਾਜਪ
ਰੀਪਠੀਦਲਦੁਲਦਾਰੀਮਾਈਕਠੀਲੁਲੇਹੁਮਲਲੁਲੁਮਨਸੀਲਜੀਨਲਾ

ਰੀਦਿਤੁ ਫਲ ਮਕਾਰੀ ਮੁਰਛਾਇ ਕੁਮਾਰੀ ਕੇ ਖਿਛੋ ਹੋ ਸੁਕੁ ਟਪਾਇਲਾ ਕਸਕਸ
ਕਿਪਨ ਬਾਹੋ ਸੁਰਤ ਹੁਣ ਨਿਬਾ ਪੈਤੁ ਫਿਰੀ ਰਚ ਜਖਮੀ ਰੀ ਗੁਮ ਤੁਏ ਜਾ ਲਾ
ਲਬਖੁ ਸਕਦੇ ਯਜਾ ਰੇ ਤੁਪੀ ਏ ਤਨ ਬਿਰਾ ਰੋ ਅਤੁ ਉਨੋ ਜਿਹ ਰਾ ਜੇ ਕੁ ਟਮਾ ਸ
ਆ ਬਜਾ ਖਲਾ ਏ ਲੋ ਚਰਾ ਬਹੁ ਰ ਨ ਪਹੁ ਚੀ ਸ ਮ ਰ ਗ ਨ ਹੁ ਰ ਨ ਪੀ ਲ ਪ ਆ ਬ ਹੋ
ਵਾਂ ਮੁ ਸੁ ਕ ਪ ਰੀ ਮਾ ਯ ਲਾ ॥ ੩੦ ॥ ੧ ॥ ਈ ਪ ਕ ਕ ਰ ਨ ਟੀ ॥ ਜੁ ਹ ਲ ਮ ਰੀ ਖ ਖ
ਤਾਰ ਦ ਗਿ ਹ ਆ ਮ ਦ ਹ ਜਿ ਤਾਰ ਵ ਬ ਰ ਜੇ ਸ ਗ ਰ ਜ ਬ ਤੁ ਦੀ ਤੁ ਰੀ ਗ ਤੇ ਜ ਯ ਯੋ ॥
ਫਗਾਂ ਗ ਸ ਰ ਸ ਲ ਜੁ ਟੋ ਰੋ ਬਿ ਨ ਤੁ ਰ ਸ ਟ ਟੇ ਕਾ ਸ ਲ ਓ ਟਾ ਮ ਕੋ ਪੇ ਟ ਏ ਕ ਏ ਕ ਯ
ਏ ਟੇ ਸੁ ਬ ਹੀ ਕ੍ਰਿ ਪ ਨੇ ਜ ਕੁ ਕ ਬੀ ਰੀ ਮ ਆ ਨੇ ਕੁ ਮ ਜੇ ਰਾ ਮ ਲ ਮ ਕੀ ਏ ਜੁ ਲਾ ਫਿ ਕ
ਕਾ ਫੁ ਪ ਏ ਖਿ ਫੁ ਤ ਨ ਖੁ ਟ ਜ ਓ ਸ ਨ ਬ ਰ ਕਿ ਸ ਤ ਟ ਨ ਆ ਸ ਪ ਪੇ ਸ ਨ ਕ ਟ ਰੇ ਸੁ
ਰ ਮ ਰ ਕ ਬ ਹੇ ਜੇ ਗ ਮੇ ਜੁ ਏ ॥ ੩੧ ॥ ੧ ॥ ਮ ਕ ਰਾ ॥ ਠਾ ਤੁ ਨ ਕਿ ਗ ਵ ਏ ਖਿ
ਹ ਮ ਬਿ ਨ ਦ ਰ ਯੀ ਨ ਦੁ ਖ ਖ ਤੰ ਗ ਸਿ ਪ ਰ ਤ ਓ ਫਿ ਗ ਦ ਸ ਤ ਕੋ ਨੇ ਚਾ ਬੁ ਕ ਰਿ ਕਾ
ਬ ਮੇ ਟਾਂ ਗੁ ਸ ਤੁ ਖ ਰ ਸ ਤ ਰ ਓ ਗ ਮ ਮ ਸ ਹ ਬ ਕ ਦ ਯੋ ਆ ਯੋ ਹ ਖਿ ਹ ਕ ਲੀ ਨੇ
ਯ ਜ ਕੇ ਤ ਹੁ ਮ ਕੁ ਵੇ ਟਾ ਸਿ ਪ ਨਿ ਪ ਤ ਕੁ ਰੇ ਗ ਯ ਯ ਤ ਆ ਮ ਕ ਤ ਓ ਨ ਖਿ ਪ
ਤ ਰ ਫ ਫੁ ਤ ਟੀ ਨੇ ॥ ਚ ਲ ਸ ਮੇ ਟ ਜ ਮ ਰ ਸਿ ਸ ਯ ਜੇ ਚ ਫ ਏ ਓ ਜ ਖ ਮ ਹ
ਏ ਕ ਰੀ ਸਿ ਗ ਮ ਰੀ ਗ ਕੁ ਠੀ ॥ ੩੨ ॥ ੧ ॥ ਭੀ ਸ ਨ ਪ ਦ ਟੀ ਪ ਕ ਕ ਰ ਨ ਟੀ ਮ ਕ ਰਾ
ਏ ਨ ਤ ਰ ਫ ਆ ਲ ਫੇ ਨ ਗ ਫੇ ਹ ਮੁ ਸ ਜੀ ਗ ਠ ਏ ਹੋ ਸ ਪੁ ਜ ਸ ਤ ਜੇ ਤੀ ਚੁ ਜੇ ਰ ਤੁ ਟ
ਮ ਸ ਤਾ ॥ ਰੁ ਰ ਸ ਯ ਲ ਟੇ ਤੇ ਰ ਮ ਮ ਨੇ ਤ ਰ ਕ ਸ ਕ ਮ ਨ ਏ ਨੇ ਮ ਰ ਕ ਬ ਰੁ ਬ ਦ
ਰਾਂ ਟ ਦ ਚ ਆ ਕ ਰੀ ਰੇ ਦ ਸ ਤਾ ॥ ਹ ਮ ਲੋ ਦੁ ਸੁ ਏ ਕ ਰ ਟ ਟ ਤ ਨ ਜ ਖ ਮ ਤੇ ਗ ਖੁ ਰ ਟ
ਟ ਕੁ ਏ ਓ ਮ ਸੁ ਰ ਜੀ ਗ ਗ ਲ ਬ ਬੇ ਟ ਨ ਪੁ ਮ ਰ ਖਿ ਸ ਤਾ ॥ ਕਿ ਆ ਮ ਤੁ ਪ ਟੀ ਦ ਮ
ਮ ਦ ਹ ਮ ਲੋ ਦੁ ਸੁ ਰ ਮ ਮ ਟ ਲੁ ਏ ਟੇ ਸੁ ਏ ਲ ਟ ਰ ਗ ਲ ਨ ਜ ਦ ਏ ਗ ਫੁ ਤਾ ॥ ੩੩ ॥
੧ ॥ ਈ ਪ ਕ ਕ ਰ ਨ ਟੀ ਮ ਕ ਰਾ ॥ ਸ ਰ ਤਾ ਜ ਪ ਆ ਲ ਹੁ ਖਿ ਨ ਪ ਰ ਗਿ ਸ ਮ ਜੁ ਜ ਰੇ ਖਿ ਨ

ਤੁਰਤੁ ਦਾਰ ਚਾ ਬੁ ਕ ਮ ਰ ਕ ਬ ਪ ਦ ਏ ਜੁ ਟੇ ॥ ਹੀ ਜ ਕੇ ਸ ਮ ਟ ਨੀ ਕ ਪੁ ਜ ਕੁ ਬੁ ਬੁ ਦ ॥ ੨੦ ॥
ਏ ਤੁ ਕ ਹ ਖਿ ਖ ਹੀ ਜ ਕ ਦ ਨੀ ਮ ਪੁ ਪ ਆ ਲ ਬ ਬ ਰ ਓ ਠੇ ॥ ਰ ਯ ਲ ਬ ਗ ਓ ਫੁ ਹੁ ਜੀ ਨੇ ਮ
ਜੁ ਨ ਰਾ ਹੁ ਪ ਰ ਖ ਜੀ ਗ ਤੁ ਲ ਬ ਆ ਲੋ ਬ ਨ ਬ ਜੁ ਬੁ ਠੇ ॥ ਹ ਮ ਲੋ ਦੁ ਸੁ ਏ ਕ ਰ ਟ ਟ
ਜੀ ਗ ਪ ਜ ਖ ਮ ਬੁ ਰ ਟ ਟ ਹ ਯ ਲ ਚੁ ਰ ਟ ਟ ਗੁ ਰ ਦ ਘ ਠ ਰੀ ਏ ਰ ਫੁ ਟੇ ॥ ੩੪ ॥
੧ ॥ ਈ ਪ ਕ ਕ ਰ ਨ ਟੀ ਮ ਕ ਰਾ ॥ ਰ ਕ ਤ ਫੁ ਕ ਆ ਏ ਪੁ ਜ ਪ ਰ ਜਾ ਕਾ ਬੁ ਕ ਤੁ ਨ ਕ ਰ ਸ
ਬ ਲੋ ਮ ਸ ਜੀ ਗ ਆ ਮ ਦ ਸੁ ਦ ਰੁ ਬੁ ਰ ਜ ਦ ਨਾ ॥ ਰ ਤੁ ਟ ਮ ਨ ਖਿ ਜਿ ਲ ਜੁ ਲੋ ਰ ਨਾ
ਰ ਨ ਸ ਲ ਲ ਦੁ ਪ ਮੇ ਰ ਨ ਯ ਯ ਕ ਜ ਓ ਨ ਆ ਮ ਦ ਆ ਸ ਹ ਬ ਟ ਟ ਟੀ ਪ ਰ ਮੀ ਮ ਕ ਰ ਟ
ਟ ਕ ਰ ਚ ਕ ਸ ਤੀ ਗੁ ਰ ਦ ਟ ਲੋ ਰ ਮੁ ਜ ਤੀ ਯ ਕ ਯ ਕ ਸਿ ਪ ਹ ਪ ਲਿ ਗ ਮ ਸ ਤ ਰ ਜੇ
ਆ ਨਾ ॥ ਟੇ ਸੁ ਜ ਏ ਟ ਗੁ ਰ ਜੀ ਮ ਰੇ ਜੇ ਸੁ ਮ ਯ ਲ ਰ ਜੇ ਕੁ ਸੀ ਟ ਟ ਦ ਟ ਲ ਹ ਮ ਸ
ਰ ਮ ਏ ਨ ਟੇ ਸ ਤ ਆ ਲਾ ॥ ੩੫ ॥ ੧ ॥ ਈ ਪ ਕ ਕ ਰ ਨ ਟੀ ਮ ਕ ਰਾ ॥ ਆ ਟ ਖ ਤ ਬ
ਰ ਜ ਮੀ ਨੇ ਨਿ ਸ ਤ ਟ ਟੇ ਟ ਸੀ ਨੇ ਖ ਜ ਰ ਕ ਸੀ ਟ ਮੀ ਆ ਨੇ ਸਿ ਕ ਫ ਕ ਰ ਦ ਜਿ ਗ
ਰ ਸਾ ॥ ਪੁ ਰ ਨ ਟੀ ਟ ਹ ਲ ਜ ਗ ਮ ਰ ਨਿ ਨੁ ਟ ਟੇ ਜ ਲ ਸ ਗਿ ਰੀ ਆ ਮ ਮ ਕ
ਚਿ ਕ ਰ ਟ ਟ ਜ ਕੁ ਖ ਬ ਰ ਸਾ ॥ ਫੁ ਰ ਜੀ ਟ ਟ ਨ ਟ ਟ ਟ ਟ ਰ ਜੀ ਗ ਸ ਰ ਨਿ ਟ ਟ ਟ ਟ
ਬ ਲੀ ਸ ਜੀ ਸੁ ਤ ਟ ਨੇ ਜਿ ਗ ਰ ਸੁ ਟ ਖੁ ਟ ਰ ਸਾ ॥ ਫਿ ਰ ਜ ਗ ਲ ਆ ਮ ਦ ਗ ਹ ਟ ਟੇ
ਬ ਰ ਨਿ ਜ ਨ ਦ ਓ ਆ ਨ ਆ ਸ ਕ ਜਾ ਰੀ ਸੁ ਰ ਪ ਤੁ ਨੀ ਕ ਬੁ ਰ ਦ ਜ ॥ ੩੬ ॥ ੧ ॥
ਈ ਪ ਕ ਕ ਰ ਨ ਟੀ ॥ ਯ ਲ ਤ ਫੁ ਰ ਜੀ ਟ ਟ ਟ ਟ ਰ ਹੇ ਟ ਰ ਬ ਜ ਟ ਟੀ ਟ ਟ ਜੁ ਰ ਗ ਨ
ਮੇ ਰ ਸੀ ਟ ਟ ਹ ਮੇ ਟ ਆ ਏ ਟ ਲ ਗ ਫੁ ਤਾ ॥ ਫਿ ਰ ਸ ਤ ਟ ਟ ਸ ਨ ਜੁ ਟੀ ਕੁ ਖਿ ਜ ਨੇ ਪ
ਸ ਰ ਨ ਹ ਟ ਤੁ ਜਿ ਸ ਨਿ ਟ ਜੀ ਮ ਤੁ ਮ ਚ ਆ ਹ ਆ ਮ ਦ ਆ ਮ ਜੁ ਜ ਨ ਟ ਜ ਤੁ ਜੁ ਤੁ
ਟਿ ਲ ਬੇ ਕ ਰ ਚ ਗ ਸੁ ਤ ਟ ਪਿ ਸ ਰ ਨਾ ਟਿ ਚ ਰ ਖਿ ਜ ਤ ਟ ਟਿ ਰ ਜ ਗ ਨ ਲੋ ਕੋ ਆ
ਯੋ ਰਿ ਜ ਤੋ ਪੈ ਯ ਤ ਗੁ ਸਿ ਸ ਤਾ ॥ ਹ ਫੁ ਤ ਫੁ ਰ ਜੀ ਟ ਜ ਖ ਮੀ ਲੋ ਮ ਆ ਯੋ ਪੁ ਰ ਏ ਸ ਮ
ਹ ਮੇ ਰ ਫਿ ਰ ਸ ਤ ਟ ਆ ਜ ਕੋ ਹੋ ਤ ਲ ਏ ਲ ਜ ਤਾ ॥ ੩੭ ॥ ੧ ॥ ਯ ਕ ਬ ਬ

ਮਲੇਕਦੇਦੇਗੇਗਾਨਗੇਦੇਕੁਰਦੇਦਪਾਯੋਕਰਾਗਹੀਮਤਸਰਗਨਹੀਬਖਸਤੰਦਾ
ਮਾਜੂਪਲੀਰੁਬੁਬਜਾਸਿਯਤੰਨਿਦੇਉਬੁਬਜੰਮਲਿਗੇਹਮਮਦਪਰਖੁਸ
ਜੰਕਾਜੁਸਤੰਦਾਮਕਾਬਲੇਸਦਾਰਕਰਦੰਦਹਰਬੇਹਜਾਰਖੁਰਦੰਦਦੇਸੁਦਲੇਰ
ਦੁਰਦਾਈਰਾਂਕਬਸੇਕੁਕਤੰਦਾਨਕਾਰੋਕੋਕਕੁਕਤੰਦਾਮੇਹਾਯੋਯੁਕੇਕੁਕਤੰਦ
ਕਿਯਮਤੁਪਦੀਦਾਮਮਦਹਰਕਾਏਜੰਗਰੁਸਤੰਦਾ੩੫੭੨੨੧ਮਲੀਜ
ਰੀਪੀਗਾਫੁਜਾਹਾਮਾਜਨਮਨਜੁਖਸਾਹਾਕੇਸਨਉਰਦਵਾਂਦਪਿਲੇਸਰਸਕ
ਸਬਜੰਕਾਮਮਦਾਸਤੁਜਿਤਹਵਨਮਰਾਯਕਮਲਰੇਖਾਮੰਜਨਰੇਖੁਮੁ
ਪਾਲਾਮੰਗਲਕਰਨਦਿਲਾਵਰਖੁਦਰਾਮਮਰਰਸਨਦਾਬੁਰਦਾਯਲਾਦੇ
ਤਰਫਾਂਜੰਕੀਦਲੇਗਮਰਫਾਂਕੁਮਤੀਕੁਰਾਰਕਰਦੰਦਾਅਜਪਾਮੇਦਨਰਾਨਦਾ
ਯਕਯਕਯਰਕਪੇਸਾਂਜੁਦਰੁਬੁਖਰੇਸਾਗਿਰਫੁਤੰਦਾਮੇਹਮਸਰਕਯਨਖੁ
ਦਰਹਨਦਾ੩੫੨੨੩੧ਦੀਪਕਕਰਨਦੀ। ਬੁਰਜੇਰੀਗਾਗਿਰਫੁਤੰਦਹਰ
ਯਕਜਦਾਨਿਜਤੰਦਰਦਵਾਰਨਦੰਦਹਮਲਗਰਜਸਦਮਾਰਦਦਰਾਂ।
ਬਖਤਰਜਿਰਹਦਾਈਸਿਕਸਤੰਦੇਗਾਜੁਲਾਹਮਲੇਸਿਸਿਯਾਰਬੁਰਦਾਤੰਦੀ
ਜਫਾਯੋਜਉਗਾਗਿਰਫੁਤੰਦਸਤਹਮਸਰਬਰਦਾਸਤਜੇਰਬਰਸਗਮੰਦਾ
ਖਤਬਰਜਮੀਨੇਚਾਲਾਕਰੁਜਤਓਰਾਫਿਰਸਤਗਾਨਜੰਗਾਗਾਲਬਨਿਸਤੰ
ਦਾਜਿਗਰਮੇਖਾਲਫੁਜੰਕਸੀਦਮੇਯਨੇਕੁਸਤੰਦੇਸਤਉਰਾ।੩੫੩੨੨੦
ਬਿਸਨਪਦਦੀਪਕਕਰਨਦੀਮਕਰਾ। ਬੁਦਲੇਗਿਰਫੁਜੇਆਹਾਖੁਨੇਬਿਰਦ
ਰਸਾਂਹਾਂਕੁਸਤੰਦਦੇਤਸਰਸਰਕਾਰਦੰਦਮਲਖਾਬਿਸਤਰਾਕਾਯਮਜੰਗਾ
ਹਮਦੰਦਾਅਜਪਾਜਿਪਹਦਵਾਂਦਮੁਕਾਬਲੇਜਦਾਗਸਤੰਦਜੰਗਾਹਮਸਰ
ਅਲਜੁਨਾਮੁਜਦਾਯਚਾਸ੍ਰੀਨਉਰਦੰਦਰਾਰਫੁਰਾਗੁਸਯਲੇਹਜਰਾ
ਮੇਸੁਫਖਾਮਮਕਾ। ਈਦੁਖਮਰਾਲਮੰਜਨਤੀਲਕਾਮਮਗਦਿਕੰਜ

ਮਮੀ ਜਿਹੇ ਗੁਰਦਾ ਮਧਪਾਲਦੀ ਠੀਕਤਾ ੩੫੨੨੫ ਮਕਰਾ ਸੁਜ ੫੦੨
ਕੁਲਕਰਦੇਸੁਪੈਕਾਓਦੇਸੁਰੇਯਸਰੇਯਪੁਰੇਯਦੁਮੀਕਾਜਕਰਾ ੫
ਦਮਹਪਾਯਚਜਦੇਕੁਰਾਗਿਰਫੁਤੰਦਮੇਯਜੰਗੀਦੁਰਾਜੇਆਪੁਮ
ਨਮੁਖਾਗਾਹਦੇਸੁਪੈਕਾਓਦੇਸੁਰੇਯਸਰੇਯਪੁਰੇਯਦੁਮੀਕਾਜਕਰਾ ੫
ਮਕਰਾਮਾਠੀਯੋਦੇਸੁਰੇਯਪੈਕਾਓਦੇਸੁਰੇਯਸਰੇਯਪੁਰੇਯਦੁਮੀਕਾਜਕਰਾ ੫
ਦੁਖਨਹਪਾਯਚਦੇਕੁਰਾਗਿਰਫੁਤੰਦਮੇਯਜੰਗੀਦੁਰਾਜੇਆਪੁਮ ੫
੩੫੨੨੬੧ ਮਕਰਨਦੀ। ਗਾਸਤੰਦਗਰਬਪਨੇਨਾਮਦੇਨਿਜਮੁਦੇਕਰਦੰਦਜੰਗ
ਕਾਮਿਲਸੁਦਬਨੀਬੇਜੀਨੇ। ਬਰਾਮਦਬਦੇਰਾਬੇਕੁਗਦਾਖੁਖਾਰਨੇਕੁਕਿ
ਰਫੁਤੰਦੀਮਾਯੋਕੁਜਤੰਗੀਰੀਬੇਜੀਨੇ। ਕਰਦੰਦਗਰਜਬਾਜੀਚੁਜੇਰਪੀਲ
ਤਾਜੀਮਪੁਮਨਗਾਲਬੀ। ਦਾਖਤਬਰਜਮੀਨੇ। ਖਜਿਰਕੁਜਦੀਮਮਨਿ
ਜੁਦੰਦਾਜਕਯਚਦੇਕੁਰਦੰਦੁਮਕਰਾਯਚਮਤੰਦਸਰਗਜੰਗੀ ੩੫
੨੧ ਮਕਰਾ। ਗੁਰਚਰੇਦਹਯਤੰਦਦੰਦਪੁਰੇਯਜਕਰਾਦਾਦੇਗਾ
ਦੇਜੰਗੀਨੇਜਦੁਖਨਹਪੈਕਾਓਦੇਸੁਰੇਯਸਰੇਯਪੁਰੇਯਦੁਮੀਕਾਜਕਰਾ ੫
ਏਕੁਚਦੰਦਨੇਜਦਾਬਵਾਹਦੰਦਮਾਏਕੇਯਾਗਮੁਕਾਪਿਯਦੇਪਾਏ
ਮਮਦਸਿਤਮਜਾਏਸਰਕੁਦੀਦਪਿਜਰਾਮੁਰਦੇਹਮੇਬਿਚਾਰੇਯਬਖਾਸ
ਤਾਫਿਗਾਜੇਆਹੇਬੁਬਾਰਜਾਕੁਕਾਹੇਗੇਏਆਪਦੀਦਕੋਆਮਤਮਤਮਟਿਕ
ਜੁਰਾਰੇ।੩੫੧।੨੦ਦੀਪਕਪੁਰਦੰਦਯਸਹਮੇਹਚੇਫਿਰਸਤੰਦੇਮਦ
ਮੇਹਾਂਨਿਹਾਦੰਦਚੁਕੁਏਜੰਕਜਮਿਰੁਪਦੀਦਾਮਮਦਾ। ਤਲਬੀਦਜੁਰਤਜਾ
ਰਹਮਰਾਹਕਰਦੰਦਾਬਿਰਦਰੁਰਦੇਕੁਲਮਰਾਏਫਿਰਸਤਾਦਮਕੁਕਾਹਦ
ਹਜੁਗਬਿਸਬਾਰੀਬਰਕੋਗਤਿਲਾਕਾਰੀਹਲਤਮਮਮਿਰਦਤਮਕਯਕਮ
ਰਜਸਮਦਾਫਿਲਫੁਊਰਸੁਦਰਵਨੇਪਰਾਮਿਸਲਪਦੇਕੋਦੀਦੇਕੋਜੰ

ਗੰਗਾ ਬਿਸਮਿਲ ਮਮਦ ॥ ੨੬੦ ॥ ੨੬੦ ॥ ਈਪਕਰਨ ਦੀ ਮਕਰਾ ਦੁ ਦਸਤਪਾ
ਇਥੇ ਸੀ ਇਸਤਾ ਦ ਹ ਲਾ ਖਿਜ ਤੇ ਕੁਜ ਤਰਾ ਬੇਰਾ ਦਰਗੁਜਰਾ ਵ ਬਿਜਨ ਪਕੇ
ਹਾ ਦ ਲ ਜੀ ਕਾ ਕ ਕ ਰ ਦੇ ਸਿ ਸਾ ਨ ਰ ਕ ਕ ਸਿ ਦ ਬੁ ਹ ਮੁ ਬ ਰ ਨ ਗ ਨ ਪ ਤਿ ਜ ਜ
ਸੁ ਮ ਜੀ ਗ ਤੇ ਆ ਕੇ ਮ ਕੁ ਮ ਨ ਸ ਤ ਮ ਆ ਹ ਰ ਟ ਤ ਦ ਕ ਦ ਮ ਜੁ ਗ ਜ ਖ ਮ ਖ ਮ
ਗ ਖਿ ਸ ਤੇ ਪ ਰ ਰ ਮ ਸ ਕ ਲ ਆ ਰੇ ਯ ਕ ਰ ਦੇ ਤ ਜ ਕ ਕ ਆ ਮ ਲ ਮੁ ਤੇ ਵ ਰ ਮੈ ਸ ਮੀ ਲ
ਬਿ ਰ ਦ ਰ ਫੁ ਰ ਜੇ ਦ ਮੁ ਮ ਜੰ ਦ ਵ ਜੰ ਗ ਮ ਕੇ ॥ ੨੫ ॥ ੨੫ ॥ ਈ ਪ ਕ ਰ ਨ ਦੀ
ਮ ਕ ਰ ਮ ਹ ਮੋ ਮ ਜ ਰ ਬ ਵੀ ਇ ਰ ਸ ਲ ਕ ਬ ਲ ਖ ਮ ਆ ਰੀ ਤੁ ਫੈ ਲ ਚ ਨ ਬ ਮ ਕ
ਬ ਰ ਗ ਸ ਤੰ ਦ ਜਿ ਵੇ ਜ ਨ ਾ ਈ ਹ ਮ ਮ ਜ ਲ ਮ ਮ ਰ ਦੇ ਟ ਰ ਰ ਸ ਤੁ ਦ ਸੰ ਕੁ ਬ ਰ
ਦੈ ਬ ਯ ਜ ਪੇ ਦ ਜਿ ਵੇ ਕ ਮ ਪ ਮ ਨ ਹ ਤ ਫ ਨ ਲ ਮ ਮ ਨੇ ਗ ਰੀ ਬ ਮ ਤੀ ਮ ਪ ਰ
ਦ ਰ ਜ ਮ ਨਿ ਜ ਮ ਨ ਸ ਰ ਦ ਗ ਮ ਬੇ ਹ ਡ ਰ ਬ ਖ ਮੀ ਦ ਜਿ ਵੇ ਹ ਮੇ ਕੁ ਨ ਨੇ ਆ ਮ ਦ
ਬ ਤ ਨ ਜ ਜ ਨੇ ਤ ਫੈ ਲ ਫੁ ਜ ਲ ਮ ਮ ਕੇ ਸਿ ਜ ਦੇ ਜ ਕ ਰ ਤੁ ਜ ਲੀ ਮ ਨੀ ਪ ਜੁ ਨ ਜ ਕੁ ਰ
ਨੇ ॥ ੨੬ ॥ ੨੭ ॥ ਈ ਪ ਕ ਰ ਨ ਦੀ ਮ ਕ ਰ ਮ ਕ ਖ ਮਿ ਜ ਮ ਤ ਕ ਕ ਮ ਲ ਜ ਦ ਰ
ਹ ਜ ਰ ਨ ਜ ਲ ਵਿ ਲ ਮ ਸਾ ਬ ਸਿ ਕ ਰ ਰ ਆ ਤੁ ਕ ਮ ਲੈ ਕ ਮ ਲ ਬ ਆ ਰੀ ਆ ਜੀ ਤੁ ਰ ਦ
ਨੇ ਦ ਰ ਆ ਬ ਆ ਜ ਦ ਹ ਮੇ ਵ ਰੀ ਜ ਚੰ ਦੇ ਮੁ ਕ ਮ ਜੀ ਜ ਕ ਰ ਦੇ ਵ ਬ ਸ ਜਿ ਦੇ ਆ ਰਾ
ਮ ਸੁ ਬ ਕ ਜ ਕੀ ਮ ਮ ਦ ਵ ਹ ਮੇ ਵ ਰ ਜ ਖੁ ਰ ਮ ਖੁ ਸ ਹ ਲ ਨ ਜ ਕ ਲੈ ਲੈ ਨ ਹ ਰ
ਜ ਰ ਲ ਮ ਮ ਫੁ ਰ ਮ ਬ ਰ ਦ ਰੀ ਲ ਯ ਮ ਮ ਦ ਯ ਖਿ ਵ ਮ ਤ ਬ ਖ ਮਿ ਜ ਮ ਤ
ਪੋ ਅ ਜ ਮ ਤ ਹੇ ਜ ਨ ਵੇ ਵੀ ਕ ਰ ਰ ਹ ਈ ਟਿ ਰੁ ਜ ਤੁ ਗ ਰੀ ॥ ੨੬ ॥ ੨੭ ॥ ਈ ਪ ਕ
ਟਿ ਰਿ ਜ ਤ ਵ ਕ ਮ ਕ ਥ ਮ ਵ ਲ ਮ ਕ ਰ ਗਿ ਰ ਹਿ ਰ ਸਾ ਸੋ ਖ ਖ ਆ ਰ ਚ ਤੁ ਗ ਪ ਤੁ ਖਿ
ਜੀ ਕ ਰ ਫ ਊ ਜ ਦੈ ਕੇ ਚ ਤੁ ਰੰ ਗ ਫ ਊ ਜ ਖ ਮੀ ਹ ਮ ਰ ਹ ਬ ਹਿ ਸ ਤ ਬ ਸੀ ਜੁ ਰ ਗ
ਨ ਪ ਪ ਨ ਮ ਨੀ ਕ ਰ ਦੀ ਨੀ ਗ ਤੇ ਕੋ ਆ ਜ ਪ ਦ ਮ ਮੈ ਨ ਜੁ ਰ ਕ ਨ ਚ ਲੋ ਬ ਲੀ ਮ
ਯੋ ਪ ਨ ਕੁ ਫ ਤੰ ਦ ਤ ਬ ਲ ਜ ਤੁ ਮੁ ਰ ਮੇ ਨੀ ਕ ਲੈ ਕੋ ਪ ਈ ਨ ਕੋ ਹ ਜ ਗੀ ਕ ਰ ਦੇ ਵ

ਦੁਲਬੀ ਵਰ ਫੁ ਸ ਹ ਈ ਪ ਰ ਰ ਆ ਤੇ ਤੁ ਜ ਲੀ ਮ ਕੋ ਕੋ ॥ ੨੬ ॥ ੨੭ ॥ ਬਿ ਸ ਮ ਦ ੫੦੬
ਦੀ ਪ ਕ ਕ ਰ ਨ ਦੀ ਮ ਕ ਰ ਮ ਇ ਤ ਕੀ ਮ ਹ ਫ ਲ ਡੁ ਖੀ ਜਿ ਮ ਕੁ ਇ ਖ ਸ ਕੀ ਸ ਖੀ
ਮ ਬ ਕ ਪੇ ਜੀ ਗ ਨ ਮ ਮੁ ਰ ਮ ਮੁ ਰ ਮ ਤੇ ਜੈ ਜੈ ਕ ਕ ਰ ਕੋ ਪ ਜ ਕੁ ਟ ਕੀ ਜ ਊ ਗੀ ਦੁ ਖ ਰ
ਦ ਮ ਆ ਰੀ ਬ ਦ ਲੋ ਫੁ ਰ ਜੰ ਦ ਲੋ ਹ ਉ ਬਿ ਜ ਨ ਵ ਤ ਨ ਤੇ ਜੈ ਜੁ ਰ ਗ ਨ ਹ ਜੁ ਰ ਟ ਫੈ
ਖਿ ਜ ਰ ਨ ਤੇ ਗ ਕਾ ਦੇ ਤਾ ਜਿ ਵੇ ਏ ਮ ਮ ਈ ਮ ਨ ਉ ਬ ਤ ਨ ਜ ਹ ਕੇ ਜੈ ਆ ਨਿ ਹ ਦ ਵ ਮ
ਰ ਬ ਪ ਈ ਜੁ ਰ ਗ ਨ ਮ ਰ ਜੁ ਨ ਮ ਏ ਈ ਬ ਆ ਰ ਦ ਮ ਐ ਮ ਦ ਰ ਜੀ ਗ ਜਿ ਹ ਤੇ ਜੈ
ਜੈ ॥ ੨੬ ॥ ੨੭ ॥ ਈ ਪ ਕ ਰ ਵ ਰ ਦੇ ਵ ਹ ਮੈ ਮਿ ਨ ਤੁ ਕ ਰ ਜੋ ਗ ਇ ਜ ਜੁ ਸ ਮ ਤ
ਵ ਹ ਰ ਆ ਲ ਪ ਈ ਨ ਜ ਤ ਮ ਹ ਪੇ ਫ ਸੰ ਜ ਮ ਕ ਸੀ ਦੁ ਜ ਮ ਨ ਰ ਦੀ ਚ ਤ ਆ
ਖ ਮ ਮ ਦ ਮ ਤੁ ਜ ਸ ਕ ਖ ਖ ਮ ਦ ਲ ਫੁ ਦ ਚ ਮਿ ਹ ਦ ਵ ਪ ਮ ਫ ਲ ਸ ਮ ਰ ਫੈ ਕ
ਨੇ ਵ ਕ ਰ ਸ ਖਿ ਹ ਦ ਵ ਮ ਜ ਜ ਕ ਯ ਜ ਖ ਦ ਵ ਵ ਫ ਜ ਕ ਖ ਖ ਤੁ ਵ ਜ ਕ
ਵਿ ਲ ਰ ਖ ਮੇ ਵ ਰ ਮੁ ਦ ਖਿ ਤ ਸ ਕ ਯੁ ਰ ਕ ਨ ਵ ਮ ਤੁ ਮ ਜ ਦੁ ਖੇ ਜ ਤੁ ਏ ਮ
ਲੁ ਮ ਆ ਵ ਰ ਮੇ ॥ ੨੬ ॥ ੨੭ ॥ ਵ ਰ ਨ ਦੀ ਵ ਰ ਨ ਪ ਰ ਤੁ ਜੈ ਜੈ ਖ ਮ ਖ
ਰ ਨ ਹ ਫੁ ਨ ਮ ਡਿ ਗ ਮ ਲੈ ਮ ਓ ਮ ਡਿ ਮ ਤੁ ਖ ਜ ਤੁ ਰੰ ਫੁ ਫ ਲੈ ਕ ਸ ਆ ਗੇ ਦੁ ਮ
ਤੁ ਕ ਦੈ ਵ ਆ ਚੇ ਮੁ ਰ ਡ ਮ ਰ ਦ ਏ ਵ ਚ ਤੋ ਆ ਕੁ ਰ ਕੇ ਜ ਗ ਨ ਮ ਖ ਮ ਦ ਤੁ ਖ ਚ
ਦੋ ਆ ਕ ਰ ਦ ਫੁ ਜ ਰ ਜੋ ਵ ਖ ਮ ਖ ਚ ਮ ਦ ਨ ਮੈ ਵ ਆ ਰ ਮ ਮ ਖ ਮ ਜ ਕ ਖ ਮ
ਦ ਆ ਖ ਪੁ ਜ ਜ ਦ ਮੇ ਮ ਕ ਰ ਵ ਬ ਜੀ ਗ ਆ ਈ ਹ ਸ ਪੁ ਜ ਜ ਮ ਖਿ ਕ ਚ ਏ ਮ ਨ
ਦ ਵ ਦ ਵ ਗ ਜ ਆ ਮ ਮ ਦ ਰ ਮ ਖ ਖ ॥ ੨੬ ॥ ੨੬ ॥ ਮ ਕ ਰ ਮ ਸੁ ਮ ਸੋ
ਗੁ ਰ ਜ ਦ ਮ ਤੇ ਕੋ ਬ ਕ ਮ ਨ ਮ ਸ ਤੇ ਨ ਚ ਖ ਕ ਮੰ ਦ ਖੰ ਜ ਰ ਨ ਵ ਕ ਕ ਸਿ ਦ ਮ ਮ ਦ
ਮ ਮ ਸੁ ਬ ਜ ਕ ਖੇ ਜ ਗੁ ਰ ਦੇ ਪ ਲੀ ਗ ਸ ਤੇ ਜ ਸ ਤੇ ਨ ਸਿੰ ਗ ਲ ਖ ਮ ਮ ਖੁ ਦ ਰ
ਬ ਜ ਕ ਰ ਸ ਨ ਦ ਫੁ ਰ ਪੁ ਨ ਮ ਲੈ ਚਿ ਜ ਸ ਫੁ ਰ ਮ ਮ ਡਿ ਤੁ ਆ ਸ ਜੇ ਪ ਆ ਕ ਰ
ਕ ਮ ਆ ਹ ਨ ਹ ਰ ਕ ਕ ਨ ਜੋ ਤ ਦ ਮ ਦ ਖੇ ਵੁ ਨ ਫ ਦ ਇ ਸ ਤ ਦ ਮ ਕ ਬ ਚੁ ਬ ਦ ਰ ਖੇ

ਚੁਖਜਿਲਨਦਾ ਦੇਰੁ ਬਰਾਹੇ ਜੀਮਾਮਦਾ ३੬੧ ॥ ੩੭ ॥ ਬਿਚਨ ਪਦਦੀ ਪਕੜਨ
ਦੀ ਮਕਰਾ ਦੇ ਸੁਏਰੀ ਬਾਰਾ ਪੈ ਕਾ ਫਿਸਾ ਸਦਾਰ ਕੁਰਜੇ ਕਾ ਟਿਮ ਫਸਾ ਕਾਰ
ਦਨ ਜਨਾਂ ਸਿਪਾਹਾ ਹਮ ਖਿੰਹ ਜਾਰ ਕਰ ਦੀ ਫਕਰਾ ਕਰਨ ਮਖੁਰ ਦੀ ਦੇ ਵਧ
ਤੀ ਦੁਇ ਲੇ ਹਮ ਸਰ ਕੁਰ ਦਾ ਨਜਾ ਨਕਾ ਹਾ ਸੇ ਵਜ ਤੀ ਦਪ ਹਲ ਵਨ ਕੁਮਤੀ ਰੀ
ਜਦ ਨਾ ਮਾ ਦੇ ਖਤੀ ਵਹਰ ਯਕ ਦੇ ਸੁ ਚੁਲ ਤ ਨਜਾਂ ਹਾ ਫਿਰ ਜ ਤੇ ਸੁ ਦੀ ਵਗਾਲ ਬ
ਖੁਰਾ ਮਾਮਦਗ ਮੇ ਮਤਾ ਲ ਬਾ ਮੇ ਵ ਖਤ ਬਰ ਜ ਮੀ ਨੇ ਕੁ ਸ ਤੀ ਦ ਜੀ ਕ ਖ ਹਾ ३੬੫ ॥
ਦੀ ਪਕੜ ਨ ਦੀ ਖਦ ਲੇ ਚਿ ਸ ਫ ਤ ਜੇ ਹਾ ਮ ਤ ਬ ਲੇ ਮ ਫ ਰਾ ਪ ਤ ਸ ਹਾ ਕ ਰ ਦੀ
ਦਾ ਮ ਫ ਰੀ ਹਾ ਮ ਫ ਲੀ ਹੇ ਮੇ ਬ ਰਾਂ ਹਾ ਕੁ ਸ ਤੀ ਦੇ ਤੀ ਜਿ ਸ ਤੀ ਸਿ ਗ ਸ ਖ ਤ ਤ ਨ ਦੁ ਵ
ਜ ਤਾ ਨ ਜ ਕ ਬ ਦ ਨਾ ਫਿ ਰ ਜ ਤੇ ਖੁ ਰ ਦ ਜਾ ਲ ਨ ਜ ਨੀ ਹਾ ਮ ਸੁ ਮ ਦੁ ਸਿ ਪਾ ਹਾ ਸੁ
ਰ ਦੀ ਵ ਹੇ ਮ ਤ ਬ ਹਾ ਤਾ ਸੁ ਤ ਦ ਰ ਹੇ ਮਾ ਨੇ ਕ ਰ ਦੀ ਵ ਤੀ ਗ ਨਿ ਰ ਹਾ ਹਾ ਸੁ ਜ ਤ ਰ ਹਾ
ਸਿ ਹਾ ਦੇ ਨ ਜ ਦੀ ਕ ਸ ਹ ਜਾਂ ਦੇ ਦੇ ਪਿ ਸ ਰਾਂ ਨ ਸੀ ਕੋ ਖੁ ਸ ਰੇ ਸੁ ਰ ਦੀ ਵ ਮੁ ਸ ਫੁ ਮਾਂ ਹਾ ३੬੬
੬੬ ॥ ੩੬ ॥ ਦੀ ਪਕੜ ਨ ਦੀ ਵ ਨ ਵ ਰਿ ਸਾ ਏ ਜੁ ਟੋ ਸੁ ਹੁ ਮੇ ਨ ਸੁ ਕੁ ਦੇ ਰ ਦੁ ਗਿ
ਰ ਦ ਪੇ ਰ ਲ ਨੇ ਚਿ ਬ ਰ ਮੇ ਨ ਰਾਂ ਚ ਕੋ ਲਾ ਏ ਤੁ ਗ ਪ ਤ ਸੇ ਨ ਪਾ ਏ ਸੁ ਰ ਗ ਨ ਕ ਰੀ
ਪ ਦ ਏ ਸੁ ਨ ਕ ਰ ਕ ਠਿ ਬਾ ਸ ਦ ਬੀ ਦ ਤ ਰ ਕ ਨਾ ਮ ਮੇ ਲਾ ਮੁ ਜ ਦੇ ਨ ਦੇ ਦੀ ਪਿ ਸ ਰ
ਜੀ ਦੇ ਸੁ ਦੇ ਵ ਬ ਸ ਰਾਂ ਹਾਂ ਤਿ ਫ ਸ ਰੇ ਸੁ ਦੀ ਚਿ ਖੁ ਜ ਖ ਬ ਰ ਹਾ ਮ ਤੇ ਲਾ ਜੁ ਦੇ ਦੇ ਸੁ ਸ
ਦ ਰੀ ਫ ਰੀ ਮਾ ਮ ਖੁ ਨ ਪ ਰੀ ਮੀ ਤਿ ਫੇ ਮ ਜਾ ਫ ਰੀ ਮਾ ਮ ਤ ਬ ਜ ਤ ਮੀ ਦੇ ਗ ਫੇ ਲਾ ३੭ ॥
੩੭ ॥ ਕ ਰ ਨ ਦੀ ਵ ਲੇ ਰਾਂ ਮੇ ਦ ਨਾ ਮਾ ਫੇ ਕੁ ਖੇ ਚਿ ਨੇ ਕ ਨ ਏ ਮਾ ਜ ਨ ਯ ਲੇ ਖੁ ਨੀ ਹੇ
ਤਾ ਲ ਜੇ ਮਾ ਜੇ ਰੇ ਮਾ ਮ ਨ ਕੁ ਸ ਦ ਜੀ ਰਾ ਪਿ ਜ ਰੇ ਫ ਰ ਜਾ ਮ ਯ ਲ ਹੁ ਜ ਬ ਰੇ ਕੀ ਖੁ ਹ
ਜੀ ਗਾ ਯੇ ਲ ਲ ਕ ਰ ਗਿ ਰ ਦ ਫੇ ਰੇ ਏ ਸੁ ਦ ਲੇ ਰ ਫੁ ਕੇ ਮ ਸ ਪਾ ਕੁ ਦਾ ਯ ਸੁ ਕੇ ਚਿ
ਤੁ ਰੀ ਚਿ ਤੁ ਬ ਰ ਨੇ ਪੀ ਸ ਰੀ ਦਾ ਮਾ ਨ ਘੇ ਰੇ ਰ ਤ ਨ ਰਾ ਮ ਤੀ ਗ ਪ ਖੇ ਚਿ ਨੇ ਮ ਖ
ਮੁ ਸਾ ਫ ਹੇ ਲੇ ਚਿ ਲ ਕ ਰ ਏ ਕ ਏ ਕੋ ਰ ਬ ਕ ਰ ਜੀ ਗ ਨੇ ਚੇ ३੭੧ ॥ ੩੭ ॥ ਮ ਕ ਰਾ

ਦੀ ਪਕੜ ਨ ਦੀ ਵ ਰੇ ਹ ਮੇ ਹ ਜਾ ਦੀ ਮੁ ਸ ਨੇ ਕ ਦੇ ਵ ਪ ਦੀ ਤ ਰ ਹਾ ਫੇ ਨਾ ੫੭
ਚੁਖ ਪਦ ਕੁਮਾ ਵ ਤ ਕ ਏ ਬਿ ਕ ਨ ਪਾ ਵ ਤ ਬ ਰ ਜਾ ਏ ਬਾ ਚੇ ਲੇ ਖੀ ਜ ਰ ਖ ਤੀ
ਸੁ ਲੇ ਬ ਖ ਤ ਰ ਜਿ ਰ ਹ ਸਿ ਕ ਜ ਤੀ ਜ ਖ ਮ ਤ ਮ ਮ ਗ ਜ ਤੇ ਹਾ ਯ ਯ ਦੇ ਸੁ ਸਿ ਪਾ
ਹਾ ਮ ਹ ਕ ਬ ਸ ਦ ਰ ਸੁ ਲੇ ਮਾ ਖ ਰ ਫ ਰੇ ਦ ਹੁ ਏ ਮ ਲ ਏ ਏ ਕ ਦੁ ਏ ਕ ਰ ਲ ਤੁ ਖ
ਸਿ ਟ ਹ ਰ ਖੇ ਪ ਹ ਲ ਵ ਨ ਮ ਰ ਦ ਘੁ ਲੇ ३੭੨ ॥ ੩੮ ॥ ਦੀ ਪਕੜ ਨ ਦੀ ਖੀ ਜ
ਰ ਕ ਟ ਰ ਬਾ ਹ ਤ ਸੁ ਰ ਤ ਹ ਨ ਠਿ ਬਾ ਹ ਤ ਦੇ ਸੁ ਚ ਲੀ ਦੇ ਪ ਰ ਭ ਟ ਮ ਰ ਮ ਰੇ ਜਾ ਰੇ
ਹੁ ਰਾਂ ਬਿ ਵ ਮਾ ਹੀ ਲੇ ਗ ਏ ਸੁ ਰ ਕ ਹੀ ਦੇ ਸ ਮਾ ਨਾ ਮ ਜ ਕ ਜਾ ਰੀ ਹਾ ਹਾ ਸੁ ਚੀ ਖੁ
ਕਾਰੇ ਸੁ ਰ ਪ ਲ ਦੇ ਖ ਹ ਲ ਤੁ ਚਿ ਸ ਰ ਚਿ ਚਿ ਬ ਹੁ ਖਿ ਜਾ ਲ ਤ ਖੁ ਵ ਕ ਸ ਦ ਜੀ ਗ
ਕੀ ਨਿ ਪਿ ਜ ਰਾ ਨ ਗਿ ਰ ਦ ਜਾ ਰੇ ਚਿ ਪ ਮ ਰ ਮ ਰੇ ਕੁ ਏ ਪ ਠੇ ਦੀ ਜੇ ਗਿ ਰ ਰ ਏ ਜਿ
ਹੁ ਜੇ ਨ ਬ ਬਾ ਰੀ ਦੇ ਜੀ ਕ ਪ ਰ ਜ ਤ ਰੇ ३੭੩ ॥ ੩੯ ॥ ਕ ਰ ਨ ਦੀ ਮ ਕ ਰਾ ਸੁ ਦ ਰ
ਹੇ ਫ ਰੇ ਜ ਮਾ ਹੀ ਸੁ ਰ ਗ ਨ ਪਿ ਵ ਸਾ ਮਾ ਹੀ ਏ ਬ ਰ ਜੀ ਕ ਮਾ ਹ ਮੁ ਪੈ ਵ ਸ ਰ ਮੁ ਸ
ਫ ਪ ਲੇ ਕ ਰ ਦੀ ਵ ਦਿ ਵ ਏ ਮਾ ਹਾਂ ਬਾ ਸ ਦ ਫਿ ਰ ਜ ਤੇ ਜ ਹਾਂ ਸੁ ਪ ਰ ਵ ਕ ਰ ਦ ਬਾ ਰੀ
ਕ ਰ ਚ ਜ ਮ ਨ ਜ ਮ ਮ ਨੇ ਮ ਰਾ ਲ ਕਾ ਫੇ ਹੀ ਜ ਜ ਸੀ ਮ ਜਿ ਨ ਮ ਰ ਲ ਬ ਸੀ ਚਿ
ਤੁ ਜਾਂ ਗ ਮ ਤੀ ਗ ਪੇ ਲੇ ਮੇ ਨ ਜਾ ਰ ਯ ਏ ਜੇ ਦ ਨੇ ਘ ਜ ਬਾਂ ਪ ਖਾ ਸ ਤ ਜ ਸੁ ਤੀ ਦ
ਜ ਦ ਬਾ ਗ ਜ ਖ ਤ ਗੁ ਫ ਤੀ ਦ ਮ ਲ ਉ ਨ ਸਿ ਮ ਕ ਰ ਏ ਤ ਦ ਬਾ ਸ ਮਿ ਯ ਨੇ ३੭੪ ॥
੪੦ ॥ ਦੀ ਪਕੜ ਨ ਦੀ ਚਿ ਫ ਰ ਜਾ ਮੁ ਸ ਰੇ ਬਿ ਨੇ ਕੰ ਤਾ ਲ ਤ ਉ ਜ ਹੁ ਬਿ ਸਾ ਮ ਰ
ਕ ਬ ਚ ਉ ਗ ਨ ਖੇ ਜੇ ਮਾ ਮ ਦ ਚੁ ਗਾ ਜ ਰ ਗ ਰਾ ਮੁ ਬਾ ਜ ਰ ਤ ਲ ਬ ਦੇ ਸੁ ਏ ਕੁ ਬ
ਕਾਰ ਜੀ ਗ ਹੁ ਏ ਗੁ ਰ ਜੇ ਕ ਮੀ ਦ ਹਾ ਏ ਲੇ ਕ ਰ ਤੀ ਦ ਤੀ ਬ ਰ ਰਾਂ ਤ ਵ ਤ ਰ ਜ ਨਾ ਸਿ
ਲ ਹਾ ਖੁ ਖ ਰ ਜ ਨ ਕ ਹਾ ਸੁ ਰ ਮਾ ਸੁ ਰ ਜੀ ਗ ਜੁ ਦੇ ਕ੍ਰਿ ਯ ਮ ਤ ਪ ਦੀ ਵ ਜ ਸੁ ਯ ਲ
ਕੀ ਕਾ ਤ ਤੀ ਗ ਕੇ ਬ ਰ ਪ ਲੇ ਗ ਪ ਲੇ ਗ ਤੇ ਕ ਰ ਜ ਦ ਯ ਰੇ ਜਾ ਰਿ ਯ ਮ ਤ ਬ ਕ
ਸ ਤੁ ਕੋ ਜੀ ਕ ਰਾ ३੭੫ ॥ ੪੦ ॥ ਮ ਕ ਰਾ ਕ ਰ ਨ ਦੀ ਵੇ ਦ ਲ ਦੁ ਸੁ ਏ ਠ ਫੇ ਜੇ ਰ ਨ

ਦੀ ਨਦਰ ਤਦੋਂ ਗਾਏ ਬਿਨ ਕੇ ਸੁਰ ਸਰਚਰਾ ਅਚਰਾ ਕੁੰਝ ਪੋ ਕ੍ਰਿਤ ਬੰਧੇ ਮੇ
ਬੁਝੇ ਬੁਝੇ ਮੀ ਜਪਾਰ ਮੇ ਤੁਰ ਕੇ ਕਾਲ ਬਲ ਫਿਰਾ ਹੋ ਕੇ ਰਮ ਬੰਧ ਮਾਈ ਕੇ ਫੰਧ
ਮੇ ੩੯ ੩ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਕਰ ਜੇ ਰਜ ਕਰ ਨੈ ਨ ਨ ਜ ਲ ਫ ਰ ਹੀ ਜਾ ਤੇ ਰ ਹੀ ਆ ਏ ਜੇ ਏ ਕੀ ਜੀ ਮੇ ਕ੍ਰਿ ਪ ਆ ਨਿ
ਪ ਨ ਜ ਨ ਤ ਹ ਉ ਕ ਫ ਨ ਹ ਮ ਆ ਜ ਹੇ ਮ ਰ ਹੀ ਜੇ ਸੀ ਆ ਗਿ ਆ ਹੋ ਏ ਹੋ ਮ ਹ ਰਾ ਜ
ਨ ਥ ਪ ਭੁ ਨ ਥ ਪ ਤ ਮ ਥ ਪ ਕ ਲੋ ਹੋ ਕ ਮ ਏ ਜੇ ਕ ਰ ਹੀ ਜ ਤੇ ਫਿ ਰੀ ਲੋ ਆ ਮ ਰਾ ਟ
ਤ ਕੇ ਰਾ ਜ ਪੁ ਭੁ ਕੀ ਜੇ ਜੇ ਏ ਜ ਤ ਨ ਫ ਹ ਪ ਏ ਜ ਰ ਨ ਕ ਹੀ ੩੯ ੪ ੬੩ ੬੪ ੬੫ ੬੬ ੬੭ ੬੮ ੬੯ ੭੦
ਤ ਕ ਏ ਤ ਦ ਏ ਆ ਰੁ ਪ ਹ ਰੀ ਹੋ ਏ ਕੋ ਜੀ ਤ ਤ ਏ ਨਿ ਜ ਰੈ ਮ ਆ ਰੀ ਮੇ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਗ ਤ ਹੋ ਏ ਹੋ ਰੁ ਰ ਬ ਬ ਜ ਰੀ ਗ ਜੁ ਕੋ ਪ ਏ ਹੋ ਮ ਉ ਤ ਰ ਮ ਹ ਕ ਲ ਹੀ ਬਿ ਰਾ ਰੀ ਮੇ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਸੁ ਰ ਸ ਤ ਨ ਮ ਰ ਤ ਹ ਏ ਹੋ ਪ੍ਰ ਏ ਰ ਜ ਯਿ ਤ ਟ ਬਿ ਓ ਹੀ ਅ ਰਿ ਜੁ ਜ ਕ ਲ ਏ ਵ ਨ ਜੈ ਕ
ਰੀ ਮੇ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਜਾ ਧਾਰੀ ਮੇ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਮੁ ਰ ਫਿ ਤ ਜੀ ਗ ਮ ਕੋ ਨਿ ਜ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਜੁ ਰਾ ਜਿ ਟ ਥ ਹ ਮ ਆ ਜਿ ਯਾ ਮੁ ਰਾ ਨ ਪ ਤ ਮ ਡੀ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਓ ਖੇ ਰ ਬ ਰ ਨ ਜ ਮ ਜ ਖ ਜ ਨ ਕ ਏ ਯ ਆ ਣ ਏ ਟ ਨ ਮ ਪ ਰ ਜੀ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਜਿ ਤ ਜ ਕ ਕੇ ਤ ਸੁ ਰ ਬ ਨ ਜ ਮੇ ਤ ਜੇ ਪ ਥਿ ਕ ਲ ਆ ਬਿ ਹ ਆ ਪ ਰੇ ਮੁ ਰ ਫਿ ਤ ਬਿ ਲੀ ਕ ਹੀ
੩੯ ੪ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਸੁ ਤ ਮ ਆ ਰ ਮ ਰ ਕ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਕੇ ਸੁ ਰ ਹ ਰ ਸ ਭੁ ਰ ਏ ਤ ਨ ਜੁ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਅ ਰ ਹ ਰੇ ਸੁ ਰੇ ਸ ਜ ਕ ਲ ਖੇ ਤ ਜੀ ਤ ਓ ਰਿ ਪ ਕੁ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਦ ਗ ਦ ਮ ਥ ਬੈ ਨ ਤੀ ਨੈ ਪ ਉ ਰ ਖ ਤ ਨ ਖੀ ਨ ਸ ਮਿ ਤ ਡੇ ਲ ਤ ਬ ਠ ਮੁ ਕ ਹੀ ੩੯ ੪ ੬੩ ੬੪ ੬੫ ੬੬ ੬੭ ੬੮ ੬੯ ੭੦

ਦੀ ਨੇ ਓ ਪਿ ਟ ਸ ਸ ਭੁ ਨ ਹੁ ਯ ਹੋ ਸੁ ਰੇ ਜ ਜੀ ਤ ਜ ਭੁ ਨ ਫੀ ਆ ਰਿ ਜ ਟ ਭੁ ਦ ਨ ਭੁ ਰ ਨੇ ੫੭੩
ਨ ਮ ਆ ਏ ਓ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਨ ਕ ਹ ਮੁ ਜੇ ਦ ਡੀ ਬੀ ਯ ਏ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਜੁ ਖ ਮ ਮ ਤੁ ਲ ਏ ਸ ਗਿ ਆ ਨ ਰੀ ਬੁ ਤ ਏ ਓ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਫਾਰ ਕੁ ਏ ਗ ਰ ਡੁ ਪ ਜ ਲੀ ਨੈ ਓ ਕ ਰ ਮੀ ਗ ਹੀ ਜਿ ਪ ਏ ਸੁ ਰ ਲੋ ਕ ਤੇ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਮ ਆ ਤਿ ਲ ਜ ਮ ਰਿ ਕ ਨ ਕ ਪ ਰ ਪ ਯ ਜੇ ਤੇ ਜੁ ਪ ਕੇ ਰ ਮ ਜ ਰੁ ਰ ਸ ਕੁ ਸੁ ਖੇ ਲੋ ਕ ਤੇ
ਅ ਸ ਰ ਜ ਜ ਏ ਵ ਨ ਪ ਆ ਏ ਨ ਟ ਲ ਘ ਨ ਰਾ ਜੇ ਓ ਚ ਰ ਪ ਤ ਜ ਮੇ ਤ ਜੇ ਨ ਜੁ ਮ ਰੇ
ਕੁ ਤੇ ਮੁ ਰੇ ਓ ਖੇ ਤੇ ਲ ਜ ਖ ਰ ਯ ਸ ਬਿ ਲ ਆ ਗ ਮੁ ਜ ਗ ਰ ਫੁ ਕ ਰ ਡ ਸ ਲੀ ਲ ਤੇ
ਲੋ ਕ ਤੇ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਗ ਮ ਆ ਜ ਰ ਜ ਕੀ ਬਿ ਯ ਗ ਕੋ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਫਾ ਕੇ ਪੀ ਨ ਈ ਨੈ ਓ ਗ ਏ ਓ ਨ ਭੁ ਚ ਕੋ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਗ ਏ ਜੇ ਪ ਫੇ ਮ ਕ ਕ ਲੀ ਓ ਤਿ ਨ ਲ ਗ ਕੋ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਸ ਭੁ ਮਿ ਨ ਤ ਭੇ ਠ ਟੇ ਜੁ ਪ ਏ ਵ ਨ ਹ ਠ ਪ ਆ ਗ ਕੋ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਗਿ ਰ ਕੇ ਚ ਪੀ ਗਿ ਰ ਦ ਸ ਭੀ ਗ ਲ ਬੀ ਟ ਕ ਗ ਡੁ ਬ ਰ ਖੇ ਬ ਹੁ ਭੁ ਤ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਮ ਮੁ ਰ ਜੇ ਨ ਮ ਯ ਟ ਹ ਰਿ ਲ ਡੁ ਤ ਮ ਜੇ ਲੀ ਨੈ ਪ ਯ ਨ ਜ ਡੀ ਕੀ ਨੈ ਓ ਚ ਤ ਪ ਆ ਰ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਮੁ ਏ ਜੇ ਜੁ ਪ ਥੇ ਖੇ ਪੁ ਡੁ ਨ ਪ ਰ ਪ ਨ ਜ ਕ ਤ ਤੇ ਪੁ ਨ ਟੇ ਖ ਤ ਕ ਠ ਫੇ ਬੀ ਖਿ ਣ ਤ ਹੀ
ਏ ਖੇ ਫੀ ਠ ਤ ਏ ਜੁ ਰ ਪ ਲ ਏ ਨ ਪੁ ਰੇ ਮ ਏ ਭੁ ਣੀ ਮ ਤ ਥਿ ਪੀ ਤ ਮ ਤ ਕ ਲ ਨਿ ਮ ਰਾ
ਤ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਕੁ ਡੁ ਰ ਡੁ ਯੇ ਤਾ ਜੇ ਓ ਕ ਪੀ ਠ ਏ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਕੁ ਰੀ ਪ ਠਿ ਜੇ ਓ ਯ ਹੇ ਤਾ ਬਿ ਜ ਨ ਨ ਥ ਦ ਬ ਜੀ ਠ ਏ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਜ ਨ ਦ ਜੁ ਕੇ ਏ ਯੇ ਸ ਠ ਤ ਏ ਠ ਕੋ ਬ ਡੀ ਫੀ ਠ ਏ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦

੫੭੩
ਮੁ ਰ ਫਿ ਤ ਜੀ ਗ ਮ ਕੋ ਨਿ ਜ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਜੁ ਰਾ ਜਿ ਟ ਥ ਹ ਮ ਆ ਜਿ ਯਾ ਮੁ ਰਾ ਨ ਪ ਤ ਮ ਡੀ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਓ ਖੇ ਰ ਬ ਰ ਨ ਜ ਮ ਜ ਖ ਜ ਨ ਕ ਏ ਯ ਆ ਣ ਏ ਟ ਨ ਮ ਪ ਰ ਜੀ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਜਿ ਤ ਜ ਕ ਕੇ ਤ ਸੁ ਰ ਬ ਨ ਜ ਮੇ ਤ ਜੇ ਪ ਥਿ ਕ ਲ ਆ ਬਿ ਹ ਆ ਪ ਰੇ ਮੁ ਰ ਫਿ ਤ ਬਿ ਲੀ ਕ ਹੀ
੩੯ ੪ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਸੁ ਤ ਮ ਆ ਰ ਮ ਰ ਕ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਕੇ ਸੁ ਰ ਹ ਰ ਸ ਭੁ ਰ ਏ ਤ ਨ ਜੁ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਅ ਰ ਹ ਰੇ ਸੁ ਰੇ ਸ ਜ ਕ ਲ ਖੇ ਤ ਜੀ ਤ ਓ ਰਿ ਪ ਕੁ ਕ ਹੀ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦
ਦ ਗ ਦ ਮ ਥ ਬੈ ਨ ਤੀ ਨੈ ਪ ਉ ਰ ਖ ਤ ਨ ਖੀ ਨ ਸ ਮਿ ਤ ਡੇ ਲ ਤ ਬ ਠ ਮੁ ਕ ਹੀ ੩੯ ੪ ੬੩ ੬੪ ੬੫ ੬੬ ੬੭ ੬੮ ੬੯ ੭੦

ਉਥੇ ਠੀਕ ਪਾਨ ਨਜ਼ਰ ਬੁਝ ਮਘ ਵਾਗ ਵੇਦੁ ਜੀ ਅਮੀ ਰਹੈ ॥੨॥ ੧॥ ਸੋ ਜਿ ਸਪ
ਦ ਵਖਿ ਕਾ ਦਲੇ ਬਾ ਰਾ ਪਾ ਮੀ ॥ ਜ ਨ ਰੁ ਪੇ ਚੀ ਸਾ ਬਿਜ ਵੇ ਕ ਲ ਨਿ ਅ ਗ ਯੋ ਯੋ ਕ
ਤ ਤੇ ਹ ਨ ਲ ਕੁ ਤ ਕ ਵ ਦੁ ਤੁ ਚ ਸੇ ਨ ਹੀ ॥ ਪਾ ਯੋ ਨ ਹੀ ਕਾ ਜ ਖੇ ਕੋ ਵੇ ਸ ਠ ਉ ਰ ਮੁ ਕਾ
ਠ ਯ ਤੇ ਅ ਥ ਆ ਈ ਜੋ ਮ ਰ ਨ ਮਿ ਸ ਚੈ ਕ ਰੇ ਸੇ ਨ ਪੀ ॥ ਕ ਭ ਯੋ ਜੋ ਫੇ ਰੇ ਚਿ ਦ ਹ ਈ ॥
ਬਿ ਜ ਨ ਦ ਜੁ ਕੋ ਆ ਕੰ ਟ ਕ ਨ ਤੁ ਯੋ ਅ ਜੋ ਈ ਤੇ ਓ ਨ ਰੇ ਨ ਹੀ ॥ ਠ ਛ ਉ ਦ ਲ ਲੀ ਈ ਜੋ
ਕ ਮ ਆ ਰੇ ਮ ਰ ਨ ਤ ਈ ਖਾ ਰੇ ਬਿ ਨੁ ਯ ਕੇ ਕ ਮ ਨ ਚੇ ਨ ਹੀ ॥ ੪੦੩ ॥ ੨ ॥ ਯਾ ਤੇ ਅ ਬ
ਕੀ ਜੀ ਮੇ ਪ ਵ ਈ ਅ ਪੈ ਦ ਸੇ ਵਿ ਸ ਆ ਲੀ ਜੈ ਦ ਲ ਪੋ ਰ ਸ ਰੋ ਜੁ ਪ ਹੇ ਨਿ ਦ ਨ ਕੋ ॥ ਸੁ
ਨ ਤ ਸ ਭ ਕ ਵ ਈ ਠ ਰ ਠੀ ਚਿ ਰ ਦ ਹੀ ਤੇ ਲੀ ਓ ਯੋ ਹ ਫੇ ਰ ਤੁ ਏ ਬਿ ਸ ਖ ਏ ਮ ਖ ਕੁ ਨ ਚੁ ਨ
ਥ ਨ ਕੋ ॥ ਛੁ ਟੇ ਓ ਦਿ ਸ ਤਿ ਲ ਜ ਕੋ ਪ ਥ ਸ ਹ ਰ ਦ ਲ ਜੋ ਕੋ ਲ ਥੈ ਦ ਕ ਸਿ ਲ ਪੁ ਜ
ਨ ਬਿ ਸ ਨ ਕੋ ॥ ਗ ਰ ਜ ਤ ਦਿ ਸ ਏ ਉ ਰ ਖ ਸ ਖੋ ਤ ਲ ਜ ਖ ਅ ਜ ਗ ਰ ਫੰ ਕ ਵ ਛੁ ਰ
ਤ ਭੈ ਕ ਰ ਭੁ ਯ ਨ ਹੋ ॥ ੪੦੪ ॥ ੧ ॥ ਅ ਚੀ ਮ ਰ ਭਾ ਰੀ ਵੇ ਉ ਕ ਟ ਕ ਸ ਮੁ ਹ ਯੋ ਡਿ ਰੇ ਦੁ ਖ
ਤ ਭੈ ਆ ਨ ਅ ਮੁ ਰ ਮ ਨ ਗ ਨ ਅ ਨੇ ਕ ਹੀ ॥ ਜੁ ਖ ਤ ਭੇ ਜੁ ਪ ਥਿ ਖੈ ਦੇ ਪ ਤ ਪ ਰ ਤ ਖ ਠੀ ਨੈ
ਤ ਫੇ ਰ ਰ ਓ ਦ ਤ ਸੈ ਨ ਦੇ ਵ ਨ ਬਿ ਸੇ ਖ ਹੀ ॥ ਜ ਨ ਤੁ ਹ ਉ ਬਿ ਜ ਨੇ ਹੋ ਰ ਥ ਰੋ ਜਾ ਵ ਕ ਚ
ਲੀ ਓ ਹੋ ਜਿ ਆ ਈ ਸੈ ਨ ਜੁ ਕ ਨ ਅ ਸੇ ਖ ਹੀ ॥ ਜੁ ਖੇ ਮ ਤ ਰ ਫੁ ਜੁ ਰ ਤਿ ਨ ਤੇ ਨਿ ਰ ਸ ਥ
ਏ ਥ ਚੇ ਜੋ ਆ ॥ ਯ ਖ ਲ ਜੁ ਖੁ ਤ ਮ ਲੇ ਖ ਹੀ ॥ ੪੦੫ ॥ ੧ ॥ ਵੀ ਪ ਕਾ ॥ ਯਾ ਤੇ ਅ ਬ ਲ ਕੇ
ਹੀ ਯ ਖੇ ਲ ਕੇ ਸੁ ਹਿ ਰ ਦ ਸ ਭੀ ਲੀ ਜੋ ਹੋ ਛਿ ਨ ਆ ਈ ਏ ਵੇ ਕ ਰ ਲੀ ਗੁ ਤ ਰੇ ॥ ਪ ਠਿ
ਹੋ ਮ ਆ ਕੇ ਥੀ ਰ ਰ ਸ ਥੀ ਗ ਮ ਮ ਰ ਵ ਤ ਕੋ ਲ ਯ ਖ ਹ ਮ ਲ ਕ ਜ ਆ ਈ ਠੀ ਓ ਹੋ ਸ ਮ ਜ
ਤੁ ਆ ਕੀ ਜੀ ਮੇ ਪ ਵ ਈ ਅ ਬ ਲੀ ਜੀ ਮੇ ਦ ਲ ਮ ਰ ਸੁ ਰ ਜੋ ਹੋ ਕ ਹ ਭਾ ਜ ਪੈ ਰੁ ਪੈ ਹੋ
ਕਿ ਹ ਪਾ ਤ ਤੇ ॥ ਯਾ ਦ ਥ ਟ ਖੈ ਠੇ ਰ ਖੇ ਬਿ ਜ ਨ ਦ ਜੁ ਕੋ ਠੇ ਰ ਠੇ ਰ ਰੋ ਕਿ ਓ ਘ ਟ ਵ ਰੇ
ਜ ਲ ਦ ਸੇ ॥ ੪੦੬ ॥ ੧ ॥ ਵੀ ਪ ਕਾ ॥ ਯਾ ਤੇ ਅ ਬ ਲੀ ਜੋ ਮ ਰ ਜੋ ਹੋ ਕ ਹ ਭਾ ਜ ਮੁ ਕੁ ਲੀ
ਜੋ ਗ ਹ ਬਿ ਜ ਨ ਸੈ ਨ ਹੁ ਰ ਪ ਤ ਜ ਮੇ ਤੁ ਹੀ ॥ ਪੈ ਠੇ ਕ ਰ ਮ ਤੇ ਜ ਭੀ ਪੁ ਹ ਕੋ ਰਿ ਪ ਨ ਪ ਨ

ਬਾਹਤ ਜੇ ਤੇ ਕਾ ਸੁ ਕ ਰਿ ਚੇ ਖੁ ਦ ਖੇ ਤੁ ਹੀ ॥ ਮ ਸ ਤ ਮ ਚੰ ਚੁ ਦੁ ਹ ਟੇ ਪ ਗ ਪ ਛੇ ਕ ਰ ਲ ॥ ੫ ॥ ੧ ॥
ਗੀ ਠ ਗ ਮੁ ਰੀ ਟ ਕ ਟ ਕੀ ਅ ਨੇ ਤੁ ਹੀ ॥ ਜ ਨ ਗ ਪ ਚੰ ਚੁ ਸੁ ਭੀ ਕੀ ਨੇ ਛੁ ਲ ਬਿ ਜ ਨ ਕ
ਕੁ ਯ ਚ ਤ ਨ ਖਿ ਜ ਕ ਰ ਤ ਕੀ ਮ ਠੇ ਜੁ ਆ ॥ ੪੦੭ ॥ ੧ ॥ ਵੀ ਪ ਕਾ ॥ ਪ ਠ ਵੀ ਮੇ ਕੋ
ਮਿ ਠ ਪੁ ਹ ਚ ਤੇ ਜ ਮੁ ਕ ਆ ਆ ਵੇ ਲ ਕ ਲ ਟ ਵ ਰੋ ॥ ਛੁ ਠੀ ਮੇ ਤੁ ਜ ਤੇ ਜ ਕੋ
ਦੁ ਰੇ ਖ ਨ ਕੰ ਵ ਯ ਆ ਰ ਹੇ ਛੁ ਪ ਪੁ ਰ ਬਿ ਖੇ ਸ ਚੀ ਆ ਦ ਅ ਛੁ ਰੇ ਸਿ ਪ ਟ ਕ ਹ ਜ ਠੀ ਨ ਕੋ
ਹ ਠਿ ਆ ਦੇ ਜ ਭ ਭੇ ਦ ਤਿ ਨੇ ਕਿ ਪੈ ਕੋ ਸੀ ਮ ਆ ਚ ਚ ਕ ਹ ਲ ਉ ਵੇ ਗੀ ਹੋ ਵੇ ਹੀ ॥ ਸਿ ਪ
ਵ ਠ ਵੀ ॥ ਪ ਠ ਵੇ ਓ ਰ ਵੀ ਨ ਗੁ ਜਾ ਜੁ ਜ ਸ ਕੋ ਅ ਮ ਰ ਵ ਤੀ ਤ ਉ ਲ ਉ ਸ ਕੁ ਰ ਹੋ ਠ
ਤੁ ਰੁ ਕੋ ਪ ਖ ਯ ਠ ਨ ਕੋ ॥ ੪੦੮ ॥ ੧ ॥ ਵੀ ਪ ਕਾ ॥ ਯਾ ਏ ਓ ਰ ਵੀ ਨ ਚੁ ਸ ਯ ਲੀ
ਠੇ ਓ ਜਾ ਸੁ ਸ ਖ ਭੀ ਪ ਆ ਏ ਓ ਨ ਤੁ ਗ ਵ ਛੁ ਜਿ ਪ ਤ ਕੁ ਰੇ ਸ ਕੋ ॥ ਠ ਉ ਰ ਠ ਉ ਰ ਠਿ ਓ
ਓ ਜ ਆ ਏ ਖੇ ਸੈ ਨ ਮ ਮ ਤ ਹ ਰ ਚਿ ਓ ਹੋ ਤਿ ਲ ਮ ਅ ਸ ਤੁ ਦਿ ਸ ਪ ਤੁ ਨਿ ਸੇ
ਸ ਕੋ ॥ ਨ ਹ ਪੈ ਗੀ ਕ ਆ ਮ ਪੈ ਨ ਪ ਚ ਜ ਤੁ ਹੋ ਨ ਲ ਆ ਯੇ ਤੁ ਹ ਪੈ ਹੋ ਨ ਸ ਮ ਆ
ਜ ਧ ਨੀ ਸੁ ਰੇ ਸ ਕੋ ॥ ਪ ਠ ਵੇ ਜੋ ਵੀ ਥੀ ਰ ਤੇ ਵੀ ਪ ਠੇ ਸ ਮ ਪ ਜਿ ਬਿ ਖੇ ਖ ਤ ਰ ਆ
ਹ ਖੇ ਠ ਤਿ ਨੇ ਦੇ ਵ ਨ ਦੇ ਵੇ ਸ ਕੋ ॥ ੪੦੯ ॥ ੧ ॥ ਵੀ ਪ ਕਾ ॥ ਮਿ ਠਿ ਵੇ ਓ ਰ ਵੀ
ਨ ਗੁ ਜ ਆ ਏ ਪੁ ਛਿ ਯੋ ਸ ਭੁ ਸ ਮ ਚ ਚ ਰ ਹੋ ਕਿ ਤ ਪ ਟ ਕ ਸ ਠੀ ਜ ਹ ਮੇ ਕਿ ਮ ਹੇ ਤੁ ਤੇ
ਠੇ ਰੇ ਓ ਨ ਦ ਹ ਈ ਓ ਗ ਈ ਵੇ ਤੀ ਕ ਹੋ ਵੀ ਸਿ ਠੇ ॥ ਕੇ ਦ ਸ ਭੀ ਕੁ ਏ ਕ ਠਿ ਨ ਚੇ ਤ ਤੇ
ਕ ਵ ਏ ਓ ਓ ਖ ਹੁ ਮੈ ਨ ਤ ਤ ਮਿ ਠਿ ਓ ਨ ਰ ਤੁ ਅ ਜੇ ਸਿ ਰ ਮ ਤੁ ਹ ਏ ਓ ਵੇ ਉ ਠ ਰਿ ਓ ਨ
ਖੇ ਤ ਤੇ ॥ ਰ ਹਿ ਯੋ ਹ ਉ ਖ ਖ ਕ ਯ ਤੇ ਸ ਸ ਕ ਰ ਥੇ ਸੀ ਗ ਥੋ ਰੋ ਮੇ ਠ ਕਾ ॥ ਛ ਯ ਵ ਈ
ਰਿ ਪ ਛੁ ਤ ਤੇ ॥ ੪੧੦ ॥ ੧ ॥ ਵੀ ਪ ਕਾ ॥ ਵੇ ਖ ਤ ਹ ਉ ਪ ਪ ਚ ਜ ਹ ਤ ਹ ਮ ਮ ਰ ਵ ਤੀ
ਪੁ ਰ ਜ ਨ ਕੇ ਥੀ ਖ ਚੇ ਕੇ ਥੀ ਕੇ ਥੀ ਭਾ ਜੇ ਓ ਰ ਫੁ ਤੁ ਕੋ ॥ ਕ ਹਿ ਹ ਉ ਸ ਕੁ ਸ ਮ ਚ ਰ ਕ ਆ
ਰ ਨ ਸੇ ਜਾ ਏ ਖੇ ਪ ਠੇ ਵੇ ਖ ਹੁ ਮੈ ਨ ਗੁ ਏ ਸਿ ਠੀ ਠੇ ਨ ਥ ਕੋ ਖੇ ਠ ਹੋ ਖੇ ਠੇ ਸ ਤ ਨ ਕੇ ਸ ਵ ਈ ਕੋ
ਥੀ ਰ ਮੇ ਕੋ ਮ ਵੇ ਦ ਓ ਸ ਜ ਚਿ ਯੋ ਬ ਸ ਵ ਜੁ ਪ ਮ ਰੁ ਕੋ ॥ ਪੁ ਰ ਜ ਨ ਜੇ ਖ ਸ ਤ ਇ ਹ ਚ ਆ ਤ ਹੋ

ਟੇਕਾ ਆਚਰਤ ਹਰ ਨਗੋ ਬਿੰਦਾ ਆਚਰਤ ਹਰ ਨਗੋ ਬਿੰਦੇ ਹੋ ਟੁਖ ਬਿੰਦੀ ਰਨਾ ਚਿੰਤਾ
ਪਾਇ ਜਟ ਪੁਤਰੇ ਰਾ ਸਿੰਤਾ ਜਾਈ ਆਪ ਚਿੰਤਾ ਜਾਈ ਆਪ ਚਿੰਤਾ ਸਿੰਕਟ ਹਰ ਨਗੋ
ਤਾਪ ਹੋ ਆਗੁ ਗਤ ਬਿੰਦਿ ਸਪੁਰੇ ਰਾ ਹੋਤ ਕਈ ਨਤ ਬਾ ਕਹੋ ਤ ਕਈ ਨਤ ਬਾ ਕਹੋ ਆਸ
ਦਾ ਹਿਰਗ ਗ ਨ ਨਿਜਾ ਕਹੋ ਸਰ ਫੁਰ ਫੁਰ ਬੋਧਾ ੧੫ ਛੰਤ ਦੀ ਪਕਾ ਨਤ ਬਾ ਨੀ
ਬਾਜ ਦੇ ਵ ਨ ਪੁਤਿ ਆ ਚ ਹ ਮ ਨ ਪੀ ਰ ਮ ਨ ਪੀ ਰ ਹੋ ਜੁ ਰ ਨ ਕੁ ਨੀ ਗ ਚੀ ਰ
ਹੋ ਸ ਨਿ ਵ ਰੇ ਸਿੰਕਟ ਤਾ ਸਾ ਨ ਹ ਨ ਚੈ ਕੁ ਰ ਰੋ ਨ ਹ ਨ ਚੈ ਕੁ ਰ ਰੋ ਨ ਹ ਲ ਕੋ ਨ ਤ ਰੀ
ਗੀ ਰ ਹੋ ਪੁ ਰ ਵੇ ਜ ਕੁ ਬਿ ਪ ਆ ਸਾ ਕ ਰੋ ਖ ਲ ਨ ਸ ਕ ਰੋ ਖ ਲ ਨ ਸ ਹੋ ਨ ਹ ਨ ਮ ਸ
ਹੁ ਤਾ ਸ ਤੇ ਃ ਧ ਰ ਹੀ ਪੀ ਗ ਪਿ ਰ ਵਾ ਸ ਤੁ ਸਾ ਸ ਤ ਬ ਰੰ ਬ ਰੁੰ ਤੁ ਸਾ ਸ ਤੁ ਸ ਰੁੰ ਬ ਰੁੰ ਹੋ ਸ
ਨਿ ਯੋ ਦੇ ਵ ਨ ਬਿ ਬੁ ਹ ਹੋ ਆ ਟਿ ਤ ਆ ਨੰ ਟ ਊ ਲਾ ਸਾ ਟਿ ਸ ਆ ਥ ਆ ਸੁ ਰ ਜ ਮ ਸ ਰਾ ਜ
ਆ ਮ ਰ ਵ ਤੀ ਕ ਬ ਤੇ ਪ ਟੀ ਪ ਕ ਛੰਦਾ ਪ ਹਾ ਚੈ ਯੋ ਜਾ ਏ ਟੁ ਤ ਪ ਹਾ ਚੈ ਯੋ ਜਾ ਏ ਟੁ ਤ
ਹੋ ਲੈ ਲੈ ਚੈ ਟ ਫ ਤ ਹ ਪੁ ਰ ਹੁ ਤ ਹੋ ਬਿ ਜ ਨਾ ਦ ਰ ਬਾ ਰਾ ਕ ਹੀ ਜਾ ਏ ਟੁ ਤ ਕ ਹੀ ਜਾ ਏ
ਦੁ ਤ ਹੋ ਆ ਏ ਓ ਮ ਤੀ ਪੁ ਤ ਹੋ ਬਿ ਜੋ ਕ ਏ ਟੀ ਜੁ ਰ ਹਾ ਰਾ ਪ ਹਿ ਓ ਣਾ ਟੁ ਹੁ ਬ ਗ ਕ ਹਿ ਓ ਣ
ਟੁ ਹੁ ਬੇ ਗ ਹੋ ਆ ਏ ਓ ਕੋ ਕ ਰ ਤੇ ਜ ਹੋ ਏ ਮ ਨ ਮ ਚਾ ਰਾ ਸਾ ਕ ਚ ਲ ਜੁ ਰੇ ਖ ਰ ਚ ਲ ਹੁ
ਜੁ ਰੇ ਖ ਹੋ ਸਿ ਪ ਚੈ ਲ ਪ ਠਾ ਯੋ ਤੇ ਖ ਹੋ ਚ ਲ ਹੁ ਜੁ ਰ ਮ ਸੁ ਰਾ ਟੀ ਛੰਦ ਦੀ ਪ ਕ ਦੁ ਜ
ਤੁ ਰ ਹਾ ਗ ਲੈ ਆ ਏ ਓ ਟੁ ਤ ਏ ਸ ਆ ਏ ਓ ਟੁ ਤ ਹੋ ਮ ਤੀ ਪੁ ਤ ਮ ਪੁ ਤ ਹੋ ਆ ਗ ਆ ਥੁ ਪ
ਆ ਨੁ ਜਾ ਰਾ ਗ ਕੀ ਨੇ ਓ ਰ ਸ ਲੀ ਮ ਕੀ ਯੈ ਓ ਤ ਸ ਲੀ ਮ ਹੋ ਸਿ ਪ ਹੋ ਏ ਸੁ ਲੀ ਮ ਹੋ ਸਿ ਪ
ਹੋ ਏ ਜੁ ਲੀ ਮ ਹੋ ਓ ਟ ਨ ਕੀ ਨ ਜੁ ਹਾ ਰਾ ਸਿ ਗ ਲਾ ਬਿ ਜੋ ਕੁ ਪ ਤ ਰਾ ਪਿ ਯੋ ਏ ਮ ਆ ਰ ਕ
ਬਾ ਟੀ ਆ ਗ ਡੇ ਟ ਦੀ ਨੇ ਓ ਨ ਜ ਰ ਬ ਹੁ ਬ ਹੁ ਹ ਰ ਖ ਉ ਤ ਸ ਵ ਸਾ ਟੀ ਆ ੧੧ ਛੰਦਾ
ਦੀ ਪਕਾ ਤੁ ਰ ਹ ਵ ਜੀ ਗ ਤੀ ਸੁ ਤ ਬਾ ਚ ਬਿ ਜ ਨਾ ਟ ਸੋ ਆ ਨਿ ਬਿ ਯੋ ਕੋ ਲੋ ਕ ਜੀ ਓ ਓ
ਤੋ ਲੋ ਕ ਹੋ ਨਿ ਰ ਕੰ ਟ ਕ ਨਿ ਰ ਕ ਹੋ ਸ ਰ ਵ ਗ ਮ ਆ ਰ ਤ ਪੈ ਆ ਲ ਪ ਕੁ ਜ ਓ ਚ ਸ ਕ ਲ
ਤੁ ਆ ਜੋ ਡੇ ਜੁ ਰ ਜ ਕ ਲ ਹੋ ਮੁ ਰ ਛੰਤ ਮਿ ਕ ਕੁ ਏ ਸੁ ਤੋ ਬਿ ਕ ਲ ਹੋ ਬਿ ਸ ਨਾ ਸਾ ਟ

ਹੁ

ਜੁ ਰ ਪ ਆ ਛ ਟੀ ਖ ਹੁ ਸੈ ਨ ਹੋ ਕ ਟੀ ਸ ਹੁ ਸੈ ਨ ਹੋ ਕੁ ਏ ਸ ਕ ਲ ਬਿ ਨ ਚੈ ਨ ਹੋ ਕੁ ਤ ਮ ਸ ਨ
ਬ ਤ ਆ ਗੁ ਏ ਬ ਹੁ ਸੀ ਰ ਮੁ ਏ ਬ ਹੁ ਸੀ ਰ ਹੋ ਸ ਕੁ ਤ ਜੁ ਬ ਟ ਰ ਨ ਮ ਚੋ ਪੁ ਛ ਚ ਤ ਹੁ
ਮ ਤ ਰ ਨ ਪ ਆ ੧੧ ਛੰਦ ਦੀ ਪਕਾ ਤੁ ਰ ਹ ਬ ਤੇ ਰ ਏ ਨਿ ਬਿ ਕਾ ਬ ਤੇ ਕੁ ਏ ਨਿ ਬਿ ਰੋ
ਬੀ ਤਿ ਓ ਬਿ ਬਿ ਮ ਮ ਪੀ ਕੋ ਕ ਹ ਲ ਗ ਕ ਰੇ ਬ ਖ ਨਾ ਪੁ ਛੁ ਬ ਲ ਪ ਤ ਪ ਪੁ ਛੁ ਬ ਲ ਪ
ਤੁ ਪ ਹੋ ਕੁ ਚੈ ਜੁ ਰ ਨ ਕੋ ਗ ਸਾ ਨ ਡੇ ਏ ਪੀ ਠ ਨ ਡੇ ਏ ਪੀ ਠ ਹੋ ਜੁ ਰ ਪ ਤ ਲ ਉ ਜੁ ਰ ਤੀ ਕੋ
ਗੁੰ ਜਿ ਯੋ ਜੁ ਰ ਨ ਗ ਮ ਨਾ ਕੁ ਚੇ ਤ ਜ ਪੀ ਰ ਕੁ ਚੇ ਤ ਜ ਪੀ ਰ ਹੋ ਸ ਵ ਤੁ ਰ ਨ ਪ ਚਿ ਹੋ
ਕੁ ਲ ਗ ਯੋ ਮ ਵ ਸ ਨ ੧੨ ਛੰਦ ਦੀ ਪਕਾ ਤੁ ਏ ਪੁ ਚ ਨ ਤ ਬ ਏ ਪੁ ਚ ਨ ਤ
ਮ ਏ ਓ ਸ ਕ ਲ ਚੈ ਕੁ ਚੇ ਟੇ ਏ ਣੀ ਕੁ ਰ ਭੁ ਆ ਗ ਮ ਨਿ ਓ ਜੁ ਭੁ ਆ ਨ ਮ ਨਿ ਓ ਜੁ ਭੁ ਆ
ਨ ਹੋ ਪੁ ਰ ਜ ਨ ਜੁ ਰ ਨ ਪ ਆ ਨ ਹੋ ਮ ਚੋ ਓ ਪ ਕ ਮ ਵ ਆ ਰਾ ਆ ਜੋ ਨਿ ਪ ਛੰ ਰ ਪ ਸੋ ਨਿ ਸ
ਛੰ ਰ ਹੋ ਬਿ ਜ ਨ ਜ ਕੁ ਰ ਨ ਪ ਚਿ ਹੋ ਬੁ ਤੇ ਲਾ ਜ ਬਿ ਸ ਚਾ ਸੁ ਚੀ ਜੁ ਰ ਸੀ ਕ ਸੁ ਚੀ ਜੁ ਰ
ਜਿ ਗ ਹੋ ਹ ਚੇ ਸ ਮ ਰਾ ਅ ਪੁ ਰ ਹੋ ਕੁ ਤੇ ਜ ਨ ਪ ਰ ਵ ਰਾ ੧੩ ਛੰਦ ਦੀ ਪਕਾ ਟੀ ਨੇ ਓ ਆ
ਮ ਨ ਟੀ ਨੇ ਓ ਆ ਮ ਨ ਹੋ ਮ ਨ ਤੁ ਰੇ ਪੁ ਚੁ ਆ ਨ ਹੋ ਜੇ ਖ ਨ ਆ ਟੀ ਨਿ ਪ ਆ ਪ ਠੇ ਓ ਬ ਹੁ
ਕੇ ਟ ਪ ਠਿ ਓ ਬ ਹੁ ਕੇ ਟ ਹੋ ਜੇ ਸ ਨ ਗ ਮ ਨ ਮ ਆ ਸੁ ਚਿ ਯੋ ਜੁ ਰ ਬ ਪੁ ਨ ਬ ਰਿ ਓ ਚੁ ਰ ਬ
ਪੁ ਨ ਹੋ ਰੁ ਪ ਰਾ ਜ ਰ ਸ ਜੁ ਪ ਨ ਹੋ ਪ ਕੀ ਪ ਟ ਮ ਨੀ ਬੁ ਆ ਚ ਆ ਮ ਰ ਕੁ ਤ ਖ ਤ ਬ ਚ ਆ ਮ ਰ
ਜੁ ਕੁ ਤ ਖ ਤ ਹੋ ਕ ਲ ਗੀ ਮ ਉ ਰ ਜੁ ਰ ਪ ਤ ਹੋ ਮ ਨ ਗ ਨ ਮ ਆ ਲ ਆ ਮ ਆ ੧੪ ਛੰਦ
ਦੀ ਪਕਾ ਣੀ ਓ ਜੁ ਰ ਬ ਚ ਤੁ ਣੀ ਓ ਜੁ ਰ ਬ ਚ ਤ ਹੋ ਬੈ ਠੇ ਜੁ ਰ ਘ ਤਿ ਤ ਖ ਤ ਹੋ ਰਾ ਜ ਕੁ ਲ
ਹ ਜਿ ਰ ਮੇ ਲਾ ਪ ਹਿ ਰੇ ਓ ਮ ਨ ਮ ਆ ਲ ਪ ਹਿ ਰੇ ਓ ਮ ਨ ਮ ਆ ਲ ਹੋ ਓ ਟਿ ਤ ਏ ਟੁ ਜ ਮ ਕੁ
ਲ ਹੋ ਮ ਓ ਬ ਰ ਬਾ ਸੁ ਟੁ ਲੋ ਣਾ ਬ ਰ ਤੁ ਕੁ ਯੋ ਬ ਰ ਗ ਯੁ ਰ ਤੁ ਕੁ ਯੋ ਬ ਰ ਗ ਹੋ ਕ ਰ ਕ ਹ
ਰ ਖ ਉ ਮੰ ਗ ਹੋ ਪ ਰੀ ਪ ਟ ਮ ਨੀ ਕੋ ਣਾ ਕੀ ਨੇ ਓ ਬੀ ਟੀ ਜਾ ਰ ਕੀ ਨੇ ਓ ਬੀ ਟੀ ਜਾ ਰ ਕੀ ਨੇ
ਦੁ ਤਾ ਜੁ ਰ ਨ ਕੋ ਡੇ ਵ ਤ ਨ ਚਿ ਨ ਕੇ ਤਾ ੧੫ ਛੰਦ ਦੀ ਪਕਾ ਆ ਜੋ ਓ ਬ ਯਾ ਵੇ ਬ ਜਿ ਯੋ
ਬ ਆ ਵ ਹੋ ਏ ਟੁ ਚ ਚੇ ਜੁ ਹ ਏ ਹੋ ਗ ਵ ਤ ਕ ਰ ਤ ਪ ਮ ਚਾ ਏ ਤ ਮ ਆ ਚ ਕ ਬ ਟ ਏ ਤ

੫੭
ਸੁ ਟੇ ਖ ਕ ਲ ਚੈ ਤੁ ਰਾ ਹੋ

ਸਦਭੈਸੁਖੀਆ

ਮੁਆਰਕਥਾਈਲੈਲੈਨਜਗਦੀਜਾਰਦਹੋਰੋਤਛੁਡਤਫੁਹਾਰਾਨਾਚਰਦੁਪਰ
ਬਰੰਕਨਾਚਤਜੁਪਰਬਰੰਗੇਜੁਬਚੁਬਖੁਰੰਗੇਪੁਨਨਉਰਤਗਲਾਣਾਦੀ
ਨੇਓਜਰੇਪਾਉਦੀਨੇਓਪਾਉਹੋਕੁਸਰਤਨਚਕਾਦੋਮੈਉਰਤਪੁਲਾ? ੬। ਛੁ
ਤਦੀਪਕਾ ॥ ਆਗੇਆਦੀਉਕੁਸੈਨਾਖਾਗੇਆਦੀਜੁਕੁਸੈਨਹੋਹੋਤੋਜਾਗ
ਉਕੁਦੈਨਹੋਜੁਰਪੁਰਕਰਤਪਯਾਨਾਦੈਸੁਭਨਬਖਸੀਜਦੈਸੁਭਨਬਖਸੀਸੁਹੋਤੋ
ਏਸਕੁਫੁਰਮਾਨਾਜਾਜਤਕੁਦੈਤੁਰੰਗਜਾਜਤਕੁਦੈਤੁਰੰਗਹੋਬੇਗਬਤਾਜੁਕੁਰੰਗਹੋ
ਸੈਨਾਜਕਲਦੀਬਾਨਾਨਿਜਗੀਜੁਕੁਫੁਏਜਾਨਿਜਗੀਜੁਕੁਫੁਏਜਾਨਿਪਤਰੰਗਮ
ਉਜਹੋਬਾਜਿਓਬੀਬਿਧਨਿਸਨਾ? ੭। ਆਬਿਸਪਦਛੁਤਦੀਪਕਾਟੁਹਰੇਓਪੁਜ
ਕੋਤਫੁਹਰੇਓਪੁਜਕੋਤਹੋਅਰੁਨਪੀਤਜੀਗਸੇਤਹੋਪਹਰਿਓਦੈਕੁਨਦਾਗ
ਏਪੁਰਹੁਤਛੁਲੈਪੁਰਹੁਤਹੋਚਮੁਆਰਗੀਦੁਤਹੋਆਪਗਾਕੋਯੋਬਿਜਸਦਾਗ
ਰਾਅਰਬਸੀਗਸੈਨਾਰਾਮਰਬਸੀਗਸੈਨਹੋਪੁਤੁਪੁਤੁਹੋਮੇਨਹੋਚਾਰਕੁਤਪਛ
ਨਦਾਸਜਸਜਕੁਕੁਏਖਜਸਜਜਕੁਕੁਏਖਹੋਕੁਜਨਫਨਫਨਸੇਸਹੋਜਕੁਤ
ਜਕੁਉਮਨਾਦਾ? ੮। ਛੁਤਦੀਪਕਾਫੁਰਤਸਿਰਛੁਤਫੁਰਤਸਿਰਛੁਤਕੁਕੁਮਨ
ਪੇਤੁਨਪੁਰੇਕੁਨਦੇਰੇਜਾਹਿਫੁਕੇਜੁਕੁਸਸਛੁਕੇਜੁਕੁਸਸਛੁਕੇਬਿਧਿਪੁਕੁਤ
ਬਹੁਅਸਤੁਹੋਅਸਤੁਰੇਦਨਨਹਿਫਾਜਰਾਜਬੇਰਾਮਮਗਜਬੇਦਾਨਹੋਰ
ਕੁਦਲਚਕੁਮਹਾਨਹੋਚਰੰਗਨਦਲਜਾਹਿਤੀਚਪਦਮਬਾਜੀਤੁਤੀਜਪਦਮ
ਬਾਜੀਤੁਹੋਲੋਕਲੋਕਦੇਸਾਤੁਹੋਤੁਮਨੇਕਬਜਹਿਫੁਏਛੁਤਦੀਪਕਾਆ
ਏਲੈਕੋਟਾਏਲੈਕੋਟਾਜੁਕੁਸਰੰਗੀਪਰਬਜੇਤਹੋਮਾਨਿਓਆਨਕੁਆਰਾਕਹਿਓ
ਕਰਜੇਕਹਿਓਕਰਜੇਕਹੋਮੇਸੇਅਨੁਚਰਕੁਰੋਜਰਨਾਗਤੁਪਰਮਦਾਮਗਾਦੀ
ਨੇਓਆਮਨਦੀਨੇਓਆਮਨਹੋਜੇਸੇਮਨੇਓਆਮਨਹੋਯਿਜਾਆਗਿਆਮਨੁਜਾ
ਰਾਪਹੁਚੇਜਾਸੁਰਲੋਕਪਹੁਚੇਜਾਸੁਰਲੋਕਹੋਆਦੈਓਕੁਪਹਿਯਜੇਕਹੋਬਾਸ

ਦਰਿਰਪੇਜਾਗਾ? ੯। ਛੁਤਦੀਪਕਾਏਲੈਕੋਟਾਏਲੈਕੋਟਾਹੋਜੁਰਪੁਰਮ ੫੧੯
ਰਜਾਜੇਤਹੋਪੁਤੁਪੁਤੁਮਰਦਾਰਾਦੈਦੈਮੁਬਾਰਕਥਾਦੈਦੈਮੁਆਰਕਥਾਦੋਹਾ
ਛੁਕੁਰਨਰਆਦੋਮਿਯਲੀਮਜਲਬਾਰਿਆਰਾਕੁਇਓਬਧਾਈਅਜੁਰਕੁਏ
ਓਬਧਾਈਅਜੁਰਹੋਅਜੁਰਕੁਏਜੁਖਦਾਈਹੋਪੁਰਜਨਚੁਰਨਜੁਹਾਰਾਪੁਨਿ
ਓਮਿਯਪੁਰਪੁਰਪੁਨਿਓਮਿਯਪੁਰਪੁਨਿਓਮਿਯਪੁਰਹੋਜੁਰਪੁਤੁਕਿਹਕੁਲਾਮ
ਜੁਰਹੋਗਾਦੁਤਮੰਗਲਚਾਰਾ? ੧੦। ਛੁਤਦੀਪਕਾਅਪਛੁਕੁਪਰੰਗੀਬਰੰਗਾਪ
ਛੁਕੁਬਰੰਗਾਹੋਪਦਮਨੀਜੁਖਚੁਰੰਗਹੋਦੈਦਬਪੁਨਜੁਕੁਮਾਰਾਗਪਿਓਨਿ
ਰੇਹਰਪਿਓਨਿਜਰੰਗਹੋਅਲਪਥੇਜਾਮਨਬੋਹੋਭੇਗਤੁਏਓਕੁਆਰਾਈ
ਉਓਬਹੁਬਰਥੇਨਿਜਦਿਨਬੀਤੋਓਹਰਥਹੋਕੁਏਓਦੁਤੀਕਰਤਾਗਾਪੁਨਿਯੋਕੁ
ਏਕਪਠਿਯੋਕੁਏਕਪਠਿਯੋਕੁਏਕੁਹੋਹਾਜਿਲਦਹਿਰੰਗੇਕੋਥਾਜਜਗਾਤੁ
ਹਾਰਾ? ੧੧। ਛੁਤਦੀਪਕਾਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏ
ਦਿਤਾਲਿਯਾਰਾਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏ
ਲਹੋਪੁਤੁਪੇਓਤੁਪਦਾਰਾਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏ
ਮਹੋਕੋਸਦੇਸਕੁਤਾਰਾਦੀਨੇਓਚਰਲੋਕਦੀਨੇਓਚਰਲੋਕਹੋਥਾਟਬਾਟਬਿਨਕੋਕੋ
ਨਾਮਿਯੁਭਟਾਰਦਾਰਾ? ੧੨। ਛੁਤਦੀਪਕਾ ॥ ਘਾਠਿਓਨਿਜਥੇਲਪਾਠਿਓਨਿਜਥੇ
ਲੁਹੋਦੈਦੈਸਾਮਿਯੋਲੋਕਲੋਕਕੋਕਾਜਾਕੀਨੇਓਮਕਦਕਰਾਜਕੀਓਮਕ
ਟਕਰਾਜਹੋਤੀਨਿਤਿਯੋਕੁਸਮਾਜਹੋਇਜਰਾਜਾਨਿਰਤਾਜਾਕੁਏਮਨਜਾਠਿਯ
ਕੁਏਮਨਾਸਿਧਹੋਪੁਤੁਕੁਏਓਨਉਨਿਧਹੋਕੁਗਤੁਕੁਰਨਸਮਾਜਾਬਾਠਿਓਪੁਤੁ
ਪਥਾਠਿਓਪਰਤਾਪਹੋਤੀਨਲੋਕਹੋਓਓਬਿਆਪਹੋਅਸਿਜਚੁਰਬਲਜਾਜਾ? ੧੩।
ਛੁਤਦੀਪਕਾਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏਕੁਏ
ਜੁਰਾਰਹੋਨੁਨਪੁਸਿਤਚਿਤਲਾਏਬੀਦੀਕੁਏਮਮਰਬੀਦੀਮਮਰਹੋਛੁਓਓਦੈ

ਨਾਮੁਰਹੇਦੀਨਨਕਿਨਗਹਏ। ਭਾਜੇਭੈਜਤਦੇਵਹੋਕਿਰਕੀਦਰਜਾਦੁਕੇਲਹੋਹਰਿ
ਸਿਦਹੋਆਰਤਬਚਨਨਾਏ। ਕੁਈਨਕੁਥਨੀਕੁਈਨਕੁਥਸੀਹੋਧੁਧਾਪੇਮਰਮ
ਸਾਨੀਹੋਧਿਜਜੁਰਨਹੁਏ। ੨੫॥ ਛੰਤੁਈਪਕਾ ਚਕੁਧਾਏਓਦੈਤਚਕੁਧਾ
ਏਓਦੈਤਹੋਜੀਤਿਓਹੁਭਟਨਜੈਤਹੋਤੀਨਲੋਕਥਾਕੀਨਾ। ਚਾਈਓਜੰਕੁਧਾਮ
ਗਾਈਓਜੰਕੁਧਾਮਹੋਜੀਤਿਓਜੁਰਸੀਕਾਗੋਬਿਜੈਦਮਾਮਾਦੀਨਾ। ਬਾਰਿਓਰੰਗਥ
ਰਿਓਰੰਗਹੋਜਮੁਖਲੋਚਨਾਮੰਗਹੋਮਨਕੁਦਨਜਕੁਕੀਨਾ। ਦਿਨਿਓਥਾਦਾਦੇਜ
ਦੀਨਿਓਥਾਦਾਦੇਜਹੋਪੁਤਪਊਤਨਾਮੁਰਹੇਜਹੋ। ਪੁਸਕਪੁਸਕਭਟਥੀਨਹੋ। ੨੬॥
ਛੰਤੁਈਪਕਾ ਕੀਨੇਓਥਹਾਓਰੰਗਜਕੀਨਿਓਥਹਾਓਰੰਗਜਹੋਜੁਰਸਮਪਰਦ
ਸਮਾਜਹੋਲਦੇਨਜਮਰਤਾਸਾ। ਕੁਖੇਕੁਥਾਜੁਰੇਜਕੁਥਾਓਕੁਥਾਜੁਰੇਸਹੋਜਿਹਾਥਿਧ
ਕੀਓਥਿਧਦੇਜਹੋਸੁਓਥਿਜਨਦੇਦਾਮਘਨਾਜਾ। ਦੁਰੇਜਾਇਸਿਧਦੁਰੇਜਾ। ਇਸਿਧ
ਹੋਜੁਰਨਰਦੇਵਨਾਏਦਹੋਨਰਦਜਾਹਿਤਉਦਾਜਾ। ਪਰਤਹਰਿਧਿਆਨਪਰਤਹ
ਗਿਧਿਆਨਹੋਜੁਰਪਤਦੇਵਮਹਾਨਹੋਜੀਪਾਤਿਪੁਰਖਾਮਾਥਿਨਾਜਾ। ੨੭॥ ਛੰਤੁ
ਈਪਕਾ ਸਮਾਰਤਦੀਨਦੁਖਾਰਿਮਾਰਤਦੀਨਦੁਖਾਰਿਹੋਕਰਿਕਰਿਕੇਸੁਥੀਖਾਰ
ਹੋਦੇਰਤਪਦਮਕਿਤਾ। ਹਾਹਾਜਗਦੀਸੁਹਾਹਾਜਗਦੀਸਹੋਜੁਰਹਥਿਧਾਮਤਤੀ
ਸਹੋਰਛਕੁਥਾਮੁਰਸੀਤਾ। ਕੁਮਾਥਿਨਕੇਥਨੈਨਾਥਕੁਮਾਥਿਨਕੇਥਨੈਨਾਥਹੋਥਿ
ਥਾਪਿਓਦੁਖਗਾਥਹੋਦੀਨਦਰਦਦੁਖਥੀਜਾ। ਜਕਨਾਗਤਜੋਗਸਰਨਗਤਜੋ
ਗਹੋਸੀਤਿਲਜਮਜੋਗਹੋਆਟਿਮਨੀਲਾਮਰੀਜਾ। ੨੮॥ ਛੰਤੁਈਪਕਾ ਆ
ਪਨਜਨਨੇਦਜਾਮਪਨਜਨਨੇਦਜਹੋਥਾਹਗਹੋਕੀਲਾਜਹੋ। ਮਉਗਨਛੰਤੋਹ
ਮਾਰਾ। ਠਕੁਰਾਮਰਮਿਮਗਾਪਠਾਕੁਰਾਮਗਮਾਮਗਾਪਹੋਧਿਯਾ। ਦੁਗਥਿਧਾਮ
ਧਹੋਨਾਯਕਜਗਕਕਤਾਰਾਜਾਨਹੁਜਕੁਥਿਧਨਾਥਜਾਨਹੁਜਕੁਥਿਧਨਾਥਹੋ
ਜਰਨਾਗਤਗਹੀਮਨਾਥਹੋਪੀਰਪਛਾਨਨਹਾਰ। ਤੁਦਚਰਨਨਕੀਆਜਤਦਰ

ਰਨਨਕੀਆਜਹੋਪ੍ਰਿਤਪਾਥਨਨਿਜਦਾਜਹੋਕੀਜੋਓਤੁਧਾਰਾ। ੨੯॥ ਛੰਤੁਈਪਕਾ ੫੨॥
ਨਤੀ। ਸੀਮਹਕਲਕੁਪਤਾ। ਜੁਰਗਨਗਾਦਿਮਹਾਨਥਾਚਾ। ਬਿਨਸਪਦਛੰਦਈ
ਪਕਾ। ਚਾਖਲਿਦੁਨਾਥੋਪਲੇਦੁਨਾਥੋਜਰਸਗਰੁਪਰੇਮਨਾਥਹੋਜੇਸਨਨ
ਖਲਘਾਏ। ਮਮਸਰਏਕਚਰਨਾਮਸਰਏਕਚਰਨਹੋਜਰਦੁਰਕੁਗਦਨ
ਹੋਸਿਤਜਹਾਰਜਹਾਯੋ। ਉਮਥਿਨਸਥਾਦੋ। ਮੋਕਦੁਰਕੁਥਦਨਹੋਸਿਤਜ
ਚਕੁਥਾਥੀ। ਤੁਮਥਿਨਸਥਾਦੁਰਮਥਿਨਸਥਾਦੋਜਾਪਹਉਜਾਦੁਹੋਏਕ
ਮਮਥੁਗਦੁਸਾ। ਦੁਹਥਿਜੈਥਰਦਨਦੇਹਥਿਜੈਥਰਦਨਹੋਥਮਥਗਨੀਨਿਧਾ
ਨਹੋਜਾ। ਚਕਜਨਕਾਥਤਮਸਾ। ੩੦॥ ਛੰਤੁਈਪਕਾ ਕੁਰੁਮਮਛਕੁਰੁਮਮਪਛ
ਹੋਪੁਜਹੁਮਨਕੀਇਛਹੋਆਪਨਜਨਨਿਦਜਾ। ਘਾਦੁਹਥੈਕੀਦਿਤੁਘਾਦੁਹਥੈਕੀਦਿ
ਤਹੋਸੁਰਦੇਹੀਕੁਗਦੰਤਹੋਜਾਹਥਗਰੀਥਿਕੀਦਾਜਾ। ਉਥਚਕੁਥੁਚਪਰਦਾਰਉਥ
ਹਹੁਥਰ। ਪਮਦਾਰਹੋਦੁਹਿਧਦੇਰੁਮਾਰੇਦਾਰਹੋਰਛਰਛਮਹਾਰਾਜਾਕਾਦੁਹ
ਮਪਦਾਛਾਜਕਾਦੁਹਮਪਦਾਛਾਜਹੋਪੁਰਹੁਜਕੁਥਿਧਾ। ਮਹੋਤਿਨਲੋਕਸਿਕ
ਜਾ। ੩੧॥ ਛੰਤੁਈਪਕਾ ਦੀਨਨਦੁਖਭੰਜਦੀਨਨਦੁਖਭੰਜਹੋਸੀਤੁਛਗਤਮਨਕੀ
ਜਹੋਜਕਾਥਲਕੁਥਜਗਨਾਥਾ। ਮਕੁਹੀਜਿਰਸਾਹਸਕੁਹੀਜਿਰਸਾਹੋਜਕਨਾ
ਯਕਜੁਰਨਹੋਮਪਥੇਜਨਸਕੁਥਾਥਾ। ਮਕੁਹੀਜਿਰਸਾਥਾ। ਮਕੁਹੀਜਿਰਸਾਥਾ। ਮਕੁਹੀ
ਹੋਤਿਕੁਥਾਮਦਿਮਥਿਥੋਕਾਲਕਲਮਸਕੁਥਾਥਾ। ਮਕੁਹੀਜਿਰਸਾਥਾ। ਮਕੁਹੀਜਿਰਸਾਥਾ। ਮਕੁਹੀ
ਕਾਰਹੋਕਾਲਕੁਥਰੁਥਮਾਥਹੋਮਕਤਾਥਲੋਖਾਥਕਾਥਾ। ੩੨॥ ਛੰਤੁਈਪਕਾ
ਕੀਨੇਓਥਕਲਕੀਨੇਓਥ। ਜਲਥਲਮੇਥਯਾਥਲਹੋਟੇਕਹੀਆਥਾਥਲਾਥਾ।
ਮਸਕਾਰਜਗਦੀਸਨਾਮਸਕਾਰਜਗਦੀਸਹੋਕਾਲਕੁਰਮਥਿਨਈਸਹੋਥਿਥ
ਚਕੁਥਨਮਾਥਾ। ਕੋਓਥਾਤਨਹਨਭੇਦੋਕੋਓਥਾਤਨਹਨਭੇਦੋਕੋਓਥਾਥਾ। ਮਪਥੁ
ਰਦੇਦੋਜਹੋਪੇਥਕਜੁਗਕਾਲਾ। ਨਮਸਕਾਰੁਨਾਥਨਮਸਕਾਰੁਨਾਥਹੋਰਥ

ਲੀਜੇ ਸਰਨਾ ਅਨਬਰੇ ਗਉਸਾ ਪਰ ਫੁਪਾਲਾ ॥ ੩੩ ॥ ਛੁੱਤ ਦੀ ਪਕਤਰਾ ਦੁਜੀ ਮੀ
 ਤੁ ਨਦੁਖਰੇ ਤੁਖੀ ਮੀ ਤੁ ਨਦੁਖਰੇ ਤੁਖੀ ਮੀ ਤੁ ਚ ਮਚਰੁ ਹਰੇ ਗੁਰੁ ਪੁਖੀ ਮੀ ਆ
 ਮੀ ਜੁ ਥੀ ਟੀ ਰਾ ਜਾ ਪਨ ਜੁ ਮਹੇ ਤੁ ਖੀ ਸਾ ਪਨ ਜੁ ਮਹੇ ਤੁ ਖੀ ਜੀ ਨਿ ਪਨ ਪੁ ਥ
 ਪੈ ਊ ਖੀ ਠ ਭੁ ਰ ਗੁ ਨੀ ਗਾ ਹੀ ਗਾ ਧਾਰ ਰਹੇ ਪੁ ਭੁ ਖਿ ਜੁ ਰੁ ਪਾ ਗਾ ਹੇ ਪੁ ਭੁ ਖਿ ਮੁ
 ਰੁ ਪ ਖੈ ਰ ਠ ਪ ਰ ਖ ਜ ਗ ਮ ਤੁ ਅ ਨੁ ਪਾ ਗ ਖਿ ਸੁ ਭੁ ਗ ਅ ਨ ਦੀ ਰਾ ਉ ਤ ਪ ਤੁ ਪੁ ਭ
 ਕੇ ਨ ਹਾਰ ਉ ਤ ਪ ਤੁ ਪੁ ਭੁ ਕ ਨ ਹਾਰ ਕੇ ਟ ਖੁ ਮ ਡ ਕੀ ਨ ਓ ਖਿ ਸ ਥਾ ਰ ਨ ਨਾ ਖਿ ਮ
 ਟ ਉ ਪਾਰ ਜ ਨਾ ਰਾ ਟ ਖੇ ਅੰ ਤ ਮ ਤੁ ਪ ਖਿ ॥ ੩੪ ॥ ਛੁੱਤ ਦੀ ਪਕਾ ਤੁ ਰ ਹ ਦੁ ਜੀ ਕ ਰ ਤ
 ਸਿ ਕੇ ਰਾ ਜਿ ਖੇ ਲ ਕ ਰ ਤ ਸਿ ਕੇ ਰਾ ਜਿ ਖੇ ਲ ਹੇ ਲੋ ਰ ਖਿ ਸੁ ਸੁ ਸੁ ਮੇ ਲ ਹੇ ਪੁ ਲੋ ॥
 ਕ ਰ ਖ ਨ ਮਾ ਹਾਰ ਤੁ ਤਿ ਰਾ ਲ ਮਾ ਖਾ ਪ ਰ ਤੁ ਤਿ ਰਾ ਲ ਮਾ ਖਾ ਪ ਹੇ ਤਿ ਰਾ ਲ ਮ
 ਤੁ ਤਿ ਰਾ ਮ ਤੁ ਪ ਹੇ ਖਿ ਮ ਖ ਕ ਸ ਰ ਬ ਸ ਨ ਹਾ ਮ ਖ ਲ ਮ ਕ ਲ ਮ ਜੇ ਨ ਪੇ ਤੁ ਕ ਸ
 ਮ ਸ ਰ ਕ ਓ ਨ ਕੇ ਨ ਹੇ ਤੁ ਮ ਖੇ ਖਾ ਪ ਉ ਪ ਚਾ ਜ ਨ ਤ ਨ ਹ ਨ ਭੇ ਦ ਜ ਨ ਤ ਨ
 ਹ ਨ ਭੇ ਦ ਹੇ ਗ ਰ ਤਿ ਮ ਤੁ ਮ ਲ ਖ ਮ ਭੇ ਦ ਹੇ ਸ ਭੁ ਕ ਰ ਤੁ ਸ ਭੁ ਕ ਹਾ ॥ ੩੫ ॥ ਛੁੱਤ ਦੀ ਪ
 ਕਾ ਕੇ ਉ ਪੁ ਜ ਤ ਪ ਹ ਨ ਮ ਖ ਕੇ ਉ ਪੁ ਜ ਤ ਪ ਹ ਨ ਮ ਖ ਹੇ ਟੇ ਵੀ ਟੇ ਵ ਮ ਜ ਸੁ ਹੇ ਮ ਤ
 ਉ ਖੀ ਖਾ ਗਿ ਆ ਨਾ ਖਾ ਪ ਨ ਮ ਤੁ ਮ ਨੁ ਜ ਚ ਆ ਪ ਨ ਮ ਤੁ ਮ ਨੁ ਜ ਚ ਹੇ ਮ ਤੁ ਤ ਖੀ
 ਨਾ ਖਿ ਰ ਚ ਹੇ ਜ ਕ ਮ ਤੁ ਕ ਟਿ ਤ ਗੁ ਮ ਖਾ ਜਾ ਨ ਨ ਕੇ ਜੁ ਮ ਖ ਰ ਖ ਜਾ ਨ ਨ ਕੇ ਨ ਸ ਮ
 ਰ ਖ ਹੇ ਹਾ ਰ ਪ ਰੇ ਸ ਭਾ ਸਿ ਭਾ ਸਾ ਟੇ ਕ ਹ ਚਾ ਟਿ ਓ ਮ ਨੇ ਕ ਟੇ ਕ ਹ ਚਾ ਟਿ ਓ ਮ ਨੇ ਕ ਹੇ
 ਰਾ ਦ ਕ ਖ ਖਿ ਖੇ ਕ ਹੇ ਤੁ ਤੁ ਤੁ ਭੁ ਕ ਵ ਨਾ ॥ ੩੬ ॥ ਛੁੱਤ ਦੀ ਪਕਾ ਕੇ ਉ ਕੰ ਜ ਸੇ ਫੁ ਲ ਕੁ
 ਕੰ ਜ ਸੇ ਫੁ ਲ ਕੁ ਹੀ ਸਿ ਮ ਟ ਅ ਸ ਖ ਲ ਹੇ ਚੇ ਜ ਪ ਖਿ ਗ ਮ ਖਿ ਲਾ ਜਾ ਸ ਮ ਚ ਰ ਜ ਤੇ ਕੇ
 ਰੁ ਪ ਮ ਚ ਰ ਜ ਤੇ ਕੇ ਰੁ ਪ ਹੇ ਉ ਰੇ ਤੋ ਉ ਚਾ ਅ ਨੁ ਪ ਹੇ ਟੇ ਖ ਤੁ ਖੇ ਠ ਮਾ ਸ ਮ ਚ ਫੁ ਕੋ ਰ
 ਸੁ ਰ ਨ ਸ ਰ ਫੁ ਕੋ ਰ ਸੁ ਰ ਨ ਸ ਹੇ ਲੋ ਉ ਖਿ ਚਾ ਖ ਨਾ ਸ ਹੇ ਖ ਲਾ ਮ ਚ ਰ ਨ ਕੇ ਨ ਸਾ
 ਕਾਰ ਓ ਟ ਸ ਟ ਉ ਤ ਪ ਤੁ ਕ ਚਿ ਓ ਟ ਸ ਟ ਉ ਤ ਪ ਤੁ ਹੇ ਲੇ ਹੁ ਨੀ ਸ ਤੁ ਰ ਵੈ ਹਾ ਖ ਹੇ ਅ ਪ

ਮਾ ਮ ਨ ਆ ਮ ਨ ਮਾ ॥ ੩੭ ॥ ਛੁੱਤ ਦੀ ਪਕਾ ਤੁ ਰ ਹ ਦੁ ਜੀ ਕ ਰ ਤੁ ਜੇ ਤੇ ਸ ਰ ਨ ਪ ਰੇ ਜੇ ਤੇ ਸ ਰ ਕ ॥ ੫੨ ॥
 ਪ ਰੇ ਤੇ ਤੇ ਹ ਨ ਕ ਰੇ ਮ ਖ ਪ ਚਿ ਤੁ ਸ ਖ ਖ ਮ ਟੇ ਜੇ ਟੀ ਜੇ ਟੀ ਸ ਰ ਨ ਮ ਖੇ ਜੇ ਟੀ ਜੇ ਟੀ
 ਸੁ ਖ ਲ ਹੇ ਖੈ ਚੀ ਹ ਤੁ ਨ ਕ ਰੇ ਜੇ ਜੇ ਚ ਰ ਨ ਲ ਰੇ ਜੇ ਜੇ ਚ ਰ ਨ ਲ ਰੇ ਤੁ ਨ ਕੇ ਟ ਖ ਭੁ ਗੇ
 ਮ ਕੀ ਲਾ ਟਿ ਖ ਮ ਕ ਲ ਜ ਰੇ ॥ ਜੇ ਤੇ ਹੀ ਪਿ ਆ ਨ ਪ ਰੇ ਜੇ ਤੇ ਹੀ ਪਿ ਆ ਨ ਪ ਰੇ ਤੇ ਨ ਕੇ ॥
 ਜ ਸ ਰੇ ਜ ਮ ਕੰ ਕ ਰ ਟੁ ਰ ਟ ਰੇ ॥ ੩੮ ॥ ਛੁੱਤ ਦੀ ਪਕਾ ਤੁ ਰ ਹ ਦੁ ਜੀ ਕ ਰ ਖ ਓ ਟੇ ਨਿ ਜ
 ਹਾ ਖ ਥਾ ਖ ਓ ਟੇ ਨਿ ਜ ਹਾ ਖ ਥੇ ਕਾਰ ਨ ਕ ਰ ਨ ਸ ਨ ਖ ਓ ਟੇ ਨਿ ਨ ਕੇ ਰ ਫੁ ਪ ਲਾ ਗ ॥
 ਜੀ ਵ ਨੈ ਨ ਨਿ ਰ ਚ ਰਾ ਜੀ ਵ ਨੈ ਨ ਨਿ ਰ ਚ ਰੇ ਖਾ ਹ ਗ ਹੇ ਜਾ ਰ ਹੇ ਜੀ ਤੁ ਹੀ ਤੁ ਰਿ ਪ ਸ
 ਲਾ ਪ ਫੁ ਲ ਤੁ ਜ ਨ ਤੇ ਰ ਖ ਫੁ ਲ ਤੁ ਜ ਨ ਤੇ ਰ ਹੇ ਰਿ ਪ ਸਿ ਪ ਨ ਹ ਚ ਰੇ ਜਾ ਪ ਰੇ
 ਹ ਕਿ ਰ ਪ ਲਾ ਗ ਪਿ ਆ ਵ ਤਾ ਟਿ ਕ ਚਿ ਤੇ ਹੀ ਪਿ ਆ ਵ ਤਾ ਟਿ ਕ ਚਿ ਤੇ ਹੇ ਫੁ ਟ ਟਿ ਓ
 ਖਿ ਖ ਨ ਹੇ ਹੇ ਜਾ ਪ ਤੁ ਨਿ ਮ ਖ ਮ ਕ ਲਾ ॥ ੩੯ ॥ ਖਿ ਸ ਸ ਪ ਛੁੱਤ ਦੀ ਪਕਾ ਜਿ ਗੀ
 ਮ ਖ ਟੇ ਜ ਰ ਨ ਕ ਹੀ ਮ ਖ ਟੇ ਜ ਰ ਨ ਹੇ ਲਿ ਹ ਉ ਖਾ ਰ ਟ ਯ ਲ ਕ ਰ ਹੁ ਜ ਰ ਤੁ ਰ ਹੇ ਸ ਰ
 ਖ ਕ ਲਾ ਜ ਰਾ ਜਾ ਜੀ ਵ ਰ ਹ ਰਿ ਪ ਤੁ ਜਾ ਜੀ ਵ ਰ ਹ ਰਿ ਪ ਤੁ ਜ ਹੇ ਮੇ ਟ ਹੁ ਜ ਚ ਉ ਪ
 ਜ ਹੇ ਮ ਖ ਪ ਟੇ ਟੇ ਖ ਮ ਟਾ ਛੇ ਹੇ ਹੁ ਰਿ ਪ ਲਾ ਟਿ ਯ ਲ ਹੇ ਹੁ ਰਿ ਪ ਲਾ ਟਿ ਯ ਲ ਹੇ
 ਵਿ ਲਾ ਖਿ ਖ ਨ ਸੁ ਰੋ ਪ ਲ ਹੇ ਮ ਸੁ ਰ ਖੈ ਚੀ ਯ ਨ ਪ ਛੇ ॥ ਮ ਨ ਬ ਛੁ ਤ ਫੁ ਲ ਟੇ ਹੁ
 ਮ ਨ ਬ ਛੁ ਤ ਫੁ ਲ ਟੇ ਹੇ ਪੁ ਰ ਤ ਭੁ ਜ ਗ ਹ ਲੇ ਹੁ ਰੇ ਜਾ ਟੇ ਨਾ ਮ ਲਾ ਛੇ ॥ ੪੦ ॥
 ਛੁੱਤ ਦੀ ਪਕਾ ਕ ਖਿ ਖੇ ਖਾ ਰਾ ਕ ਖ ਖੇ ਖੇ ਟੀ ਨ ਕ ਖ ਖੇ ਟੀ ਟੀ ਨੇ ਮ ਚ ਰ ਗ ਨ ਜ ਕ
 ਮ ਖੀ ਨੁ ਹੇ ਮ ਤੁ ਜ ਰ ਅ ਹੀ ਤਿ ਯ ਰਾ ਖ ਰੇ ਪੁ ਭੁ ਜ ਰ ਨ ਪ ਰੇ ਪੁ ਭੁ ਜ ਰ ਨ ਹੇ ਰ ਖ ਜੁ
 ਜਾ ਸਿ ਯ ਮ ਗ ਨੇ ਜ ਹੇ ਜ ਮ ਖ ਰ ਨ ਹੇ ਖੁ ਮ ਖ ਰ ਅ ਨੁ ਰਾ ਗਾ ਸੁ ਕੁ ਸਿ ਪ ਮ ਹ ਨ ਜੇ
 ਕੁ ਸਿ ਪ ਮ ਹ ਨੁ ਹੇ ਨ ਕ ਟ ਟ ਪੁ ਯ ਨ ਹੇ ਜੇ ਵ ਤ ਰ ਰ ਨ ਲ ਚਾ ਗ ਨ ਖ ਤੁ ਨਿ ਗ ਮ ਪੁ
 ਚੇ ਨ ਨ ਖ ਤੁ ਨਿ ਗ ਮ ਪੁ ਚ ਨ ਹੇ ਟੇ ਰ ਤ ਖਿ ਖਿ ਪ ਪ ਯ ਨ ਹੇ ਪੁ ਰ ਖੇ ਤ ਮ ਰ ਖ ਪ ਗਾ ॥ ੪੧ ॥
 ਛੁੱਤ ਦੀ ਪਕਾ ਜ ਫੁ ਰੀ ਪ ਰ ਖ ਮ ਫੁ ਰ ਨ ਫੁ ਰੀ ਪ ਰ ਖ ਮ ਪ ਫੁ ਰ ਨ ਹੇ ਜੁ ਰ ਮ ਨ ਪ

ਰੀਸਰਨਹੇਨਰਨਾਰੀਮਰਾਪਿਆਨਾਪੁਣੀਸਿਰਕੇਸਹੇਪੁਣੀਸਿਰਕੇਸਹੇਜਟਾਜੂਟ
ਰਿਖਭੇਸਹੇਕਰਨਖਭੁਜਮਮਸਨਾਤਨ ਦੁਰਬਲਛਪਛੀਨਤਨਦੁਰਬਲ
ਛਪਛੀਨਹੇਤ੍ਰਸਦੰਤਮਤਦੀਨਹੇਅਪਟਰੀਰਗਲਤਨਾਇਕਪਗਨਿਰਪਾਰ
ਏਕਪਗਨਿਰਪਾਰਏਕਪਗਨਿਰਪਾਰਏਥਿਥਰਖਮਪਾਰਹੇਉਸਤਤੀਭਕਵ
ਨਾਹੇਦੁਰਦੀਪਕਾਰਗਮੁਨਬਜੁਪਾਟੇਰਜੁਗਮੁਨਬਜੁਪਾਟੇਰਗੇਬਪੁਧਾਰੇ
ਪ੍ਰੇਰਹੇਟੇਰਤਮਭਦ੍ਰਾਪਾਠਾਪਾਰਿਓਨਕਨਹੇਪਾਰਿਓਨਕਨਹੇਕਲਾਠੇਗਮ
ਰਤਖਲਹੇਕਪੇਸੀਮਕਾਕਲਾਮਕਾਕਲੇਵਾਮਕੇਤੋਕਉਨਮਕੇਤੋਕਉਨਹੇ
ਨੀ ਨੇਓਮਮਛੇਕਗਉਨਹੇਕਰਨਕਵਨਜੁਗਾਰਾਕਾਰਿਓਗਉਨੋਕਾਰਿਓਜੁਗਓ
ਨੇਕਰਜੇਰੇਜੁਗਰਾਜਕਹੀਨਿਜਮਨੇਹੋਈਨੇਓਮਓਗਨਿਕਾਰਾਯੋਭਾਛੀਤਦੀਪ
ਕਾਮਦਾਜਪਭਜਕੁਦਾਚਪਭਜਕੁਹੇਭਰਕੁਲਭਜਕੁਕਿਲਤੁਪੇਠਏਪਭਦਰਬਾ
ਗਾਮਾਰਤਦਿਨਦੁਖਾਰਮਾਰਤਦਿਨਦੁਖਾਰਹੋਜਾਚਨਾਮਾਏਓਛੀਖਾਰਹੇਮਿ
ਲੇਖੇਰਦਰਸਾਰਾਛੀਨਲੀਓਚੁਰਧਾਮਛੀਨਲੀਓਚੁਰਧਾਮਹੇਚੁਰਲਖਮੀ
ਜੁਰਬਾਮਹੇਏਏਕੇਕਜੁਕਾਜਾਜੀਤੇਓਰੀਨਹੇਕੇਕਜੀਤੇਓਰੀਨਹੇਕੇਕ
ਹੇਦੀਨੇਓਨਨਾਜੇਕਹੇਮਾਏਓਪਭੁਟਾਮਾਰਾਯੋਭਾਛੀਤਦੀਪਕਾਮੇਰਦੁਜੀਨਾਹੀ
ਬਾਓਮੇਹਦੁਜੀਨਾਹੀਬਾਓਮੇਹਦੁਜੀਨਾਹੀਪੈਹਓਜਾਓਹੋਆਸਏਕਪਭਸਰਨਾਜੀਕ
ਟਹੇਹੁਜਰਾਆਜੀਕਟਹੇਹੁਜਰਾਏਹੇਨਤਗਬਿਰਦਲਜਾਏਹੇਕਹਾਟਹੁਓਕਟ
ਹਰਨਾਕੁਜਾਗਹਲੇਹੁਓਬਾਰਭੁਜਗਹਲੇਹੁਓਬਾਰਹੇਮਾਜੁਰਨਜਰਨਮੁਰਾਰ
ਹੇਏਕਮਾਸਤੁਮਚਰਸਾਓਓਪਤੁਕਿਯਨਛਪਛੀਨਹੇਹਾਹਾਈਨਦਯਛੀਨਹੇਰ
ਭ ਛੋਰਛਮਓਰਨਾਏਯਾਛੀਤਦੀਪਕਮਕਾਕਲਮਕਾਕਲਦੇਵਨਦੇਵੇਸਪੁਤਾਹਕੁਰ
ਕੁਯਾਬਿਗਮਾਯਹੇਵਾਰਜੇਜਬਟਮਯਾਏਹੇਛੋਰਛਕਹਥੇਨਾਹੇਨਤੁਮਸਲ
ਹੇਨਤੁਮਸਲਹੇਮਾਜੁਰਮਾਰਿਸਟਬੇਆਲਹੇਥੇਠੇਰਜੀਦੇਨੇਸਾਕਰਹਾਜਿਨਕੇ

ਰਕਹੁਜਿਨਾਹੀਤੋਸੁਹਿਦਮਛੀਜੁਰਜੀਤੋਪਚਹੁਪੀਰਜਿਮਚੇਨੁਪਾਏਓਭ 422
ਹੁਚਿਕਕਸਟਯਾਏਓਛੁਹਚਿਕਕਸਟਹੇਰਿਪਥਲਪਛਨਹਟੋਮਪਦਾਬਾ
ਛੀਨਦੇਯਾਏਛੀਤਦੀਪਕਾਕਲਾਏਓਛੁਹਏਏਕਾਏਓਛੁਹਏਏਕਾ
ਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਕਰਹੇਮਏਮਕਾਕਲਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਮੇਰਦਹਲੇਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਤੁਰਪਿਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਜਨਾਦੇਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਪੁਨਪੁਰਹੇਹਰਖਤਭੇਮਛੁਜੁਹੇਮਾਨੇਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਨੁਰਹੇਮੁਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਪਜਰਿਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਦੁਰਜਨਨੀਚਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਪਰੀਰਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਮਰਪਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਪਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਲਾਮੁਰਹੇਮਾਜੁਰਮਾਰਿਸਟਬੇਆਲਹੇਥੇਠੇਰਜੀਦੇਨੇਸਾਕਰਹਾਜਿਨਕੇ
ਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ
ਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾਏਓਛੁਹਏਏਕਾ

ਮੁਕਾਮੀਕਾਰਾਏ

ਮਦਲੋਭ ਪਰੰਭੀ ਕੋਟ ਵਪ ਕੋਟ ਵਪ ਰਉ ਮਾ ਸਚੀ ਦਿ ਜਾ ਕਟ ਸਰ ਨਾ ਨਾ ਮ ਸ ਕ
ਰਾ ਬਿ ਸੁ ਪ ਹ ਰ ਕੁ ਜ ਮ ਜ ਨ ਮੀ ਗ ਲ ਰ ਨਾ ੧੫ ੧੧ ੧੧ ਬੀ ਜ ਨ ਪ ਦਾ ਹ ਰ ਖ
੧੬੫ ਰੁ ਬ ਲਾ ਕੋਟ ਕੋ ਸ ਨਾ ਭੁ ਕੀ ਕੋਟ ਮ ਸੁ ਕੋਟ ਰ ਨਿ ਜੋ ਕੋਟ ਲ ਫ ਮ ਨ
ਰਾ ਮ ਭਿ ਰ ਮ ਤਿ ਲ ਖ ਲੀ ਜੋ ਕੋਟ ਬੇ ਪ ਨ ਰ ਮਿ ਘ ਕੋਟ ਜ ਸ ਰ ਥ ਕੇ ਸਿ ਲਿ ਯਾ
ਪੁ ਜ ਕੋਟ ਬ ਪ ਦ ਰ ਥ ਕੋਟ ਅੰ ਜ ਨੀ ਕੁ ਕ ਮ ਨੀ ਕੰ ਤਾ ਮ ਹਿ ਲ ਯਾ ਪੁ ਜ ਕੋਟ ਬ
ਪ ਦ ਰ ਥ ਮ ਹਾ ਮ ਤਿ ਬ ਲਿ ਜ ਟ ਤਾਰ ਨ ਤ ਰ ਨਾ ਬੀ ਯਾ ਪ ਤ ਦੇ ਖੀ ਯੋ ਸ ਰ ਥ ਮ ਹ
ਬਿ ਸੁ ਬਿ ਕੁ ਤ ਮੀ ਗ ਲ ਕ ਰ ਨਾ ੧੬੫ ੧੧ ਬਿ ਜ ਨ ਪ ਦ ਰ ਖ ੧੬੫ ਰੁ ਬ ਲਾ ਰ ਕ
ਤ ਬੀ ਜ ਮ ਸੁ ਛ ਕੋਟ ਮ ਸੁ ਕ ਰੰ ਰੁ ਰੀ ਕੋਟ ਕੁ ਮ ਸ ਰ ਦੇ ਵ ਕੋਟ ਉ ਪ ਵ ਅ ਰ ਕੁ ਰੀ ਪ ਕੋ
ਟ ਨ ਉ ਪ ਤ ਰਾ ਜ ਦੇ ਵ ਨਾ ਕੁ ਰ ਮ ਦੇ ਖ ਯ ਤਾ ਕੋਟ ਵ ਰ ਜੋ ਪ ਨ ਜੋ ਵ ਰ ਥ ਕੋਟ ਮੁ ਹ
ਨ ਦ ਲ ਪ ਖੀ ਯ ਤਾ ਜ ਕ ਲ ਰੁ ਪ ਅ ਵ ਤਾਰ ਦੇ ਖੀ ਅ ਤ ਬਿ ਜਾ ਬਿ ਕੁ ਮ ਹਾ ਕੁ ਤ
ਕੁ ਦਿ ਖ ਕੁ ਰ ਮ ਨ ਬ ਪ ਯ ਰ ਰ ਹੇ ਤੇ ਕਾ ਲਾ ੧੧ ੧੧ ਬਿ ਜ ਨ ਪ ਦ ਰ ਖ ੧੬੫ ਤ ਵ
੧੬੫ ਜੇ ਰੁ ਤ ਬਿ ਕੁ ਬਿ ਕੁ ਤ ਰੁ ਪ ਮੀ ਗ ਲ ਕ ਰ ਪ ਦ ਨਾ ਪ ਨੀ ਨੇ ਨ ਪ ਨਾ ਸਿ ਯਾ ਮ
ਘ ਦ ਲ ਜ ਤ ਪ ਖ ਯ ਦ ਨਾ ਨ ਦ ਲ ਨ ਨਿ ਯ ਰ ਮੀ ਗ ਮੇ ਨ ਬ ਪ ਛੁ ਟਾ ਬਿ ਰਾ ਜ ਤਾ
ਨੇ ਪ ਰ ਵ ਵ ਰ ਸ ਲਾ ਸਿ ਪ ਬ ਚ ਵ ਪ ਲ ਲਾ ਜ ਤਾ ਗ ਦ ਗ ਰਿ ਸ ਦ ਤਿ ਜੁ ਲਾ ਅ ਸ
ਸਿ ਖ ਚ ਕੁ ਸ ਰੰ ਗ ਪ ਰੋ ਜੇ ਸ ਮ ਨ ਬ ਮ ਲ ਉ ਰ ਵ ਟ ਕੋ ਵ ਨੇ ਵ ਰ ਸੁ ਰੇ ੧੧
੧੧ ਬਿ ਜ ਨ ਪ ਦ ਰ ਖ ੧੬੫ ਕੁ ਲ ਬ ਗ ਸਿ ਰ ਮ ਉ ਰ ਕ ਨ ਕੰ ਰ ਲ ਛੁ ਬ ਛੁ ਜੋ ਅ ਸ ਤ
ਕ ਤਿ ਲ ਕ ਰ ਸ ਲ ਉ ਰ ਪ ਤਿ ਪੁ ਰਾ ਬਿ ਰ ਜੋ ਮੁ ਖ ਮੰ ਤੁ ਲ ਸ ਸ ਲ ਜ ਤ ਜ ਤ ਨ ਦ ਤ ਨ
ਬ ਪ ਛੁ ਜੋ ਸ ਲਿ ਬ ਜ ਨ ਪੀ ਤ ਬ ਰ ਹ ਰ ਝਾ ਦੀ ਵ ਤ ਰ ਜੋ ਕੁ ਜ ਨ ਬ ਸ ਨਾ ਮ ਸੁ ਪ
ਦਿ ਬ ਪ ਖ ਨੁ ਤ ਨ ਸ ਜੋ ਗ ਦ ਰ ਉ ਕੋਟ ਮ ਨੇ ਜ ਰ ਤ ਬਿ ਕੁ ਰੁ ਪ ਰੋ ਬਿ ਵ ਛੁ ਜੋ ੧੧
੧੧ ਬਿ ਜ ਨ ਪ ਦ ਰ ਖ ੧੬੫ ਤ ਵ ਛ ਲਾ ਸੁ ਮ ਤ ਬਿ ਗ ਕ ਯੇ ਲਾ ਅ ਪ ਰ ਮ ਪ ਕ ਦ
ਲਾ ਬਿ ਗ ਜੋ ਬਿ ਜ ਨ ਕੰ ਜ ਮ ਰ ਲ ਮੀ ਨ ਪਿ ਕੰ ਸੇ ਰ ਹ ਜੋ ਗ ਹਿ ਯ ਦ ਰ ਜ ਨ ਦ ਰ

ਵ ਕ ਰ ਵ ਤ ਦੇ ਖ ਨ ਸ ਕੋ ਦ ਸ ਨ ਪ ਤ ਰ ਰੰ ਗ ਰੀ ਗ ਖ ਟ ਕੋ ਖ ਲ ਲਾ ੧੧ ੧੧ ਕੁ ਯ ਦ ਠਾ
ਸ ਕ ਪੁ ਰ ਗ ਤ ਗ ਰ ਕਾ ਇ ਦ ਲ ਮ ਕ ਮ ਲ ਛੁ ਜ ਕੋਟ ਲ ਸੀ ਯਾ ਟਿ ਕ ਕੰ ਜ ਹ ਰ ਖੀ
ਸ ਛੁ ਸਿ ਰ ਛੁ ਰ ਤ ਛੁ ਜ ੧੧ ੧੧ ਬਿ ਜ ਨ ਪ ਦ ਰ ਖ ੧੬੫ ਰੁ ਬ ਲਾ ਰ ਕ
ਨ ਪ ਦ ਲਿ ਜ ਖ ਕ ਬਿ ਯੋ ਸ ਚੁ ਪ ਯੋ ਜੋ ਸਿ ਕੁ ਬਿ ਕੁ ਰ ਕੋ ਪ ਕ ਰ ਚੋ ਯ ਰਿ ਕਾ ਟਿ ਬਿ ਸੁ
ਜ ਰ ਪ ਪ ਗ ਟ ਛੁ ਟੇ ਅੰ ਗੀ ਕਾਰ ਜ ਹਾ ੧੧ ੧੧ ੧੧ ਬਿ ਜ ਨ ਪ ਦ ਰ ਖ ੧੬੫ ਰੁ ਬ ਲਾ ਰ ਕ
ਖੇ ਲ ਹ ਅ ਉ ਤਾ ਰਾ ਕੁ ਰ ਉ ਤ ਰ ਨ ਪ ਯਾ ਸਿ ਪ ਗ ਟੇ ਮ ਰੁ ਰ ਸਿ ਯ ਯਾ ਯਾ ਯਾ ਕੁ ਰ ਛੁ
ਛੁ ਟਾ ਦਿ ਜ ਖ ਮੁ ਜ ਟੇ ਵ ਵ ਮ ਯ ਸ ਰ ਤ ਜੁ ਵ ਪ ਤ ਰ ਪ ਦ ਨਾ ੧੧ ੧੧ ਬਿ ਜ ਨ ਪ ਦ ਰ ਖ
੧੬੫ ਰੁ ਬ ਲਾ ਰ ਕੁ ਰ ਉ ਤ ਰ ਨ ਪ ਯਾ ਸਿ ਪ ਗ ਟੇ ਮ ਰੁ ਰ ਸਿ ਯ ਯਾ ਯਾ ਯਾ ਕੁ ਰ ਛੁ
ਰ ਮੇ ਨ ਕ ਯ ਮ ਨੇ ਹੀ ਅ ਨ ਕੁ ਤ ਉ ਤੁ ਗ ਨ ਤਿ ਮ ਰ ਕ ਰ ਚ ਕੁ ਬ ਨ ਪੁ ਲ ਛੁ ਤ ਨੁ ਸ
ਗ ਰੀ ਗ ਬਿ ਪ ਜ ਪ ਜ ਮ ਘ ਪ ਚ ਤ ਜੇ ਕਾ ਪਿ ਯ ਨ ਮ ਨੀ ਕੁ ਰੀ ਨ ਰ ਪ ਕੁ ਛੁ ਪ ਲ ਰ
ਜ ਲ ਮੁ ਰ ਤੁ ਦਿ ਸ ਟ ਲੋ ਇ ਨ ਰੋ ਚ ਰੀ ੧੧ ੧੧ ੧੧ ਬਿ ਜ ਨ ਪ ਦ ਰ ਖ ੧੬੫ ਰੁ ਬ ਲਾ ਰ ਕ
ਦਾ ਹੀ ਮ ਸਿ ਪ ਕੁ ਪ ਲ ਜੀ ਪ ਤ ਬਿ ਕੁ ਰੁ ਪ ਪੁ ਕੁ ਨ ਕੁ ਰੀ ਮ ਮ ਰ ਨਾ ਸ ਨ ਮ ਸੁ ਉ
ਦ ਕੁ ਰ ਗ ਤ ਰੇ ਤ ਮਿ ਲੋ ਕੁ ਰੀ ਗ ਬਿ ਜ ਲ ਬਿ ਕੁ ਬਿ ਕੁ ਰ ਉ ਦ ਕੁ ਖ ਮ ਉ ਤ ਚ ਚ
ਮੁ ਮ ਰੇ ਕੁ ਰੀ ਮ ਸ ਰ ਰ ਜ ਰੁ ਪ ਬਿ ਜ ਲ ਮੁ ਰ ਤ ਜੇ ਖ ਜ ਯ ਛੁ ਨੇ ਕੁ ਰੀ ਕ ਰ ਤ ਵ ਰ
ਤ ਵ ਰ ਤ ਮ ਅ ਨ ਨ ਰ ਪ ਕੁ ਤ ਪ ਨ ਬਿ ਜੇ ਕੁ ਰੀ ਗ ਜਿ ਹ ਦ ਰ ਸ ਕ ਰ ਨ ਬ ਹ ਮ ਨ ਰ ਦ
ਸਿ ਦ ਜ ਨੇ ਵ ਜੇ ਗ ਕੁ ਰੀ ੧੧ ੧੧ ੧੧ ਬਿ ਜ ਨ ਪ ਦ ਰ ਖ ੧੬੫ ਰੁ ਬ ਲਾ ਰ ਕ
ਦਿ ਜ ਟ ਰੋ ਚ ਰ ਦ ਰ ਜ ਵੇ ਤ ਵ ਨੇ ਕੁ ਰੀ ਛੁ ਰ ਤ ਰੇ ਤ ਮ ਉ ਤ ਰ ਲੀ ਨ ਛੁ ਬਿ ਪ
ਸਿ ਪ ਬਿ ਤੇ ਕੁ ਰੀ ਮ ਖ ਰਿ ਬਿ ਤ ਮ ਹੀ ਘ ਬਿ ਕੁ ਟਿ ਜ ਬਿ ਵ ਰ ਛੁ ਕ ਦੇ ਕੁ ਰੀ ਗ ਗ ਮ
ਛੁ ਤਾ ਮ ਕ ਰ ਖ ਜ ਥ ਹੀ ਉ ਵ ਕ ਰ ਖ ਜ ਗ ਜ ਕਾ ਕੁ ਰੀ ਬਿ ਵ ਬਿ ਕੁ ਰੁ ਪ ਗ ਜ ਤੇ ਖੇ
ਰ ਟ ਕ ਯੇ ਪ ਮੇ ਕੁ ਰੀ ਸੁ ਪ ਤਾ ਛੁ ਤਾ ਮ ਉ ਤਾਰ ਲੀ ਨੀ ਠ ਮ ਚੁ ਖ ਖ ਗ ਰੇ ਕੁ ਰੀ
੧੧ ੧੧ ੧੧ ਬਿ ਜ ਨ ਪ ਦ ਰ ਖ ੧੬੫ ਰੁ ਬ ਲਾ ਰ ਕੁ ਰ ਉ ਤਾਰ ਲੀ ਨੀ ਠ ਮ ਚੁ ਖ ਖ ਗ ਰੇ ਕੁ ਰੀ

੧੧ ੧੧ ੧੧ ਬਿ ਜ ਨ ਪ ਦ ਰ ਖ ੧੬੫ ਰੁ ਬ ਲਾ ਰ ਕੁ ਰ ਉ ਤਾਰ ਲੀ ਨੀ ਠ ਮ ਚੁ ਖ ਖ ਗ ਰੇ ਕੁ ਰੀ

ਦੁਸਰੀ ਲਾਕਸ਼ਣ ਬਿਨੀਆਸ ਤੋਂ ਪਹਿਲਾਂ

ਪੜ੍ਹੇ ਸੁਰੀ ਮਿਮਿ ਚਿੰਤਿ ਮਰ ਕੁਰ ਵਰੀਆ ਬਾਉ ਬਿਨ ਸਿਥੀ ਮਜਾ ਬਿਰੀ ਦਰਸ
ਦੀ ਨਰ ਲਾਹ ਪ ਰਦੇ ਦਾ ਸਜਨ ਦੀ ਨੇ ਸੁਰੀ ਜੈ ਕਰੇ ਸੁ ਬਟ ਉ ਚਾਰ ਦੇ ਵ ਨ ਪ
ਕੇ ਰ ਨ ਨੇ ਸੁਰੀ ਏ ਤ ਪ ਰ ਵ ਨ ਚ ਰ ਚ ਰ ਦੇ ਵ ਮ ਨ ਜੇ ਕੇ ਸੁਰੀ ਪੁ ਰਾ ਸ ਰ
ਉ ਚ ਰੁ ਚ ਕਾ ਰੂ ਖ ਮ ਨ ਖ ਰ ਠਿ ਦ ਹ ਰੇ ਸੁਰੀ ਮ ਨੇ ਕੇ ਟ ਮ ਰ ਮ ਮ ਕ ਪ ਕ ਦੇ ਛ
ਟਾ ਬਿ ਮ ਲ ਦੇ ਤੇ ਸੁਰੀ ਪੁ ਘਾ ਗ ਬਿ ਸ ਨ ਪ ਚ ਦੇ ਸੁ ਖ ਃ ਛੁੰ ਦਾ ਖ ਕ ਰ ਤ ਬੰ ਦ ਨ ਰੁ
ਰ ਨ ਰ ਹ ਰ ਕੇ ਦ ਰ ਸ ਬਾ ਲਿ ਬਾ ਲਿ ਜਾ ਵ ਹੀ ਨ ਮ ਸ ਕ ਰ ਪੁ ਨ ਮ ਆ ਰ ਤ ਬ ਚ ਨ ਕੇ
ਨ ਨੁ ਨ ਵ ਹੀ ਮ ਸ ਟਾਂ ਗ ਬੀ ਦ ਤ ਜ ਗ ਪੁ ਰ ਖ ਥ ਰ ਪ ਕੁ ਰ ਸੁ ਰ ਨ ਰ ਪ ਵ ਹੀ ਮ ਨ
ਖ ਪੁ ਨ ਘ ਟ ਪ ਖ ਟ ਜ ਰੀ ਪੁ ਬ ਜ ਛੁ ਬ ਜਾ ਵ ਹੀ ਮ ਰੁ ਰ ਤ ਤ ਨ ਮ ਲ ਪ ਰ ਗ ਨ
ਜ ਛੁ ਕੇ ਨ ਰ ਗ ਵ ਹੀ ੬ ੨ ੬ ੧ ਛੁ ਕਾ ਗ ਬਿ ਸ ਨ ਪ ਚ ਹ ਰ ਕ ਰ ਚ ਖ ਛੁੰ ਦਾ ਖ ਕ ਰ
ਤ ਜ ਗ ਉ ਚ ਰ ਬੇ ਦ ਨ ਕ ਰ ਮ ਪ ਰ ਮ ਕ ਮ ਵ ਹੀ ਮ ਰ ਘ ਨ ਦ ਸ ਮ ਆ ਸੰ ਕੁ ਹੀ ਗ
ਜ ਛੁ ਮ ਪ ਛੁ ਰ ਵ ਵ ਹੀ ਮ ਨ ਚ ਤ ਦੇ ਵ ਤੇ ਤੀ ਸ ਖ ਆ ਵ ਰ ਵ ਸਿ ਤ ਦੇ ਮ ਵ ਹੀ ਮ ਹ
ਰ ਖ ਮੰ ਗ ਲ ਹੇ ਤ ਉ ਤ ਸ ਵ ਬ ਜ ਤ ਬਿ ਬਿ ਪੁ ਬ ਪ ਵ ਹੀ ਮ ਸੁ ਰ ਨ ਰ ਕੁ ਲਾ ਹ ਨ ਨਿ
ਤ ਕ ਰੀ ਰ ਗੁ ਮੰ ਗ ਲ ਗ ਵ ਹੀ ਮ ਛੁ ਤ ਲਾ ਲ ਨ ਹੀ ਰ ਮ ਕ ਤ ਸੁ ਰ ਦੀ ਨ ਬੰ ਦ ਦੁ ਰ
ਵ ਹੀ ਮ ੨ ੨ ਗ ਬਿ ਸ ਨ ਪ ਚ ਸ ਖ ਆ ਛੁੰ ਦਾ ਘ ਨ ਜਾ ਰੀ ਗ ਮ ਦ ਮ ਗ ਰ ਕਾ ਕ ਮ
ਪ ਰ ਮ ਲਾ ਬਿ ਬਿ ਪ ਛੁ ਕ ਵ ਵ ਹੀ ਮ ਨ ਨ ਸੁ ਮ ਨ ਸੁ ਰ ਕ ਚ ਤ ਬ ਰ ਖ ਸੁ ਤ ਲਾ ਏ ਮੇ
ਸੁ ਰ ਖ ਵ ਹੀ ਮ ਬ ਵ ਨ ਮ ਠਿ ਮ ਆ ਗ ਰ ਦੀ ਨ ਪ ਦ ਨ ਪ ਦ ਨ ਮ ਨ ਲ ਪੁ ਖ ਵ ਹੀ ਮ ਮ
ਰ ਘ ਵ ਨ ਪ ਦ ਰ ਘ ਰ ਨ ਨ ਰ ਰ ਨ ਗ ਬਿ ਦ ਮੇ ਵ ਵ ਹੀ ਮ ਕੇ ਸ ਚੀ ਰ ਜੁ ਪ ਆ ਪੇ ਛ
ਤ ਜੁ ਗ ਜੁ ਚ ਛੁ ਚ ਰ ਨ ਲ ਗ ਵ ਹੀ ਮ ੨ ੨ ੨ ਸੁ ਰੀ ਚ ਰ ਨ ਨ ਪ ਜ ਤ ਉ ਚ ਨ ਰ ਦੀ
ਨ ਬ ਚ ਨ ਸੁ ਨ ਵ ਹੀ ਮ ਬਾ ਲਿ ਹ ਰ ਸੁ ਰ ਨ ਰ ਜ ਤ ਪੁ ਨ ਪੁ ਨ ਕੁ ਰ ਰ ਚ ਪੁ ਰ ਖ ਮ ਸ
ਵ ਹੀ ਮ ੧ ੨ ਰ ਗ ਉ ਗ ਬਿ ਸ ਨ ਪ ਚ ਦੇ ਸ ਖ ਆ ਛੁੰ ਦਾ ੧ ੨ ਕ ਲਾ ਛੁ ਨੇ ਨ ਨ ਨਿ ਰ ਖ
ਮੁ ਰ ਤ ਰਿ ਦ ਮ ਹ ਦ ਰ ਸ ਮ ਨ ਵ ਹੀ ਮ ਆ ਚ ਚ ਚ ਰ ਜੁ ਪ ਆ ਪੁ ਜ ਤ ਮ ਨ ਜੀ ਪੁ ਜ

ਗ

ਚੜ੍ਹ ਵ ਹੀ ਬੀ ਨ ਬੇ ਨ ਸੁ ਰੀ ਗ ਪੁ ਘ ਰ ਮਿ ਵ ਚ ਖ ਪ ਦੇ ਵ ਵ ਹੀ ਮ ਨ ਨ ਬਾ ਵ ੫੨੭
ਸੁ ਰ ਖ ਜੀ ਮ ਠਿ ਸ ਹ ਕ ਚ ਜੇ ਰ ਸ ਕ ਲਾ ਰੁ ਨ ਵ ਹੀ ਮ ਚੇ ਜ ਨਿ ਰ ਖ ਤ ਚੇ ਜ ਕ ਰ ਕ ਰ
ਚ ਰ ਨ ਕ ਮ ਲ ਠਿ ਆ ਵ ਹੀ ਮ ਸੁ ਘ ਰ ਆ ਰ ਤੋ ਪੰ ਮ ਦੀ ਪ ਕ ਸੁ ਰ ਨ ਰ ਸ ਕ ਲ ਕੁ ਹ ਰ
ਵ ਹੀ ਮ ੬ ੨ ੬ ੧ ਗ ਬਿ ਸ ਨ ਪ ਚ ਛੁੰ ਦਾ ਦੇ ਸ ਖ ਆ ਛੁੰ ਤ ਲਾ ਹ ਦ ਰ ਸ ਪ ਦ ਨ ਸ ਛੁ
ਜ ਨ ਮ ਚਿ ਨ ਵ ਹੀ ਮ ਬ ਲ ਜ ਤ ਦ ਰ ਸ ਨ ਪੇ ਖ ਸੁ ਰ ਨ ਰ ਸੁ ਰ ਖ ਪੁ ਨ ਚ ਉ ਰ ਛੁ ਰ ਵ ਹੀ
ਮ ਚਿ ਲ ਬਿ ਨੇ ਵ ਬ ਪ ਵ ਰ ਛੁ ਹੀ ਬਿ ਠ ਜ ਮੰ ਗ ਨ ਮ ਵ ਹੀ ਮ ਪ ਛੁ ਲ ਤ ਚੇ ਜ ਕੁ ਮ ਠਿ
ਠਿ ਸਿ ਸੇ ਜੁ ਰ ਰ ਜ ਆ ਬਿ ਚ ਲ ਪ ਵ ਹੀ ਮ ਸੁ ਛੁ ਠਿ ਵ ਰ ਮ ਠਿ ਵ ਛੁ ਲ ਜ ਤ ਜ ਮ ਠਿ
ਸ ਕ ਰ ਵ ਹੀ ਮ ਖ ਗ ਨ ਸ ਕ ਨ ਮ ਨ ਠਿ ਕ ਰ ਤ ਨੀ ਤ ਸ ਮ ਰ ਸੁ ਨ ਵ ਹੀ ਮ ੬ ੨
ਬਿ ਸ ਨ ਪ ਚ ਛੁੰ ਦਾ ਦੇ ਸ ਖ ਆ ਗ ਬਿ ਪੁ ਰ ਖ ਕ ਸੁ ਰ ਖ ਨ ਪੁ ਜ ਜ ਗ ਦੀ ਜ ਠਿ ਜ ਮ ਸ ਵ
ਹੀ ਮ ਪੁ ਬ ਕ ਪਿ ਖ ਕ ਰੁ ਪ ਆ ਪੁ ਜ ਜ ਪ ਮ ਤ ਜੇ ਵ ਕ ਮ ਵ ਹੀ ਮ ਸੁ ਰੀ ਲੇ ਚ ਨ ਵ
ਵ ਕ ਲ ਠਿ ਜ ਠਿ ਮ ਆ ਨ ਨ ਗ ਵ ਹੀ ਮ ਚ ਤ ਗ ਮ ਪ ਠਿ ਗਿ ਨ ਤੀ ਜ ਕੁ ਸ ਮ ਠਿ ਪਿ
ਵ ਹੀ ਮ ਪ ਦ ਮ ਪ ਠਿ ਗ ਨੇ ਜ ਠਿ ਚ ਰ ਤ ਪਿ ਖ ਕ ਪਿ ਖ ਕ ਲ ਨ ਵ ਹੀ ਮ ਜੇ ਜ ਸੁ ਖ ਮ ਨ
ਤ ਉ ਚ ਰ ਤ ਦੇ ਬਿ ਨ ਕ ਰੀ ਠਿ ਵ ਹੀ ਮ ੬ ੨ ੬ ੧ ਗ ਬਿ ਸ ਖ ਬਿ ਸ ਨ ਪ ਚ ਮ ਕੁ ਬੇ
ਜ ਮੁ ਜ ਖ ਠਿ ਰ ਵ ਚ ਰ ਨ ਪੁ ਜ ਕ ਰ ਵ ਹੀ ਮ ਚ ਰ ਆ ਚ ਰ ਚੁ ਤ ਨ ਮੇ ਘ ਮ ਲ ਨ ਜੁ ਕ
ਮ ਨ ਨ ਸੁ ਕ ਵ ਵ ਹੀ ਮ ਠਿ ਰੇ ਪੁ ਬ ਲਿ ਬ ਲਿ ਜ ਤ ਚ ਰ ਹੀ ਤ ਨ ਨ ਨਿ ਛੁ ਵ ਰ ਜ
ਵ ਹੀ ਮ ਨੇ ਘ ਪੀ ਤਿ ਉ ਪ ਜ ਠਿ ਹ ਰਿ ਜੇ ਮ ਨ ਦ ਨ ਪੁ ਰ ਖ ਦ ਰ ਵ ਹੀ ਮ ਤ ਨ ਪੁ ਲ ਕ
ਗ ਤ ਰੇ ਮ ਛੁ ਗ ਵ ਰ ਦ ਪੁ ਲ ਕ ਨੇ ਨ ਕੁ ਰ ਵ ਹੀ ਮ ਤ ਨ ਮ ਗ ਰੇ ਪੀ ਮ ਪ ਠਿ ਤ ਦ ਰ
ਜ ਨ ਮ ਨ ਕੇ ਰ ਨੇ ਹ ਰੀ ਗ ਵ ਹੀ ਮ ੨ ੨ ੨ ਛੁ ਕੇ ਗ ਬਿ ਸ ਨ ਪ ਚ ਛੁੰ ਤ ਮ ਪ ਮ ਠਿ
ਪਿ ਪੁ ਠਿ ਤ ਪ ਰੇ ਚ ਰ ਨ ਲਾ ਰੇ ਕੁ ਨ ਕੀ ਤ ਗ ਵ ਤ ਜੁ ਗ ਪੁ ਸੀ ਮ ਨ ਉ ਕ ਤ ਤਿ ਛੁ
ਗ ਮ ਗ ਠਿ ਗਿ ਪ ਜ ਆ ਪ ਕ ਹ ਰਿ ਜ ਸੀ ਮ ਨ ਨ ਸਿ ਵ ਰ ਚ ਦੇ ਵ ਪੁ ਜ ਦਾ ਸ ਆ ਨ
ਹੋ ਏ ਠਿ ਕ ਮ ਸੀ ਗ ਬਿ ਸੁ ਰੁ ਖ ਠਿ ਗ ਵ ਨ ਪ ਰ ਸ ਤ ਚ ਰ ਨ ਬੰ ਦ ਤ ਪੁ ਠਿ ਪ ਨੀ ੬ ੨

ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼

ਬਿਜਨਪਦ ਛੰਦਾ ਮਧਮਾਧੋ ਬਲਿਹਰ ਸੁਰਨਰ ਦਰਸ ਜਾਦੁ ਮਗਨ ਗਿਲ
ਜੁਗੁਪਸੀ ਓਛਾ ਹਰ ਕਾ ਬਿਲਾ ਜਉ ਤ ਸੁਖਿ ਪਟ ਮੁਰ ਪੁਨੀ ਕੁਰਤ ਨਾਰਦ
ਕਰਤ ਸੁਰ ਮੁਨ ਹਾਰਿ ਕਾਰ ਤੇ ਨੇਹ ਘਨੀ ਹੇਤੁ ਦਾ ਕਰਾ ਬਿਜਾ ਗਾ ਪਾ ਕੁ ਦੁ ਜ
ਇਛੁ ਪੁਨੀ २ ॥ ੧ ॥ ਬਿਜਨਪਦ ਛੰਤਾ ਮਧਮਾਧੋ ਬਲਿ ਨੇਹੇ ਪਿਅ ਪ੍ਰਿਤ ਪ੍ਰਿਮੁਯੇ
ਮਪਾਰੋ ਵਿ ਨ ਛਿ ਨੀ १ ਬਹ ਮਜੀ ਵਤ ਦੁ ਪਦੁ ਸੁ ਛੁ ਨੀ ਨ ਖੁ ਮੁ ਪ ਰ ਖੁ ਮ ਨੀ
ਲੀ ਨੀ ਚੇ ਸੁ ਰ ਮੁ ਨ ਰ ਚ ਚ ਰ ਪ ਰ ਖੁ ਮ ਤ ਦ ਮੇ ਸੁ ਰ ਖ ਨੀ ਬਾ ਇ ਨੇ ਦੁ ਪ ਰੀ ਜ ਰ ਖ
ਬਿ ਪ ਮ ਨੀ ਨ ਪੁ ਜ ਹਾਰਿ ਗ ਨੀ ੩ ॥ ੧ ॥ ਪਾ ਪ ਦਿ ਤੁ ਪ ਦ ਨ ਹੇ ਤ ਗੇ ਏ ਵ ਰ ਦ ਏ ਰ
ਨ ਗੇ ਗ ਨੀ ॥ ਮ ਮ ਲ ਤ ਨ ਹਾਰਿ ਦ ਰ ਜ ਮ ਗ ਲ ਪੁ ਛ ਮਿ ਲ ਬਿ ਛੁ ਰੇ ਖ ਗੁ ਦਿ ਨੀ ॥ ਚ
ਰਿ ਦ ਰ ਮ ਤ ਰਿ ਬ ਛੁ ਗ ਤ ਨ ਦ ਤੁ ਪੁ ਰ ਮ ਜ ਅ ਰ ਚ ਰ ਨੀ ॥ ਜ ਤ ਕੁ ਤ ਬਿ ਲਾ ਇ ਤ ਨ
ਤੇ ਬਿ ਕੁ ਬਿ ਛੁ ਤ ਰਿ ਬ ਜ ਸੁ ਰ ਨੀ ॥ ੧ ॥ ੧ ॥ ਬਿ ਜ ਨ ਪ ਦ ਛੰ ਦਾ ਮ ਧ ਮ ਧੋ ॥ ੩ ॥
ਮ ਨੀ ਛੰ ਦ ਰ ਕ ਰ ਤ ਹ ਰ ਪ ਹਿ ਲਿ ਦ ਲੀ ਨੀ ਏ ਤ ਪੇ ਮ ਮ ਗ ਮ ਨ ਤ ਪੁ ਜਾ ਏ
ਜ ਪ ਜ ਤ ਸੁ ਪ ਬੁ ਪੁ ਲਾ ਨੀ ਛੰ ਰ ਨ ਲ ਘਾ ਪ ਹ ਪ ਹ ਉ ਚ ਰ ਰ ਜ ਨ ਨਿ ਰ ਗ ਨ
ਉ ਪ ਅ ਕ ਪ ਰ ਖ ਜ ਗਾ ਕ ਏ ਜੇ ਦੇ ਖ ਦ ਰਿ ਦਾ ਮ ਪ ਦ ਦ ਰ ਸ ਬਿ ਸੁ ਬਿ ਛੁ ਤ ਖ ਗ
੧ ॥ ੧ ॥ ਬਿ ਜ ਨ ਪ ਦ ਛੰ ਤਾ ਮ ਧ ਮ ਧੋ ਪੁ ਨ ਹ ਪ ਖ ਰੇ ਰੀ ਤ ਸ ਮੁ ਭੁ ਗ ਤ ਨ ਰ
ਦੀ ਪੁ ਜ ਹੀ ॥ ਕ ਰ ਪੀ ਤ ਜ ਰ ਮ ਲਾ ਏ ਭੁ ਦ ਨੀ ਪ ਦ ਵੰ ਜ ਮ ਲ ਜ ਰ ਗੀ ਜ ਹੀ ॥ ਮ ਨੀ
ਨ ਪੁ ਜਾ ਬਿ ਸੁ ਮੁ ਰ ਤ ਕੀ ਨ ਸੁ ਕ ਨ ਰ ਚ ਰ ਮ ਰ ਗ ਰ ਛ ਰ ਛੋ ਪ ਲ ਬੇ ਲੇ ਪ ਕ ਯੋ
ਮ ਥੇ ਸੁ ਰ ਨ ਕ ਰ ॥ ੧ ॥ ੧ ॥ ਛੁ ਕਾ ਬਿ ਜ ਨ ਪ ਦ ਛੰ ਦਾ ਮ ਧ ਮ ਧੋ ॥ ਮ ਮ ਬੁ ਜੋ ਮ
ਰ ਤੀ ਬਿ ਜੋ ਮ ਗ ਲ ਕ ਰ ਤ ਸੁ ਰ ਨ ਰ ਦ ਰ ਜ ਹ ਰ ਜਾ ਜ ਮ ਰ ਤੀ ਤਿ ਲ ਕੁ ਭੁ ਜ ਨ
ਜ ਰ ਗ ਨ ਉ ਪ ਜ ਨ ਹ ਕ ਖ ਹ ਗ ਪੁ ਪ ਦੀ ਪ ਨ ਏ ਬੇ ਦ ਬਿ ਜ ਨਾ ਰਿ ਲ ਕੁ ਭੁ ਜ ਨ
ਜ ਰ ਜ ਕ ਰ ਸ ਮ ਨ ਕ ਰੀ ਪ ਜੁ ਰੀ ਪ ਬਾ ਦ ਨ ਕੁ ਮ ਨ ਨ ਜੁ ਭੁ ਗ ਤੁ ਰ ॥ ੧ ॥ ੧ ॥ ਬਿ
ਜ ਨ ਪ ਦਾ ਛੰ ਤ ਮ ਧ ਮ ਧ ਦਾ ਬਿ ਬਿ ਪ ਪ ਕ ਪ ਕ ਦ ਨ ਮੇ ਵ ਛ ਲਾ ਵਿ ਰਾ ਨ ਜਾ ਜ ਕ

ਰਾ ਲ ਲ ਮੇ ਤੀ ਮ ਨ ਰ ਓ ਕ ਪ ਰ ਸੁ ਭੁ ਰੀ ਦ ਰੀ ਸੁ ਰ ਨ ਰ ਨ ਗ ਮ ਨ ਰ ਤ ਨ ਦ ਰ ਤ ਜ ॥ ੪ ॥ ੨ ॥
ਜ ਰ ਰ ਤੀ ਬਿ ਸ ਚ ਰ ਚ ਤ ਰਿ ਲ ਕ ਬ ਯਾ ਜੀ ਪ ਕੁ ਕੇ ਸ ਰ ਤਿ ਲ ਕ ਮ ਪ ਤ ਲੇ ਤ ਪ ਦ
ਛੁ ਨ ਪੁ ਨ ਗਾ ॥ ੧ ॥ ਬਿ ਜ ਨ ਪ ਦ ਮ ਪੁ ਮ ਧ ਓ ॥ ਬਿ ਬਿ ਬਿ ਜ ਜ ਜ ਮ ਜ ਰ ਜ ਨ
ਮ ਲ ਪੁ ਰ ਤ ਵੰ ਤ ਮ ਭੁ ਮ ਨੀ ਤ ਕ ਰ ਰਿ ਗੀ ਰ ਦ ਵੇ ਠ ਠ ਰੁ ਰੁ ਗ ਨ ਜ ਛੁ ਰੀ ਪੁ ਭੁ ਮੇ
ਹ ਨੀ ਖ ਮ ਨ ਮ ਪ ਛੁ ਰ ਪ ਰੀ ਪ ਦ ਮ ਨ ਤਿ ਤ ਛੁ ਕਾ ਬ ਜ ਤ ਪ ਦਾ ਬਿ ਖ ਮ ਨ ਗ ਨ
ਛੁ ਰ ਤ ਰ ਮ ਰ ਛੁ ਤੁ ਛੁ ਕਾ ॥ ੧ ॥ ੧ ॥ ਬਿ ਜ ਨ ਪ ਦ ਛੰ ਤਾ ਮ ਧ ਮ ਧੋ ॥ ੧ ॥ ੧ ॥
ਰ ਕੁ ਕ ਮ ਮ ਛੁ ਤਾ ਛੰ ਤ ਕ ਰ ਮ ਲ ਮ ਰ ਪ ਤ ਜ ਰ ਮ ਨ ਗ ਦਿ ਬੁ ਭੁ ਜ ਨ ਬ ਜ ਨ ਮ ਰ ਖ
ਤੁ ਚ ਰ ਨ ਪ ਰ ਖ ਤ ਦੇ ਵ ਮ ਨ ਗ ਬਿ ਬਿ ਪ ਨ ਦਾ ਨਿ ਜ ਮੇ ਲ ਦ ਰ ਮ ਛੁ ਵਿ ਨ ਰ ਜ ਰ ਗ
ਸੁ ਖ ਤ ਸੁ ਪ ਮ ਲ ਰੋ ਗੇ ਸੁ ਰ ਨ ਬਿ ਜ ਦ ਤ ਰ ਚ ਗ ਰ ॥ ੧ ॥ ੧ ॥ ਬਿ ਜ ਨ ਪ ਦ
ਛੰ ਦਾ ਮ ਧ ਮ ਧੋ ਪ ਦ ਛੰ ਤ ਮ ਧ ਮ ਧੋ ॥ ਦ ਕੁ ਬੇ ਰ ਖ ਮ ਗ ਰਿ ਦ ਛੇ ਸ ਚ ਸ ਛੁ ਨ ਜ ਮ ਗ
ਮ ਗ ਨ ਮ ਤ ਏ ਦੁ ਦਿ ਨ ਮ ਨੇ ਖ ਜ ਰ ਤ ਕੁ ਰ ਤ ਗ ਮ ਨ ਰ ਦਾ ਦ ਮ ਹੀ ਜ ਮ ਨ ਨ
ਜ ਹੀ ਸੁ ਲੇ ਚ ਨ ਕੁ ਵ ਨਾ ਬਾ ਪ ਸੁ ਪ ਖ ਪ ਕ ਨ ਨੇ ਦ ਰ ਮਿ ਤ ਕ ਰੀ ਜ ਮ ਜ ਬ ਖ
੧ ॥ ੧ ॥ ੧ ॥ ਬਿ ਜ ਨ ਪ ਦਾ ਮ ਧ ਮ ਧੋ ॥ ਛੰ ਤਾ ਰ ਤ ਨ ਵ ਲ ਜ ਹੁ ਯ ਯ ਮ ਰ ਤੀ ਜੋ ਤ
ਨ ਦ ਤ ਨ ਬਿ ਮ ਲ ਜ ਲ ਘਾ ਦਾ ਮ ਰ ਘ ਮ ਉ ਖ ਮ ਰ ਪ ਤ ਮ ਬ ਛੁ ਰ ਕ ਤੁ ਪ ਗ ਜ
ਲ ਲਾ ਜ ਕ ਲ ਦੇ ਜ ਮ ਨਾ ਏ ਕ ਨ ਪੁ ਤੁ ਪ ਉ ਤੁ ਪ ਰੀ ਦ ਰ ਦ ਲਾ ਬਿ ਸੁ ਰੁ ਪ ਰੇ
ਬਿ ਦ ਪੁ ਜ ਤਾ ਦਿ ਬ ਛਾ ਮਿ ਗ ਲ ਜ ਕ ਤ ਖ ਛਾ ॥ ੧ ॥ ੧ ॥ ੧ ॥ ਛੁ ਕੇ ॥ ੧ ॥ ੧ ॥
ਬ ਮਿ ਗ ਲ ਮ ਰ ਤੀ ਸੁ ਰ ਗ ਨ ਉ ਪ ਜ ਨ ਕ ਬ ਤੇ ॥ ਬਿ ਜ ਨ ਪ ਦ ਛੰ ॥ ਰ ਗ ਛੋ ਰ ਉ ॥
ਰ ਤੀ ਜੀ ਬਿ ਸੁ ਰੁ ਪ ਮਿ ਗ ਲ ਹ ਰੀ ॥ ਰ ਹੀ ਜ ਨੈ ਨ ਜ ਹੀ ਜੁ ਖ ਚ ਹੀ ਸੁ ਖ ਪ ਕ ਰੀ ॥ ੧ ॥
ਹ ਓ ॥ ਜ ਹੀ ਸੁ ਰੁ ਪ ਜ ਹੀ ਜੁ ਭੁ ਜਾ ਜ ਹੀ ਜੁ ਪਾ ਦ ਘ ਯ ਮ ਹੀ ਜ ਰ ਦ ਨ ਜ ਹੀ ਜ ਰ
ਹ ਨ ਬਿ ਸੁ ਰੁ ਭੁ ਤੁ ਰੁ ਗ ਦ ਨਾ ਮ ਨ ਕ ਰੀ ਗ ਮ ਨ ਕ ਕ ਲ ਬ ਹੁ ਥੇ ਮਿ ਤ ਰੁ ਪਾ ॥ ਬਿ ਮ ਲ
ਮਿ ਗ ਦਿ ਪ ਤ ਤੇ ਜ ਛੁ ਦਾ ਉ ਭੁ ਮ ਨੁ ਪ ॥ ੧ ॥ ੧ ॥ ੧ ॥ ਕ ਦ ਲ ਨੈ ਨ ਲ ਜ ਤ ਮੇ ਨ ਕੇ ਦਾ

ਨਤਰੀਗੀਗੋ ॥ ਗਨੇਜਮਨੁਯੇਨਾਯੋਸਿਰਜਭਗੀਨਾਤ੍ਰਾਸੁਫਲਬਰੰਗੀਗੋ ॥ ੧ ॥
੧੩੨ ॥ ਖੀਗਾਲਮਾ ॥ ਚਤੁਰੰਗਸੁ ॥ ਦਲਾਜਾਬੇਦਨਬਿਹਸਿਭੁਹਾਉਛਿਗੋ ॥ ਉ
ਮਾਠਿਯੋਚਮੁਦਸਟਦਲਬਦਲਦਾਰਨਦੇਵਮਨੀਛਿਗੋ ॥ ਪਤਨਪਥਲਾਪੁ
ਚੰਗਜਕਲਾਇਯੋਕੋਕੋਕੋਯੋਯੋਗੋ ॥ ਚਤੁਰਕਰੀਸੁਰਦਲਮਾਗੀਆ ॥ ਚਤ
ਸੁਖਲੋਹਪੁਥੋਯੋਗੋ ॥ ੨ ॥ ੧੩੩ ॥ ਖੀਗਾਲਮਾ ॥ ਕਠਿਯੋਦਚ ॥ ਨਿਜਕੀਕਟਕਮ
ਟਕਸਭੁਰਕੀਥਾਜਦਹਰਖਉਮਾਹਗੋ ॥ ਯੋਯਮਾਨਪੁਤਨਪ੍ਰਦਾਰਨਜਾਤ੍ਰਾਮ
ਮਰਉਛਿਗੋ ॥ ਨਿਜਕੀਥਾਜਫੁਠੀਜਮਘਦਦਲਚਤੁਰੰਗਮਸੁਗਾਰਾ
ਗੋ ॥ ਜਾਕਰਾਮੰਤਨਹੀਲਖੀਯਤਕਟਕਮਪਾਰਜਮਾਹਾਗੋ ॥ ੩ ॥ ੧੩੪ ॥ ਖੀਗ
ਲਮਾ ॥ ਉਮਾਠਿਯੋਉਦਪਚਮੁਸੁਰਜਗਲੀਦਗਦਿਸਮੈਨਸੁਰੰਗੀਗੋ ॥ ਫੁਰਹ
ਤਕੇਤਪੁਜਾਪਤਾਕਨਨਬਰਨਸਰੰਗੀਗੋ ॥ ਲੀਨੀਯੋਛਿਯਦਾਨਕੁਭਨ
ਕੇਤਨਿਜਾਨਸੁਰੰਗੀਗੋ ॥ ਲਖਨਹਪਰਤਾਦਿਜਾਕਥਿਹੇਗੋਛਿਪਗੇਗਨਪਤੰਗ
ਗੋ ॥ ੧ ॥ ੧੩੫ ॥ ਖੀਗਾਲਮਾ ॥ ਚਾਰਲੀਲਦਸਮਰੰਬਖਰਥਦਲਥੈਨਸੁਰਨਮ
ਨੀਛਿਗੋ ॥ ਸਾਜਸਾਜਕੁਦਚਲੇਅਖਾਰਨਬਹੁਬੁਠਾਤੁਘਟੀਛਿਗੋ ॥ ਚਾਰਤੁ
ਤਕੀਨੇਨਯੁਧਾਰੀਸੁਰਾਜਥਲਪਟੀਛਿਗੋ ॥ ਅਜਗਜਮਾਇਕਸੁਭਗਥੇਦਨ
ਰਥਨਗਥਾਚਿਤਮਈਛਿਗੋ ॥ ੧ ॥ ੧੩੬ ॥ ਖੀਗਾਲਮਾ ॥ ਕਰੀਮਾਗਿਮਾਯੋਖ
ਕੁਗਤਪਤਜਾਜਹਮੈਨਾਮਮੀਛਿਗੋ ॥ ਸਿੰਘਬਾਹਨੀਸਰਥਮੰਗਲਾਮਕਤੋਨੇ
ਕੋਂਦਜਮੀਛਿਗੋ ॥ ਸੇਖਥਿਦਨਾਮਰਸਿੰਘਥੇਦਨਪੁਰਪਕਰੀਥੇਦਨੀਗੋ ॥ ਮ
ਉਰਥੇਦਨਸੁਖਥੇਦਨਗਜਾਥਿਦਨੀਮਸੁਨੀਛਿਗੋ ॥ ੧ ॥ ੧੩੭ ॥ ਖੀਗਾਲਮਾ
ਥਿਜਪਦਾ ॥ ਸੇਖਾਮਾਰੁਭੁਏਜਗਥਿਦਨਾਮਰਨਿਕੰਦਨਪਨੀਛਿਗੋ ॥ ਮਨਗ
ਨਰਤਨਬੰਕਨਗਪੁਜਨਭੂਜਨਥਜਨਮਨੀਛਿਗੋ ॥ ਛੁੜਮੁਕਟਕਲਗੀਮਨ
ਮੁਕਤਚੋਰਛੁੜਕਨੀਛਿਗੋ ॥ ਸਸਤਾਮਜਤੁਕੋਟਕਦਤਾਦੇਨਮਨਦੀਮਲ

ਦਾਘਨੀਛਿਗੋ ॥ ੧ ॥ ੧੩੮ ॥ ਸਪ੩੧ ॥ ਬਿਸਨਪਦਖੀਗਲੀ ॥ ਅਤਕੁਤਦੁਤਰ ५੩੧
ਵਿਤੇਜਾਦਿਪਤਪੁਖਕੰਜਮਾਠਿਕਲਜਦੇਗੋ ॥ ਘੁਰਾਉਦਿਤਛੁਭਨੁਰੰਗਪੁਖੀ
ਭਲਦੁਤਛੁਦੇਗੋ ॥ ਕਦਲਨੈਨਰਾਜਤਪਦਕੰਜਨਕਮਲਬਰਨਥਪਕੁਦੇਗੋ
ਦੁਪਮਥਨਕੰਦੁਪਨਿਦਰਨਮਨਮਨੇਨਾਛਿਨਦੇਗੋ ॥ ੧ ॥ ੧੩੯ ॥ ਖੀਗਾਲਮਾ ॥ ਬਾਜ
ਫਛਕਤਜੇਥਾਵੁੜੇਉਖਮਹੀਛੁਠਨਛੁਜੇਗੋ ॥ ਸੇਖਛੁਠਨਛੁਰਤਭੁਜੰਗ
ਮਕਮਲਮਨਪਰਗਾਜੇਗੋ ॥ ਨਦਤਨਨਦਲਕਿਜੇਗੋਮੇਥਪੁਨਿਸਮਪੁਠਾਦੁ
ਤਰਾਜੇਗੋ ॥ ਬਿਜੁਰੁਪਦਰਸਨਕੁਠਾਰਥਾਨਿਖਤਕੁਮਠੁਠਾਜੇਗੋ ॥ ੨ ॥ ੧੪੦ ॥ ਖੀ
ਗੁਲੀ ॥ ਮਨਮਪੁਕਰੀਜਤਪਦਕਮਲਨਜਾਰੰਗਪਠਰਚਾਦੇਗੋ ॥ ਤਨਮਨ
ਪਨਹਾਨਿਛੁਦਰਕਰਹੋਰੁਪਰਾਸਦਰਜਾਦੇਗੋ ॥ ਹੀਜਸੁਧਿਦਦਰਜਨਥਲਜਾ
ਦਤਮਨਹਰੀਸੁਖਾਦੇਗੋ ॥ ਸੇਖਾਥਿਭੁਰਗੋਥਿਦਥਲਿਹਾਰੀਦਰਦਰਥਲਿਜ
ਦੇਗੋ ॥ ੩ ॥ ੧੪੧ ॥ ਖੀਗਾਲਮਾ ॥ ਚਠੇਜਮਰਜਿਤਸਹਾਈਸੁਰਜੁਤਠਈਛਿਗੋ ॥ ਚੁ
ਨਚੁਨਥੇਰੀਜਮਰੀਘਾਰੇਕਾਰੰਗਕਾਲਹਠੀਛਿਗੋ ॥ ਦਸਦਪਦਕਮਨਮ
ਮਰੀਠੇਗੁਥਿਪਾਰਬਲੀਛਿਗੋ ॥ ਬਾਜਦੇਤਚਠੇਜਗਜੀਦਨੀਠਿਠਮਸ
ਤੁਮਲੀਛਿਗੋ ॥ ੧ ॥ ੧੪੨ ॥ ਖੀਗਾਲਮਾ ॥ ਸੁਰਨਰਥਥੀਦੇਦਾਇੰਦਾਦਰਜਰਥ
ਮੰਗਲਾਸਕਤੀਗੋ ॥ ਘਟਮਗਨੇਜਕਾਰਤਕੇਥਮਨਾਰਦਸਾਰਦਥੁਗਤੀਗੋ
ਸਿਦਜਨਕਾਦਥੁਥੇਰਥਰਨਜਮਰੀਪਥਜਛੁਗਨਜਤੀਗੋ ॥ ਚੁਠੇਰਉਠਤਕਾਥ
ਖੀਕਾਲੀਨੀਠੀਮਕੁਤਜਮਜੁਰੀਗੋ ॥ ੫ ॥ ੧੪੩ ॥ ਬਿਸਨਪਦਖੀਗਲੀ ॥ ਜੁ
ਗਿਨਪਰੀਪਦਮਨੀਥਰੰਗਨਹੁਰੇਦੇਦਥਪੂਜਾਈਗੋ ॥ ਸਰੀਨਗਨੀਕੋਨਨੀ
ਮਪਛੁਰਚੁਰਜਰੀਥਰੰਗਨੀਘਾਈਗੋ ॥ ਸੇਖਨਗੀਠੇਰਾਦੁਠਲਦਲਮੁ
ਖਕਮੇਰਜਥਾਈਗੋ ॥ ਸਿਖਰੁਸਿੰਘਥੇਦਨਹੀਜਨੀਕਰਹਲਜੀਦਿਜੁਹਾਈਗੋ
ਠਾਛੁਕਾ ॥ ੧ ॥ ੧੪੪ ॥ ਬਿਸਨਪਦਾਮਲੋਪੀ ॥ ਹਰਾਦਲਚੈਦੇਲਨਬਮਦਨੀਮ

ਨਿਖਰਦਲਉਮਰੁਪਨਾਛਿਤਮਗਛੋਅਬਰਮਰਾਖਰੁਤੇਗੁੰਦੁਰਗਬ
ਚਿਤੁਖਨਾਚਬਸਬਾਮਦਛੁਨਾਇਜਹਕੇਸਸਤੁਅਚਤੁਸਜਰਾਉਛਨਾ
ਕਾਮਕਰਨਮਿਗਰਬਾਰਿਖਨੀਦਨਮਨਾਖੀਦਲਾਗਿਉਰੁਗਨਾ॥੧੧੪॥
ਸਨਪਦਾਅਸਲੇਖੀ॥ਨਾਕਦਕੀਨਹਰਾਦਲਦਲਪਤਿਜਾਮਗਨੇਸਜੀਗਪਦੁ
ਮਉਮਾ॥ਕੁਨਿਰੀਦੈਨੀਕਰਬੁਹਮਾਜਬਚਤੁਰਾਨਨਖਖਜਹਰਮਾ॥ਤੁੰਨਮਛੀ
ਕਦਾਹੈਨਾਦਿਜਪੁਤਾਜਾਰਦਸਰੀਜਾਹੀਤਪਦਮਾ॥ਬਰਨਕਉਬੇਰਜਮਜਖ
ਕਾਪਾਲਕਉਰਦੁਸਾਮਦਿਜਾਚੁਖਮਾ॥੨॥੧੪॥ਬਿਜਨਪਦਾਅਸਲੇਖੀ॥ਰੂਪ
ਤਮਨਜਦੇਦਲਾਅਪਤਰਛੁਕਪਿਤਨਾਜਰੀਹਦੇਕਾਲਕਰਾਲਕਪਾਲਕ
ਜੁਗਨਰੂਤਮਸਨਰਖਦਾਰਤਏਨਦਰਿਹਨਖਤੁਮੇਘਦਲਬਾਜਦਤਛੁਕੀ
ਕਾਲਏਜੇਖਸਾਯੋਮੰਗਲਾਮਿਤ੍ਰਾਏਪਿਰਾਨਿਖਸਭਦੇਖਕਏ॥੩॥੧੪॥
ਜਨਪਦਾਅਸਲੇਖੀ॥ਪੁਸਾਮਨੀਜਗਦੀਜਗੁਜਾਈਬਾਸਦਸੁਤਪਰਦਾ
ਰਕਰੀ॥ਤਿਨਕੋਨਾਮਜਨਦੇਅਚਾਲਾਜੇਠਾਏਧਰੰ ਕਾਸਮਰਕਰੀਜੇਖਾ
ਯੋਮੰਗਲਾਮਿਤ੍ਰਾਏਪਿਰਾਨਿਖਸਾਹਨੀਘਚੜੀ॥ਚਾਜਤੁਸਪਕਟਕਜਗਤਾਰ
ਨਾਮਚੁਰਨਾਜਾਹਿਤੁਜੋਤੁਪਨੀ॥੪॥੧੪॥ਬਿਜਨਪਦਾਅਸਲੇਖੀ॥ਅਮਿ
ਤੁਰੁਪਾਏਸੁਦਰਸਨਹੋਹਰਾਮੀਮਤੁਰੁਪੁਜੁਤਮਕਤੁਮਰਾ॥ਨਦਕੇਟਾਮੂਰਤਬਖ
ਛਿੰਨਛਿੰਨਪਿਥਕਪਿਥਕਾਅਦਤਾਰਕਾ॥ਸੋਭਤਸਰੀਸਕਤਹਰਮੀਗਮਨਭਨ
ਖਤੁਜਸਗਿਰਦਮੜਾ॥ਬਿਸੁਏਰੁਤਾਏਸੁਕੇਨਾਥਕੇਏਸੁਰੁਪਹੇਸਮਰਚੜਾ
ਪ॥੧੪॥ਬਿਜਨਪਦਾਅਸਲੇਖੀ॥ਰਾਖਜਾਨੀਨਖੈਰਾਠਕਘਾਲਕਉਤਿਮਜ
ਨਕੁੰਗਰਾਨਾ॥ਤੁਹੀਅਰਚਾਲਛੁਏਰੁਮਸਾਨੀਖੀਖਨੀਕੁਰਪਿਸਾਰਪਨਾਕੁਕ
ਤਕੰਕਾਏਤਾਲਭੁਕਨੀਕਿਲਕਰਪੇਰਉਲੁਕਖਨਾ॥ਛੁਕੁਤਛੁਕੁਛੁਕੁਅਰੁ
ਮਰੁਮਨਾਦਨਿਰੁਨਭੇਛਾਨੁਨਾ॥੬॥੧੪॥ਛੁਕਾ॥ਬਿਜਨਪਦਾਅਸਲੇਖੀ॥ਬ

ਬਕਤਸਿੰਘਾਏਯਾਘੰਚਨਨਬਰਹਰਕੰਪਤਾਮਚੁਰਗਨਾਕੁਕਏਰਹੰਜ ੫੩੨
ਹੁਲਾਸਤਹਿਸਤਹਯਗਜਟੰਕਛਨਾ॥ਨਨਜਬਦੋਤੁੰਚਪੁਤਨਚਾਰਨਾਦਛੁ
ਨਪਥਲਨਾ॥ਜੋਤਦਾਰਜੋਏਚਾਰਤਜੋਗਦੀਜਨਨਰਦਨਾ॥੧੫॥
ਬਿਜਨਪਦਾਅਸਲੇਖੀ॥ਬੁਮਕਤਸਿਤਾਅਜਤੁਬਹੁਪਿਨਦਮਕਤਦੀਮ
ਰਤਨਮਨਾ॥ਜੋਕਰਮੁਕਤਪੈਸੀਅਤਾਨਿਪਲਾਮਾ॥ਪੁਰੁਰਕਨਾਬਿਮਲਬਲਾ
ਲਾਲਜਾਲੋਤੀਪਦਾਠੇਰਿਚੀਰਬਹੁਰੰਗਾਪਨਾ॥ਕੁਠਬਸਨਕਉਮ
ਨਨਬਿੰਦੁਲਕਾਰੀਕੁਲਹਸਿਰਮਉਰਪਨਾ॥੧੫॥
ਬਿਜਨਪਦਾਅਸਲੇਖੀ॥
ਹੈਕਲਲੁਲਹਮੇਲਪਾਖਰੇਜੀਨਹਦਾਈਰੁਭਗਰੁਰਾ॥ਬਖਤਰਾਜਿਠਜਿਠੇ
ਮਾਚਿਲਤਹਥੁਦਾਖਿਫਤਜਬਫਤਜਰਾ॥ਮਰੁਲਾਜਤਾਸਤਮਾਮੀਕਕੰਮ
ਮਕੁਲਨਕਿਪਾਜਪਤੁ॥ਕੁਸਲਬਸਨਮਨਾਥਛੁਕੇਜਨਜਸਤੁਮਜਤੁਰਾ
ਹੋਦੇਨਰਾ॥੧੫॥
ਬਿਜਨਪਦਾਅਸਲੇਖੀ॥ਬੁਦੁਜੀ॥ਬਹੁਰਿਠਪਰਿਮਾਨੀਚਤੁਰੰ
ਪੁਤਾਦੇਦਰਾ॥ਗਾਜਚੁਰਜਾਦੰਤੁਜਾਯਕਸਜਤਮਾਚੁਕੇਰਛੁਕਾ॥ਚਾਰਾਠਬ
ਬਾਜੀਤੁਭੁਹਨਾਦਨਕੁਕੁਚੁਰਾ॥ਉਘਟਤੁਜਮਾਜੀਬੁਹਗਾਗਨਕਥਤ
ਗਨਜਨਗਨਜੁਘਰਾ॥੧੫॥
ਬਿਜਨਪਦਾਅਸਲੇਖੀ॥ਜੁਰੀਗਸੈਨਾਮ
ਮੇਘਪੁਤਲਮਹਾਕਾਲਾਮਨੀਪੁਥਲਾ॥ਛੁਭਘਰਜੇਧਮਨਾਇਜਗਪੁਤਲਕਨ
ਜਗਨਜੁਧਾਰਥਲਾ॥ਚੁਪਕਰੀਬਾਜਦਲੇਕਦੇਨਜਹਾਮਚੁਰੁੰਚਤਰਾਜਖ
ਲਾ॥ਬਰਤਬਰਖਾਚੁਮਨਚਰਗਨਦੰਦਰੀਦੈਦੈਤਬਲਾ॥੧੫॥
ਬਿਜਨਪਦਾ
ਅਸਲੇਖੀ॥ਪੁਨਛੁਕੁਛੁਏਮਨਦਭੁਖਿਮਛੁਏਤੁਜਿਤਚਰਾਮਚਰਾਘਾਠਿਯੋ
ਦੁਤਾਏਜਸਦਾਮਨਚਰਾਮਜਥਉਨਉਪਾਜਿਯੋਅਦਨਪਰਾਜਿਨਦਿਨਦੰਤ
ਜਮਰੁਠੀਖਮਪਲੈਉਪਾਜਿਯੋਅਦਨਚਰਾਥੀਘਠੇਲੋਕਏਲੋਕਦਗਲਿਯੋ

ਮਨਕੀ ੧੭੨੧ ੧ ਖਿਸਨਪਦ ੨ ਚੀਧਾਰੀ ੨ ਜਨੀ ੧ ਖਿਕਟ ਘੋਰਖਲ ਮਸੁਕ
੧ ਠਿਠੇਰਨ ਬੰਬਦੇ ੧ ਠਹਰਿਓਪੁਜਾ ਉਤੰਗ ਕੁਧੇਓਦੇਕੜੀ ੧ ਚਰੁਰੰਗਨਦਲ
੧ ਖਿਓਧਸੁਰਜਾ ਵੰਤਲੇ ੧ ਜਾਤੁ ਸਮਰਦਲ ਕੀ ਜ ਨਿਜਾ ਚਰੇਕੇ ੧੭੩ ੨
੧ ਖਿਸਨਪਦ ੨ ਚੀਧਾਰੀ ੧ ਅਸਕਾਜ ਪਾਇਕਾ ਯੀ ਦਕਟ ਕਰਤੁਰੰਗੀ ੧ ਸਜਜ
ਜਨਦ ਤਨਕੇ ਪੁਰੁਗਾ ਚਰੰਗ ਨੀ ੧ ਠਕੇ ਸਾਜੁ ਸੁਕਾ ਮਸੁਕ ਸਾਜੁ ਰੰਗ ਨੀ
ਕੁਸਨ ਬਸਨ ਸੁਰੰਗ ਮੇਹਤ ਬਰੰਗ ਨੀ ੧੭੪ ੩ ੧ ਖਿਸਨਪਦ ਸਾਰੰਗ ਚੀਧਾਰੀ
ਅਲਪ ਬੇਸਕਟ ਕੁਪ ਕਾ ਅਰ ਮੰਤ੍ਰਿ ਜੁਗ ਸੀਯੋ ੧ ਖੇੜੁ ਸ ਬੇਸ ਬੇ ਕਰਮਾ ੧ ੧
ਨ੍ਰਿਪਦ ਨਦ ਠ ਨੀ ਠੀ ੧ ਠੁਰਤ ਚ ਓ ਰਾ ਸਿਰ ਜੁ ਕੁ ਗ ਰਾ ਜ ਮ ਦਾ ਅ ਠੁ ਤ ਮ ਨੀ ਠੀ
ਲਵ ਨ ਅ ਨਾ ਮ ਠ ਰ ਮ ਤ ਮ ਤ ਸ ਰ ਤੁ ਨੀ ਠੀ ੧੭੫ ੪ ੧ ਖਿਸਨਪਦ ਚੀਧਾਰੀ
ਦਾ ਨ ਦ ਵ ਹਿ ਦ ਵ ਰ ਤ ਘੋ ਰ ਬ ਪ ਠੀ ਖ ਮ ਠੀ ੧ ਕੁ ਲ ਕੁ ਠਾ ਨ ਕ ਨੇ ਕੁ ਲ ਪੇ ਠ ਪ
ਮੰਤ੍ਰਿ ੧ ਸ ਉ ਸ ਉ ਬ ਕ ਕ ਰਾ ਲ ਕੁ ਜਾ ਮ ਨ ਕਾ ਨ ਪ ਠੀ ਠੀ ਹੇ ਮ ਠੀ ਦੁ ਤ ਨ ਜਾ ਸ ਠੀ
ਮ ਬ ਪਾ ਨਿ ਜ ਚ ਰ ਠੀ ੧੭੬ ੫ ੧ ਠੁ ਕੇ ੧ ੧ ਖਿਸਨਪਦ ਸੀਧਾਰੀ ੧ ਚੀਰ ਚੀਰ
ਸ ਨ ਜ ਕੁ ਤ ਪਾ ਤੇ ਤ ਜ ਸ ਤੁ ਨ ਕੁ ਠਾ ਮ ਬ ਰਾ ੧ ਬ ਖ ਤ ਰ ਸੀ ਜ ਖਿ ਠ ਤ ਨ ਖੁ ਦ ਜੇ ਸ ਨ
ਪ ਠੀ ਬ ਰਾ ਕ ਰ ਹ ਲ ਕੇ ਠ ਮ ਤੰ ਗ ਖ ਪ ਰਾ ਮ ਤੁ ਬ ਰਾ ੧੭੭ ੧ ੧ ਖਿਸਨਪਦ ਸੀ
ਹੁ ਰੀ ੧ ਕ ਲ ਕੀ ਕੁ ਲ ਜ ਹ ਪੇ ਠਾ ਜਿ ਗਾ ਜੇ ਸ ਨ ਅ ਨ ਹੀ ਰ ਸਾ ਹੇ ਕੁ ਲ ਲ ਹ ਮੇ ਲ
ਜ ਹਿ ਉ ਠੀ ਜੰ ਜੀ ਰ ਨ ੧ ਅ ਤ ਲ ਜਾ ਖਿ ਖਿ ਪ ਕੁ ਲ ਪੈ ਤੁ ਠਾ ਮ ਬ ਰ ਪ ਠ ਬੀ ਰ ਨਾ
ਚੰ ਗ ਬ ਰੰ ਗ ਸੁ ਰੰ ਗ ਬਾ ਗ ਪਾ ਰੇ ਬ ਹੁ ਠੀ ਰ ਨ ੧੭੮ ੨ ੧ ਖਿਸਨਪਦ ਸੀਹੁ ਤੀ ੧ ਨ ਦ
ਨਿ ਜ ਨ ਜੁ ਠਾ ਉ ਠੁ ਰ ਤ ਬਾ ਜੰ ਤੁ ਅ ਖਾ ਕ ਨ ੧ ਬੀ ਠੀ ਕੁ ਠ ਨ ਕੀ ਬ ਜਾ ਜਿ ਲ ਠੀ ਚੰ ਦ ਠ
ਨਾ ਠੁ ਤੁ ਤੁ ਤ ਬੁ ਠੁ ਤੁ ਤ ਜ ਦ ਲ ਠ ਠੇ ਜੁ ਠਾ ਰ ਨ ੧ ਰਾ ਰ ਠੁ ਤੁ ਕੀ ਸੇ ਨ ਜ ਮ ਰ ਜ ੩
ਅ ਜ ਠ ਠ ਨਾ ੧੭੯ ੩ ੧ ਖਿਸਨਪਦ ਸੀਹੁ ਤੀ ੧ ਠੀ ਕੁ ਲ ਪ ਲ ਕੀ ਜ ਘ ਨ ਨ੍ਰਿ ਪ ਨ ਜੇ
ਠ ਨਾ ੧ ਠਾ ਰ ਮ ਕ ਤਾ ਸ ਰ ਜ ਰ ਕ ਸੀ ਮੇ ਹ ਠ ਨਾ ੧ ਹ ਰ ਤ ਪੀ ਤ ਬ ਹੁ ਰੰ ਗ ਰ ਠੀ ਸ ਠੀ

੪

ਘ ਨ ਸ ਠ ਨ ੧ ਘ ਹ ਰ ਤੇ ਰ ਦ ਮ ਨ ਜ ਨ ਪੁ ਨ ੨ ਠੁ ਤੁ ਰ ਠ ਨ ੧ ੧ ੧ ੧ ਖਿਸਨਪਦ ੫ ਤੁ ਖ
੧ ਸੀ ਹੁ ਤੀ ੧ ਖੇੜੁ ਜਾ ਮੰਤ੍ਰਿ ਕੁ ਪ ਖੇੜੁ ਸ ਜੁ ਤੁ ਠਾ ਖੇ ਤਿ ਨ ਕੇ ਨ ਮ ਪ ਠੀ ਠੁ ਰ ਨ ਪੁ ਜ
੧ ਅ ਠੀ ਠ ਪ ੧ ਸੇ ਨ ਪ ਤਿ ਜ ਰ ਦ ਠੇ ਜ ਦ ਨ ਦ ਲ ਠ ਠ ਠਾ ਨ ਮ ਬ ਰ ਗ ਕੁ ਲ
੧ ਮ ਸ ਰ ਪ ਗ ਠ ਰ ਰ ਪਿ ਸ ਕ ਸ ਨ ਠ ੧ ੧ ੧ ੧ ੧ ਖਿਸਨਪਦ ਸੀਹੁ ਤੀ ੧ ਅ ਠੀ
੧ ਠੀ ਤਿ ਨ ਕ ਹ ਠੇ ਨ ਮ ਮੰਤ੍ਰਿ ਸੁ ਕੁ ਠੁ ਪ ਤਿ ੧ ਤੁ ਪ ਤੁ ਪ ਠ ਲ ਕ ਹ ਠੇ ਨ ਮ ਬ ਠ ਰ ਨ ਠ ਕ
੧ ਠੁ ਠ ਲ ਪ ਤ ੧ ਕੇ ਠ ਬਾ ਰ ਤ ੧ ਮ ਕ ਲ ਜ ਨ ਠ ਪ ਮ ਠ ਨ ਕ ਤਾ ੧ ਕ ਹ ਠੇ ਨ ਬਿ ਸ ਤ ਗੇ
੧ ਨਾ ਮ ਠੁ ਠ ਠ ਠ ਠ ਜ ਤ ੧ ੧ ੧ ੧ ੧ ਠੁ ਕਾ ੧ ੧ ਖਿਸਨਪਦ ਮ ਸ ਰ ਕ ਮ ਠੀ ਠ
੧ ਅ ਮ ਬ ਠੇ ਜੁ ਜ ਮ ਤ ਨ ਮ ਕ ਬ ਤੇ ੧ ਖਿ ਸ ਨ ਜੇ ਠੇ ਬਿ ਨ ਸੁ ਮ ਮ ਰ ਠੁ ਰ ਕੁ ਤੁ ਨ
੧ ਅ ਰ ਜ ਕੇ ਠੇ ਮ ੧ ਠੀ ਗੁ ਜਾ ਨ ਠੀ ਉ ਪ ਤ ਜਾ ੧ ਮ ਰ ਠ ਨਾ ਮ ਲ ਨੇ ਰ ਮ ਤਿ ਠੇ ਪੁ ਲ
੧ ਲ ਨੇ ਲ ਕਾ ਸ ਠ ਰ ਠੀ ਜੁ ਮ ਰ ਬ ਠਾ ਮੇ ਲਿ ਸਾ ਰ ਨ ਠੇ ਹੇ ੧ ਕੁ ਤੁ ਜੁ ਜੁ ਪ
੧ ਤਿ ਕੀ ਜ ਠੇ ਜੁ ਬ ਠਾ ਨੇ ਠ ਜੁ ਮ ਤ ਹੇ ੧ ੧ ੧ ੧ ਠੁ ਤਾ ਮ ਸ ਤ ਗਾ ਠੀ ਠ ਪ
੧ ਠੇ ਠ ਠ ਲ ਠੇ ਜਾ ਠੇ ਤੁ ਰੰ ਗ ਜੇ ਨ ਮ ਠ ਲ ਤ ਰਾ ੧ ਤੁ ਮ ਜਾ ਹੁ ਮ ਗਾ ਰੇ ਕੇ
੧ ਨ੍ਰਿ ਪ ਠ ਕੁ ਠਿ ਜ ਮ ਰ ਦ ਠ ਨ ਜ ਰਾ ੧ ਗ ਹ ਠੇ ਹੁ ਬਾ ਮ ਠੇ ਠ ਪ ਰ ਜੁ ਰ ਪ ਨੇ ਠੁ ਨ
੧ ਠੁ ਨੀ ਪ ਕ ਠਾ ਮ ਪ ਕੁ ਲ ਠੀ ਜੇ ਖਿ ਸ ਨ ਕ ਹ ਕ ਰਾ ਸਿ ਹ ਰ ਠਾ ਕੇ ਠੇ ਕ ਠਾ ੧ ੧ ੧
੧ ਠੁ ਤਾ ਮ ਸ ਤ ਕ ਠੀ ਗ ੧ ਠੁ ਹ ਮ ਕ ਰ ਕ ਰਾ ਮ ਠੇ ਬ ਹੁ ਰ ਬ ਜ ਰੰ ਗ ਬ ਪ ਪ ਰ ਜਿ ਹ
੧ ਰ ਕ ਰਾ ਜਾ ਠੁ ਤਿ ਠਿ ਜ ਮ ਪੁ ਪ ਠ ਬ ਹੁ ਠੇ ਠੁ ਜਾ ਲ ਠੇ ਨ ਠੀ ਖਿ ਪਿ ਠ ਰਾ ਸੇ ਨ ਤੁ
੧ ਮ ਰ ਜੰ ਕ ਕੇ ਠੀ ਨੇ ਠੁ ਮ ਤ ਬ ਠਿ ਮ ਰ ਠ ਰਾ ੧ ਲ ਮ ਤੁ ਕ ਮ ਰ ਨ ਕੇ ਠ ਮ ਤ ਜਿ ਕ
੧ ਠੀ ਨ ਪੁ ਤ ਨ ਠ ਤੁ ਰ ਕ ਰਾ ੧ ੧ ੧ ੧ ੧ ਖਿਸਨਪਦ ਠੁ ਰ ਗ ਮ ਸ ਤ ਕ ਠੀ ਗਾ ਮ
੧ ਠੀ ਰ ਜ ਨ ਦ ਸੁ ਮ ਨ ਅ ਕ ਬ ਤੇ ੧ ਤੁ ਲ ਲ ੧ ਠੁ ਠੇ ਤ ਨ ਹ ਨੁ ਤ ਨ ਜਾ ਮੇ ਨ ਕਾ ਮ
੧ ਠਿ ਨ ਸੁ ਮ ਤੁ ਠਾ ੧ ਠੇ ਠੁ ਰ ਕੰ ਤ ਲ ਠੁ ਨ ਉ ਰ ਕ ਠ ਰ ਨ ਅ ਹੁ ਕ ਠੀ ਜੁ ਰ ਜ ਠੀ ਰਾ ਮ
੧ ਠਾ ਰ ਸੁ ਪ ਨ ਕੁ ਪ ਤ ਅ ਠੇ ਮ ਸੁ ਪ ਨ ਜੁ ਰ ਪ ਨ ਜ ਠਾ ੧ ਸ ਤੁ ਰੁ ਤ ਸੁ ਮ ਨ ਠੀ ਜ

ਦੇਖੋ ਮੁਖਰ ਪੁਤ ਨੇ ਨੁਸ਼ੀਕਟਾ ॥ ੧੮੦ ॥ ਅਥਿਜਨ ਪਟ ਛੋਟਾ ਸਤਕਾਰੀ ॥ ੧੮੧ ॥
ਸੰਗ ਪੁਤ ਨ ਸੁਪੁਰ ਕੇ ਕ੍ਰਮ ਟੇ ਨਾ ਹ ਕੇ ਪ ਠ ਜੇ ਸ ਮ ਰਾ ਡੇ ਤੇ ਨਾ ਹ ਨ ਕੀ ਜੀ ਜੋ
ਰ ਨ ਕੇ ਪੁ ਲੇ ਕੇ ਹ ਨੇ ਰ ਨ ਨ ਰਾ ਸਿ ਮ ਪ੍ਰਿ ਸ ਮ ਦੀ ਨ ਕੁ ਜਾ ਆ ਚ ਪ ਠ ਹ ਨੇ ਰੀ ਜੇ
ਚੁ ਰਾ ਮ ਰਾ ਗ ਮ ਬ ਜੀ ਮ ਤ ਛੋ ਡੇ ਕ ਨ ਹ ਚੁ ਨ ਚੁ ਨ ਹ ਨੇ ਹੇ ਸੁ ਮ ਤ ਸ ਰਾ ॥ ੧੮੨ ॥
ਪਾ ਛੋ ਤਾ ਮ ਜ ਤ ਕਾ ਚਿ ਗ ॥ ੧੮੩ ॥ ਪ ਨ ਕੇ ਕਿ ਯੋ ਪੁ ਜ ਠ ਹੀ ਦੋ ਪਿ ਲਾ ਮ ਤ ਸਿ ਰ ਪ ਠੇ
ਨ ਮ ਨ ਨ ਗ ਸਿ ਲ ਹ ਮ ਮ ਜੁ ਪ ਥਿ ਥਿ ਪਿ ਥੁ ਥੁ ਥੁ ਤ ਕੁ ਜ ਨ ਜੇ ਸ ਠ ਨਾ ਦੋ ਅ ਰ ਬ
ਖ ਰ ਥ ਥੁ ਠ ਰ ਬ ਮ ਨ ਸ ਬੁ ਦ ਨ ਚ ਠਿ ਗ ਠਿ ਪ ਸ ਬੁ ਨ ਤੁ ਜ ਲੀ ਮ ਕ ਚ ਜਾ ਕ ਕੇ
ਰੁ ਤ ਸ ਮ ਸ ਰ ਬ ਪ ਤ ਦੇ ਵ ਤ ਨੇ ॥ ੧੮੪ ॥ ਛੋ ਗਾ ॥ ਅਥਿਜਨ ਪਟ ਗੋਰ ਕਰੀ ॥ ਛੋ ਤ
ਅ ਥ ਸ ਮ ਰ ਜ ਖੁ ਦ ਮ ਕੁ ਮ ਰ ਮ ਰ ਮ ਰ ਮ ਰ ਮ ਕ ਥ ਤੇ ਗ ਨਿ ਜ ਰ ਦ ਲਾ ਮ ਮ ਰ
ਵ ਤੀ ਮ ਸੁ ਰੇ ਜ ਮ ਯੇ ਸ ਮ ਰ ਚ ਡਾ ਦੋ ਅ ਰ ਬ ਸੇ ਨ ਚੁ ਰ ਰੰ ਗ ਨੀ ਦ ਜ ਪ ਦ ਮ ਮ
ਗ ਧਿ ਕ ਪ ਮ ਨ ਕ ਰਾ ਗਿ ਰ ਕ ਨ ਕ ਉ ਤ ਰ ਚ ਚ ਪੁ ਜੇ ਮੇ ਦ ਨਾ ਮ ਛੋ ਮ ਵ ਨੀ ਪ ਰ
ਚੰ ਗ ਬ ਧ ਮ ਨੀ ਪੁ ਬ ਲ ਦੋ ਮ ਰ ਰ ਨ ਗ ਛੁ ਥੁ ਹ ਧ ਰਾ ॥ ੧੮੫ ॥ ਛੋ ਤ ਗੋ ਰ
ਕ ਰੀ ॥ ਠਿ ਤ ਦ ਸ ਚੁ ਮੁ ਰ ਪ ਤ ਯ ਕ ਲ ਸੁ ਰ ਪ ਮ ਦ ਲਾ ਮ ਉ ਚ ਰ ਵ ਰਾ ਤੁ ਦ
ਮਿ ਪ ਕੀ ਨ ਜ ਮ ਈ ਦ ਦ ਟ ਦੇ ਵ ਦ ਨੁ ਪ ਰ ਜ ਪ ਰਾ ਦੋ ਖੋ ਮ ਖ ਰ ਗ ਹ ਵ ਹੀ ਦਿ ਜ
ਸੰਗ ਮ ਰ ਪਿ ਛੋ ਜ ਰ ਮ ਸੁ ਰਾ ਰ ਨ ਕੇ ਰ ਗ ਠਿ ਛੋ ਦ ਲ ਬ ਦ ਲ ਮ ਰੁ ਥ ਜੇ ਜੋ
ਛੋ ਕ ਚ ਕ ਰਾ ॥ ੧੮੬ ॥ ਗ ਥਿ ਜ ਨ ਪ ਠ ਛੋ ਰ ਗੀ ਕੁ ਵ ਰੀ ॥ ਗ ਜ ਤ ਕਾ ਜ ਮ ਦ ਮ ਤ ਕ
ਰ ਹਿ ਨ ਜ ਤ ਹੀ ਹਿ ਨ ਜ ਰ ਹੀ ॥ ਡੁ ਕ ਤ ਸ ਹ ਬ ਖ ਵ ਤ ਕੇ ਹ ਰ ਖੁ ਤੁ ਨ ਦ ਉ ਘ ਰ
ਹੀ ॥ ਹੰ ਠ ਤ ਹੰ ਠ ਮ ਰ ਲ ਮੇ ਰ ਨ ਕੁ ਕ ਦੇ ਦੋ ਸ ਰ ਹੀ ॥ ਨ ਚ ਤ ਈ ਸ ਕ ਪ ਲ ਜ ਗ
ਨ ਮੇ ਤ ਕੁ ਤ ਕੁ ਰ ਹੀ ॥ ੧੮੭ ॥ ਛੋ ਤ ਗ ਥਿ ਜ ਨ ਪ ਠ ਗੋ ਰ ਕ ਰੀ ॥ ਅਥਿਜਨ ਪੁ
ਵੰ ਤ ਸੁ ਰੇ ਗ ਨ ਸ ਮ ਰ ਜ ਦ ਜੋ ਕ ਰ ਹੀ ॥ ਨ ਚ ਤ ਮ ਛੋ ਰ ਸੁ ਰ ਬ ਪੁ ਨ ਜੇ ਸ ਦ ਸੁ ਬ
ਪੁ ਕ ਰ ਹੀ ॥ ਬ ਜ ਤ ਕੇ ਰ ਮੁ ਚੰ ਗ ਦੰ ਵ ਡੁ ਕ ਪੰ ਜ ਸੁ ਕ ਰ ਹੀ ॥ ਤੁ ਤ ਚ ਪ ਲ

ਸਤ ਦਾ ਮ ਨ ਘ ਠ ਪੋ ਰ ਬਿ ਆ ਰ ਹੀ ॥ ੧੮੮ ॥ ਛੋ ਤ ਗੋ ਰ ਕ ਰੀ ॥ ਦੇ ਵ ਲ ਮੁ ੫੩੫
ਕ ਮ ਲ ਹੰ ਤ ਕੁ ਉ ਠ ਸੁ ਰ ਮ ਸੁ ਰ ਮੇ ਦ ਨ ਹੀ ॥ ਜ ਗੇ ਸੁ ਰ ਮੁ ਰ ਮ ਰ ਮ ਰ ਮ ਵੰ ਤ ਕੇ ਦੋ ਚ ਠਿ
ਗ ਨੁ ਹੀ ॥ ਪ ਠਿ ਜੋ ਸੀ ਸੁ ਖ ਲੋ ਹ ਕ ਰ ਤ ਰ ਨੇ ਸ ਸ ਮ ਅ ਪੁ ਠ ਨ ਹੀ ॥ ਬ ਸੀ ਠ ਕੇ ਰਿ ਪ
ਵਿ ਚ ਕੁ ਮ ਰ ਨ ਸੀ ਯੋ ਥਿ ਗ ਹ ਜ ਪ ਹੀ ॥ ੧੮੯ ॥ ਅਥਿਜਨ ਪਟ ਛੋ ਤ ਗੋ ਰ ਕ ਰੀ
ਸੁ ਖ ਲੋ ਹ ਬ ਚ ਬ ਸੀ ਠ ਪੁ ਤੇ ॥ ਜ ਕ ਹਿ ਜ ਸ ਰ ਕਿ ਹ ਮ ਜ ਹੁ ਥਿ ਗ ਰ ਠਿ ਨਾ ਹਿ ਕ ਛੁ
ਮੇ ਰੰ ਚ ਹੀ ॥ ਛੋ ਤ ਦੋ ਅ ਮ ਰਾ ਪੁ ਰੀ ਸੁ ਰ ਲੋ ਕ ਮ ਰ ਗ ਥਿ ਰ ਚ ਹੀ ॥ ਨਿ ਜ ਦੇ ਸਿ ਮ
ਸ ਬ ਲ ਗ ਵ ਨ ਜੀ ਘ ਰ ਪੁ ਨ ਤ ਉ ਰਿ ਪ ਥਿ ਰ ਹੀ ॥ ਨ ਕ ਜੀ ਮ ਤ ਛੋ ਰ ਉ ਠੇ ਕ ਨਿ ਜ ਚ
ਰ ਕ ਹਿ ਯੇ ਜ ਤ ਨ ਪੁ ਧ ਰ ਹੀ ॥ ੧੯੦ ॥ ਛੋ ਕੇ ॥ ਅਥਿਜਨ ਪਟ ਗੇ ਰਾ ਮੇ ਵ ਛਾ ਚੁ ਪ ਰ
ਕ ਰ ਪ ਨ ਮੁ ਪ ਤ ਚ ਲੇ ਗ ਨੇ ਜ ॥ ਜੁ ਗ ਪ ਠ ਬੰ ਦੇ ਜੁ ਗ ਨੀ ਦ ਮ ਹੇ ਜਾ ॥ ਮੁ ਖ ਕ ਮ ਪੁ
ਰਾ ਮ ਰੁ ਤ ਕੁ ਤੇ ਜਾ ਗ ਨੁ ਪ ਤ ਜ ਮ ਕਾਰ ਤ ਕ ਕੇ ਜਾ ॥ ੧੯੧ ॥ ਅਥਿਜਨ ਪਟ ਮੇ ਵ ਛਾ
ਚੁ ਰ ਪ ਦ ਮ ॥ ਕ ਠ ਨਿ ਖੰ ਗ ਚ ਆ ਬ ਕ ਰ ਧ ਰਾ ॥ ਸੁ ਲ ਤਿ ਲ ਲ ਥਿ ਜੀ ਥਿ ਖ ਵ ਰੇ
ਅ ਸ ਕ੍ਰਿ ਪ ਨ ਚ ਕੁ ਜ ਮ ਦ ਡੇ ॥ ਨੇ ਸਿ ਪ ਰ ਜੇ ਲ ਕ ਰ ਵ ਰੇ ॥ ੧੯੨ ॥ ਅਥਿਜਨ ਪ
ਦ ਮੇ ਵ ਛਾ ਚੁ ਰ ਪ ਦ ਮ ॥ ਚੁ ਪ ਨ ਖ ਦ ਮੁ ਖ ਏ ਕ ਵ ਨਾ ਮ ਜ ਤੁ ਅ ਮ ਤ ਕ ਰ ਛ
ਕੇ ਮ ਹ ਮ ਨਾ ॥ ਡੁ ਸ ਨ ਬ ਜ ਨ ਥਿ ਥਿ ਪ ਥਿ ਮ ਨਾ ॥ ਅ ਤ ਲ ਜ ਜ ਹੀ ਜ ਡ ਕ ਰ ਤ ਨ
ਨ ਨਾ ॥ ੧੯੩ ॥ ਗ ਥਿ ਜ ਨ ਪ ਠ ਮੇ ਵ ਛਾ ॥ ਰੇ ਪ ਜਾ ਮੇ ਰ ਮੁ ਕ ਵ ਲ ਗ ਮਿ ਰ ਰਾ ਜ
ਤਾ ॥ ਵ ਤ ਕ ਰ ਪੁ ਡ ਮ ਛੋ ਕ ਥਿ ਰ ਜ ਤਾ ਦ ਮ ਕ ਰ ਮ ਨ ਛੋ ਵ ਗ ਮ ਜ ਤਾ ਚ ਪ
ਲਾ ਵ ਤਾ ਨਿ ਰ ਥੇ ਛੁ ਬ ਲ ਜ ਤਾ ॥ ੧੯੪ ॥ ਅਥਿਜਨ ਪਟ ਮੇ ਵ ਛਾ ਛੋ ਤਾ ਮ ਨ ਯੇ ਠ
ਸ ਨਿ ਵ ਛੋ ਮ ਆ ਥ ਹ ਚ ਲੇ ਨੰ ਦ ਬ ਸ ਠਿ ਹੀ ॥ ਜ ਏ ਰ ਮੁ ਨਿ ਰ ਥੇ ਠਿ ਵ ਨ ਵੰ ਚੁ ਜ ਦੰ ਤ
ਕੁ ਜ ਥ ਲ ਛੀ ਠ ਹੀ ॥ ਪੁ ਬ ਲ ਦਾ ਰੁ ਨ ਅ ਠੀ ਜ ਚ ਰ ਰ ਜੁ ਖ ਲ ਦ ਲ ਕੇ ਕ ਹੀ ॥ ਖੋ ਰ
ਖ ਰ ਗ ਹ ਚ ਮੁ ਢਿ ਖ ਮ ਵ ਰ ਤ ਵ ਜੁ ਮੇ ਠ ਹੀ ॥ ੧੯੫ ॥ ਮੇ ਵ ਰ ॥ ਛੋ ਤ ਮ
ਗ ਦੁ ਰ ਮ ਡ ਤਾ ਨਿ ਖੰ ਠ ਨਾ ਰਿ ਪ ਗ ਨ ਕ ਲ ਪ ਤਿ ਮ ਚ ਠੀ ਰਾ ਸੀ ਵ ਜੁ ਮ ਨ

ਕੋਸਕਾ ਬਿਜਿਓਟ੍ਰਾ ਵਿਜਯੋਕਸਿਯਾ ਨੂਟੇਟੇਟਾ ਵੇਕਾ ਵਿਯਾ ਚਮਕੀਤਹਾ
 ਅਸਨਕੀਧਾਰਾ ਰਾਜੇਬੁਰਯੇਬਾਰਿਯਾ ਆਸੀਃ ਏਹਯਾ ਚਾਕੁ ਆਧਿਰ
 ਆਥਿ ਚਾਕੁ ਵਿਸਯਾਜੁ ਅਸਤੁ ਏ ਫਿ ਚਾਕੁ ਕਬਨਕੈ ਬੀਜਮਟਾ ਕੁਪ
 ਕੁਤੀਰੇ ਕੋਲਨਕੀਆਰਾ ॥ ੧ ॥ ੨੨੬ ॥ ਬਿਜਨਪਟਾ ਕਉਕੁਰਾ ਟਖਣੀ ॥
 ਬਿਟੁਲਾ ਕੁਪਾਲਦਮਕਤਲਪਕਤ ਚਲਾ ਚੀਯਹਰਤਜਟੁਪਕਾ ਅਟਾਘਨ
 ਹਰਾਬਿਟੁਲਾ ਚੀ ਟੁਟਨਜੀਬਾਪੁ ਚੀ ਫਿ ਮਾਠਿ ਮਰੀ ਨਰੀ ॥ ਬਿਰੇਜਮਾ ਹੀ ਕਦ
 ਗਨਗੋਲਨਬਰਮਾਰੀ ॥ ੧ ॥ ੨੨੭ ॥ ਕਉਕੁਰਾ ਟਖਣੀ ॥ ਤਤਤ ਕੁਠਿ ਕੁਠਿ
 ਟਤਾ ਵਨਕੁਤ ਲਜੋ ਆਧਹਰਤ ਘਟਘਟਾ ਅਸਤੁ ਪਕਟਲ ਗਜੋ ॥ ਬਿਠਿ
 ਪਟਮਬੀਜਮਰਬੋਟੇ ਟਿਠ ਫਿ ਗਾ ਫੁ ਟਿਠ ਬੁਖਬਾਰ ਸਲਪ ਨਾਲ ਕੁਜੀ
 ਗਾ ॥ ੨੨੮ ॥ ਬਿਜਨਪਟਾ ਕਉਕੁਰਾ ਟਖਣੀ ॥ ਟਿਠ ਲ ਰਹਿਯੋ ਅਲ
 ਪੁਬਲਜੁ ਆਲਤਪਤਪੋ ॥ ਬਿਠੋ ਕੁਟਟੁ ਟਿਠ ਨਾ ਅਗਨਤ ਕਲਪੀ ॥ ਚ
 ਟੇ ਕੁਟਟੇ ਵਟੁ ਜਮਾ ਨਦਵਲਖਿ ਜਨਾ ॥ ਕੁਰਮਤਨ ਕੁਮਪੁ ਟਨ ਸਕਲ ਬਾ ਟ
 ਲਕੁੰ ਜਨਾ ॥ ੨੨੯ ॥ ਬਿਜਨਪਟਾ ਕਉਕੁਰਾ ਟਖਣੀ ॥ ਰੁਗਮਗ ਰੁਈ ਜੇ ਸ
 ਕਮਗ ਟਿਗਨ ਜਨ ਕੁਲੇ ਕੰ ਪੋ ਚ ਪੀ ਆਲ ਬਰਗਤ ਪਤਮ ਚ ਲੋ ॥ ਬਰਯ
 ਫਿ ਤਮੇ ਰ ਪੁਬਲ ਪਉਲਾ ਮੀਨ ਕੰ ਪੋ ਜਲ ਗੇ ਰਗ ਅਚਰ ਕਲਜੁ ਆਲ
 ਕੁਠਿ ਪੀ ॥ ੨੩੦ ॥ ਬਿਜਨਪਟਾ ਕਉਕੁਰਾ ਟਖਣੀ ॥ ਕਉਕਿਠ ਸਰਤ ਕੁ ਕਾ
 ਕੁਪਜਲ ਸਲੇਰੀ ਤਾਲੀ ਲੁਗ ਪੁਬਲ ਬਾਰ ਬਾਰ ਟੇਰੀ ਜੁਰਨ ਮੁਖਉ ਠੋ ਕੁ
 ਗਠਿ ਜੀ ॥ ਮਰਗੇ ਕੁਟ ਨੀ ਗਬਿ ਨ ਸਦੇ ਨ ਬਲ ਜੀ ॥ ੨੩੧ ॥ ਬਿਜਨ
 ਪਟ ਕਉਕੁਰਾ ਟਖਣੀ ॥ ਕੁਰਕੁਰ ਕਰ ਕੁਰ ਪਰੀ ਪੀ ਆਲ ਹੁਕਲਾ ਪਹੁਰੀ
 ਰੰਗ ਕੁ ਮਜ ਬੁਠਿ ਖਿਤ ਜਹ ਜੁਰਨਾ ॥ ਟੇ ਟੇ ਤਿਨ ਬਰਾ ਅਸਰ ਜਿ ਚਿ ਚਿ ਤਨਾ ਹੀ ॥
 ਕਰਕਰ ਕਰ ਚੇ ਯਤਨ ਕੁਟਨ ਪਿਠਿ ਜ ਟੇ ਟਾ ਹੀ ॥ ੨੩੨ ॥ ਬਿਜਨਪਟ ਕਉਕੁਰ

ਟਖਣੀ ॥ ਸਿ ਚਿ ਚਿ ਪੁ ਆਲ ਜਲ ਕ ਉ ਸਰ ਮੁਖ ਮੂਰਾ ॥ ਆਲਾ ਟਟ ਮੇਲ ਗ ਲੇ ਖ ੫੩੮
 ਕਰ ਕੁਈ ਟੁਰਾ ॥ ਚਾ ਬਤ ਮੁਖ ਪ ਮਗੀ ਟੇ ਟੇ ਜ ਕੁ ਰੀ ॥ ਲੇ ਗ ਟੀ ਬੇ ਵ ਨ ਘ ਆ ॥
 ਮੁਠੁ ਰ ਮੁ ਕੁ ਮਾਰੀ ॥ ੨੩੩ ॥ ਪਤ ਲ ਕੋ ਠਾ ਰ ਜ ਤ ਟ ਖ ਟੀ ॥ ਟਿ ਮ ਤਿ ਮ ਕੁ ਟ ਚ ਟ
 ਬੁਰ ਮ ਨ ਮੁ ਖੋ ਚੁ ਚ ਤ ॥ ਹ ਰ ਖ ਹ ਰ ਖ ਮ ਤੁ ਕ ਰ ਤ ਮ ਮ ਠੇ ਤੁ ਸੁ ਖ ਤ ॥
 ਨੇ ਬਿ ਪ ਰ ਚਿ ਜੋ ਮ ਹ ਆ ਸ ਮ ਰ ਕੁ ਰ ਮ ਠਿ ਬ ਰ ॥ ਪ ਰ ਕ ਰ ਪੁ ਕ ਰ ਮ ਕੁ ਟ ਚੁ ਲ ਠ
 ਚੁ ਮ ਠਿ ਬ ਰ ॥ ੨੩੪ ॥ ਤ ਲ ਸ ਜ ਤ ਟ ਖ ਟੀ ॥ ਚੁ ਚੁ ਚੁ ਚੁ ਚੁ ਚੁ ਚੁ ਚੁ ਚੁ ਚੁ ਚੁ
 ਨੇ ਚੁ ਆ ਰੇ ਪੈ ਜ ਸ ਤੁ ਕ ਗ ਕੇ ਮ ਆ ਲਾ ਤਿ ਚ ਟੀ ਨੇ ਚੁ ਆ ਕ ਹ ਕ ਲ ਕੁ ਰ ਮ ਕੁ ਟ ਟੇ ਚੁ
 ਲ ਲ ਕ ਚ ॥ ਬ ਹ ਸ ਬ ਹ ਸ ਬ ਟ ਤੋ ਚੁ ਮ ਮ ਗ ਫਿ ਤੁ ਮ ਖ ਆ ॥ ੨੩੫ ॥ ਚ ਚ ਕ
 ਉ ਗ ਰ ਜ ਤ ਟ ਖ ਟੀ ॥ ਸਿ ਰ ਖ ਰ ਚ ਤੁ ਕ ਕ ਨ ਸ ਘ ਨ ਟੇ ਵ ਬ ਪੁ ਨ ਮ ਆ ॥ ਘੇ ਰੁ ਖ ਹਿ
 ਅ ਟੇ ਖ ਚੁ ਟ ਨ ਪ ਨ ਪ ਨ ਕ ਹ ਆ ਲਾ ॥ ਗ ਵ ਤੁ ਮੁ ਖ ਜ ਮ ਕ ਗ ਤਿ ਠ ਟ ਟੇ ਵ ਕ ਨ ॥
 ਮਿ ਗ ਲ ਪ ਟ ਮੁ ਮ ਨ ਲ ਲ ਤ ਬ ਰ ਮ ਤ ਬ ਆ ਠ ਗ ਨ ॥ ੨੩੬ ॥ ਬਿਜਨਪਟ ਕਉ
 ਖ ਉ ਖ ਟਾ ਠਿ ਤ ॥ ਟੇ ਟੇ ਹ ਕ ਮ ਸ ਨ ਕੁ ਠਿ ਕੀ ਕਿ ਲ ਕ ਟੀ ਟੇ ਤ ਬੋ ਤ ਲ ॥ ਮੇ ਰੇ ਰ ਕ
 ਲ ॥ ੨੩੭ ॥ ਕਉਕੁਰਾ ਟਖਣੀ ॥ ਟਿ ਕ ਰ ਤ ਸੰ ਬੁ ਕ ਸਿ ਯ ਲ ਠੋ ॥ ਲੇ ਖ ਪ ਰ ਜੋ ਕ ਨ ਯ
 ਟੀ ॥ ਆ ਚ ਤ ਜੋ ਨ ਤ ਚ ਆ ॥ ਮੇ ਰੇ ਰ ਟ ਲ ਰ ਠ ਠੀ ॥ ਕੁ ਰ ਕ ਰ ਫਿ ਰ ਤ ਬਿ ਰ ਲ ਠੋ ॥
 ਟੇ ਟੇ ਟੇ ਕੀ ਹੁ ਰ ਪੁ ਲਾ ਜ ਤ ਟੇ ਵ ਬ ਪੁ ਨ ਸੁ ਰ ਆ ਲ ॥ ਮੇ ਰੇ ਰ ਟ ਲ ਰ ਠ ਠੀ ॥ ਅ ਠੁ ਰ
 ਪ ਰੀ ਰ ਸ ਲ ਠੋ ॥ ਬੈ ਠ ਬੈ ਠ ਰੀ ਚਿ ਟ ਰ ਮ ਆ ॥ ਮੇ ਰੇ ਰ ਟ ਲ ਰ ਠ ਠੀ ॥ ਜੁ ਰੀ ਆ
 ਜੁ ਰੀ ਬ ਲ ਠੋ ॥ ੨੩੮ ॥ ਠਿ ਤਾ ਖ ਉ ਖ ਟਾ ॥ ਟੁ ਜ ਤਿ ਰ ਹ ॥ ਟੇ ਟੇ ਚੋ ਬ ਟ ਮ ਨ ਉ ਮ ਠੋ
 ਹ ਕ ਹ ਕ ਨਿ ਜ ਕ ਠੋ ॥ ਲੇ ਲੇ ਪ ਨ ਕੁ ਪ ਨ ਠਿ ਠ ਲੇ ਬ ਰ ਬ ਰ ਮੁ ਖ ਮ ਨੇ ॥ ਕੁ ਟ ਕੁ ਟ
 ਕੁ ਟ ਚੀ ਚਿ ਤ ਮੁ ਰ ਨ ਟੇ ਟੇ ਤ ਬ ਹ ਮ ਨੇ ॥ ਟੁ ਕੁ ਟ ਕੁ ਠੋ ਚਿ ਰੇ ਧ ਨ ਕੁ ਟ ਠੁ ਰ ਪੁ ਰ ਕੀ
 ਨ ਪੀ ਮ ਨੇ ॥ ੨੩੯ ॥ ਠਿ ਟ ਖ ਉ ਖ ਟ ਟ ਪ ਠ ਲ ਠ ਠੋ ਰ ਠੀ ਟੇ ਟੁ ਠ ਨ ਠ ਲ ਪ ਰੀ
 ਜ ਕੁ ਬ ਜੁ ਧ ॥ ਰ ਉ ਰ ਪ ਰੀ ਰ ॥ ਮ ਟੁ ਬ ਠੀ ॥ ਚ ਠਿ ਕੁ ਰੇ ਠ ਸ ਮ ਧ ॥ ਠੁ ਰ ਤ ਕੁ ਟੇ

ਤਰਦਾਰਟੰਗ ਮੈ ਫਜਰੇ ਘੋ ਪਾ ਤੇ ਗਰਲੀ ਜਮਦ ਕੁਚਲੀ ਖਗਖਿਓ ਏ ਪਾਰੇ ਨੇ
ਧਾ ॥ ੨੩ ॥ ਛੋਤ ਖਉ ਖਟਾ ਬਿਓ ਨ ਪਦਾ ਨੁ ਕੁ ਕਾ ਏ ਵੇਰੀ ਆ ਮਜਿ ਪਾ ਠੀ ਬਾ
ਹ ਬਾ ਹ ਤਰਦਾਰਾ ਠੀ ਲਏ ਲਭੁਟ ਤੇ ਗ ਪੁ ਠਾਰ ਤੁ ਮ ਮ ਮ ਤ ਦ ਰਾ ਰੂ ਕੁ ਕੁ ਕੁ
ਕੁਟ ਜੁਟ ਹ ਠੀ ਲੇ ਜ ਮ ਰ ਬੀ ਕੁ ਰ ਨ ਗਾ ਕੁ ਜ ਤ ਜੀ ਰਿ ਕੁ ਟ ਕੁ ਠੀ ਜਾ ਹ ਸ ਤ ਰ ਤ
ਕੁ ਏ ਜੀ ਬਾ ਰਾ ॥ ੨੪ ॥ ਛੋਤ ਖਉ ਖਟਾ ਹੋ ਜ ਹੋ ਜ ਕੁ ਟਾ ਮ ਉ ਰ ਉ ਜਾ ਹ ਤ ਜਿ ਜ ਰ ਠੀ
ਜ ਰ ਬ ਹ ਜਾ ਵ ਤ ਜੀ ॥ ਬਾ ਕ ਬ ਨੇ ਠੀ ਲੇ ਖੀ ਬਾ ਹ ਤ ਬਾ ਨ ਬ ਰ ਜ ਬ ਰਾ ਵ ਤ ਜੀ
ਜ ਮ ਪ ਰ ਜ ਬ ਰ ਕ ਵ ਰ ਚ ਲਾ ਵ ਤ ਜੁ ਲਾ ਤਿ ਕੁ ਲ ਕੁ ਮ ਵ ਤ ਜੀ ॥ ਮ ਪ ਕ ਮ ਪ ਬ ਉ
ਕੁ ਏ ਜ ਮ ਰ ਕ ਰ ਕ ਰੇ ਪ ਰ ਜ ਪ ਰ ਘਾ ਵ ਤ ਜੀ ॥ ੨੫ ॥ ਛੋਤ ਖਉ ਖਟਾ ਫੁ ਹ ਫੁ
ਹ ਪ ਰੇ ਕ ਬੀ ਪ ਬਾ ਵ ਰੇ ਪੁ ਹ ਪੁ ਹਾ ਮ ਜ ਦ ਉ ਰੇ ॥ ਪੈ ਠ ਪੈ ਠ ਕੁ ਟ ਗ ਏ ਏ ਤ ਰ ਫ ਨ ਮ ਰਾ
ਰ ਕ ਰ ਬ ਉ ਰੇ ॥ ਕਿ ਲ ਕ ਵੀ ਵੇ ਤ ਮ ਨ ਕ ਪ ਲ ਨੀ ਕੁ ਤ ਕੁ ਜੀ ਕ ਨ ਬ ਉ ਰੇ ॥ ਨ ਵ ਨਿ ਠੀ
ਨ ਹੋ ਲ ਜ ਦ ਬ ਉ ਰਾ ਵ ਵ ਕੁ ਰਾ ॥ ੨੬ ॥ ਛੋਤ ਖਉ ਖਟਾ ਜਾ ਰੀ ॥ ਬੇ
ਧ ਮੇ ਪੁ ਤ ਵ ਵ ਵੇ ਅ ਗ ਮ ਕ ਨ ਵ ਵ ਕੁ ਏ ਜੇ ॥ ਚੇ ਤ ਚੇ ਤ ਪੁ ਨ ਉ ਠ ਤ ਵ ਖ ਠੀ ॥
ਕ ਵ ਰ ਕੁ ਪਾ ਬਿ ਰੇ ॥ ਮ ਪ ਰ ਨ ਕੁ ਪ ਚ ਕੁ ਚ ਲ ਵ ਤ ਰ ਲ ਜੇ ਲ ਜ ਮੇ ਪਾ ਜੀ ॥ ਖੇ ਲ
ਨ ਫ ਰ ਧ ਜਾ ਰ ਪੁ ਸ ਪਾ ਵੇ ਵ ਨ ਕੁ ਰ ਜ ਮ ਰੇ ਪਾ ਕੁ ॥ ੨੭ ॥ ਛੋਤ ਖਉ ਖਟਾ ਮੁ ਕ
ਵੁ ਪਾ ਖੇ ॥ ਮ ਸ ਰ ਵੇ ਵ ਤ ਨ ਲ ਨ ਬ ਮੁ ॥ ਮ ਕ ਰਾ ਰੁ ਲ ਫੁ ਨ ਕੀ ਰ ਫੁ ਤ ਲ ਬ ਮਿ ਠੀ
ਹੋ ਰ ਕ ਹਾ ਕ ਵੇ ਗਾ ਰੀ ॥ ਕੋ ਲ ਨ ਕੇ ਕ ਰੇ ਗੇ ਵ ਵ ਠੀ ਏ ਜੇ ਜੇ ਤ ਜੇ ਤ ਕੀ ਛੋ ਟ ਕਾ ਰੀ
ਮ ਜੇ ਜ ਹਾ ਬ ਸੁ ਰ ਤ ਜੁ ਰ ਨ ਕੇ ਜ ਰ ਘੇ ਲ ਮ ਠ ਰੀ ॥ ੨੮ ॥ ਛੋਤ ਖਉ ਖਟਾ ਜੇ ਕੁ
ਤਾ ਬਿ ਨ ਜੁ ਰ ਨ ਕੇ ਮੰ ਗ ਨ ਕੁ ਜ ਨ ਜ ਕੁ ਰਿ ਨ ਰਾ ਵ ਨਾ ॥ ਚ ਹਾ ਏ ਜ ਚ ਲ ਤ ਜੇ ਤ ਨ ਕੁ ਕੁ
ਕੁ ਤ ਵ ਮ ਕ ਤ ਰ ਤ ਨ ਲੋ ਕੁ ਵ ਨਾ ॥ ਬੇ ਪ ਕਾ ਏ ਅੰ ਬ ਬ ਨ ਨ ਬੇ ਮੇ ਜਾ ਜਿ ਠੀ ਜਿ ਗਾ ਰ ਮੇ
ਹਾ ਵ ਨਾ ॥ ਪਿ ਲ ਚ ਗ ਏ ਕੁ ਟ ਰ ਲ ਗ ਏ ਏ ਏ ਜ ਕੁ ਰ ਤ ਮੁ ਕ ਲਾ ਵ ਬੀ ਵ ਹ ਨਾ ॥ ੨੯
੩੦ ॥ ਛੋਤ ਖਉ ਖਟਾ ਬਾ ਹ ਤੁ ਜ ਸ ਤੁ ਨ ਰਾ ਵ ਪ ਨੇ ਰੇ ਕੁ ਰ ਤੁ ਹਾ ਰ ਜ ਨੇ ਤੀ ॥ ਪੀ ਚ ਉ

ਚਾ ਏ ਚ ਪਾ ਵ ਤੁ ਮ ਜ ਰ ਬ ਮ ਰ ਮੇ ਤੀ ॥ ਮ ਕ ਰ ਪ ਕ ਰ ਕੁ ਜ ਲੋ ਤ ਪ ਰ ਜ ਪ ਰ ਜ ਮ ਧਿ ਮਿ ॥ ੩੧ ॥
ਲੁ ਪ ਬ ਰੇ ਤੀ ॥ ਵੁ ਰ ਕ ਬੇ ਲ ਮੁ ਕ ਨ ਕੀ ॥ ਬ ਲ ਲਾ ਘ ਵੇ ਰ ਠ ਕੇ ਤੀ ॥ ੩੨ ॥ ਛੋ
ਤੁ ਖ ਉ ਖ ਟਾ ਜੇ ਰ ਜੇ ਰ ਦ ਕ ਠ ਠਿ ਰੇ ਵ ਬ ਰੀ ॥ ਮ ਕ ਰ ਮ ਕੁ ਕੁ ਮ ਕੁ ਟ ਕੇ ਤੇ ॥ ਪ ਠ ਟੁ ਪ
ਰ ਛ ਮੁ ਕੁ ਟ ਨ ਕ ਹ ਲੇ ਵ ਤ ਮ ਛ ਰ ਚ ਤੁ ਰ ਘ ਨੇ ॥ ਲੈ ਲੈ ਠੇ ਰੇ ਪੁ ਰੇ ਬਿ ਵਾ ਹ ਤ ਜੁ ਕੁ
ਜੁ ਕੁ ਕਾ ਏ ਜੇ ਰੇ ਰੇ ॥ ਲੈ ਕਾ ਏ ਬਿ ਵਾ ਹ ਤੁ ਰ ਪੁ ਕੁ ਕੁ ਟ ਕੇ ਤੁ ਕੀ ਨੇ ਠ ਸੁ ਕਾ ਬ ਸੇ ਰੇ ॥
੩੩ ॥ ਛੋਤ ਖਉ ਖਟਾ ਮ ਮ ਰ ਕੁ ਪ ਬ ਰ ਕੇ ਵੇ ਏ ਗਾ ਵੇ ਵੇ ਵ ਨਾ ਮ ਰ ਪ ਵ ਕੁ ਨ ਤੇ
ਜੇ ਕ ਕ ਲੇ ਜਾ ਚਿ ਰ ਨ ਕੇ ਬਾ ਠੈ ਜ ਮ ਰ ਜੇ ਕ ਰਾ ॥ ਰਿ ਤ ਜੇ ਜੇ ਕੇ ਏ ਪ ਰ ਕਾ ਵੇ ਲੈ ਖੇ
ਖ ਫ ਲ ਚ ਰਾ ॥ ਵ ਸ ਰੇ ਗ ਬਿ ਵ ਟ ਤ ਹ ਮ ਤੁ ਕੁ ਰ ਕੀ ਰੀ ਤੁ ਜ ਮ ਰ ਉ ਰਾ ॥ ੩੪ ॥
੩੫ ॥ ਬ ਰ ਹੀ ॥ ਮ ਬ ਮੇ ਕ ਬੁ ਸੈ ਜ ਵ ਰਾ ਨ ਵੇ ਵ ਮ ਵੇ ਵ ਵੇ ਵ ਲ ਜੁ ਪ ਕ ਬ ਨੀ ਬਿ ਜ ਮ
ਵ ਠ ਰ ਯ ਲੀ ਕਾ ॥ ਰੇ ਖ ਛੋ ਟਾ ਮੁ ਨੇ ਮ ਬ ਕਾ ਨੀ ਵੇ ਵ ਲੈ ਕ ਰ ਜਾ ਰਾ ਮੁ ਰਾ ਮੁ ਕੁ ਪ
ਨੀ ਜੁ ਕੁ ਟ ਜ ਹ ਮ ਵ ਰਾ ॥ ਨੇ ਜ ਰ ਦ ਲ ਤੇ ॥ ਆ ਏ ਬੇ ਮ ਵ ਜ ਨੀ ਗਾ ॥ ਪ ਕਾ ਕੁ ਮ ਬ ਲ ਵੇ
ਕੁ ਜੇ ਰਾ ਨਿ ਹੋ ਗਾ ॥ ਮੁ ਬਾ ਜ ਰ ਤ ਬ ਕ ਰ ਵ ਜੀ ਬ ਜੇ ਜਾ ਏ ॥ ਹ ਜਾ ਹ ਜਾ ਕ ਮ ਤ ਰਿ ਠੇ ਖ
ਵ ਜਾ ਏ ॥ ਬ ਲ ਗ ਜ ਦ ਰ ਮ ਮ ਦ ਜ ਮੀ ਕ ਰ ਜ ਰਾ ॥ ਵ ਲੇ ਰਾ ਮੁ ਜ ਫੁ ਮ ਵ ਰਾ ਮ ਮ
ਵ ਕ ਰਾ ਰਾ ॥ ੩੬ ॥ ੩੭ ॥ ਮ ਮ ਬੀ ਮ ਤੁ ॥ ਮੁ ਕ ਲੀ ਰੀ ॥ ਵ ਰੀ ਜਾ ਏ ਕੁ ਲ ਵ ਤੁ ਨ
ਪੁ ਰੇ ॥ ਮ ਮ ਰ ਜੇ ਏ ਪ ਵ ਵ ਮ ਮ ਰ ਬ ਖ ਤੇ ॥ ਜ ਵ ਰ ਨ ਸ ਮੀ ਜ ਮ ਰ ਜਾ ਖ ਤੇ ॥ ਜੁ ਰ
ਮੁ ਰ ਵ ਲੇ ਰਾ ਬ ਰ ਦ ਜਾ ਖ ਤੇ ॥ ਕੁ ਹੇ ਨਾ ਮ ਤਿ ਨ ਕੇ ਪੁ ਸ ਠ ਲ ਰਾ ॥ ਬਾ ਵ ਜੁ ਜੀ ਗਾ
ਮ ਵ ਰੇ ਕ ਰ ਜ ਰਾ ॥ ਬ ਮੇ ਵ ਨ ਵ ਵ ਤੁ ਕੁ ਲੀ ਰਿ ਕਾ ਬਾ ਬ ਰ ਉ ਕਾ ਜ ਹਾ ਵ ਵ
ਮ ਰ ਕ ਬ ਸਿ ਤੁ ਬਾ ॥ ੩੮ ॥ ਮ ਬੀ ਮ ਤੁ ॥ ਲੈ ਠੀ ਗੀ ਮੇ ਜ ਨਾ ਜੇ ਨ ਕੁ ਖ ਕ ਮ ਵ
ਰ ਜ ਰੇ ਫੁ ਨ ਕ ਮ ਵ ਠਾ ਬਿ ਸਾ ਜਿ ਪ ਰ ਜ ਮ ਜਾ ਮੇ ਜੇ ਬੁ ਲੀ ਵ ਰ ਕ ਰਾ ਕ ਬ ਰ ਖਾ ਮ
ਵੇ ਜੁ ਨ ਬ ਰ ਦਾ ॥ ਚ ਨ ਜ ਨ ਜ ਬ ਕੇ ਸ ਚੇ ਬ ਜ ਪੁ ਰ ਜਾ ॥ ੩੯ ॥ ੪੦ ॥ ਮ ਬੀ ਮ ਤੁ ॥ ਤੁ ਜ
ਠੀ ਗੀ ॥ ਬ ਰ ਮ ਠ ਰ ਖ ਤੇ ਵ ਪ ਰ ਨਿ ਮਾ ਨੀ ਵ ਰ ਫ ਜਾ ਜੇ ਮ ਤੁ ਲ ਸ ਵੇ ਕਿ ਰ ਪ ਜ

ਤਰਦਰਦਖੰਡ ਮੈਂ ਫੁਲਰੇ ਹੀ ਪੈ ਪਾ ਤੇ ਗਰਲੀ ਜਮਦ ਕੁਚਲੀ ਖਗਖੰਡੇ ਪਾਰਨੈ
ਪਾ ੩ ੨੩ ੧੧ ਫੁੰਡ ਤਖਉਖਟਾ ਬਿਰਨਪਟਾ ਚੁਲ੍ਹਾ ਕਾਏ ਵਰੀਆ ਮਾਜਿ ਪਾਰੀ ਬਾ
ਹਬਾ ਹਤਰਦ ਰਾਏ ਲਏ ਲਭੁਟ ਤੇ ਗਪਾਰ ਤਸੁ ਮਲੁ ਮਮਤ ਵਰਾ ਚੁਲ੍ਹਾ ਚੁ
ਕੁਟ ਜੁਟ ਹਣੀ ਲੇ ਜਮਰ ਬਿਰੁਗ ਨਗਾ ਆ ਜੀ ਤਜੀ ਤੇ ਕੁਟ ਕੁਠੀ ਜਾ ਗਰਤ ਰਤ
ਕੁਟੀ ਜਾ ਰਾ ੧੦ ੨੪ ੧੧ ਫੁੰਡ ਤਖਉਖਟਾ ਹੋ ਜੋ ਹੋ ਜੁਟਾ ਮਹਿ ਰਉ ਜਾ ਹਤ ਮਿਜਰੀ
ਜਰਬ ਹਮਾ ਵ ਤਜੀ ਆ ਵ ਬਨੈ ਠੀ ਜੈ ਥੀ ਬਾ ਹਤ ਬਾ ਨ ਬਰ ਜ ਬਰਾ ਵ ਤਜੀ
ਜਮ ਧਰ ਜ ਬਰ ਕਟਾਰ ਚਲਾ ਵ ਤ ਜੁਲਾ ਕੇ ਜੁਲ ਕੁ ਮਾ ਵ ਤ ਜੀ ਆ ਮ ਕ ਮ ਪ ਬੁ
ਕੁ ਏ ਜ ਮ ਰ ਕ ਰ ਕ ਰੇ ਪ ਰ ਜ ਪ ਰ ਪਾ ਵ ਤ ਜੀ ੫ ੨੪ ੧੧ ਫੁੰਡ ਤਖਉਖਟਾ ਚੁ ਹ ਚੁ
ਹ ਪ ਰੇ ਕ ਥੀ ਖ ਥਾ ਵ ਰੇ ਪੁ ਹ ਪੁ ਹ ਮ ਅ ਦ ਉ ਰੇ ਪੈ ਠ ਪੈ ਠ ਟ ਰ ਗ ਏ ਵੇ ਤ ਰ ਠ ਮ ਆ ਰ ਮ
ਰ ਕ ਰ ਬ ਉ ਰੇ ਗ ਕਿ ਲ ਕ ਟੀ ਵੇ ਤ ਮ ਨ ਕ ਪ ਲ ਨੀ ਕੁ ਤ ਕੁ ਜੰ ਘ ਨ ਮ ਉ ਰੇ ਨ ਟ ਠੀ ਜੀ
ਨ ਕੁ ਆ ਨ ਚੁ ਠੀ ਆ ਵੇ ਕੁ ਕੁ ਰੇ ਜੀ ਪ ਉ ਰੇ ੧ ੨੪ ੧੧ ਫੁੰਡ ਤਖਉਖਟਾ ਜਾ ਰੀ ਆ
ਪ ਬੇ ਪ ਕੁ ਟ ਵ ਏ ਅੰ ਗ ਅੰ ਗ ਨ ਵ ਕੁ ਕੁ ਏ ਜੇ ਯਾ ਚੇ ਤ ਚੇ ਤ ਪ ਨ ਉ ਤ ਤ ਵ ਠੀ
ਕ ਰ ਕ ਰ ਕੁ ਪ ਥੀ ਰੇ ਯਾ ਖ ਪ ਰ ਨ ਚੁ ਖ ਚ ਕ ਚ ਲ ਵ ਤ ਕੁ ਲ ਜੇ ਲ ਜੇ ਯਾ ਜੀ ਘੇ ਲ
ਤ ਫਾ ਗ ਪ ਮ ਆ ਪ ਜ ਪ ਰੇ ਫਾ ਨ ਗੁ ਰ ਜ ਜ ਰੇ ਯਾ ਜੀ ੧ ੨੪ ੧੧ ਫੁੰਡ ਤਖਉਖਟਾ ਮੁ ਕ
ਕੁ ਲਾ ਲ ਜੇ ਲ ਜ ਰ ਵੇ ਕ ਰ ਨ ਲ ਨ ਬ ਨੀ ਪ ਰ ਕ ਰੀ ਚੁ ਲ ਫੁ ਨ ਕ ਠ ਫੁ ਤ ਲ ਖ ਮਿ ਠ
ਹੋ ਹ ਕ ਹ ਕ ਵੇ ਗ ਰੀ ਗੋ ਲ ਨ ਕੇ ਕ ਰੇ ਵ ਵ ਠੀ ਵੇ ਜੇ ਨ ਤ ਜੇ ਨ ਤ ਕੀ ਫੁ ਟ ਕ ਰੀ
ਮ ਨੇ ਜ ਹ ਆ ਬ ਸੁ ਰ ਤ ਜੁ ਰ ਨ ਕੇ ਜ ਰ ਘੇ ਲ ਮ ਠ ਰੀ ੧ ੨੪ ੧੧ ਫੁੰਡ ਤਖਉਖਟਾ ਜੇ ਕੁ
ਤ ਥੀ ਨ ਜੁ ਰ ਨ ਕੇ ਅੰ ਗ ਨ ਕੁ ਮ ਨ ਜ ਤੇ ਜੁ ਹ ਟ ਨ ਆ ਚ ਹੁ ਟਿ ਜ ਚ ਲ ਤ ਮ ਨ ਤ ਨ ਕੁ ਕੁ
ਕੁ ਤ ਦ ਮ ਕ ਤ ਰ ਤ ਨ ਲੋ ਕੁ ਵ ਨ ਆ ਬੇ ਪ ਕੁ ਏ ਅੰ ਗ ਬ ਯ ਨ ਬੇ ਪੇ ਜ ਜਿ ਠੇ ਸਿ ਗ ਰ ਮੇ
ਹ ਟ ਨ ਪਿ ਲ ਰ ਗ ਏ ਕੁ ਟ ਰ ਲ ਗ ਏ ਵੇ ਵੇ ਸ ਕ ਰ ਤ ਮੁ ਕ ਲ ਵ ਥੀ ਵ ਹ ਨ ੧ ੨
੪ ੧੧ ਫੁੰਡ ਤਖਉਖਟਾ ਸਾ ਹ ਤ ਜ ਜ ਤ ਨ ਰ ਟ ਪ ਨੇ ਰੇ ਰ ਤ ਹ ਰ ਜ ਨੇ ਤੀ ਖੰ ਚ ਉ

ਗਏ ਰਖਾ ਵ ਤ ਮੁ ਜ ਰ ਚ ਮ ਰੋ ਠੀ ਪ ਕ ਰ ਪ ਕ ਰ ਕੁ ਲੇ ਤ ਪ ਰ ਜ ਪ ਰ ਜ ਪਿ ਮਿ ੫੩੯
ਲੁ ਪ ਥੀ ਤੀ ਵੇ ਰ ਬੇ ਲ ਲ ਨ ਕੀ ਲ ਲ ਲ ਆ ਵੇ ਰ ਠ ਕੇ ਤੀ ੧ ੨੪ ੧੧ ਫੁੰ
ਤ ਖ ਉ ਖ ਟਾ ਜੇ ਰ ਜੇ ਰ ਵ ਲ ਠਿ ਰੇ ਵ ਬ ਹੀ ਆ ਕੁ ਕੁ ਮ ਕੁ ਕੁ ਮ ਕੁ ਟ ਕੇ ਕੇ ਪ ਰ ਫੁ ਯ
ਰ ਫੁ ਠ ਠ ਟ ਨ ਕ ਹ ਲੇ ਵ ਤ ਮ ਫੁ ਰ ਚ ਤੁ ਚ ਪ ਕੇ ਕੇ ਲੇ ਠੇ ਰੇ ਹੁ ਰੇ ਬਿ ਵ ਠ ਤ ਜੁ ਫ
ਜੁ ਫ ਕ ਵੇ ਜੇ ਹੇ ਠੇ ਲੇ ਗ ਏ ਬਿ ਵ ਠ ਤੁ ਰ ਪੁ ਕੁ ਟ ਕੁ ਟ ਨ ਕੀ ਨੇ ਰ ਸੁ ਕ ਆ ਬ ਜੇ ਰੇ ੧
੧ ੨੪ ੧੧ ਫੁੰਡ ਤਖਉਖਟਾ ਜ ਮ ਰ ਬੁ ਬਿ ਬ ਰ ਜੇ ਕੇ ਠੀ ਗ ਵੇ ਵੇ ਵ ਮ ਠ ਰ ਪ ਟ ਕੁ ਨ ਕੇ
ਜੇ ਕ ਕ ਲੇ ਜ ਚਿ ਰ ਨ ਕੇ ਬਾ ਫੁ ਜ ਮ ਰ ਜੇ ਕ ਰਾ ਗਿ ਤ ਜੇ ਜੇ ਕੇ ਠੀ ਪ ਤੁ ਆ ਵੇ ਲ ਠੇ
ਖ ਠ ਲ ਚ ਰ ਆ ਵ ਆ ਜੇ ਗ ਬਿ ਵ ਠ ਤ ਹ ਮ ਤੁ ਕੁ ਰ ਕੀ ਗੀ ਤੁ ਜ ਮ ਰ ਉ ਚ ਆ ੧ ੨੪
੧੧ ਫੁੰਡ ਤਖਉਖਟਾ ਜ ਮ ਰ ਬੁ ਬਿ ਬ ਰ ਜੇ ਕੇ ਠੀ ਗ ਵੇ ਵੇ ਵ ਮ ਠ ਰ ਪ ਟ ਕੁ ਨ ਕੇ
ਦ ਠ ਤ ਜ ਠਿ ਗੀ ਵੇ ਪ ਠੇ ਵ ਗੁ ਨੇ ਮ ਬ ਕ ਹ ਤੀ ਵੇ ਵੇ ਕ ਰ ਜ ਰ ਆ ਜੁ ਰ ਚੁ ਖ ਯ ਠ
ਨੀ ਜੁ ਕੁ ਟ ਜ ਹ ਜ ਵ ਰਾ ਗਿ ਜ ਰ ਦ ਲ ਤੇ ਆ ਵੇ ਬੇ ਵ ਦ ਜੀ ਗਾ ਪ ਰ ਕੁ ਮ ਬ ਲ ਵੇ
ਰੁ ਮੇ ਰਾ ਨਿ ਹੇ ਗਾ ਮੁ ਬ ਆ ਰ ਤ ਬ ਕ ਰ ਵੇ ਜੀ ਬੇ ਜ ਠੇ ਠੇ ਹ ਜ ਠ ਜ ਠ ਕ ਮ ਤ ਰਿ ਠੇ ਸ
ਦ ਸਾ ਵੇ ਬ ਲ ਗ ਜ ਦ ਰ ਆ ਮ ਦ ਜ ਮ ਠਿ ਕ ਰ ਜ ਰਾ ਵ ਲੇ ਰ ਮੁ ਜ ਠ ਮ ਦ ਰ ਆ ਮ
ਵ ਕ ਰ ਆ ੧ ੨੪ ੧੧ ਫੁੰਡ ਤਖਉਖਟਾ ਜੁ ਯ ਠਿ ਗੀ ਵ ਰ ਜ ਠੇ ਗ ਲ ਵ ਤ ਨ ਸ
ਪੁ ਤੇ ਜ ਮ ਰ ਜੇ ਵੇ ਪ ਰ ਦ ਸ ਮ ਰ ਬ ਖ ਤੇ ਜ ਵ ਰ ਨ ਨ ਮੀ ਜੁ ਮ ਰ ਜ ਖ ਤੇ ਜੁ ਰ
ਸੁ ਰ ਵ ਲੇ ਰ ਖ ਰ ਵ ਮ ਖ ਤੇ ਕੁ ਹੇ ਨ ਆ ਤਿ ਨ ਕੇ ਮੁ ਜ ਠ ਲ ਰ ਮ ਆ ਵ ਜੁ ਜੇ ਗ ਠ
ਮ ਵ ਵ ਰੇ ਕ ਰ ਜ ਰ ਆ ਬ ਮੇ ਵ ਨ ਦ ਵ ਤ ਖ ਤ ਲੀ ਰੇ ਕ ਆ ਬ ਰ ਉ ਚ ਆ ਜ ਗ ਵੇ
ਮ ਰ ਕ ਬ ਜਿ ਤੁ ਥਾ ੧ ੨੪ ੧੧ ਫੁੰਡ ਤਖਉਖਟਾ ਤੇ ਠੀ ਗੀ ਮੇ ਜ ਨ ਜੇ ਨ ਕੁ ਖ ਕ ਮ ਕੁ
ਰ ਜ ਰੇ ਫੁ ਨ ਕ ਮ ਦ ਆ ਬਿ ਨ ਆ ਜਿ ਪ ਰ ਜ ਮ ਜ ਮ ਨੇ ਜੇ ਬੁ ਲਿ ਟ ਆ ਰ ਕ ਚ ਕ ਬ ਰ ਖ ਆ
ਵੇ ਮੁ ਨ ਖ ਰ ਦ ਆ ਜ ਜ ਨ ਜ ਬ ਕੇ ਜ ਚੇ ਬ ਜ ਪੁ ਰ ਜ ੧ ੨੪ ੧੧ ਫੁੰਡ ਤਖਉਖਟਾ
ਠਿ ਗੀ ਵ ਰ ਆ ਠੁ ਗ ਖ ਤੇ ਵ ਮ ਰ ਠਿ ਆ ਵ ਵ ਠ ਠ ਜ ਜੇ ਮ ਤੁ ਲ ਨ ਵੇ ਕ ਰ ਖ ਆ

ਰਬਜਾਦਰਖਜਾ ਦਮਾਦਮਜਸਰੇਕਤਰਿਉਫੰਗਾਜੇਅਧੀਲਾਮਰੁਚੀਤਗਰ
ਮਿਲਿਕਾ ਜਮਾਦਰਜਮਰੁਚਿਥਾਰਾਚਮੇਗਾਥਿਥਾਦੇਸਰਫੰਗੇਥਾਰਾਦਤੇਰਾ
ਹਲਾਰਾਥਾਰਾਥਮਾਥਮਾਥਮੇਲਾ ਸਪਾਥਮਾਥਮੇਰਮਨਜਨੀਕਿਕੁਲੇਲਾਥ
੨੫੨ ਮਥੀਆਤਾ ਤੁਏਲੀਗੀ ਸਦਗਨਜੀਕੀਕਸਾਦੰਦਥਾਣਾ ਵੇਸੁਕਲਾ
ਬਗਹਤੀਗਮਾਮਦਉਥਾਣਾ ਕਵੀਦੇਵਰਨਲਬਥਰਾਦਰਦਕਫਾਕੁਸਾਦੇਦਹ
ਨਹਮਰੁਚਿਥਨੈਦਸਫੰਗਾਰਵਾਰਵਨਲਕੁਰਜਜਮਪਰਜਥਰਾਦਨਫੇਦ
ਰਾਮਮਦਦਥੇਰਾਹੁਜਥਰਾ ਸੁਪਚੀਦਹਮਰੁਚੀਕੁਥੇਕੁਜਕਾ ਸਿਕਾਰੇਖਲੀ
ਗਨਾਮਾਹੁਮੇਲਾਥਾ ੨੫੩ ਮਥੀਆਤਾ ਤੁਏਲੀਗੀ ਸਦਗੁਦਦਰੇਮਾਏਖੁਲੇ
ਜਰਫਾ ਜਮੀਲਾਲਕੀਸੁਦਚੁਕੀਰੇਸੀਕਰਫਾ ਦਵੀਦੰਦਦਰਖਸਾਨਗੁਲਾ
ਪਈਤਾ ਜਿਨੇਕੁਤਥੇਤਾਲਕੁਕਨਾਮਫਰੀਥਾ ਸੋਨੀਦਖੁਨੇਦਥੇਰਾਥਸਾਣਾਕੁ
ਨਦਰਕਲਮਲਹਾਦਮੁਗਨੀਬਯਤਾ ਮੁਤਰਥਸਰੇਦਾਖਨਦਾਖਰਾਜਾਗਾ
ਕੁਲਨਜਿਨੇਖਥੀਥਾਥਜਾਜ ੨੫੪ ਮਥੀਆਤਾ ਤੁਏਲੀਗੀ ਸੋਨੇਨੇਜਸਥ
ਮੁਰਥਸੀਦਕੁਤਾ ਤਨਦਲਕਥਾਥੇ ਜਿਗਥਰਾ ਜਪੁਤਾ ਜਹਾਦੰਦਦਰਖੁਨਦਰਾ
ਆਏਸਨਦਰਾ ਜਹਾਦੰਦਤੁਰਕੀਥਮੇਦਾ ਤੁਗਦਰਾ ਹਾਰੇਵਜਕਰਰਾਜਿਥਨ
ਬੁਮਗੁਲਾ ਜਿਨੇਬੁਥਜਾਮਫਰੀਤਪੁਰਮਸਥੀਉਲਾ ਮੁਰਾਲਯਮਰਦਨਜੀਕੀ
ਮਰੀਦਾ ਥਨੇਜਨਖੁਨੇਦਥੇਰਾਗੁਰੀਦਾ ੨੫੫ ਮਥੀਆਤਾ ਤੁਏਲੀਗੀ ਸਾ
ਦਾਏਜਨਕੇਸਰਾਰਾ ਚੁਕਦਾ ਦੁਹਲਦਫਜਥਗਾ ਸੁਦਕਿਆਮਰਨਜਦਾ
ਜਰਾਲਨਜੇਰਾ ਗੁਰੇਪਲੀਗਾ ਮਗਰਾਖਿਰਜਥੇਥਾ ਹਥਾਥੇਨਿੰਗਾ ਸਿਲਮ
ਕਰਥਰੁਜਦਜਦਨਾਥਜੀਕਾ ਸਿਥਿਥਿਥਿਥਾਰਈਮਰਦਜਦਾ ਏਤੀਗਾ ਕਸ
ਕਸਦਦੰਦਾਏਲਗਾ ਜਰਜੀਦਾ ਟੀਫਨਕੀਜਾਜੀਕਦੇਏਮਦੀਦਾ ੨੫੬
ਮਥੀਆਤਾ ਤੁਏਲੀਗੀ ਜਖਮਥਰ ਜਖਮਤੇਗਕਥਦੰਦਗਰਮਾ ਸੁਦੈਪਾਰੇਥਾ

ਰੋਮਹਦਥਾਜੀਮਨਗਮਾਜਿਪਿਸਤਾਨਰਉਜਨਰਦਾਦਚੁਥੀਰਾ ਚਜੀਦੰਦਤਿ ੫੪੦
ਫੁਲਨਮੇਦੈਗੀਦਾ ਕੁਪਨਦੇਖਤਮਾਜਮਲਾਮੀਹਰੀਗਾ ਜਾ ਰੰਦਗੇਰਾਏਦ
ਅਫਗਨਤੇਗਤੀਰਾ ਜਿਨਦਲਨਦੰਦੇਦਹਲਕੇਥਾ ਸੁਦੈਗੇਸਕਰਥੇਲ
ਜੇਤਨਬੁਰਦੇਥਾ ੨੫੭ ਮਥੀਆਤਾ ਤੁਏਲੀਗੀ ਸਦਨੇਨਿੰਗਨਾਮਫ
ਰੀਤਮਸਤਾਜਿਚਾਲਕਚਉਗਾਨਗਸਤਾ ਕਦਸਤਾਦਰੇਆਸੀਜਦੇਸੁਨ
ਮਦਾਰਾ ਫਿਰਸਰੇਦੇਮਫਰੀਤਜਰਾਮਦਸਦਰਾ ਮਜੀਤਰਫਰੁਕਨਕਥੀ
ਦੰਦਫੇਜਾ ਫਿਰਆਸੀਖਥਰਮਰਦ ਜੀਗੀਚੁਮਉਜਾ ਸਮਜਾ ਸੁਪਲੀਦਨਾਮਫਰੀ
ਤਾਜੇਰਾ ਨਦਦਰਾਮਰਥਦਲਮਪੀਲਮਥਰਾ ੨੫੮ ਮਥੀਆਤਾ ਤੁਏਲੀ
ਗੀ ਫਰਾਜਾਮਮਦੰਦੇਤੁਰਫਜੀਕਥਾਰਾ ਜਿਰਨਾਮਦਾਰਨਾਮੀਨੇਗਾਰ
ਮਜੀਠੁਸਹਨਜਹਥਲੇਫੰਗਾ ਜਮੀਤਜਮਾ ਸਰਕੀਦੰਦਐਜਾ ਅਥ
ਜੁਸਦਾਰਨਸਹਨਜਾਦਾਖਲਫਨਮਦਾਰਨਸੁਰੀਥਿਰਜਲਦਾ ਨਮਾਏ
ਜਮੀਤਾ ਜਮਾਹੇਚਗਾਹਾ ਕਦਮਥਰਨਿਹਾਦੰਦਮੇਰਨਹਾਪੁਰਨਾ ਪੁਰਜੁਦੈਥਾ
ਮਨੇਜਮੀ ਸਹੇਮੇਹੁਸਦਗਾਰਿਦਲਜਕਰਕਮੀ ੨੫੯ ਮਥੀਆਤਾ ਤੁਏਲੀ
ਗੀ ਹਦਰਾਥਰਥੇਥਹਫਤਨਗੁਰੇਜਾ ਜਦੁਆਮਦੰਦਮਥਜਕਿਸਦਰਸਤੇਜਾ
ਜਿਤੁਰਗਾਨਮਕਦਾਹੁਥਰਨੇਥੇ ਸਿਥਤੇਹਾਮਮਦੰਦੀਏਮਾਤੁੰਦੇਥੇਥਾਥਾ
ਯੇਸਤਥੁਰਕੁ ਮਕਰਦਰਾਹਾਮਦਾਰੇਥਰੰਦਹਮਾਰਿਨਕੀਨੇਥਾਥੇ ਥਥਾਜਾਮ
ਮਦੈਆਥਮੇਜੇਰਫਾ ਜਕਸਥੁਰਦਹੇਲੇਜਪਦੇਦਥਾ ੨੬੦ ਮਥੀਆਤਾ ਤੁਏ
ਲੀਗੀ ਨਜੀਬੀਦਥਰੇਗੇਜਿਥਾਥੇਫਰਖਤਾ ਸਹਮਲਕਗਸਤੇਹਸੇਜਿਥਨਕਥ
ਫਰਾਜਾਮਮਦੰਦੁਰਕਦੇਸੁਦਲੇਗਾ ਮਜਲਾਮਥਰਥਾਰਾਫਰਾਹਮਚੁਥੇਗਾਪ
ਲਾਕੋਇਚਾਕੇਦ ਥਾਜਾ ਚੁਥਰਕਾ ਸੁਦੈਮੇਗਥਾਰਨਪੈਕਨਫਰਕਾਮਥਰਾ
ਹਨੀਹਰਤੁਫੇਥੇਥੁਰਦਾ ਸੁਦੈਤੀਰਕਾਰਿਹਸਤਕੀਮਮਦਾਜਪੁਰਦਾ ੨੬੧

ਅਧਿਕਾਰਕਰਤਾਜੇਮੇਲਫੇਰੀਅਤਨਾਅਪਰਕੁਰਕਰਕਾਰਕਰਮਰ
ਟਨਦਉਸਰਊਚਾਰਜਮਰਪਦਗਨਾਅਥਜਾਦਤਤਲੀਮਟੋਰਨਚਾਵਤਪ
ਰੀਪਦਮਾਨਾਰਛਾਦਤਥੀਰਥੀਕਾਮੀਬੁਝਾਚਤਜੇਨਾਉਧਿਨਨਾਅਥਰਤਮਥ
ਲਾਬਰੰਗਨਰੁਹੀਆਸੁਰਬਸੁਨਮਦਨਾ੩੨੨੨ਅਥਿਜਨਪਦਾਜਰਸ
ਜੁਲੁਕਰਕਰਹੋਸਮੇਅਕਰਪਕੜਕਰਤੇਗਲਜਕਰੀਆਦਦੀਦੇਦੇ
ਤਰਟੁਰਕੀਮੁਲਲਥੀਦਲਜਕਰੀਆਕੁਜਾਦੇਦਬਾਲਦਰਜੰਗਹਹਮ
ਮਲਤੇਗਲਜਕਰੀਆਜਦਦਹੋਦੀਹਲਥੀਹਾਜੁਥੀਜਖਮਲਜਕਰ
ਆਮਲਾਸੀਰਤੁਪਣੀਰਾਖੇਮੁਥਾਜਰਕਰਦਲਜਕਰੀਆਮਲਾਯਕ
ਜਾਦਚਰਥੀਦਹੋਜੀਮਤੁਹਾਲਾਮਾਸੁਰੀਆ੨੨੨੨ਅਥਿਜਨਪਦਾਜਰਸ
ਰੇਖਤਾਹਜੀਮਖੁਰਦਾਅਫੀਕੁਕਦਮਪਕਰਦਦਰਜਨਹਾਅਜਟਰਮੀ
ਦੀਮਲਾਯਕਰਕਦਮਪੇਜੀਨਜੁਰਗਨਹਾਉਚਾਰਤੁਕਥਥੀਦੀਕਥਿ
ਤਕਰਖਾਏਗੁਨਜਨਹਾਅਜੁਝਾਦਤਥੀਰੰਗਕੁਮਹਿਬਛਾਦਤਚਾਦਮਨਕ
ਨਹਾਨਚਦਤੁਪਰੀਪਟਮਨਹਾਲੁਭਾਦਤਭੁਭਾਦੇਸੁਰਮੁਨਹਾਅਥਜਾਦਤ
ਦੇਦੁਹੀਮਾਰੁਨਕਾਰਛੇਰਦੁਨਝਨਹਾਅਥਾਥੇਚੰਗਮੁਚੰਗਦਫੇਫੇਕਕਕਥ
ਗਪੁਨਹਾਅਥਹੁਰਾਫਿਗਭੁਰੀਜਿਟਦਾਨਦਰਸੀਦੇਦਫਉਜਦਰਜਨਹਾਅਥ
੨੨੨੨ਅਥਿਜਨਪਦਾਜੁਸ ਰੇਖਤਾਅਮੁਕਾਬਲਕਰਦਦੇਦਲਰਦਮਲਾਜੀਕੀ
ਸਮੁਰਕਰਦੰਦਾਅਜਿਤੀਰੇਗੁਰਜਜਮਪਰਹਾਪਸਿਨਕਕਜਖਮਖੁਰਦੰਦਾ
ਤੁਫੰਕੇਤੇਗਨਚੁਖਹਾਕਮਾਏਬਗਮਮਲਕਰਦੰਦਾਥਨੇਤੀਜਾਗਫੁਲੀਆ
ਸੁਆਜੇਥੀਬਜਰਬੁਰਦੰਦਾਅਜਿਕੋਲਾਬਨਗਫਨਹਾਤੁਪਕਥੀਦੁਕਛਲਮੁ
ਰਦੰਦਾਅਜਸੀਜੁਦਲਾਲੁਕੁਪੁੰਨੀਖੁਨੇਯਲਾਅਫਝਰਦੰਦਾਰਦਾਜਦੇਜੇ
ਦਰੀਆਖੁੰਬਹਰਉਜੋਜਨਗਰਦੰਦਾਚੁਬਾਰਜਮੇਗਹਾਹਰਥੇਜੁਦੇਥਾਕ

ਅਥਜਕਰਦੰਦਾ੬੨੨੨ਅਛਕਾਅਥਿਜਨਪਦਾਅਮਰੀਰੀਅਰੀਥਾਕੀ ੫੦੦
ਜਿਠਫੰਜਦਸਾਨਕੀਹੁਦਾਦੰਦਪੁਜਤੁਰਕਨਾਅਥਕਰਦੰਦਾਅਥਬਜੁਰਗਨ
ਦਲਜਦਾਚੁਸਤਮਰਦਾਅਗੀਆਬਹੁਰਾਰਥੀਹਾਅਥਿਕਸਤੋਮੁਦਖਿਤੁ
ਨਾਅਰਟਤੁਰਦਾਅਥਕਹਸਾਯਨਕਫੀਦੇਦਲਥਾਯੁਰਨਾਕਫੀਦੇਦਰਨ
ਅਥਜਸਸਕੁਦਰਨਦਕਰਦੀਜਨਗਨਾਅਥਕੀਉਪੁਨਜਰਤਪਾਕਫੀਦੇ ਕ
ਲਥਜਦਨਨਾਅਥਸੀਦੇਦਚੁਹੀਆਲੋਲਿਤਦੁਰਨਮੈਥਯਿਜਤੋਨਾਅਥਿਟਕ
ਥਿਤਜੇਥੇਰਨਮੈਪਿਲਾਇਆਅਥਹੁਰਨਾ੨੨੨੨ਅਥਮਥੀਆਤਾਅਮਰੀਰੀ
ਤੁਹਸਨੀਅਥੁਦੇਰਾਅਰਾਦਜੇਜੰਗਹਰੁਦੇਥੋਜਖਥਿਜਕਨਰਕੀਨਸਾਦੇਲੋਕ
ਕੁਤਿਨਕੀਥੁਨਰਕਪਤੀਅਜਸਪਥਕੀਅਲਜਾਇਆਨਾਅਜੁਰਤੁਪਰਾਏ
ਜੰਗਜੇਅਥਕੀਅਥੁਦੀਹਾਸੀਜਥਨਕੀਜਿਕਮਾਗੀਕੀਦਰਦਰਕੀਅਪਿਲਾਇ
ਆਅਥਹਰਕੀਪਾਆਲਾਕਥੀਫਾਉਤਿਨਿਸਚਰਕੀਚਕੀਥਮਦਦਕੇਤਿਨੇਕੀ
ਓਮਲਕਲਮਓਤਤੇਖਕੁਕੀਅਜਹਿਨੁਮਜਾਥਥੇਕਯਰਝੁਲਾਨਹੀਅੰਚਸੀਪ
ਚਕੀਨਹਾਕੁਨਲੋਲਥਭੁਜਲਤੇਥੁਥੇਜੁਥਾਮਾਚਕੀਰਕੀ੨੨੨੨ਅਥਿ
ਜਨਪਦਾਅਥਿਜਨਪਦਾਅਮਰੀਰੀਅਥੇਥਾਚਾਦੇਮਾਰਥਾਮੁਕਰਕੇਕਹੀਥੇਥਮਹਰਥਗਤੁ
ਰਜਨਕੀਅਥੁਤੀਸੁਰਤੁਰੁਕਨਕੀਦੇਧਾਰਥੁਗਤੁਥਯੋਪਨਕੀਅਥਕੁਤਮਾਰਕਾ
ਕਹੋਦੇਉਲੁਕੁਕਲਕੁਕਤਨਕੀਅਥਿਥਥਥੁਕਾਹੇਤਿਨਕੀਥੋਪਦਗੁਗਤ
ਜੁਰਜਨਕੀਅਥਥਪਅਥਿਕਾਜਿਥਕੀਤੋਜੀਤੋਜਥੁਥਿਜਨਕੀਅਚਾਹੈਜਿ
ਜਮੇਲਲੇਆਪੇਥੁਥੈਪੀਪੀਰਤਨਮਨਕੀਚਾਹੈਹਾਅਰਾਰਕੇਮਰੋਥੈਨੇਕੀਰ
ਤੁਦਰਜਨਕੀਅਥਿਕੁਕੇਹਾਥਨਹਕਫੁਥੇਕਰੋਨੇਜਾਥਿਤਿਜਮਨਕੀ੩੨
ਦੰਦਾਅਥੁਥੀਥਥੀਤਜੀਥੇਕੇਕਹੋਹਾਥਜੰਤਨਕੀਅਥਹਉਥਥਿਥਾਚਾਥਿਥ
ਨਪਦਾਅਮਰੀਰੀਅਥੁਦੇਰੁਟਤੀਸਿਦੇਸੁਤੁਨਪਰਕੁਮਾਦਤੀਥਲਕਰਜੰਗਾਕ

ਟੀਕਟਰਾਅਨਗਨਕੁਟਸਤਨਬਿਜਨਾਦਕੇਠਿਗਲਗਾਅਕੇਰੇਤਹਚਉਚਸੁਕੁ
ਚੀਰਕਈਰਾਜਥਾਜਪਾਇਕਨਗਾਕੁਈਲੁਬੁਰੀਤਅਟਾਰੀਲਕੋਠੀਥਾਰਮੀ
ਦੁਨਗਾ੧੧੨੯੫੧ਕੁਠਿਚਕਦਰਚੁਰੀਗਨਲਟੀਕਲਦਰਜਨੀਖਗਾਮਗਾ
ਕੀਤੇਖਲਕੁਜਰੋਰਕਕਰਕਿਤੇਕਿਤਿਛੁਟਕੋਪਨਤਿਜਮਮਗਾਕਿਤੇਥਾ
ਮੁਹਿਸਮਰਜੁਸਮਰੇਕੁਟਮਾਰਦੇਲਪਗਾਕਿਤੇਸਕੇਪਵਕੇਕੁਲਨਛੁਕੇਮਿ
ਤਕੋਕੋਕਥਗਾ੨੨੨੯੫੧ਮਹੀਰੀਮਹੀਦਈਮੁਰੀਬੁਰਉਚਦਰਜਨਟ
ਲਾਥੀਚਲਗੀਅਣੀਸਤੁਨਕੀਮਚੀਗਾਸੁਦੇਰੇਦਨਤਹਕੀਕੀਜਹਠੇਸਖ
ਤੁਨਕੀਬਿਜਰਗੀਸੁਰਬੁਥਥਥੀਚਲਤਕਛੁਨਹਚੇਤੁਰਨਕੀਉਣਾਛਿਤ
ਜਮਚੇਲੀਆਕੁਟਨਤਾਬੁਰੀਮਤੁਨਕੀ੩੨੨੯੫੧ਸੁਦੇਰੇਨੇਜੇਰੁਗਾਜਰੀ
ਗੀਅਥਰਥਜਤੁਨਕੀਲਗਾਸੁਬਜਥਾਸੁਪੁਮਲਜਥਥਾਦਤਬੁਏਥਸੁ
ਕੀਚਥਾਤਿਨਲਾਜਕੁਗਾਕੀਤੀਪਨਾਜਕਛੁਨਾਅਸਤੁਨਕੀਪਠਾਅਦੁਤਦੈਤਿ
ਨਕੀਪਿਤਾਛੁਗਾਮਰਜੀਮਤੁਨਕੀ੩੨੨੯੫੧ਬਿਜਨਪਦਾਮਹੀਰੀਮਹੀ
ਦੀਪਥਰਕਰਪੀਰਠੁਕੁਟਨਕੀਸੁਪਠਾਇਮਾਸੁਮਰਸੁਰਗਨਕੀਕੁਥੇਜਤ
ਮੀਤੀਮਨਦਾਨਦਕਾਰਿਠੀਠਿਥਾਲਥੇਥਨਕੀਠਠੇਜਤਦਸਦੀਪਤਨਾਮਜ
ਲਦਰੀਮਸਲਦੁਜਨਕੀਪਥਰਕਰਮਾਪਾਪਿਨਕੁਟਸੁਪਾਤੁਨਪਾਤੁਦਰੀਕ
ਨਕੀ੩੨੨੯੫੧ਟਪਕਤਾਏਨਾਅਖਤੋਤਪਤੁਉਚੇਗਕੁਮਰਨਿਕੀਲਈ
ਏਸਕੁਥੇਰਥੇਰਤਕਹਕੁਮਰਜੁਨਾਅਯੋਧਨਕੀਕਕੇਮਰਤਥੇਲੇਏਹਉਮਸੁ
ਠੇਕੁਮਰਕਥੇਰਥੇਰਨਕੀਕਕੇਮਰਮਿਟੇਜੁਥਕਰਕੇਲਜੇਨਹਥੇਜਮਸਰਕ
ਕੀ੩੨੨੯੫੧ਛੁਕੇਪਾਥਿਜਨਪਦਾਮਹੀਰੀਮਹੀਰੀਮਾਰਮਾਰਕਰਪੈਠੇਨਿ
ਸਰਕਰੁਜਬਲਖਲਦਲਸਹਜੇਗਾਧਾਯੋਧਾਯੋਦਲਪੁਕਵਦਾਨਦਪਤੁਪ
ਤਿਕਲਪੇਥਾਕਾਕਾਕਿਰੇਏਦਤਾਥਦਤਥੁਏਕੁਟਹੋਕੁਥਹਸਥਹਸਥ

ਮਾਰਤਰਿਸਕਰਪਾਰਕੁਠੀਠੀਠੇਕੁ੧੧੨੯੫੧ਠਿਸਥਿਜਮਾਸੁਪਠਾਕਹੀਥੇ ੫੪੫
ਧਤਮਿਥਨਪੇਕੁਪੁਨਨਪੁਨਜਾਮਹੀਕੁਠਿਰਤਕੁਟਸੁਕੁਟਨਸੀਸਨਟੇਕੁਮਸ
ਗਜਪੇਲਤਚਾਦਹੀਏਦਮਏਦਵਉਠਿਰਗਾਏਕੇਕੁਠਾਦਹੀਟੁਕਟੁਕਕ
ਰੋਠੋਰਾ੨੨੨੯੫੧ਬਿਜਨਪਦਾਮਹੀਰੀਮਹੀਰੀਕੁਠਿਰੀਮਿਜਰਨਿਸਰ
ਕੁਟਾਅਉਰਹੀਆਵਤਸਮਰਪੁਰਾਥਾਨਬਜੁਥਿਛੁਕਾਥਿਜਥਥਾਵਤਾਮ
ਨਿਕਪੁਕਾਰਾਮਿਰੋਐਚਥੁਟਥਾਦਹੀਇਨਕਰਕਨਕਰਕਾਰਾਸੁਮਸੁਮੁ
ਹਮੀਰੀਰਤਥੁਰਾਜਥਲਮਥਾਰਾ੨੨੨੯੫੧ਜਕੁਰਮਕੁਰਪੁਹਮੀਠਿਕਕ
ਸਕਸਜਤੁਪੁਰਾਗਾਮਾਰਮਾਰਸਾਵਤਹਨੇਲਗਨਨਦਿਠਿਗਾਰਾਜੁਸੁਜਮਰ
ਜਨਪੁਕਰਾਏਲਗਨਨਦਿਠਿਗਾਰਾਜੁਸੁਮਰਜਨਪੁਕਰਾਏਥੇਥਾਜਸੁ
ਥਥਾਗਾਮਪਛੁਰਥਥਿਠਿਥਥੇਥਨਕੀਨੇਠਿਸੁਰਗਾਥਿਠਾਗਾ੧੧੨੯੫੧ਮਹੀਰੀ ੩੦੪
ਗੁਮਾਰੇਠੀਚਠਿਪਚਠਿਪਕੁਟਨਿਸਰਤਮਾਠਦਚੜਚੜਚਪਲਤੁਰਗੇਰਾ
ਕੁਟਕੁਦਹੀਮਹੀਮਕਤਥੁਰਨਉਗਾਤਿਛੁਟੇਉਠਿਕੀਏਏਤਾਨਨਾਮਸੁਥਦ
ਏਉਠਿਨਦਨਥੇਗਕੁਰੀਗਾਸੁਪਾਪੁਪੁਟੁਪੁਪੀਸੁਮਤੁਥਿਠਿਕੁਜੀਗਾ੧੧੨੯੫੧
ਗੁਮਾਰੇਠੀਠਥਾਠਥਨਥੁਲੇਲਨਥਿਛੁਕਾਨਥਾਵਤਥੀਕੀਠਿਗਾਠਿਠਿਗੇ
ਥਸੁਥਾਜੁਸੁਥਾਏਰਨਜਨਪੁਕਰਮਰਪਠਿਗਾਰਾਚਾਤੁਤਿਨਕਹਾਮਪਛੁਰਾ
ਥਾਲਥਿਛੁਨਥਰੀਗਾਥਿਛੁਦਾਹਤੁਰਨਪਦਮਨੀਪਰੀਜਾਗਨਿਠਿਗੇਰਾ੧੧੨
੩੦੪ਕੁਠੇਠੇਥਦੁਠੇਕਯਤੇਪਾਥਿਠਿਨਿਠਿਠੀਗਾਜਮਰਛੇੜਪਦਸਰ
ਸਕਰਤਥੇਥਾਜਿਮਠੀਗਾ੧੧੨੯੫੧ਠਹਉਮਹੀਰੀਮਹੀਰੀਠਹਉਤਦਨਦੇਨਿਥ
ਰਿਠਿਠਲਹਮੀਜਾਰਾਠਿਤੁਦਿਸਨਿਠਿਠੇਏਦੁਤੁਥੁਥਕਰਨਥਠਿਠਾਗਾਥਠੇ
ਠਿਠਿਗਨਤੀਨਾਮਤਿਨਥਠੇਠੀਥਾਥਿਠਿਠਾਗਾਠਿਠਿਠੀਠਿਠਿਨਾਮਨਹਕਹਿਠੇਠੇਠੇ
ਪਸੁਥਾਰਾ੧੧੨੯੫੧ਠਠਏਦਲਤੇਨਿਠਿਠੁਟਦੇਵਾਠਦੇਕੁਮਾਰਾਏਕਲ

ਛਮਰੀ ਸਦਨ ਦੇ ਕੋਲ ਖੜ੍ਹਾ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਕਦਾ ਕੁਰਜ ਖੰਜਰ ਜਬਰ ਖੜ੍ਹਾ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਰੀ ਸਪਲ ਰਾਪਿਲ ਰਕਾ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਰਮਰੀ ਪੁਮਦ ਹਰਖ ਮੁਦਾ ਪਾਸ ਪਿਰਾ ਚਲਾ ਵਰੀ ਚੋਟ ਨਰਿਟ ਕਦਾ ਏਕੇ
ਚ ਕਰੁਟ ਗਏ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਦਨਦਾ ਉਰਦਾ ਕਰੁਟ ਗਏ ਉਰਦਾ ਜਨਮਲ ਅਜ ਦਰਾ
ਗਦਾ ਗਿਰੀ ਸਦ ਮਦਾ ਸੁਟ ਗੁਰ ਮੁਲ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਗੁਜਰੀ ਮੁਰੀ ਸਿਲ ਹਰੀ ਜੋ ਮਨ ਕੁਟ ਹੀ ਬਖਰ ਗਿਰ ਗਿਲਾ ਹਾ ਕਉ ਚ
ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਪਿਲ ਰਮਾ ਮਗਾ ਗਿਰ ਗਿਰ ਗਿਰ ਮਲਾ ਹਿ ਗਏ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਪਰਾ ਪਰਈ ਰਤੇ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਨਰੁ ਬਰਗਾ ਪੁਨ ਪੁਨ ਦ ਸੀ ਕਰੀ ਉਰਦਾ ਕੁਮ ਪਾ ਹਾ ਉਰਦਾ ਕੁਮ ਪਾ ਹਾ
ਮਲ ਕੋ ਕੁਰੀ ਪਟ ਕਨ ਦੇ ਤ ਕਦਾ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਕਰਤ ਪੀ ਰਿ ਜੋ ਮਾ ਸਦਾ ਦ ਸ ਦੇ ਦ ਨੁ ਮ ਰ ਹੋ ਗਿਰੇ ਜੋ ਪ ਮ ਲ ਦਾ ਇ ਨ ਬਿ ਜ
ਨਾ ਏ ਪੁ ਤ ਨ ਗ ਬ ਰ ਹੋ ਸੁ ਤ ਖਾ ਸ ਦ ਠਾ ਏ ਉਰਦਾ ਕੁਮ ਪਾ ਹਾ ਉਰਦਾ ਕੁਮ ਪਾ ਹਾ
ਰਤ ਕਉ ਮੇ ਮਲ ਦਾ ਇ ਨ ਮ ਅ ਰ ਖ ਲ ਕ ਰ ਜ ਬ ਰ ਹੋ ਗਿਰੇ ਜੋ ਪ ਮ ਲ ਦਾ ਇ ਨ ਬਿ ਜ
ਨ ਗੁ ਰ ਜ ਜ ਮ ਪ ਰ ਤ ਬ ਕ ਹੋ ਗਿਰੇ ਤ ਏ ਕ ਹ ਏ ਕ ਭਿ ਨ ਭਿ ਨ ਡਿ ਪ ਤਿ ਨ ਕ ਨ ਫੁ ਰ ਖ
ਹੋ ੩੧੩ ੧ ਸਿ ਜ ਨ ਪ ਦਾ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਪਰ ਤ ਛੁ ਛੁ ਤ ਜੁ ਪ ਹੀ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਸੁ ਸ ਨਿ ਸ ਚ ਰ ਹੇ ਰ ਕੁ ਏ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਦੁ ਦਾ ਸ ਉਰ ਤ ਮ ਲ ਸੁ ਖ ਪ ਹੀ ਬ ਹੁ ਦ ਰ ਘਾ ਇ ਨ ਕ ਰ ਤ ਨਿ ਜ ਨਿ ਜ ਲ ਤ ਮੁ ਜ ਦ ਨ

ਉਰਦਾ ਜਨਮਲ ਅਜ ਦਰਾ
ਕਰੀ ੧੫ ਨ ਉਰ ਤ ਰੇ ਤ ਰ ਗਿ ਮ ਮ ਨਿ ਜ ਨਿ ਜ ਤ ਲ ਏ ਤੁ ਜ ਠੇ ਕ ਰੀ ਮਿ ਪ ਲ ਰਾ ਇ ਜਾ ਏ
ਏ ਦ ਨ ਦਾ ਹੀ ਜਾ ਨਿ ਜੋ ਕੇ ਕ ਠੀ ਪੁ ਨ ਗ ਦ ਮੁ ਜ ਲ ਕੁ ਕ ਠੇ ਫੁ ਤ ਲ ਰ ਮੁ ਜ ਦ ਨ ਕੇ
ਹੀ ਏ ਉ ਕ ਟ ਕ ਨਿ ਖ ਰ ਮ ਰ ਕੁ ਕ ਪ ਨ ਪ ਨ ਉ ਰ ਤ ਮੇ ਖ ਠੀ ਗ ਤਿ ਮ ਤਿ ਮ ਚ ਦ ਕੁ
ਚ ਉ ਉ ਪ ਜ ਤ ਰ ਏ ਉ ਕੁ ਟ ਨ ਰੇ ਖ ਠੀ ਖ ਲ ਜ ਤ ਮ ਪ ਠ ਰ ਪ ਰੀ ਪ ਦ ਮ ਨ ਨ ਰੀ ਠ ਗ
ਨ ਲੋ ਕ ਹੀ ੩ ੩੧੫ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਗੀ ਮ ਚੁ ਚੁ ਮੁ ਉ ਰ ਨ ਉ ਘ ਟ ਤ ਏ ਉ ਕ ਟ ਕ ਦੇ ਨ ਮ ਆ ਰੁ ਰੀ ਕ ਖ ਤ ਕੁ ਨ ਜ ਨ ਜ ਮ
ਰ ਛਿ ਦ ਨ ਦ ਰ ਕ ਟ ਖ ਜਾ ਸ ਰੀ ਨ ਕ ਰ ਕੁ ਕ ਬ ਪੁ ਏ ਦ ਨ ਨ ਰੀ ਨ ਗਿ ਨ ਮ ਠ ਰੀ
ਸੁ ਮ ਤ ਸੁ ਮ ਰ ਬੇ ਖ ਨ ਟ ਦ ਰ ਨਿ ਗ ਤ ਨਿ ਤ ਮ ਆ ਸੁ ਰੀ ਲੇ ਖ ਪ ਰ ਜੋ ਚਿ ਨ ਖੇ ਤ ਪ ਏ
ਜ ਦ ਏ ਤੁ ਰੀ ਖ ਮ ਮ ਰੁ ਰੀ ੩ ੩੧੬ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਰ ਦੁ ਹੀ ਮ ਮ ਗ ਮਿ ਰ ਨ ਮ ਨ ਦ ਕ ਟ ਕ ਰੀ ਸੁ ਬ ਚਾ ਏ ਨ ਦ ਜੋ ਨ ਕ ਰ ਖ ਤ ਕੁ ਲ
ਕੁ ਤ ਦ ਨ ਦ ਠ ਕ ਰੀ ਸੁ ਰ ਉ ਮ ਚ ਰਿ ਸ ਕ ਰ ਖ ਪੁ ਪਿ ਲ ਚਿ ਚਿ ਜੋ ਕੁ ਨ ਦ ਲ ਠ ਕ ਰੀ
ਪ ਠ ਰ ਮ ਸੁ ਰ ਨ ਮ ਲ ਦਾ ਇ ਨ ਉ ਰ ਮੇ ਲ ਦੀ ਨਿ ਰ ਕੁ ਟ ਕ ਰੀ ਕੇ ਉ ਜ ਬ ਖੀ ਜ ਰ ਕ ਰ ਦ
ਓ ਠ ਮ ਕੇ ਉ ਰੀ ਏ ਰੇ ਤ ਛੁ ਕ ਰੀ ੩ ੩੧੭ ਸਿ ਜ ਨ ਪ ਦਾ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਨਿ ਜ ਬ ਮ ਵ ਤ ਮੇ ਮਿ ਲ ਮਿ ਲ ਏ ਕੇ ਕ ਪ ਰ ਕੇ ਸੁ ਰੀ ਜ ਸ ਠ ਰ ਮ ਰ ਆ ਰੁ ਰ ਨ ਰ ਨਿ
ਜਿ ਥੇ ਠ ਪਾਰ ਕੇ ਜੀ ਤ ਏ ਦ ਨ ਮ ਲ ਮ ਖ ਦ ਲ ਆ ਏ ਮ ਸੁ ਰ ਜ ਘ ਕ ਕੇ ਸੁ ਜਿ
ਕੋ ਏ ਟ ਨ ਚਿ ਤੁ ਤੁ ਸੁ ਜਿ ਖ ਪੁ ਨ ਜੋ ਕ ਰ ਕੇ ਸੁ ਪਿ ਜੋ ਸੁ ਘ ਏ ਏ ਪੁ ਤ ਨ ਜੋ ਕੁ ਪ ਆ ਏ ਸੁ
ਤਾਰ ਕੇ ਸੁ ਰ ਕ ਟ ਕ ਜੋ ਜੋ ਹੇ ਤ ਬੁ ਠ ਰ ਚਿ ਪ ਚਾ ਹੀ ਬਿ ਬਿ ਖ ਖੀ ਕ ਰ ਕੇ ੩ ੩੧੮ ਏ
ਦਾ ਏਕੇ ਕਰੁਟ ਗਏ ਉਰਦਾ ਜਨਮਲ ਅਜ ਦਰਾ
ਜ ਨ ਦ ਪੁ ਤ ਨ ਪੁ ਬ ਲ ਖਿ ਕੁ ਮ ਹ ਨਿ ਜੋ ਨ ਦ ਨ ਕ ਕੁ ਸ ਰ ਤੁ ਸੁ ਤ ਪ ਰੇ ਓ ਮ ਚੁ ਰ ਪ ਤਿ
ਏ ਗ ਮਿ ਤ ਕ ਕੁ ਮ ਰ ਨ ਜ ਮ ਰ ਆ ਰ ਕੁ ਰ ਪ ਤਿ ਏ ਦ ਨ ਪੁ ਬ ਲ ਕੁ ਉ ਸੁ ਰ ਕ ਜ ਪੁ

ਨਹੀਏਨਕਾ ਪਿਥਮ ਸੁਖਿ ਓਕੰਤਲਸਰਬ ਰਾ ਕ੍ਰਕੀ ਨੇਓ ਉਤ ਨਹਰਾ ਪੁਨਜੁ
ਫੁਰੇਕੁ ਸਮਰਜ ਤੁਤੀ ਸ ਦੇਕੁ ਮਾਰਨਰਾ ॥ ੩੧ ॥ ਸਮਰਾ ॥ ਐਸਿ ਨਪਦਾ
ਕਛੇ ਓਰੀ ਫੰਡਾ ਵੇਦੇ ਸੁਕੁ ਰਦਾ ਉਨਜੁ ਪਾ ਏਕ ਦੇ ਕਮਲਦਾ ਇ ਸਿ ਕੁ ਪਾ ਐਕੇ
ਧ ਕੀ ਨੇਓ ਦੇ ਵਾ ਨ ਵੇ ਸੁ ਰ ਨ ਪ ਰ ਜ ਪ ਰਾ ਚ ਹ ਗ ਦਾ ਮੁ ਦ ਕ ਰ ਕੁ ਰ ਜ ਗੇ ਫੁ ਨਾ
ਮ ਕ ਕੀ ਨੇਓ ਨਿ ਸ ਰ ਕ ਰਾ ਕੁ ਰ ਤ ਥੀ ਤੇ ਯੋ ਮਾ ਜ ਦਾ ਦ ਸ ਜ ਮ ਰ ਕੁ ਰ ਤੀ ਏ ਕ ਰ ਜਾ
ਸੁ ਰ ਓ ਰ ਨ ਦੀ ਨੇਓ ਆ ਪਾ ਆ ਪਿ ਨ ਕੁ ਮਾਰ ਕੁ ਮਾਰ ਨੇ ਜ ਮ ਰਾ ਮਾ ॥ ੩੨ ॥ ਛੇ ਵ ਕ ਛੇ
ਠੀ ਪ ਖ ਲ ਤੇ ਥਾ ਸ ਦੁ ਤ ਰ ਨ ਕ ਰਾ ਹ ਨ ਤ ਰ ਏ ਓ ਮਾ ਜ ਤੁ ਨ ਗੇ ਵ ਉ ਰਾ ਪ ਟ ਕੁ ਪ
ਹਾ ਿ ਹ ਨਿ ਯੋ ਕੁ ਅ ਰ ਨ ਬ ਹੁ ਘ ਕ ਕ ਨਿ ਕੁ ਅ ਰ ਆ ਿ ਨ ਹ ਜੀ ਅ ਤ ਓ ਥ ਰਿ ਯੋ ਕੁ ਆ ਰਿ
ਕ ਓ ਨੇ ਜੋ ਚਿ ਤੁ ਤੇ ਕੁ ਟ ਅ ਵ ਰ ਹੀ ਜੁ ਕੁ ਰੋ ਸੀ ਕੁ ਮ ਦੇ ਵ ਨ ਕੁ ਆ ਰ ਜ ਠ ਜ ਠ ਜ ਹੀ
ਇ ਮੁ ਪ ਨਿ ਯੋ ਕੁ ਮ ਰ ਨ ਲ ਮ ਅ ਤੁ ਤੁ ਤ ਜ ਚਿ ਥੀ ਜ ਹੀ ॥ ੩੨ ॥ ਐਸ ਨ ਮ ਰ
ਛੇ ਵਾ ਕ ਛੇ ਲੀ ਪ ਠੇ ਜੋ ਕ ਮ ਮ ਰ ਨ ਮਿ ਤ ਕ ਨਿ ਪ ਤ ਪ ਰਾ ਆ ਿ ਖਿ ਯੋ ਥ ਰ ਤ ਨੁ ਪਾ
ਕ ਲਾ ਮ ਮ ਰ ਗ ਲ ਰੁ ਉ ਟ ਲ ਟ ਨੁ ਜ ਪਿ ਥ ਮੇ ਜੁ ਕੁ ਰੋ ਟ ਲ ਪ ਤੇ ਜ ਮ ਰਾ ਕੁ ਰ ਤੁ ਮ ਲ
ਦ ਆ ਨੁ ਪ ਤੁ ਥੀ ਖ ਮ ਮ ਰ ਤ ਕੁ ਰ ਧ ਆ ਏ ਕ ਰਾ ਹ ਏ ਕੁ ਰ ਕ ਰ ਕੁ ਰੇ ਕੁ ਮ ਰ ਨ ਮ ਲ ਟ
ਹਿ ਨ ਪ ਕ ਰ ਪ ਰ ਮ ਕੁ ਰੀ ਤੁ ਨਿ ਤੁ ਜੇ ਨ ਸ ਗ ਰੀ ਮ ਕ ਨ ਕੁ ਮ ਰ ਨ ਸ ਮ ਰ ਕ ਰਾ ॥ ੩੨ ॥
ਛੇ ਤ ਕ ਛੇ ਲੀ ਗ ਕੀ ਨੇਓ ਦੁ ਤ ਚਿ ਦਾ ਏ ਕੁ ਮ ਰ ਨ ਮਿ ਤ ਕ ਦੇ ਅ ਲ ਖਿ ਯੋ ਪ ਤ ਕ ਥੀ ਨੇ ਮ
ਤੁ ਠ ਨ ਰ ਜ ਪੇ ਚ ਲਿ ਛੇ ਵ ਤ ਥਿ ਦਾ ਏ ਠੇ ਥਿ ਜ ਨਾ ਵ ਪ ਹ ਮਿ ਤ ਪ ਠੇ ਏ ਠਿ ਰ ਕੁ ਪੇ ਓ
ਮਿ ਪ ਰ ਜੁ ਰਾ ਮ ਸੁ ਰ ਦੇ ਰ ਠਿ ਦਾ ਉ ਨ ਜੁ ਪ ਹ ਠੇ ਚ ਲਿ ਯੋ ਆ ਸੁ ਪ ਘੇ ਰ ਦੇ ਦਿ ਜ ਥਿ ਰ
ਛੇ ਮੰ ਦ ਰ ਮੁ ਦ ਗ ਗ ਠ ਏ ਠਿ ਹੀ ਕੁ ਰ ਜ ਮੁ ਜ ਲ ਸਾ ਗ ਮੁ ਲ ਮਿ ਪ ਰਾ ॥ ੩੩ ॥
ਛੇ ਤ ਕ ਛੇ ਲੀ ਗ ਕੀ ਨੇਓ ਮ ਆ ਕ ਰ ਰ ਜੁ ਰ ਨ ਜੁ ਕੁ ਟ ਹੀ ਗੁ ਠੀ ਖ ਮ ਤੀ ਕ ਤੁ ਫੰ ਚ ਕੁ ਰ ਰ ਤ
ਥਿ ਕ ਟ ਹੀ ਮ ਸੁ ਹ ਮ ਆ ਰ ਠੀ ਖ ਮ ਕ ਰ ਤ ਦੇ ਟ ਲ ਮ ਰ ਤ ਜੁ ਕੁ ਟ ਨ ਮ ਆ ਰ ਮ ਰ ਕ ਟ ਤ ਪ ਤ
ਨਾ ਦੇ ਵ ਵਾ ਨੁ ਕੁ ਟ ਦ ਨੁ ਪ ਰ ਜ ਪ ਰਾ ਨ ਰ ਤ ਏ ਮ ਕ ਪ ਲ ਯੋ ਰ ਠਿ ਰੀ ਰ ਜੁ ਗੁ ਨ ਕੁ ਖ

ਕੁ ਮਾ ਬ ਹੁ ਤਾ ਰ ਠੇ ਨੁ ਪ ਰ ਮ ਲ ਕੀ ਠਿ ਥੇ ਤ ਲ ਮ ਰ ਤ ਜ ਰਾ ॥ ੩੨ ॥ ਛੇ ਤਾ ਕ ਛੇ 460
ਠੀ ਗ ਖਿ ਯੋ ਥਾ ਚ ਆ ਲ ਠਿ ਕ ਹੀ ਕ ਥਾ ਏ ਤੁ ਜੁ ਕੀ ਦੇ ਟ ਲ ਸ ਮ ਰ ਕ ਰਾ ਸੁ ਤ ਕੀ
ਕ ਥਾ ਜਿ ਹ ਥਿ ਪ ਥ ਏ ਠਿ ਠ ਥਿ ਮ ਕ ਲ ਸੁ ਧ ਰਾ ॥ ਪੁ ਰਾ ਦੇ ਠਿ ਵੁ ਤ ਰ ਥ ਰ ਕੁ ਮ ਰ ਨ
ਮਿ ਤ ਕ ਛੇ ਗ ਠਿ ਠ ਟ ਨ ਬ ਕਾ ਬੁ ਤ ਸ ਠ ਜ ਠੇ ਕੇ ਤੁ ਨਿ ਪ ਠ ਗ ਮ ਨ ਖ ਥ ਰ ਨਿ ਰ
ਪ ਪ ਠ ਲੋ ਮ ਆ ਏ ਓ ਦੁ ਤ ਤੁ ਬੁ ਤ ਰੇ ਮਿ ਤ ਕ ਕੁ ਮ ਰ ਲ ਮ ਰ ਜੁ ਦੇ ਹ ਨ ਨਿ ਜ ਰ ਰ ਪੁ ਤ
ਕੋ ਮੁ ਨ ਮ ਆ ਥ ਪੁ ਨਿ ਯੋ ਠੇ ਜ ਕੀ ਨੇਓ ਕ ਠਿ ਯੋ ਲਿ ਆ ਦੁ ਹੁ ਤੁ ਠੀ ਕ ਰ ਤ ਰੇ ਟ ਨ
ਦੁ ਤ ਆ ਏ ਠਿ ਤੁ ਬੁ ਤ ਲੋ ਨਿ ਪੁ ਰ ਹੀ ॥ ੩੨ ॥ ਛੇ ਕਾ ਤ ਠ ਹ ਵ ਜੀ ਕ ਛੇ ਲੀ ਦੁ
ਤ ਥਾ ਚ ਰਾ ਜ ਪ ਤ ਕ ਠਿ ਥ ਆ ਕ ਰ ਜ ਕ ਲ ਮ ਤੁ ਮ ਨ ਮ ਰ ਜ ਸ ਰਾ ਪ ਠ ਪ ਤੁ ਕ ਛੇ
ਹ ਠ ਕੀ ਕ ਤੁ ਪ ਸ ਰਾ ਠਿ ਪ ਜੇ ਦਾ ਏ ਨ ਜੋ ਕ ਛੇ ਏ ਠਿ ਠਿ ਰ ਮਿ ਤ ਕ ਪ ਤੁ ਪਿ ਥਾ ਜ ਰ ਕ ਠ
ਮ ਲ ਠੀ ਮੰ ਗ ਛੇ ਠ ਛੇ ਤ ਕੀ ਨ ਠਿ ਰ ਦੇ ਠਿ ਪਾ ॥ ੩੨ ॥ ਐਸ ਨ ਦ ਥਾ ਚ ਮੁ ਲ
ਲ ਠ ਏ ਜੁ ਰ ਰ ਜ ਮ ਥ ਲੋ ਕ ਕੇ ਕੁ ਮ ਕ ਰੋ ਹੁ ਤ ਠੁ ਜ ਕੁ ਲ ਕੁ ਮ ਚ ਮ ਘ ਕਾ ਚੁ ਰ ਨ ਤੇ ॥
੩੨ ॥ ਐਸ ਨ ਪ ਵ ਕ ਛੇ ਲੀ ॥ ੩੩ ॥ ਛੇ ਕੀ ॥ ਠਿ ਨੇ ਥੋ ਲਾ ਜਿ ਪ ਚ ਵ ਥ ਹੀ ਮ
ਦੁ ਰ ਤੁ ਠ ਦਾ ਮ ਜ ਹ ਜ ਪ ਏ ਠਿ ਰ ਠਿ ਠਾ ਏ ਠ ਨੁ ਠ ਠ ਗ ਟਾ ॥ ਠਿ ਹ ਸੀ ਗ ਠਿ
ਕੁ ਮ ਰ ਲ ਖ ਏ ਠਿ ਪੁ ਤੁ ਥਿ ਕ ਟ ਅ ਤ ਠ ਜ ਜ ਤੁ ਆ ਜ ਤੁ ਥ ਹੁ ਰ ਤੇ ਜ ਜ ਠ ਨ ਠੁ ਠ ਗ
ਥ ਚਿ ਤੁ ਠ ਤੇ ਠੀ ਸ ਪ ਟ ਮੁ ਠ ਟ ਜ ਥ ਕੀ ਨ ਪੁ ਤੁ ਸੀ ਗ ਟ ਲ ਪ ਤੇ ਮ ਆ ਦ ਠਿ ਠਿ
ਠੀ ਹ ਜ ਜ ਠ ਠ ਠਿ ਜ ਨਿ ਜ ਠ ਰ ਠ ਠ ਅ ਪ ਪ ਤਾ ॥ ੩੨ ॥ ਛੇ ਲੀ ਐਸ ਨ ਠ
ਪੁ ਤੁ ਠੀ ਤੁ ਠ ਅ ਨ ਮ ਤਿ ਠਿ ਠਿ ਠਿ ਮ ਤੁ ਠ
ਥੇ ਰਾ ਜੁ ਰ ਰਾ ਜ ਹੇ ਠੇ ਵ ਨ ਟ ਲ ਜ ਰ ਕ ਰਾ ਜਿ ਅ ਤ ਨ ਛੇ ਠੁ ਏ ਕੁ ਠ ਨ ਠੁ ਠ ਠ ਠ
ਠਿ ਪ ਜੇ ਨ ਪਾ ਠ ਅ ਨ ਉ ਠ ਠ ਠ ਠ ਪ ਕ ਰ ਜ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ
ਕ ਠ ਠ ਠ ਠ ਠ ਪ ਠ
੩੨ ॥ ਐਸ ਨ ਪ ਵ ਕ ਛੇ ਲੀ ॥ ਠਿ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ

ਖੈਰੋਲਾਖਨਜਪਟਕੋਰਭੋਮਨਾਮੁਕਪੁਕਉਤਰਕਬੰਧਨਾਦਮੁਨੀਜਤਰਚਮਦ
ਨਾਕਿਰਕਕਲਕਕਲਕਿਲਕਟੀਮਜਨਾਖੈਕਲੀਖੈਤਲਭੀਰੁਕਨੀਕੁਰ
ਨਾਕੋਰਉਕੁਤਪਿਸਜਹਕਕਲਹਹਹਿਸਨਾਨਰਦਰਦੁਨਰਹਕਕਲਕਲਕ
ਹਨਨਾਕੁਕੁਨਚਤਕਪਾਲਦੀਹੁਕੁਕਰਤਪਿਚਨਨਾਕਿਕਰਤੋਜੋਰਸਿਆਕਰ
ਕਰਕਨੀਮਜਨਾਮੁਕੁਕਲਿਸਪਦਾਕਐਦੀਹਕਤਪੇਤਖਿਤੁਕਜੁਹ
ਜੁਕਿਨਕਿਲਕਾਰਾਉਭਮੰਡਿਠੁਕੁਪਕਤਾਥਿਪਦਾਵੰਗਾਓਕਾਰਤਾਖੁਸਜਭੀ
ਗਕਬੰਧੁਤਭਕਤਾਕਿਉਕਿਰਾਕੁਤਾਹੁਕੁਪਥਿਕਰਲਨਾਦਰੁਖਿਮਗੁਹਰਾਦ
ਤਾਮਾਰੁਪਲੇਖਜੋਪੈਰਨਾਦਨਪਾਰਾਕੁਤਾਮੁਕੁਮੰਡਮਰੁਕਿਠੇਲਠਕਦ
ਕਠਮਕਕੁਤਾਕਜਤਮਜਤਮਤੰਘਪੈਹੀਦੀਹਾਕੁਤਾਸੁਬਕਤਉਜਟਉਤੰਗਥਿ
ਥਿਟਟਭੀਥਜਕੁਤਾਮੁਕੁਕਲਿਸਪਦਾਕਐਦੀਹਕਤਪੇਤਖਿਤੁਕਜੁਹ
ਕੁਟਕਕੁਤਾਚਦਪਟਘਾਇਨੀਠੇਤੰਗਕੁਟਚੰਮਕਕੁਤਾਕੁਕੁਤਪਰਤਾਮੰ
ਗਿਮਾਰਜਿਥਬਤਰਾਕੁਤਾਕੁਤਾਕੀਕੁਰਕੁਕੁਤਾਕਿਰਰਟਕਦੇਕਪੁਟਘਾ
ਕੁਤਾਕੁਟਕੁਟਕਕਚਾਟਘਾਏਘਾਇਨਪਹਾਰਤਾਪੈਨਿਪੈਠਿਥਯਜਤੁਜੁਗਮ
ਜੁਪਜੋਕੁਕੁਤਾਕੁਕੁਕਲਕਲਕਾਰਦੇਦਨਕੁਸਮੁਹਾਕੁਤਾਮਾਘਮਪਨੇਦਾ
ਚਦੇਕਹੁਏਕੋਰਲਾਕੁਤਾਮੁਕੁਕਲਿਸਪਦਾਕਐਦੀਹਕਤਪੇਤਖਿਤੁਕਜੁਹ
ਪਨੇਕਪਕੁਤਾਮਾਘਮਪਨੇਦਨਕੁਕੁਟਨਕਪੁਟਨਾਦਿਖਰਾਕੁਤਾਮੁਕੁਮੰਡ
ਨੀ ਦਨਪੇਲਚਉਪਚਉਮਸਦਿਕਕੁਤਾਨਕਮਗਮਾਹਿਕੁਉਠਿਨਟਉਜਟਨਚ
ਹਸਾਕੁਤਾਮੁਕੁਕਲਿਸਪਦਾਕਐਦੀਹਕਤਪੇਤਖਿਤੁਕਜੁਹਕਕੁਪਾਕੁਤਾਮੁਕੁਪੁ
ਕਕੀਮਠੇਲਕੁ
ਕੁ
ਕੁ
ਕੁ

ਦੇਦਨਕੁ
ਪਲਾਟਿਠਿਮਾਇਕਿਠਿਦਹਾਦਿਮਾਜਸਰਾਮਾਰਾਇਨਪਾਪਨਾਦੇਦਨਕੁਕੁਕੁ
ਜਾਰਜਾਰਗਾਉਏਕੁਰਕੁਟਕੁਕੁਮਾਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ
ਸਨਮਦਾਕਾਐਟੀਜੁਕੁ
ਬਦੁੰਠੀਨਰਪੁਰਠਿਕਾਦਨਕਾਮੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ
ਜੁਗਾਮੁਕੁ
ਨਲਾਇਸਮਰਜਾਕਮੁਕੁ
ਕੁ
ਖਮਾਚਉਠਿਕਜੁਲਾਲਪੈਕੁਨਕਰਿਘਾਹਸੇਕੰਕਮਜਨਭੇਰਉਠਿਉਤੰਗ
ਦੁਖਿਕਲਚੀਕੋਰਾਦੀਕੀਮਜਨੀਮਜਨੀਘਾਕੁਕੁਕੁਕੁਕੁਕੁਕੁਕੁਕੁਕੁਕੁ
ਘਪਲੇਲਾਜਿਠੇਮੁਕੋਜੇਗਨੀਮਲਮੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ
ਕੁ
ਇਤੈਦੋਤਪੁਕੁਨਪੁਨਰੋਰਥਾਠਿਮੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ
ਰਾਛਾਮਾਦਕੁਤਠੀਦੋਤਬੁਠੇਠਿਮੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ
ਬਲੀਥਾਰਾਠੇਸਿਠਿਕਿਠਿਠੇਗਛੁਤੰਗਿਠੇਠਿਨਟਕਰਨਾਦਸੁਮਨਨਦਬੀਜ
ਉਠਿਠੇਠੇਕੁਟਦੀਮਲਿਟਾਮਕੀਜੀਮੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ
ਠੇਰਾਦੀਤੀਮਠਿਥਮੰਕੁਜੇਧਾਸਭੀਦੋਤਪੁਕੁਨਮੰਠਿਠੇਠੇਠੇਠੇਠੇਠੇ
ਘੋਖੰਜੁਟੇਠੇਮਾਠਿਠੇਠੇਠੇਠੇਠੇਠੇਠੇਠੇਠੇਠੇਠੇਠੇਠੇਠੇਠੇਠੇਠੇਠੇਠੇ
ਠਿਠੇ
ਗੁਰਜਜਮਧਰਬਨੇਟੀਖਟੀਠੀਮੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ
ਕੀਸਟਾਦਸੇਲੀਹਲਹਲਬੀਰੰਕੁਈਰੇਲਪੇਲੀਗਾਦਾਗਾਦਗਾਦਾਗੁਰਜੇ

ਨੀ

੫੭੯

੯

ਫੇਰਕਾਈਕਾ ॥ १ ॥ ਗਾਏ ਦੂਤਤਉਲਊਮਜੁਰਰਾਜਪਾਮੀ ॥ ਕਹੀਖਰਤਾਦੇਵਦੇਨ
 ॥ १ ॥ ਗਾਏ ਸੁਖਕਾਮਰਸਨੇਜੈਨਾਸਾਥੀ ॥ ਜੁਏ ਅਜੁਦਨਮਦੀਟੀਹਹਾਈ
 ॥ १ ॥ ਜਾਨੀ ॥ ਕਚਿਓਕੋਪਦਨਦਰੁਕੇਮਪਦਲਏ ॥ ਕੁਹਸਾਜਤਿਨਕੇਸਮਰ
 ਏਤਕਲਏ ॥ ਉਤੰਮਿਅਨਥੇਕੁਜੇਮਾਨਜੁਟੇ ॥ ਕੁਅਰਫੈਰੁਰਾਚਰੁਪੁਦੇਦਕ
 ਏ ॥ १ ॥ ३६ ॥ १ ॥ ਫੈਰਕਾਈਕਾ ॥ ਪੁਸ਼ਨਮਾਰਕੀਨੇਓਸੁਰਾਸੁਰਸੀਗਾਮੀ ॥ ਉਟੀ
 ਕੁਹਜੁਹੀਕਿਰੇਈਰਤਾਮੀ ॥ ਰਿਜੇਓਭੁਨਾਇੰਦਮਹੇਜੀਮਹਾਨੀ ॥ ਕੁਪੇਓਚਰੁਨਕੁ
 ਥੇਰੇਜੇਧਾਖਲੀਸੀ ॥ १ ॥ ਜਾਨੀ ॥ ਹਠੇਜਮਥੇਰੁਉਨ੍ਰਿਪਤਮਨਦੇਜੀ ॥ ਖਿਜੇਦੀਤ
 ਰਥਜਫੁ ਸੁੰਬਲੇਸੀ ॥ ਚਲੀਜਾਥਾਜਮਪਰਜਾਮਾਰਕੁਥੇਲੀ ॥ ਚਲੇਓਜੁਲਾਤਿ
 ਲਪਸੀਕੁਲੇਲੀ ॥ १ ॥ ३६ ॥ २ ॥ ਕਾਈਕਾ ॥ ਚਲੀਤਿਰਤਰਦਾਰਕਤੀਕਟਾਰੀ
 ਫਿਪਰਮਾਥੇਥੀਥਨੇਟੀਦੁਪਾਰੀ ॥ ਚਾਓਓਰਜੋਗਠਨਪੁਖਬਾਨਲੀ
 ਗਦਾਜਿਪਰਮੁਖਲਪੁਜਹੀਜੁਮਾਈ ॥ १ ॥ ਜਾਨੀ ॥ ਤੁਪਕਤੇਕਜੁਮਾਕਰਦ
 ਖੜਕਾਥਰੁ ॥ ਮਹਾਪੋਰਾਮਾਯੁਧਉਥੇਦਿਸਪਚੰਡ ॥ ਕਰੇਓਤਛਪਛੈਅਜੁਰ
 ਸੁਰਜੀਕਾਮੀ ॥ ਪੁਲੇਜੁਪਮਾ ॥ ਚਿਓਨਿਜਾ ॥ ਚਿਓਜੇਜਾਮੀ ॥ १ ॥ ३६ ॥ ३ ॥ ਚਿਓਨ
 ਪਦਰਾਗਕੁੰਤਲਚੇਤੁਕਾ ॥ ਥਾਜੇਓਦੈਵਪੇਰਦੁਹੀਦਿਸਕਟਕਹੇ ॥ ਬਠੇਸੁਰ
 ਮਨਚਉਧਚੇਦਾਨਖਟਕਹੇ ॥ ਗਾਹਗਾਹਤੇਗਤਫੰਗਪਨੁਖਸਰਰਾਰੀਪਾਰ
 ਪਾਰੇਓਤਨੁਜਾਇਜਰਬੁਈਫੁਕਾਰੀ ॥ १ ॥ ३६ ॥ ४ ॥ ਚਿਓਨਪਦਾ ॥ ਕੁੰਤਲਾ ॥ ਮਚਿਓ
 ਕੁਆਨਕਜੁਪਮੀ ॥ ਮਨਜੇਗਾਹੇ ॥ ਕੁਪੇਓਕਪਾਲਕਕਾਲਕਰਾਨਦਿਓਗਹੇ ॥
 ਕੁਖਿਮਭੁਯੇਭੁਯੇਨਕਨਪੁੰਨਰਾਖੀ ॥ ਦੇਵਅਦੇਦਜੁਪਕਰਤਹੁਖਹੀ ॥ २ ॥
 ३६ ॥ ५ ॥ ਚਿਓਨਪਦਾ ॥ ਕੁੰਤਲਾ ॥ ਏਹਕਾ ॥ ਕੁਖਿਮਭੁਯੇਭੁਯੇਨਕਨਕਿਨਪੁੰਨਹੀ ॥
 ਖੀ ॥ ਦੇਵਅਦੇਦਨਚੁਪਜਮਰਪੁਲੇਕੁਓਸਾਖੀ ॥ ਫੁਯੇਨੀਮੇਜੇਜੁਪੁਤਭਾਦਿਖ
 ਮੇ ॥ ਅਜੁਰਨਚੁਰਨਓਰਪੁਕਾਲਪੁਤਖੀ ॥ ३ ॥ ३६ ॥ ६ ॥ ਕੁੰਤਲਾ ॥ ਬਰਖੇਆਫੁ ॥ ੫੫

ਪਘੋਰਦੁਹੀਦਿਸਬਾਰੀ ॥ ਮਰਮਰਕਾਏਜੁਥਾਪੁਮਨਿਥਾਰੀ ॥ ਫੁਕਦੁਕਤਨ ੫੫੧
 ਭਏਨਤਦਪਛੁਤੁਹੀ ॥ ਜਨਮੁਖਜਮਰਪੁਚਾਰਾਮਯੋਧਨਮਾਰੁਹੀ ॥ ੩੬ ॥
 ਕੁੰਤਲਾ ॥ ਚਦਪਟਕਟਤਸਿਪਾਹਦੁਹੀਦਿਜਕਟਕਤੇ ॥ ਮਨਠਾਨਚਮੁੰਜੁਠਿ
 ਨਹਿਰਿਮਾਟਕਤੇ ॥ ਸੁਰਪੁਚਕਭੁਤਪੁਸ਼ਨਮਹਾਬਲਜੇਧਠੇ ॥ ਗਾਏਜਿਪਰ
 ਪਾਚਸਮਰਲਏਜੇਧਠੇ ॥ ੩੬ ॥ ੭ ॥ ਕੁੰਕੋਜਰਚਉਗਾਨਜਸਤੁਬਹਾਅਸਕੁਏ
 ਪ੍ਰਿਠੇਪੇਰਾਨਿਸਨਥਿਥਿਧਥਾਦੇਤੁਹੀ ॥ ਗਾਏਓਖਨਪੁਧਲਜੁਚਮੁਰਜਮਰ
 ਹਿਤਾ ॥ ਕੁਪੇਓਕਲਜਮਾਨਮੀ ॥ ਮਨਜਮਰਫਿਤਾ ॥ ੩੬ ॥ ੮ ॥ ਫੁਕਾ ॥ ਚਿਓਨਪਦ
 ਰਾ ॥ ਚੁਠਯਕਰਾ ॥ ਮਥਿਯਾਰਹਿਦਦੀ ॥ ਏਓਮਿਦਾਨਿਜਨਿਜਤੁਰੰਗਮੀ ॥ ਚਮ
 ਲਠੇਜਥੇਰਾਚਪਲਾ ॥ ਭੁਰਖਜੀਤੀ ॥ ਚਿਠਾਦਨਮਸੁਕਏਓਮਾਤੁਪ੍ਰੀ ॥ ਜੁਟੇਥਮੁ
 ਹਜਮਰਸਜਗੁਨਫੁਤੀ ॥ ਹਕੇਥੇਦਨਦੇਨਨਜੈਮਤੀ ॥ ਬਚਨਕਉਥੇਰਬੁਧਮਾ
 ਚੁਦਤੰਤੀ ॥ ਜਏਜਮਜਖਕਪਾਲਕਕੁੰਤੀ ॥ ਹਠੇਗਨਪਤੁਕੁਹਾਯੇਜਮਸਜ
 ਤੀ ॥ ੧ ॥ ੩੭ ॥ १ ॥ ਚਿਓਨਪਦ ॥ ਚੁਠਯਕਰਾ ॥ ਮਥਿਯਾਰਹਿਦਦੀ ॥ ਚਿਓਰਥਾਜਤਿਜੇਤ
 ਚੰਦ੍ਰਿਖਰਾਏ ॥ ਨਿਪਰਿਜਿਘਜੁਰਓਗਾਨਪਾਏ ॥ ਮਠੈਕਪੁਜਕਾਲਕੇਧੇ
 ਲੁਲਕਪਾਏ ॥ ਸੁਰਬਜੇਤਨਿਪਬਰਜਮਰਚਾਏ ॥ ਕਥੇਕਟੁਨਦੇਟੋਲਤਾਏ
 ਜੁਕੁਗਾਜਰਜੁਲੇਸਰਤੁਪਾਏ ॥ ਸਜੀਦਨਜਮਰਮੁਰਤਦੰਤਥਾਏ ॥ ਜਿਲੀਮ
 ਥਚਾਪਜੇਥੀਚਕਰਹਾਏ ॥ ੩੭ ॥ ੨ ॥ ਚਿਓਨਪਦਾ ॥ ਚੁਠਯਕਰਾ ॥ ਕਮਰਿਜੁਆ ॥ ਫੁ
 ਲੀਜੁਲਪਾਏ ॥ ਕਮਰਿਪਾਜੀਪਜਾਰੀਫਿਪੁਥਾਏ ॥ ਸੁਮਾਤਿਜੁਲਮੁਦਗਰਪੁੰ
 ਠੁਚੇ ॥ ਗਦਾਜੀਬੁਆਦੁਪਾਰਾਏ ॥ ਫਾਮਾਰੇ ॥ ਜਜੀਕੁਨਜਰਜਾਇਕਚੰਦ੍ਰਾਥੇ
 ਮਨੇਹਰਲੈਸਪੁਖਰਾਥਿਥੀਦੁਰੇ ॥ ਤੁਥਲਗੁਠੇਲਮੁਸਲਪੋਖਜੋਥਜੁਥਿਪ
 ਥਿਥਖਥੁਫੁਕਟਾਰੇ ॥ ੩੭ ॥ ੩ ॥ ਚਿਓਨਪਦ ॥ ਚੁਠਯਕਰਾ ॥ ਹਿਦਦੀ ॥ ਖਤੰਗਫੁ
 ਜਾ ॥ ਕੁਠਰਾਖੜਕਾਥੀਕਾ ॥ ਫੁਕੇਨਿਜਸੁਕੁਟਥਰਦੇਰਨਾਯਕ ॥ ਜਜੁਪਿਧਾਨ

ਜੇ ਪਾਖੀ ਖੋਲਾ ਏਕਾ ॥ ਵੇ ਪਾਖੀ ਜੋ ਤਨ ਵਤ ਨ ਮਰਚਾ ਏਕਾ ॥ ਸੁਭ ਟਪਾਨ ਖੇ ਗੁਜ
ਦੇ ਵ ਜਾ ਏਕਾ ॥ ਵੇ ਨੇ ਚੁ ਨ ਮ ਤਿ ਨ ਕੇ ਪ ਰ ਪ ਚਾ ਏਕਾ ॥ ਪਠੇ ਚ ਗ ਟੇ ਤ ਜ ਗ ਪ ਚਾ ਨ
ਪਾ ਏਕਾ ॥ ਜ ਮ ਰ ਮ ਤੀ ਹ ਫੀ ਲੈ ਦੇ ਤ ਨਾ ਜ ਗ ਚ ॥ ੩੭ ॥ ਬਿਸ ਨ ਪ ਟ ਭੁ ਮ ਕ ਰਾ ਮ
ਬਿ ਯਾ ਤਾ ॥ ਅ ਸੁ ਰਾ ਟਿ ਸ ਨੁ ਟੇ ਖੇ ਕ ਜ ਚ ਭ ਟ ਜ ॥ ਵ ਤਾ ਮੀ ਤੇ ਨ ਨ ਮ ਲ ਹਿ ਲੀ ਜੇ ਸੁ
ਪ ਵ ਤੀ ॥ ਬਿ ਮ ਦ ਨ ਨ ਮ ਮ ਲ ਕ ਥ ਮ ਵ ਤਾ ॥ ਤ ਹੀ ਤੇ ਨ ਮ ਲ ਹੀ ਜੇ ਜ ਜ ਚ
ਵ ਤਾ ॥ ਚ ਫੇ ਹੇ ਡ ਚ ਪ ਲ ਮ ਕੁ ਤ ਥੇ ਗ ਪ ਵ ਤਾ ॥ ਜ ਪ ਫ ਕ ਫੀ ਟੀ ਆ ਟੀ ਥਾ ਜ ਰ ਵ
ਤਾ ॥ ਪ ਚੀ ਵ ਲ ਵ ਲ ਜ ਮੀ ਰੀ ਪ ਵ ਮ ਥਾ ਵ ਤਾ ॥ ਸੁ ਟੇ ਲੋ ਜ ਤੁ ਅ ਜ ਤ ਨ ਜ ਮ ਰ ਵ
ਤਾ ॥ ੫ ॥ ੩੭ ॥ ਭੁ ਸ ਕ ਰਾ ॥ ਬਿ ਸ ਨ ਪ ਟ ॥ ਕ ਟੀ ਟੀ ਜੰ ਗ ਬ ਲ ਮ ਤਿ ਫੁ ਪੈ ਨੀ ॥ ਭਾ
ਦਾ ਜ ਮੁ ਆ ਬ ਨੇ ਠੀ ਤੇ ਗ ਫੇ ਨੀ ॥ ਜ ਥ ਰ ਬਿ ਫੁ ਆ ਕ ਟੀ ਥਾ ਕ ਥੇ ਨੀ ॥ ਤ ਥ ਰ ਤ ਥ
ਦਾ ਰ ਤੁ ਕ ਤੁ ਪ ਕ ਤੇ ਨੀ ॥ ਮ ਨ ਲੀ ਅ ਨੀ ਥ ਜੋ ਲ ਰੇ ਨੀ ॥ ਮੁ ਥੈ ਕ ਲ ਜਿ ਲਾ ਮ
ਬੀ ਜ ਨ ਰੇ ਨੀ ॥ ਸਿ ਜ ਲ ਜ ਲ ਦਾਰ ਜ ਗ ਮ ਰਾ ਜ ਤ ਰੇ ਨੀ ॥ ਜ ਮੁ ਹ ਏ ਜ ਮ ਰ ਵ ਰ
ਮ ਮੁ ਰ ਲੁ ਖੇ ਨੀ ॥ ੬ ॥ ੩੭ ॥ ਆ ਬਿ ਯ ਤੁ ਭੁ ਸ ਕ ਰਾ ॥ ਬਿ ਸ ਨ ਪ ਟ ॥ ਜਿ ਹੇ ਸਿ ਰ ਮ ਥਿ
ਲਾ ਲ ਨ ਮ ਲ ਜ ਵ ਰਾ ॥ ਕ ਲ ਕੀ ਜਿ ਗਾ ਚੁ ਜ ਨ ਮ ਨਿ ਕ ਫ ਵ ਰਾ ॥ ਫੁ ਰ ਤਾ ਜਿ ਰ ਫ
ਤੁ ਫ ਨੀ ਮ ਮ ਨ ਫ ਨ ਵ ਰਾ ॥ ਜ ਫ ਵੈ ਰ ਤ ਨ ਪੁ ਜ ਨ ਵ ਰ ਤ ਵ ਰਾ ॥ ਫੁ ਟਾ ਸਿ ਸ ਟ ਮ ਕ ਮ
ਕ ਤਾ ਹ ਲਾ ਏ ਕ ਵ ਰਾ ॥ ਪੀ ਨ ਨ ਮ ਨਿ ਕ ਮ ਜ ਧ ਰ ਥ ਹੀ ਰ ਪਾ ਵ ਰਾ ॥ ਪੁ ਕ ਮ ਨ ਡਿ ਵ
ਵ ਤ ਕ ਰ ਬ ਜ ਨ ਗਾ ਵ ਰਾ ॥ ਫੁ ਬੀ ਲੇ ਫ ਕੇ ਚ ਰ ਮ ਮੁ ਰ ਨ ਲੁ ਫ ਵ ਰਾ ॥ ੭ ॥ ੩੭ ॥ ਮ ਖ ਤਾ
ਬਿ ਸ ਨ ਪ ਟ ॥ ਵ ਰਾ ਚੰ ਟੀ ਥ ਥਾ ॥ ਮ ਥ ਮੁ ਕ ਥ ਥੇ ਮੀ ਤੀ ਮ ਨ ਜੁ ਧ ਸਿ ਵੁ ਰਾ ਮੁ ਭੁ ਸ ਕ ਰ
ਸੇ ਗ ॥ ਸੁ ਰ ਗ ਨ ਨੇ ਕ ਥ ਤ ॥ ਫੁ ਟੇ ਵੁ ਹੀ ਟਿ ਸ ਥ ਨਾ ॥ ਥ ਰ ਮ ਤ ਥ ਫ ਰ ਨ ਨਾ ॥ ਵੈ ਰ ਵੈ ਕੋ ਕ ਮ ਨਾ
ਕੁ ਟਾ ਟਿ ਸ ਚ ਟ ਨ ਜੇ ਧ ਨਾ ॥ ਪੀ ਪੀ ਪ ਵ ਨਾ ॥ ਥੇ ਪ ਤਾ ਜਿ ਰ ਹ ਖਿ ਫ ਤ ਨਾ ॥ ਤ ਕ ਚ ਕ ਚੁ
ਕੁ ਤਾ ਨੇ ਨ ਨਾ ॥ ਮਾਰ ਮ ਚੀ ਠ ਕ ਰ ਨਾ ॥ ੯ ॥ ਵੇ ਮ ਦੇ ਨ ਠ ਨਾ ॥ ਗ ਰ ਆ ॥ ੩੭ ॥ ਆ ਬਿ
ਯ ਗ ਹੀ ਵ ਟੀ ॥ ਚੰ ਟੀ ਥ ਥਾ ॥ ਸੁ ਕ ਪੁ ਕ ਉ ਠ ਤ ਕ ਥ ਮ ਕ ਟੀ ਤੁ ਰ ਤ ਗੀ ਵ ਨ ਫ ਵਾ

ਕ ਟੀ ਜ ਮ ਪ ਕ ਲ ਨਾ ਡਿ ਵ ॥ ਕੇ ਟੀ ਜੇ ਥੀ ਪ ਟਾ ਫੁ ਮੀ ਟਾ ॥ ਕੇ ਟੀ ਫੇ ਹੀ ਸੁ ਲ ਚ ਲੀ ५ ੫੨
ਦਾ ॥ ਕੇ ਟੀ ਗੇ ਟ ਨ ਗ ਚ ਠ ਕੇ ਵ ਟਾ ॥ ਕੇ ਟੀ ਸਿ ਲੀ ਮੁ ਖ ਘ ਵ ਕ ਰੀ ਟਾ ॥ ਭੁ ਵ ਟੇ ਵ ਮ
ਦੇ ਵ ਲੁ ਡੀ ਟਾ ॥ ੨ ॥ ੩੭ ॥ ਆ ਬਿ ਯ ਤਾ ॥ ਚੰ ਟੀ ਥ ਥਾ ॥ ਵ ਰ ਤ ਸੁ ਲ ਟਿ ਸੁ ਲਾ ॥ ਫਿ ਤ
ਕੁ ਮ ਰ ਥ ਥ ਥ ਮ ਫੁ ਸੁ ਪਾ ॥ ਓ ਠ ਤ ਮ ਹ ਸੁ ਲਾ ॥ ਫੁ ਰ ਤ ਪੇ ਰ ਤੀ ਸੁ ਲਾ ॥ ਜ ਨੀ
ਫਿ ਫੁ ਥ ਮੀ ਟ ॥ ੩ ॥ ਆ ਬਿ ਯ ਤਾ ॥ ਚੰ ਟੀ ਥ ਥਾ ॥ ਥ ਥ ਤ ਰਾ ਜਿ ਰ ਹ ਕ ਟੀ ਨਾ ॥ ਘ ਵ
ਰ ਘਾ ਠੇ ਗ ਮਿ ਥਾ ॥ ੩ ॥ ੩੭ ॥ ਚੰ ਟੀ ਥ ਥਾ ॥ ਵੇ ਸਿ ਚ ਲੀ ਤੁ ਵ ਰਾ ॥ ਸੁ ਰ ਨ ਨੁ ਰ ਪ
ਚਾ ਰਾ ॥ ਥੇ ਹ ਤੇ ਫੁ ਜੇ ਪਾ ਕਾ ॥ ਜ ਥ ਮੀ ਰੁ ਟੇ ਸੁ ਟਾ ॥ ਪੁ ਨ ਮੁ ਨ ਕ ਰ ਤ ਪ ਹ ਰਾ ॥ ਵ ਤ
ਫੁ ਫੁ ਪ ਰ ਤ ਮ ਰਿ ਚਾ ॥ ਜ ਮ ਏ ਕ ਸੁ ਲ ਕ ਟਾ ॥ ਜਿ ਨ ਤ ਫੁ ਤ ਫੁ ਰਾ ॥ ਰ ਨ ਵੇ ਵ ਮ
ਦੇ ਵ ਪ ਤੁ ਡਾ ॥ ਸੁ ਨ ਤ ਜ ਨ ਪ ਨ ਮ ਥ ਥਾ ॥ ਜੋ ਏ ਓ ਠ ਨੇ ਪ ਵ ਵ ਰਾ ॥ ਤਿ ਸ ਜ ਨਾ ਕ ਥ ਰੀ
ਥ ਰਾ ॥ ੫ ॥ ਗ ਆ ॥ ੩੭ ॥ ਚੰ ਟੀ ਥ ਥਾ ॥ ਵ ਵ ਤੁ ਮ ਲ ਟਾ ਰੁ ਨ ਚੇ ॥ ਤੁ ਹ ਵੇ ਵ ਮ ਵੇ ਵ
ਮ ਚੋ ॥ ਤੁ ਨ ਪ ਯ ਯ ਨ ਤੁ ਰਿ ਨ ਥ ਚੇ ॥ ਭੁ ਟ ਹ ਯ ਜ ਤ ਰ ਨ ਫਿ ਤ ਨ ਚੇ ॥ ਮੁ ਖ ਮੇ ਨ ਨੇ ਨ
ਤ ਚੇ ॥ ਤੁ ਹ ਜੋ ਨ ਤ ਜੁ ਗਿ ਨ ਮ ਚੇ ॥ ਪ ਥ ਰੀ ਏ ਠ ਵ ਤੁ ਚੇ ॥ ਭੁ ਟ ਜੁ ਪ ਥਿ ਰ ਘ ਮ ਚੇ
੫ ॥ ੩੭ ॥ ਚੰ ਟੀ ਥ ਥਾ ॥ ਕੇ ਟੀ ਸਿ ਖ ਚੁ ਕ ਰੰ ਗ ਕ ਵ ਟਾ ॥ ਕੇ ਟੀ ਉ ਚ ਜ ਵ ਰ ਨ ਹ ਪ ਵ ਟੇ
ਕੇ ਟੀ ਮੁ ਖ ਕ ਮੇ ਰ ਮ ਹ ਚਾ ਥੇ ॥ ਕੇ ਟੀ ਹੀ ਜ ਮ ਰ ਲ ਜੁ ਹ ਥੇ ॥ ਕੇ ਟੀ ਮੁ ਖੀ ਥਿ ਮ ਘ ਮ
ਟ ਕ ਥੇ ॥ ਕੇ ਟੀ ਸ ਫ ਰੀ ਪਿੰ ਗ ਪੁ ਨ ਜ ਥੇ ॥ ਕੇ ਟੀ ਜ ਉ ਰੁ ਮ ਟੀ ਪਿ ਲ ਥੇ ॥ ਮਿ ਘ ਰ ਲੀ ਠੇ
ਮੀ ਤੀ ਮ ਨ ਜ ਥੇ ॥ ੬ ॥ ਵ ਰ ਮ ਥੁ ਲ ਚ ਠੇ ਜੁ ਕ ਥ ਥੇ ॥ ੩੭ ॥ ਚੰ ਟੀ ਥ ਥਾ ॥ ਜਾ ਨੀ ॥ ਕੇ ਟੀ
ਕੁ ਯ ਤੁ ਕ ਥੇ ਸ ਰ ਤ ਥ ਰਿ ਯੇ ॥ ਕੇ ਟੀ ਕੰ ਠ ਨ ਫਾ ਮ ਪਿ ਰ ਥਿ ॥ ਕੇ ਟੀ ਜੀ ਨੇ ਜ ਚ ਪ ਹ ਚੇ
ਓ ॥ ਕੇ ਟੀ ਨ ਭੁ ਕ ਮ ਲ ਉ ਰ ਫਾ ਰਿ ਥਾ ॥ ਕੇ ਟੀ ਪ ਹ ਲੁ ਯ ਜੁ ॥ ਪ ਹ ਰ ਥਿ ॥ ਕੇ ਟੀ ਹੁ ਰੀ ਚ
ਕੁ ਉ ਤਾ ਰਿ ਥ ॥ ਕੇ ਟੀ ਕ ਵ ਤੇ ਉ ਕੁ ਥਿ ਦਾ ਰਿ ਥ ॥ ਭੁ ਟ ਮੀ ਤੀ ਮ ਨ ਜ ਮ ਰ ਸ ਘਾ ਰ ਥਿ ॥ ਰ ਨ
ਜੀ ਤੀ ਜੋ ਜੈ ਸੈ ਕ ਥਿ ਯੋ ॥ ਸੁ ਰ ਜੈ ਜੈ ਕ ਥ ਉ ਚਾ ਰਿ ਯੋ ॥ ੭ ॥ ਗ ਆ ॥ ੩੭ ॥ ਜ ਘ ਤਾ ॥ ਥਿ
ਤ ਥੇ ਕੁ ਸ ਮੀ ਤੀ ਬਿ ਜ ਨ ਵ ਫ ਟ ਸ ਨ ਮੁ ਖ ਸ ਮ ਰ ਜੁ ਤੁ ਕ ਠ ਥੇ ॥ ਸਿ ਵ ਸੁ ਹ ਮ ਚ ਥਾ ॥ ੮ ॥ ਵ

ਗਨੇਸਾਮਾਦਿ ਪ੍ਰਧਾਨ ਮੁਖਿ ਜੋ ਪਾਸੀ ਸੁਖ ਲੋਹ ਤੇ ਪਾਸ ਸੁਖਿ ਪ੍ਰਥਮੇ ਚੰਦ੍ਰਮੁਖਿ ਜਨਮ
ਪੁਤ੍ਰ ਕਥਰੋ ਫੁਲ ਖਾ ਗਥਿ ਜਨਮ ਦਰਗ ਸੁਖ ਸੰਗਾ ਤ੍ਰਿਪੁਨੀ ਖਿ ਕਥਿ ਬਚਾ ਜੁਠ
ਗਏ ਕੁਟ ਸੁਖ ਕੇ ਕਚਨ ਕੁਲ ਸੁਖ ਜਗਿ ਖਿਰ ਨਾਮਾ ਦਨ ਕੀ ਚੁਕਾਇ ਟਿਯੋ ਜੋ ਵ
ਠਿ ਕੇ ਠਿ ਨਾ ਅਨ ਰਹੀ ਸੁਖਾ ਦਨ ਕੀ ਸੁਖ ਹਾ ਸੁਖ ਕੇ ਕੁਟ ਪਾਰ ਪਰੇ ਸਦ ਲੋ ਸੁਖ ਕ
ਹਾ ਦਨ ਕੀ ਚਰ ਪਾ ਸੁਖਾ ਈ ਪਾ ਬੰਗ ਤ ਕੁ ਏ ਬਰ ਪਾ ਵਤ ਕੁ ਮਨ ਬਾ ਦਨ ਕੀ ॥ ੧ ॥ ੩ ॥
ਬਿਜਨ ਪਦ ਸੁ ਚ ਸੁ ਖਾ ਪਾ ਹੁ ਚੀ ਲੋ ਗੀ ਪ ਜੁ ਗੀ ਪ ਨ ਫੁ ਲ ਨ ਪੁ ਰ ਨ ਸਿੰ ਦ ਨਾ ਮਾ ਵ
ਕੁ ਠਿ ਕੀ ਕ ਮੀ ਗ ਮ ਦ ਫੁ ਟਿ ਤ ਕੁ ਲੋ ਬਿ ਪ ਮੰ ਗ ਲ ਚ ਰ ਗ ਦ ਵ ਤ ਕੁ ਠਿ ਕੀ ਗ ਨ ਕ
ਚਾ ਬਿ ਜਾ ਹ ਬੀ ਪਿ ਠੇ ਕ ਰੁ ਪ ਨ ਸੁ ਗ ਮ ਫੁ ਤ ਤੇ ਲ ਤਿ ਲਾ ਵ ਤ ਕੁ ਠਿ ਕੀ ਰਾ ਗ ਪ ਰਿ ਤ ਕੀ
ਬਿ ਜਾ ਹ ਰ ਚਿ ਠੇ ਕੁ ਟ ਹ ਲ ਮਿ ਲ ਕਾ ਜ ਸੁ ਹਾ ਵ ਤ ਕੁ ਠਿ ਕੀ ॥ ੨ ॥ ੩ ॥ ਬਿ ਜਨ ਪ ਦ
ਸੁ ਰ ਸ ਖ ਨਾ ਪੁ ਰ ਚੁ ਠਿ ਬ ਰ ਨ ਟ ਠਾ ਟਿ ਠਿ ਸੁ ਕੁ ਟ ਲ ਚ ਟ ਲ ਚਿ ਨ ਚੁ ਵ ਤ ਕੁ ਠਿ ਕੀ ਸਿ
ਮ ਠਿ ਰ ਬੀ ਪਾ ਏ ਰ ਚਾ ਏ ਸੁ ਠਿ ਬ ਰ ਕੁ ਕ ਕੁ ਠਿ ਬ ਚ ਪ ਵ ਤ ਕੁ ਠਿ ਕੀ ਸੁ ਜ ਜ ਨੇ ਤ ਨ ਗ ਠਿ
ਬ ਪਾ ਵ ਹੀ ਟੁ ਲ ਚਿ ਪ ਕੁ ਬੀ ਪਾ ਵ ਤ ਕੁ ਠਿ ਕੀ ਬ ਹੁ ਰ ਗ ਨ ਟਿ ਵ ਕੁ ਰ ਕ ਮੁ ਮੰ ਗ ਲ ਚ ਰ ਠਿ
ਗਾ ਗ ਟਿ ਵ ਵ ਤ ਕੁ ਠਿ ਕੀ ॥ ੩ ॥ ੩ ॥ ਬਿ ਜਨ ਪ ਦ ਸੁ ਚ ਸੁ ਖਾ ਫੁ ਟ ਤ ਟੁ ਲ ਪ ਠੁ ਕੁ ਠਿ
ਚਾ ਸਿ ਗ ਰ ਕੇ ਵ ਲ ਹ ਲ ਮਾ ਵ ਤ ਕੁ ਠਿ ਕੀ ਲ ਵੰ ਗ ਲ ਤਾ ਪ ਕ ਤ ਲ ਰ ਮੰ ਗ ਲ ਫੁ ਲ ਨ ਮ
ਹ ਬ ਮਾ ਵ ਤ ਕੁ ਠਿ ਕੀ ਵੇ ਸ ਰ ਮ ਗ ਰ ਜ ਹ ਸ ਚੁ ਠਾ ਬ ਨ ਸੁ ਠਿ ਸੁ ਕੁ ਠਿ ਕੁ ਕ ਵ ਤ ਕੁ ਠਿ
ਗਾ ਏ ਬ ਜਾ ਏ ਰਿ ਫੁ ਏ ਬ ਰ ਤ ਨ ਟ ਲ ਹ ਦ ਰ ਲ ਗ ਵ ਤ ਕੁ ਠਿ ਕੀ ॥ ੪ ॥ ੩ ॥ ਬਿ ਜਨ
ਪ ਦ ਸੁ ਰ ਸ ਖ ਨਾ ਚੁ ਬ ਲ ਠਿ ਪ ਜ ਕ ਠਿ ਕੇ ਵ ਚ ਕੇ ਪ ਠ ਨ ਨ ਸੁ ਠਿ ਹ ਕੰ ਲ ਗ ਵ ਤ
ਕੁ ਠਿ ਕੀ ਬੁ ਲ ਠਿ ਠਿ ਬ ਰ ਚ ਪ ਫਾ ਏ ਸੁ ਮੰ ਗ ਲ ਟੇ ਗੀ ਲਾ ਵ ਟਿ ਲਾ ਵ ਤ ਕੁ ਠਿ ਕੀ ਸੁ ਹਾ ਗ ਬ
ਸੁ ਠਿ ਠੇ ਹੀ ਸੁ ਹਾ ਗ ਨ ਕੇ ਤਿ ਨ ਠਾ ਬ ਠੇ ਬ ਰ ਪਾ ਵ ਤ ਕੁ ਠਿ ਕੀ ਵ ਨ ਘ ਨੇ ਘ ਨ ਲਾ ਲ ਨਿ
ਫੁ ਰਾ ਮ ਰ ਬ ਨ ਖ ਰ ਬ ਲ ਟ ਵ ਤ ਕੁ ਠਿ ਕੀ ਮ ਮ ਕੁ ਠਿ ਕੁ ਨ ਦ ਨਾ ਟਿ ਵ ਵ ਤ ਕੁ ਠਿ ਕੀ ॥ ੧ ॥ ਰਾ ਠਿ
੩ ॥ ੪ ॥ ਬਿ ਜਨ ਪ ਦ ਸੁ ਰ ਸੁ ਖਾ ਠਿ ਮਾ ਹ ਬ ਪੁ ਨ ਚ ਰ ਗ ਮ ਬ ਜੇ ਠ ਠ ਮ ਖ ਗ ਤ ਪਾ ਵ

ਨਕੀ ਮੀ ਸਿ ਟੇ ਸੁ ਰ ਬ ਠਿ ਠਿ ਬ ਤਿ ਨ ਰ ਚ ਸ ਮੰ ਰ ਸੁ ਠਿ ਬ ਰ ਫੁ ਦ ਨ ਕੀ ਮ ਠਿ ਬ ਰ ਜ ॥ ੫ ॥ ੩ ॥
ਲਾ ਠਿ ਠੇ ਟੇ ਵ ਤ ਪ ਟ ਮਾ ਬੇ ਫੁ ਤੁ ਸੁ ਰ ਗਾ ਦ ਨ ਕੀ ਪ ਪੁ ਰ ਨ ਸ ਮ ਰ ਸੁ ਠਿ ਮ ਰ ਚੁ ਕੁ ਟ ਨ
੩ ॥ ਮ ਨ ਜ ਮ ਰ ਜੁ ਵ ਦ ਨ ॥ ੬ ॥ ੩ ॥ ਬਿ ਜਨ ਪ ਦ ਸੁ ਰ ਸ ਖ ਨਾ ਬਾ ਜ ਗ ਏ ਟ
ਤ ਨਾ ਸ ਮ ਠਿ ਸਿ ਪ ਤਿ ਰ ਤਾ ਜ ਤੁ ਰੇ ਵ ਤ ਜ ਠਿ ਕੀ ਸੁ ਵ ਕ ਠਾ ਕ ਠਿ ਮੁ ਠਿ ਮ ਨ ਕੀ ਸਿ ਰ ਪ
ਗ ਠਿ ਤ ਚ ਕੁ ਠਿ ਟੇ ਮ ਠਿ ਕੀ ਸੁ ਬ ਠਿ ਕੁ ਲ ਟ ਨ ਵ ਕੇ ਸ ਕੁ ਪੇ ਠਿ ਖ ਹੀ ਨ ਕੁ ਠਿ ਬ ਲ ਠਾ
ਚੀ ਸੁ ਠਿ ਲੋ ਗ ਜ ਠਿ ਠੇ ਟ ਲ ਟੇ ਤ ਠਿ ਠਿ ਠੇ ਸੁ ਰ ਟਿ ਨ ਖ ਘ ਠਿ ਸੁ ਠਿ ਪ ਰ ਵ ਠਿ ਕੀ ॥ ੭ ॥
੩ ॥ ਬਿ ਜਨ ਪ ਦ ਸੁ ਰ ਸ ਖ ਨਾ ਸ ਰ ਬਿ ਬ ਚੁ ਠਿ ਕੀ ਮ ਤ ਸੁ ਠਿ ਬਿ ਠੁ ਪ ਠਿ
ਕੀ ਕ ਤ ਦ ਲ ਟੇ ਵ ਮ ਟੇ ਵ ਨ ਕੀ ਨੇ ਰਾ ਗ ਰ ਗ ਨੀ ਠਿ ਟ ਰ ਸੁ ਠਿ ਲੋ ਕ ਠ ਪੁ ਠਿ ਤ ਨ ਟੀ ਨੇ
ਕੁ ਪ ਤ ਮ ਬ ਲ ਕੁ ਠ ਖ ਠ ਨ ਠੀ ਕ ਠ ਪੁ ਠਿ ਤ ਨ ਟੀ ਨੇ ਮ ਤ ਨ ਜ ਮ ਨ ਟਿ ਠ ਰ ਠ ਬ ਠਿ ਜੇ
ਕੁ ਮ ਪੁ ਰ ਠੁ ਤ ਮ ਬਿ ਜ ਨ ਦ ਮ ਬਿ ਠਿ ਕੀ ॥ ੮ ॥ ੩ ॥ ਮ ਮ ਸ ਟ ਕ ਬਿ ਜ ਨ ਪ ਦ ਸੁ ਰ
ਕੁ ਮ ਮ ਲਾ ਕਾ ਬਿ ਠੇ ਸ ਠਾ ਰ ਠ ਵ ਠਿ ਠਿ ਠਿ ਪਿ ਠਿ ਪਿ ਠਿ ਪਿ ਠਿ ਪਿ ਠਿ ਪਿ ਠਿ ਪਿ ਠਿ ਪਿ ਠਿ
ਸ ਮ ਠਿ ਠਿ ਠਿ ਠਿ ਕੁ ਠ ਠਿ ਠਿ ਠਿ ਤ ਮ ਤਿ ਨ ਕੇ ਠਿ ਠਿ ਠਿ ਠਿ ਠਿ ਪਿ ਠਿ ਠਿ ਠਿ ਠਿ ਠਿ ਠਿ ਠਿ
ਠਿ ਠਿ ਮ ਮ ਪੁ ਤ ਨੀ ਤਿ ਨ ਜੇ ਨ ਜ ਸੁ ਹ ਮ ਵ ਠਿ ਠਿ ਪਾ ਠਿ ਠਿ ਠਿ ਜ ਠਿ ਠਿ ਠਿ ਠਿ ਠਿ ਠਿ
ਕ ਰ ਕੁ ਠ ਠਿ ਕੁ ਠਿ ਜ ਸੁ ਰ ਕ ਰ ਗ ਰ ਠਾ ਜੇ ॥ ੯ ॥ ੩ ॥ ਬਿ ਜਨ ਪ ਦ ਸੁ ਕ ਮ ਲ ॥
ਬਿ ਠੇ ਗਾ ਜ ਤਿ ਲ ਜੇ ਠੁ ਬ ਰ ਸੁ ਰੇ ਸ ਠਿ ਠਿ ਪ ਕੇ ਮ ਨ ਟ ਠਿ ਰ ਜ ਪ ਠਿ ਠਿ ਠਿ ਠਿ
ਤਿ ਨ ਗ ਹ ਠਿ ਸ ਠਿ ਸੁ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ
ਰ ਠਾ ਰ ਪ ਠਿ ਠਿ ਮ ਠੇ ਹ ਬ ਪੁ ਸੁ ਰ ਠਿ ਠਿ ਠਿ ਤੁ ਜੁ ਗ ਠਿ ਹ ਠਿ ਪੇ ਮ ਪੁ ਨ ਠਿ ਠਿ
ਪੇ ਕੁ ਲ ਲਾ ਜ ਠਿ ਜ ਠਿ ॥ ੧ ॥ ੩ ॥ ਬਿ ਜਨ ਪ ਦ ਕ ਮ ਲਾ ਬਿ ਠੇ ਗਾ ਰ ਨ ਜ ਤਿ ਕੇ
ਜ ਬ ਠੇ ਜ ਤਿ ਪੁ ਠਾ ਤਿ ਨ ਮ ਨ ਮ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ
ਰ ਠਿ ਠਿ ਤਿ ਨ ਤੀ ਅ ਨ ਠੇ ਹੀ ਪੇ ਠਿ ਹ ਠਿ ਵ ਤ ਬ ਠਿ ਠਿ ਮ ਨ ਮ ਠਿ ਜ ਗ ਤ ਬ ਠਿ ਠਿ
ਟ ਜ ਤਿ ਲ ਠਿ ਠਿ ਪੁ ਠ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ ਠਿ

ਹਰਾਤ ਬਿਜਾਈ ੩ ੩੯ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

੫੩

ਲਨਤਨਬਨਾਈ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

੫੪

ਲਕੇਜਲਪਦਲਈਕਨਕੀਗਜਮਕਤਾਹਲਕੀਵਜੋਹਈ? ਫੁਨਮਊਰਸੁਪੇਚ
ਜਿਕਾਕਲਗੀਸਿਰਫੁਲਨਬਜਜਣਈ? ਸਾਪਛਕਾਏਛਕਦਾਏਜਿਪਾਹਨ
ਜੋਗਜਥਾਸਭਜੈਨਛਕਈ? ੧੧ ਪਉੜੀ ॥ ਜਾਕਲਾਮਦੇਸੀਮਜਥਾਸਪ
ਪੁਤਲੀਓਜਿਗਜੈਨਾਮਥਾਈ? ਏਕਹਿਜਾਜਸਮਾਜਸਭਕਹਚਾਮਰਛਤਨ
ਸਿਸਟਰਾਈ? ਪਨਨਹੀਰਨਰਤਨਨਪੁਜਨਨੀਲਮਨਿਖਕਰਹਲਲਈ? ਸੁ
ਲਚਏਬਨਬੇਲਨਕੀਰਰਫੁ ਨਲਾਲਯਤਾਦਰਦਾਈ? ੧੨ ਪਉੜੀ ॥ ਏਰੇਚ
ਕੋਛਤਦਲਛਤਰਛਹਛਪੋਦਿਨਗਈ? ਗਬਿਫਲਭਨਛਟਾਜਜਊਰਗਨ
ਗਏਦੋਬੋਦਪੁਕਾਬਨੋਆਈ? ਜਾਏਦਨਮਸੁਕਰੀਕਰਹਲਸਿਖਪਾਦਰਜਤ
ਨਜਤਚਲਾਈ? ਪਛੀਪਰੀਪਰੀਲਰਪਛਿਨਬਾਜਗਾਏਦਨਜੇਲਕੁਟਾਈ
੧੩ ਪਉੜੀ ॥ ਬਿਦਨਘਨੇਪਕਾਸਮਨਨਬਿਦਮਜਗਜਦਦਰਾਬਿਖਿਖਸਮਾਈ
ਪਾਖਰਜੀਨਤੁਰੇਗਜਓਏਨਮੀਬਾਰੀਮਟਾਰੀਅਨੇਕਲਗਾਈ? ਬਾਬਤਾ
ਨੇਕਜਰੇਜਰਬਫਤਨਫਲਗੁਹੇਖਕਤਮੁਕਤਾਈ? ਹੋਦਲਗੋਦਲਪੋਦਲ
ਜਾਏਦਨਮਬਨਖਬਾਅਠਾਰਹਮਾਈ? ੧੪ ਪਉੜੀ ॥ ਮਜਿਨਪਰੀਦਲਦੇ
ਦਾਬਿਸਿਖਨਰਾਖਸਗੁਲਮਸਿਖਚਫਾਈ? ਮੁਬਜਭੁਕੰਗਕੁੰਗਨਜੇਰਨਦਾ
ਨਦਵਤਪਨੇਉਮੁਤਾਈ? ਏਹਦਰੰਤਰੁਗਰਗੋਆਦਨਮਾਨਦੇਕਥਹਮਾਨ
ਘਾਈ? ਸਿਰਾਘਨੇਬਹੁਰੇਸੁਏਖਾਰਨਰਾਖਸਦੀਹਕਲੇਦਰਖਾਈ? ੧੫ ਪਉ
ੜੀ ॥ ਜਗੁਪਮਨੁਪਰੁਪਕਰੁਪਮਾਨਨਕਿੰਗਮਕਰੰਦਲਗਾਈ? ਸਰਗਾਬਿਰੰ
ਗਪਓਬਰਪਾਟਨਪਚਪਰੰਜਗਲੇਟਿਰਪਾਈ? ਜੇਦਰੰਏਕਏਰੇਪਗਾਬਾ
ਨਪੁਪਿਰਪਾਲਥਲਥਾਲਥਜਾਈ? ਬੈਰਕਥਾਲਪਨੇਗਜਗਾਹਨਪਾਪਰ
ਬਰਗਿਸਤਨਜਜੇਈ? ੧੬ ਪਉੜੀ ॥ ਲੁਲਹਮੇਲਜਕੇਮਨਲਾਲਠਜਾ
ਗਜਰੀਜਰਥਫੁਤੁਜਿਠਾਈ? ਕਲਗੀਟੀਕਾਨਿਗਾਦਰਕਤਹੋਕਲਰੰਦਾਜਿ

ਤਾਰਲਈ? ਪੀਤਨਪੀਰਜੁਪਾਰਸੁਤੁਹਰਦਲਸਦੇਦਾਯਜਾਈ? ਚੰਦੋਲਜ ੫੫੫
ਰਨੇਤਸਿਪਹਨਮੀਬੁਹਨਦੋਲਨਦੇਲਲੁਹਬਨਈ? ੧੭ ਪਉੜੀ ॥ ਸਸਤਸੀ
ਬੁਹਛਕੇਛਟਬੀਖਮਕਲਜਦੁਪਘਨੇਪਰਖਾਈ? ਸਿਰਤਮਪਾਰਭੀਸਜ
ਤਾਮੁਪਥਤਗਜਿਰਹਪੁਦਚਿਲਤਾਈ? ਬਾਰਤੁਸੀਜਖਿਫਤਨਫਊਠਾਈ
ਜੁਥਜਾਫਲਾਏਦਰਖਾਈ? ਤੁਕਨੀਚੀਕਦੋਸੈਨਚਲੀਸਿਮਾਪਚਕਿਓਟ
ਲਕੂਚਕਰਾਈ? ੧੮ ਪਉੜੀ ॥ ਨਕੁਛਿਤਪਾਰਪਾਈਚਤੁਰੰਗਨਿਜੋਜਗ
ਟੀਜਬਿਜਨਾਦਬੁਲਈ? ਗੁਮਮਕਾਸਛਿਟੇਟਲਦੇਤਨੇਕਮਲਕਜਬਿਰ
ਰਪਾਈ? ਏਗਜਯੋਲਮਨਿਮਾਹਿਕੁਰਮਾਈ? ਦਮਾਏਦੁਫਨਿਦੁਤਰਾਈ? ਘਉਲ
ਖਿਸਿਓਦਲਤੁਰਮਤੇਖਿਸਯਿਓਚਈ? ਕੁਕਰਦੰਤਦਰਾਈ? ੧੯ ਪਉੜੀ ॥ ਬਰ
ਹਰਥਾਨਬਨੰਤਉਰਿਓਰਗਮਗਾਏਹੁੰਪੁਰਕੀਪਤਥਾਈ? ਪੁੰਜੀਟੀਹਉਤੰਗਪੁ
ਜਾਬਹੁਛਤੁਲਾਈ? ਚਕੁਤਿਹੁਲਮਨੀਚੰਦੁਇਨਜੇਦਰਦਰਨਯੋਪਜਤਾਈ
॥ ਜੇਲਨਸਾਂਗਜਾਮਾਗੁਰਜੋਗਫਨਖਪਰਚਾਪਕਮਿਦਲਗਾਈ? ਗਕ
ਮਤਾਸਤਮਾਮੀਮਾਤਿਲਜਪਾਦਰਚਰਮਪਰੀਦਰਿਮਾਈ? ਸਾਖਾਜਿੰਨਪਛਿ
ਗਕੁੰਗਨਖੁਖਸਭੁਕੀਕਾਲਿਖਪੁਜਰਾਈ? ਟੀਰਘਟੀਹਉਤੰਗਨਲੋਟਨਰਾ
ਗਮੁਖੀਮੁਖਜਲਜੋਹਾਈ? ੨੦ ਪਉੜੀ ॥ ਲਲਿਤਰਘਪੁਜਾਮਹਿਚਾਰ
ਤੁਰਿਲਸਮਰਾਚਿਓਦਲਜਤਾਚਿਥਾਈ? ਮੁਰਥਾਜਊਟੀਪਥਵੀਖੁਰਪਾਟਿਓ
ਹਉਰਿਓਦਲਪੁਮਪੁਜਾਈ? ਮਨੁਕੇਕਲਜਮੇਪਲਾਟਿਓਘੜੀਕੀਮਤਕੀ
ਸਿਨੇਮਾਨਤੁਲਾਈ? ਜੀਦਨਮਾਸਤਜਿਓਜਗਜੀਤਨਹਉਲਹਿਉਲਗਏ
ਮੁਰਝਾਈ? ੨੧ ਪਉੜੀ ॥ ਚਰਚਰਥਾਚ ਹੇਤਛਏਇਕਠੇਸੁਤਾਨਿਸਰਥ
ਗਮੀਚਭਿਰਜੁਟੇਸਿਮਟਾਈ? ਜਮਗਾਏਮਜਜੀਮਜਜੀਭੁਜਗਾਈਜਪੁ
ਏਕੋਬਿਓਤਥਾਈ? ਜਾਦਿਨਦੇਮਾਏਦਨਝਲੀਮੀਰਕੇਕਨਕਪੁਪਰਾਈ

ਨਉਜੀਦੁਭੀਜ
ਮੁਕੁੰਗਨਖੁਖਸਭੁਕੀਕਾਲਿਖਪੁਜਰਾਈ
ਟੀਰਘਟੀਹਉਤੰਗਨਲੋਟਨਰਾ
ਗਮੁਖੀਮੁਖਜਲਜੋਹਾਈ
ਲਲਿਤਰਘਪੁਜਾਮਹਿਚਾਰ
ਤੁਰਿਲਸਮਰਾਚਿਓਦਲਜਤਾਚਿਥਾਈ
ਮੁਰਥਾਜਊਟੀਪਥਵੀਖੁਰਪਾਟਿਓ
ਹਉਰਿਓਦਲਪੁਮਪੁਜਾਈ
ਮਨੁਕੇਕਲਜਮੇਪਲਾਟਿਓਘੜੀਕੀਮਤਕੀ
ਸਿਨੇਮਾਨਤੁਲਾਈ
ਜੀਦਨਮਾਸਤਜਿਓਜਗਜੀਤਨਹਉਲਹਿਉਲਗਏ
ਮੁਰਝਾਈ
ਚਰਚਰਥਾਚ ਹੇਤਛਏਇਕਠੇਸੁਤਾਨਿਸਰਥ
ਗਮੀਚਭਿਰਜੁਟੇਸਿਮਟਾਈ
ਜਮਗਾਏਮਜਜੀਮਜਜੀਭੁਜਗਾਈ
ਏਕੋਬਿਓਤਥਾਈ
ਜਾਦਿਨਦੇਮਾਏਦਨਝਲੀਮੀਰਕੇਕਨਕਪੁਪਰਾਈ

ਪਸੀਹੀਧਰਨਰਜਤਲਚਾਰੇਹੈਰਿਹੈਗਗਨਸੁਧਮਤਿਛੁਟਾਈ॥੨੩॥ਪਉੜੀ॥
ਹੈਏਕੇਜਗਤਪੁੰਨੀਸਚੈਕਥਾਏਮਿਸਾਟਿਨਕੈਸੁਪੁੰਨੀ॥੨੪॥ਕਹਨਜਗ
ਜਧਗਚਿਯੋਹੈਦੇਵਾ॥ਦੇਵਚੁੰਦ੍ਰਪਾਈ॥ਜਾਤੇਜਕੁੰਕਰਤਰਜੁਕੇਰਿਰਾਅਜ
ਕੈਕਲਜੀਮੇਨਿਅਰਾਈ॥ਜੁਪਮਚੇਜਥਾਜਿਸਟਨੈਸੁਪੁਰਨਾਮਕਾਯਾਈ
ਕਤੋਜਾਈ॥੨੫॥ਪਉੜੀ॥ਕਥਿਥਾਚਾ॥ਚੇਰਿਤਚੇਰਾਚੇਤਮਹਾਪਦੀਨਦ
ਇਸਾਂਲਭਜੋਲਿਦਲਾਈ॥ਕਾਲਾਬਿਠਾਠਲਜੀਅਗੁਰੋਲਤਮਾਜਕਿਕਲਕ
ਜੈਹਿਮਗਾਈ॥ਘਰੇਸਚੇਤਦੈਰਾਅਜਿਠਾਰਥਮਿਠਿਕੁਲਦਾਦਕਾਮੈਜਰਤਾਈ॥
ਏਕਰਹੋਪੈਕਰਹੋਤਤਮੇਖਲਹੇਜਮਤਮਿਟਾਈ॥੨੬॥ਪਉੜੀ॥੨੬॥ਦੇਵ
ਅਦੇਨਹੁਪਕਥਜਨਲੇਹੁਸਭੈਕੁਨਦੰਤਾਸਿਖਾਈ॥ਸ੍ਰੀਸੁਖਲੋਹਪੁਪਾਨਸ
ਭੀਰੁਰਦਲਦੇਤਮਸੁਹਸਭੀਜੁਕਿਯਾਈ॥ਜੁਮੇਰਤਲੋਰਨਥੀਕੁਰਪਿਠਿਜਿਯ
ਮਠਾਟਿਠਦਲਦੇਤਨਜਾਈ॥ਸ੍ਰੀਸੁਖਲੋਹੁਤਗਾਦੰਤਨੇਜਗਾਗਰਤੀਰ
ਨੁੰਬੰਗੁਗਾਈ॥੨੭॥ਪਉੜੀ॥੨੭॥ਤਬਲਜਪਜਮਾਜਸੁਰਾਜੁਰਥਾਯੋਜਿਤ
ਸੁਨੇਜੁਖਦਾਈ॥ਰਿਪਜੁਤਸਾਜੁਪੁਪਾਨਹੋਰਜੈਨਨਦੇਸਨਦੇਸਕੈਏਸਨਰਾਈ॥
ਆਜੁਪਚੀਰਜਮਾਜਾਖਿਖਕਰਾਪੁਖਕਪਿਥਕਪੁਤਲਾਜੁਯਾਈ॥ਚੁਕਪਰੀ
ਜਹਾਲੇਹੁਜਧਾਰਕੋਹੋਬੁਧਵੰਤਹਾਲੇਹੁਬਨਾਈ॥੨੮॥੧੫੪੨੩੧੧੪੦॥੧੬॥
ਉਦਾਰਗਾਕਲੇਕਸਮਪੁਕਨੇਜੁਤਮਸੁ॥ਅਥਰਾਕਰੁਪਕਲਿਖਯੋ॥ਅਸਤ
ਤੁਕਾਤੇਗਜੇਰਾ॥ਦਰਗਾਗਦੀਪਕਕੇ॥ਨਿਹਕਲੀਕੀਪੁਨਚਾਣੁਈ॥੧੭॥ਪਉੜੀ॥
ਸ੍ਰੇਤਬਜਤਨਪਰੇਜੇਤਬਥਾਅਜੁਜੇਤਕਰਾ॥ਸ੍ਰੇਤਮਉਗਠਿਰਛੁੜਜੇਤਚਾ॥
ਚੀਕਲਗਠਿਜਰਾ॥ਸ੍ਰੇਤਛੁਲਮਨਜਕੈਜੇਤਕਲਪੈਤਜਕੀਜਗਾਸ੍ਰੇਤਕੁਖਨ
ਥਜਤਸ੍ਰੇਤਯਾਜੁਪਛਟਕਰਪਚਾ॥੧॥੧੭॥ਪਉੜੀ॥ਚੀਪਕਕੇ॥ਸ੍ਰੇਤਪੁਜੇਛੁਰਹ
ਰਤਸ੍ਰੇਤਪੁਤਨਾਉਕਲਥਰਾ॥ਸ੍ਰੇਤਜਾਜਥਾਜੀਕੁਉਜਟਚਤੁਰੰਗਾਸਿਤੋਬਗਾਯੋ

ਤਖਰਨਛੁਟਕੁਪਜੇਤਮੁਖਛੁਟਾਪੁਛੁਕਰਾ॥ਚਾਰਕੁਤਕੀਸੈਨਭਾਂਤਕਈਪਖਕਨਿਸਾ ੫੫੬
ਚਰਾ॥੨॥੧੭॥ਪਉੜੀ॥ਚੀਪਕਕੇ॥ਅਸਿਤਬਜਤਨਾਮੀਗਾ॥ਅਸਿਤਕੁਖਨਾਮੀਗਾਰੇ॥
ਅਸਤਚਉਰੰਗਰਛੁੜਾਅਸਿਤਾਸਿਚਮਉਰਯੁਧਾਰੇ॥ਅਸਿਤਕਲਗਠਿਜਗਾ॥
ਜੁਤਮਾਸੁਮਕੁਟਧਾਰੇ॥ਅਸਤਬਚਨਤਨਦੀਹਾਅਸਤਚਤੁਰੰਗਾਮਖਾੜੇ॥੩॥
ਅਸਿਤਪੁਜਛੁ॥੪॥ਚਤੁਅਸਿਤਥਾਦਿਤਕੁਕਾਰੇ॥ਗਰਹਾਉ॥੧੭॥ਪਉੜੀ॥ਚੀਪਕਕੇ॥
ਅਸਿਤਨਗਰਥਤਰੇ॥ਅਸਿਤਮਲਿਕਿਤਛੁੜਾਜਤਾ॥ਅਸਿਤਥੇਖਜਗਾਮਚੁੰਗਕਿ
ਰਾਜਤਾ॥ਅਸਿਤਬਚਨਛੁੜਾ॥ਅਸਿਤਕੁਕਾਰੇਦਸਦੇਗਾਅਜਤਾ॥ਨਖਜਿਖਕੁ
ਦਿਲਕੁਕਾਰੇਮਚਾਪਿਖਦੁਹਥਾਜਗਾ॥੧੭॥ਪਉੜੀ॥ਚੀਪਕਕੇ॥ਅਸੁਨਦੀਥਥ
ਪਥਜੋਅਥਨਮੁਖਕੰਜਪੁਛੁਕਰਾ॥ਅਥਨੇਤੁਦੇਗਚਾਰਚਪਲਚੰਦਲਾਅਨੀ
ਅਥਪਚਾ॥ਅਥਨਮੀਗਾਜਮਕੰਜਮਥਨਪਕੀ॥ਅਸਿਰਛੁਥਥਚਾ॥ਅਥਨਮਉ
ਚਮਨਲਾਲਾਅਥਨਕਲਕੀਜੁਕਚਾਮਚਾ॥ਅਥਨਛੁੜਾਕੁਟੀਹਾਅਥਨਕੁਥਨ
ਅਨਦਿਨਕਰਾ॥੧੭॥ਪਉੜੀ॥ਚੀਪਕਕੇ॥ਅਥਨਜਾਇੰਦਨਤੁਰੇਅਥਨਕਰਹਲ
ਗਜਠਿਛੁਕਾ॥ਅਥਨਜਾਲਕਲਪਉਰਾਅਥਨਬਾਗਾਹੈਕਲਛੁਕਾ॥ਅਥਨਕੇ
ਤਪੁਜਦੀਹਾਅਥਨਮਾਸੁਪੁਛੁਟਛੁਕਛੁਕਾ॥ਚਾਰਕੁਤਕੀਸੈਨਨਦਨੀਜਸਾਮ
ਕੁਨਚਕਾ॥੧੭॥ਪਉੜੀ॥ਚੀਪਕਕੇ॥ਅਸਿਤਬਜਨਪੀਰਾਬਰਪੀਰਛੁਜਨਾਅਨੀਅ
ਰੇ॥ਅਸਿਤਚਉਰੰਗਰਛੁੜਪੀਰਮਉਰੀਛੁਥਿਯੁਰੇ॥ਪੀਰਕਲਗਠਿਜਗਾਪੀਰ
ਜਸਤਨਛੁਟਧਾਰੇ॥ਅਸਿਤਛੁਪੀਰਾਥਪੀਰਬੈਰਕਦਨਕਾਰੇ॥੧੭॥ਪੀਰਨਿਜ
ਨਪਠਾਕਾਪੀਰਚਤੁਰੰਗਾਦਾਰੇ॥੧੭॥ਚਹਾਉ॥੧੭॥ਪਉੜੀ॥ਚੀਪਕਕੇ॥ਪੀਰਮਥ
ਥਨਕਾਪੀਰਕਰਲਦਲਜਾਰੇ॥ਪੀਰਧਾਰੇਤੁਰੇਪੀਰਛੁਥਨਰਤਨਾਰੇ॥ਪੀਰ
ਅਸਿਥਰਜੀਨਪੀਰਗਜਗਾਹਤਧਾਰੇ॥ਪੀਰਜੇਨਚਤੁਰੰਗਪੀਰਾਬਿਥਨਕੀਨ
ਰੇ॥੧੭॥ਪਉੜੀ॥ਚੀਪਕਕੇ॥੪॥ਚਤੁਪਛੁਗਾਸਿਰਮਉਰਚਤੁਕਲਗਠਿਨਥਿਦ

ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਬਰਹਮੰਡ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਪਰਕੇ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਗਰਿਤ ਕਲਪੋਤ ਬਿਥਾਰਾ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਰਿਤ ਸਜੁ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਪ੍ਰਜਾ ਕਲਪੇ ਰਕਾ ਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਕੁਕੁਬਿਰਾਜੇ ਕਾਲਿਤ ਕੁਖਨ ਨਾਮ ਨਿਕਾ ਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ
ਕਲ ਕੁਪ ਕਾਲਿਤ ਦਨ ਦਰਨ ਛੇ ੧੧ ਸ੍ਰੀਮਦਭਗਵਤ ਸ੍ਰੀਮਦਭਗਵਤ
ਰਕਾਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਤ ਕਲਪੋਤ ਸਿਹਾਰਾ ਕਾਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ
ਉਦੀ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਸਿਰਫ ਕੇ ਲਲਿਤ ਕਲਗੀ ਫੁਲੁ ਸ੍ਰੀਮਦਭਗਵਤ ਸ੍ਰੀਮਦਭਗਵਤ
ਮਰਕੁਟ ਕਾਲਿਤ ਕੁਖਨ ਨਾਮ ਨਿਕਾ ਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ
ਪਉਦੀ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਨਾਕਾ ਮਤ ਲਲਿਤ ਕੁਖਨ ਨਾਮ ਨਿਕਾ ਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ
ਖਰਗ ਜਗਾ ਪਨਾ ਲਲਿਤ ਪਤਾ ਕਾ ਨਿਕਾ ਲਲਿਤ ਸ੍ਰੀਮਦਭਗਵਤ ਸ੍ਰੀਮਦਭਗਵਤ
ਉਦੀ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਮੁਕੁਖਨ ਪੁਸ਼ਕਾਰਾ ਪੁਸ਼ਕਾਰਾ ਮਰਫੁ ਪੁਸ਼ਕਾਰਾ ਮਰਫੁ ਪੁਸ਼ਕਾਰਾ
ਪਨ ਕਰਨ ਪੁਸ਼ਕਾਰਾ ੧੫ ਸ੍ਰੀਮਦਭਗਵਤ ਸ੍ਰੀਮਦਭਗਵਤ
ਉਸਟ ਪੁਸ਼ਕਾਰਾ ਪੁਸ਼ਕਾਰਾ ਪੁਸ਼ਕਾਰਾ ਪੁਸ਼ਕਾਰਾ ਪੁਸ਼ਕਾਰਾ

ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ੪੫੭
ਪਕੇ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਨੀਲਮਾ ਫੁਲੁ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਚਰਿਕਾ ਵਿਭੇ ਬਹੁ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਕਿਤੇ ਪਾਖਰਾ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਲਜੀ ਫੋਜ ਕਿਤੇ ਪਦ ਬਰ ਪਸਮਾਰੀ ਸ੍ਰੀਮਦਭਗਵਤ ਸ੍ਰੀਮਦਭਗਵਤ
ਨਾਰੀ ੧੫ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਯਾ ਮਦ ਹੇ ਨ ਫੁਲੁ ਪੇ ਫੁਲੁ ਗਗਨ ਮਖੁ ਪਨਾ ਫੁਲੁ ਫੁਲੁ ਫੁਲੁ ਫੁਲੁ
ਨ ਕੁਲੁ ਪਨਾ ਗਗਨ ਫੁਲੁ ਨ ਸਾ ਖਿ ਤੇ ਜਾ ਰਿ ਜ ਤੁ ਲੁ ਫੁਲੁ ੧੫ ਸ੍ਰੀਮਦਭਗਵਤ
ਪਕੇ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਪੇ ਤੁ ਨ ਜੁ ਤੁ ਪੁ ਖ ਯਾ ਦੇ ਸ ਦੇ ਸ ਦੇ ਜ ਕੇ ਦੇ ਜ ਅ ਯੁ ਮਾ ਚ ਚ ਚ ਚ ਚ ਚ ਚ ਚ ਚ
ਅ ਨ ਜੁ ਚ ਖੇ ਤ ਖ ਚ
ਚ ਤੁ ਚ
ਲ ਜਾ ਲ ਮ ਟ ਲ ਲ ਜਿ ਗ ਕ ਲ ਗ ਠ ਗ ਪੁ ਜ ਨਾ ਕੁ ਖ ਨ ਖ ਜ ਨ ਮੇ ਲ ਮ ਨ ਖਿ
ਦ ਕੁ ਜਿ ਗ ਨਾ ੨੧ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਮਰਾ ਕ ਲ ਗ ਠ ਜਿ ਗ ਸਿ ਲ ਹ ਕੁ ਦ ਖ ਚ ਤ ਰ ਚਿ ਜ ਚ ਚ ਚ ਚ ਚ ਚ ਚ ਚ ਚ ਚ ਚ ਚ ਚ ਚ
ਚ ਤੁ ਨ ਕ ਟ ਮ ਨ ਨ ਉ ਜਾ ਕ ਚ ਫੁ ਕੇ ਕੁ ਖ ਨ ਨ ਮ ਨ ਕ ਲ ਲ ਮ ਕੁ ਤ ਚ ਚ ਚ ਚ ਚ ਚ ਚ ਚ ਚ
੨੫ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ ਸ੍ਰੀਮਦਭਗਵਤ
ਫੋ ਚ ਖ ਕ ਪ ਲ ਕ ਮ ਯ ਕ ਜ ਮ ਚੀ ਨੇ ਗੀ ਜ ਤਾ ਉ ਗ ਕ ਪੇ ਲ ਮ ਲ ਕ ਨ ਗ ਨ ਨ
ਰ ਨਿ ਟ ਸ ਨ ਟ ਚ ਮ ਪ ਏ ਮ ਪ ਰ ਲ ਲ ਨ ਲ ਤੀ ਨੇ ੨੫ ਸ੍ਰੀਮਦਭਗਵਤ
ਮ ਪੁ ਕ ਰ ਲੁ ਕੁ ਤ ਚੁ ਜ ਰ ਮ ਪ ਗ ਮ ਪ ਜ ਨੇ ਮ ਮ ਪ ਫੁ ਰ ਚੀ ਮ ਲੁ ਕੁ ਰ ਚਿ ਚ ਚ ਚ

ਰਾ ਕਰਤ ਲਾ ਪ ਕਰ ਨ ਲਾ ਮੁ ਰ ਜ ਲਾ ਛੁ ਛੁ ਲਾ ਟਿ ਛੁ ਛੁ ਲਾ ਪੁ ਰੁ ਰ ਲਾ ?
ਰਹਾਉ ਬਹੁ ਘਟ ਨਾ ਬਹੁ ਸਿਖ ਨਾ ਬਹੁ ਲੋਕ ਨਾ ਨ ਡੀ ਚ ਨਾ ਬਹੁ ਤਰ ਨਾ ਬਹੁ ਛੇ
ਕੁ ਨ ਬਹੁ ਬੇ ਨ ਨਾ ਬਹੁ ਬੀ ਨ ਨਾ ? ਬਹੁ ਰੁਖ ਲਾ ਬਹੁ ਰੁ ਫ ਲਾ ? ਬਹੁ ਪੁ ਛੁ ਛੁ ਨ
ਬਹੁ ਚ ਤਾ ਬਹੁ ਰ ਜ ਨਾ ਸੁ ਰ ਮ ਜ ਨਾ ਬੁ ਨ ਰੁ ਜ ਨਾ ਸਿ ਰ ਤ ਜ ਨਾ ਹ ਵ ਮ ਜ ਨ
ਪੁ ਨ ਬਾ ਜ ਨਾ ਲੁ ਛੁ ਸਾ ਜ ਨਾ ? ਨੁ ਰੁ ਚ ਨਾ ਛੇ ਤ ਚੁ ਰ ਨਾ ਵ ਲੁ ਪੁ ਛੁ ਛੁ ਛੁ ਛੁ ਛੁ
ਨਾ ਰਿ ਪ ਚੁ ਰ ਨਾ ਕ ਰ ਪੁ ਰ ਨਾ ਛੁ ਕ ਚੁ ਰ ਨਾ ਵ ਲੁ ਜਾ ਰਾ ? ਬੁ ਛੁ ਛੁ ਛੁ ਛੁ ਛੁ ਛੁ
ਪ ਦਾ ਜ ਲ ਪ ਚਾ ਤ ਰ ਵ ਰੀ ਏ ਪਾ ਖ ਰੀ ਏ ਸ ਰ ਬ ਰੀ ਏ ਪ ਰ ਵ ਰ ਏ ਏ ਚਿ ਕ ਸ
ਕੀ ਏ ਰ ਰ ਨ ਰੀ ਏ ਜ ਰ ਵ ਰੀ ਏ ਬ ਰ ਤ ਰੀ ਏ ? ਕ ਰ ਵ ਰੀ ਪ ਰ ਵ ਰੀ ਕ
ਟਾ ਰੀ ਵ ਪਾ ਰੀ ਕੋ ਠ ਰੀ ਕੋ ਹ ਰੀ ਛੇ ਪਾ ਰੀ ਚਿ ਸ ਖ ਰੀ ? ਬੁ ਛੁ ਛੁ ਛੁ ਛੁ ਛੁ
ਗਿ ਰ ਬ ਰ ਛੁ ਨ ਤ ਰ ਪ ਜ ਟ ਨਾ ਬੁ ਟ ਜ ਜ ਟ ਨਾ ਹ ਵ ਕ ਰ ਜ ਨਾ ਅ ਰ ਮ ਰ ਜ ਨਾ ਵ
ਲ ਲ ਰ ਜ ਨਾ ਰਿ ਪ ਟ ਰ ਜ ਨਾ ? ਪਿ ਪ ਰ ਮ ਏ ਵ ਲ ਲ ਏ ਨ ਕ ਛੁ ਏ ਛਿ ਰ ਪ
ਏ ਹ ਲ ਕ ਏ ਜ ਮ ਹ ਏ ਮੁ ਨ ਜ ਏ ਅ ਰ ਪ ਏ ਹ ਰੁ ਟ ਜੁ ਏ ਮ ਅ ਰੁ ਟ ਏ
ਵ ਲ ਲ ਏ ਤ ਰ ਪੁ ਏ ਗਿ ਰ ਤੁ ਏ ਜ ਰ ਪੁ ਏ ਪ ਨ ਉ ਏ ਰਿ ਪ ਰੁ ਏ ਅ ਰ ਜ ਏ
ਤਾ ਬੁ ਟ ਛੁ ਪ ਤਾ ਹ ਵ ਮ ਛੁ ਤਾ ਸਿ ਤ ਛੁ ਛੁ ਤਾ ਏ ਮ ਰ ਤੁ ਤਾ ਨ ਕੁ ਜ ਨਾ ਨ ਕੁ ਜ ਨ
ਤਾ ਰ ਨ ਰਾ ਜ ਤਾ ? ਬਹੁ ਚਿ ਚੇ ਛੁ ਟ ਚੁ ਚੇ ਪ ਕ ਮ ਚੇ ਛੁ ਟ ਜ ਚੇ ਅ ਰ ਲ ਚੇ
ਚ ਛੁ ਪ ਚੇ ਕ ਛੁ ਮ ਚੇ ਕ ਛੁ ਤ ਚੇ ਮ ਮ ਟ ਪੁ ਚੀ ਕੁ ਲ ਮ ਚੀ ਪੁ ਨ ਰੀ ਚ ਏ ਨ
ਮ ਰੀ ਚੁ ਰ ਨੀ ਵ ਲ ਪਾ ਰੀ ਪ ਮ ਜ ਨੀ ਵ ਲ ਬ ਚੀ ਚ ਪੁ ਨ ਪ ਰੀ ਮ ਰੁ
ਮ ਨੀ ਬਾ ਰ ਚੀ ਪ ਨੀ ਮ ਨ ਜ ਨੀ ਮ ਚ ਨੀ ਜ ਛੁ ਨੀ ? ਮ ਮ ਛੁ ਨੀ ਮੁ ਰ ਚੀ
ਵੇ ਵ ਨੀ ਕੁ ਰ ਵ ਨੀ ਮ ਪ ਵ ਨੀ ਜ ਲ ਮ ਨੀ ਸੇ ਖ ਨੀ ਤੇ ਏ ਚਿ ਰੀ ? ਕ ਛੁ ਛੁ
ਕੁ ਪਾ ਬ ਨਾ ਕ ਛੁ ਖ ਰ ਬ ਨਾ ਕ ਛੁ ਲ ਖ ਨ ਕ ਛੁ ਕੇ ਟ ਨਾ ਮ ਸਿ ਖ ਨਾ ਸਿ ਖ ਖ ਨਾ
ਕੁ ਟ ਪ ਏ ਮ ਮ ਹ ਏ ? ਬੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ

ਚੁ ਚੇ ਨਾ ਮ ਮੁ ਚੇ ਨਾ ਮੁ ਚ ਰਾ ? ੨ ? ਬੇ ਟ ਮ ਤ ਵ ਬਿ ਚ ਨ ਪ ਵ ਜ ਲ ਪ ਚਾ ? ੫੬੩
ਕ ਛੀ ਚ ਰ ਨੀ ਮ ਮ ਛੁ ਰ ਨੀ ਪ ਛੁ ਰ ਨੀ ਬੇ ਵ ਨੀ ਮ ਮ ਜ ਮ ਚੀ ਅ ਰ ਰ ਨੀ ਬੇ ਚ
ਰ ਨੀ ? ਬੁ ਚ ਰ ਨੀ ਚ ਚ ਨ ਨੀ ਚ ਚ ਨ ਨੀ ਮ ਮ ਪ ਮ ਚੀ ਬ ਲ ਚੀ ਸੇ ਛੁ ਨੀ
ਸੇ ਹਾ ਬ ਨੀ ਪ ਟ ਨੀ ਗ ਨ ਪ ਏ ਮ ਨ ਵ ਨੀ ? ਰਹਾਉ ਮ ਘੋ ਛੇ ਬੁ ਟੇ ਲੋ ਚ
ਏ ਲੋ ਹ ਰਿ ਵੇ ਲੋ ਕ ਰੇ ਏ ਛੁ ਤੇ ਲੋ ਮ ਤ ਲੋ ਲੋ ਬ ਤੇ ਲੋ ? ਬੁ ਚੀ ਰੀ ਜ ਰ ਵੇ
ਰੀ ਗਿ ਰ ਚਿ ਰੀ ਰਿ ਪ ਬੇ ਰੀ ਤੁ ਰ ਘੋ ਰੀ ਮ ਰ ਚ ਚੀ ਕ ਰ ਜੇ ਰੀ ਵ ਲ ਛੇ ਰੀ ? ਤ
ਨ ਛੁ ਟੇ ਬ ਲ ਛੁ ਟੇ ਗ ਲ ਪੁ ਚੇ ਚ ਛੁ ਟੇ ਸਿ ਜ ਟ ਟੇ ਬੁ ਟ ਲੁ ਟੇ ਪੁ ਨ ਜੁ ਟੇ
ਚ ਛੁ ਟੇ ਚੀ ਬੁ ਟ ਪੁ ਛੁ ਛੁ ਮ ਰ ਬੁ ਛੁ ਛੁ ਮ ਰ ਜੁ ਛੁ ਮ ਮ ਮ ਚੁ ਛੁ ਮ ਮ ਮ ਰੁ ਕ ਮ ਕ ਬੁ ਲੀ
ਮ ਮ ਬੁ ਲੀ ਮ ਮ ਰੁ ਕ ਲਾ ? ਬੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ
ਛੁ
ਕੇ ਬੁ ਛੁ ਛੁ ਲ ਕੇ ਛੁ ਛੁ ਤ ਵ ਕੇ ਮ ਰੁ ਖ ਲ ਕੇ ਰੁ ਛੁ ਕ ਲ ਕੇ ਮ ਅ ਰੁ ਟ ਲ ਕੇ
? ਛੁ ਛੁ ਛੁ ਪ ਜ ਰੀ ਮ ਰੁ ਖ ਰੀ ਬੇ ਬ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ
ਰੁ ਕੁ ਰ ਚੀ ਕ ਛੁ ਚ ਮ ਚੀ ਮ ਰ ਮ ਕੁ ਰ ਚੀ ? ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ
ਬੁ ਛੁ ਟ ਕ ਚੇ ਬੁ ਛੁ ਛੁ ਟ ਕ ਚੇ ਬੁ ਛੁ ਛੁ ਟ ਕ ਚੇ ਬੁ ਛੁ ਛੁ ਟ ਕ ਚੇ ਤ ਨ ਛੁ ਟ ਕ ਚੇ ਸਿ ਰ ਛੁ
ਟ ਕ ਚੇ ਕੁ ਟ ਲ ਟ ਕ ਚੇ ? ਛੁ
ਨ ਹੀ ਚ ਰ ਤਾ ਲ ਲ ਕ ਚ ਤਾ ਪੁ ਚ ਚ ਤਾ ਮ ਮ ਰੁ ਚ ਤਾ ਮ ਰ ਵ ਚ ਤਾ ? ਛੁ ਛੁ ਛੁ
ਵ ਤਾ ਮ ਰ ਪ ਚ ਤਾ ਮੁ ਰ ਛੁ ਛੁ ਵ ਤਾ ਬੁ ਛੁ ਚ ਵ ਤਾ ਰ ਛੁ ਮ ਵ ਤਾ ਸਿ ਖੁ ਚ ਵ ਤਾ
ਛੁ ਛੁ ਵ ਤਾ ਮੁ ਚ ਵ ਤਾ ? ਛੁ
ਲ ਛੁ ਛੁ ਪ ਸ ਰ ਵੇ ਗੇ ਤੁ ਰ ਮੇ ? ੧ ? ਮੁ ਰ ਰ ਨੀ ਮ ਮ ਰੁ ਚ ਨੀ ਛੁ ਛੁ ਰ ਨੀ ਬ ਰ
ਮ ਮ ਰੁ ਵ ਨੀ ਛੁ ਛੁ ਰ ਨੀ ਸੇ ਖ ਨੀ ਗੇ ਸਿ ਰ ਖ ਤੁ ਰੇ ਨ ਰਾ ? ੨ ? ਬੇ ਟ ਮ ਤ ਵ
ਬਿ ਚ ਨ ਪ ਦਾ ਜ ਲ ਪ ਚਾ ਬੁ ਛੁ ਛੁ ਬੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ ਛੁ

ਹਰਿਗੁਰੁ ਮੋਹਾਰ ਫਲੁ ਲੋਕੀ ਕਰ ਲੋ ॥ ੨ ॥ ਫੇਟ ਜਤੀ ਤੇਰਾ ਸਤੀ ਮੁਕੁ ਦੁਸਤੀ
 ਜਰਮ ਜਤੀ ਮਲ ਕੁਰਤੀ ਸਬੁ ਪੁਜਤੀ ਸਬੁ ਮੁਜਤੀ ਤਿਰਾ ਸਤੀ ॥ ੨ ॥ ਫੇਟ
 ਫੀ ਗਰਿਬ ਫੀ ਤਰੁ ਫੇਟ ਫੀ ਸਬੁ ਜਰ ਫੀ ਮਨ ਕਰ ਕੀ ਜਗ ਪਦ ਕੀ ਸੁ ਫੇ
 ਜ ਕੀ ਮੁ ਪ ਕਾਰ ਕੀ ॥ ੧ ॥ ਸਬੁ ਜਰ ਸੇ ਸਬੁ ਹਰ ਸੇ ਕੁਟ ਸਰ ਸੇ ਤੇਲ ਰ ਸੇ
 ਕਰ ਗਾਰ ਸੇ ਕਦੀ ਅਰ ਸੇ ਕਦੀ ਖਰ ਸੇ ਜੀ ਕਾਰ ਸੇ ॥ ੧ ॥ ਸਿਹ ਪਰ ਸੇ ਹਰ ਪ
 ਰ ਸੇ ਸੀ ਤਰ ਸੇ ਮਨ ਮਨ ਸੇ ਜਠ ਕਾਰ ਕੇ ਮਹ ਪਰ ਸੇ ਗਿ ਮਤ ਰ ਸੇ ਗਿ ਸ
 ਰਾ ॥ ੧ ॥ ੧ ॥ ਸੇ ਵ ਸਰਾ ਸਿ ਜਨ ਪ ਵਾ ਜ ਲ ਪ ਰਾ ਸਬੁ ਜਾ ਸਿ ਕਾ ਗਿ ਸ ਸ
 ਗੇ ਕਾ ਕੁਟ ਪ ਗੇ ਕਾ ਭਿ ਨ ਲ ਣ ਫੀ ਕਾ ਦ ਲ ਪ ਗੇ ਕਾ ਦੁ ਕ ਦਾ ਫੀ ਕਾ ਮ ਨ ਣ ਫੀ ਕਾ
 ਸ ਰ ਫੀ ਕਾ ॥ ੧ ॥ ਸ ਲ ਖੀ ਮ ਨ ਖੀ ਮ ਸ ਰ ਖੀ ਮ ਸ ਹ ਟੀ ਸ ਰ ਫੀ ਕਾ ਸ ਰ ਫੀ
 ਰ ਖੀ ਮ ਰ ਖੀ ਮ ਰ ਖੀ ॥ ੨ ॥ ਸੇ ਖੀ ਮ ਸ ਨੇ ਟੀ ਸੇ ਫੀ ਸੁ ਫੇ ਖੀ ਮ ਗ ਰੇ ਟੀ ਮ
 ਰੇ ਟੀ ਸੁ ਫੇ ਟੀ ਸੁ ਫੇ ਟੀ ॥ ੩ ॥ ਸ ਰਾ ਸੇ ਟੀ ਕਾ ਸੇ ਟੀ ਕਾ ਸੇ ਟੀ ਕਾ ਸੇ ਟੀ ਕਾ
 ਦਾ ਕਾ ਸੁ ਰ ਪ ਠਾ ਸੁ ਰ ਠਾ ॥ ੪ ॥ ਸੁ ਰ ਨ ਲੀ ਜੀ ਜਾ ਲੀ ਪੁ ਰ ਨ ਲੀ ਗ ਨ ਜ
 ਲੀ ਮ ਰ ਨ ਲੀ ਪ ਰ ਨ ਲੀ ਸੁ ਰ ਨ ਲੀ ਸੁ ਮ ਕ ਲੀ ॥ ੫ ॥ ਸ ਸ ਕ ਲੀ ਸੁ ਰ ਠ
 ਗ ਲੀ ਸੁ ਰ ਨ ਰਾ ਮ ਲੀ ॥ ੧ ॥ ਸ ਰ ਹ ਠੀ ਸੁ ਲੋ ਵਿ ਜੁ ਲੋ ਸੁ ਠ ਲੋ ਪ ਕ ਲੋ ਕੁ
 ਲੋ ਸਿ ਫੁ ਲੋ ਸੁ ਠ ਲੋ ਟ ਲ ਠ ਲੋ ॥ ੧ ॥ ਸ ਰ ਹ ਠੀ ਸੁ ਰ ਠ ਲੀ ਕ ਰ ਠ ਲੀ ਕ
 ਤੁ ਠ ਲੀ ਮ ਮ ਰ ਠ ਲੀ ਸੁ ਰ ਠ ਲੀ ਜੀ ਕ ਠ ਲੀ ਮ ਕੇ ਠ ਲੀ ਹ ਰ ਠ ਲੀ ॥ ੧ ॥ ਲ ਨ ਠ
 ਰੀ ਸੁ ਰ ਠ ਲੀ ਸੁ ਠ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ
 ਸੁ ਰ ਠ ਲੀ ਸੁ ਰ ਠ ਲੀ ॥ ੧ ॥ ਸ ਰ ਠੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ
 ਸੇ ਖ ਰ ਠ ਲੀ ਸੇ ਲੋ ਠ ਲੀ ਸੇ ਨੇ ਠ ਲੀ ਸੁ ਰ ਠ ਲੀ ॥ ੧ ॥ ਸ ਰ ਠੀ ਸੁ ਰ ਠ ਲੀ
 ਹ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ
 ਕ ਰ ਜ ਲ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ

ਸੁ ਰ ਠ ਲੀ ਸੁ ਰ ਠ ਲੀ ॥ ੧ ॥ ੧ ॥ ਸੇ ਵ ਸ ਰਾ ਸਿ ਜਨ ਪ ਵਾ ਜ ਲ ਪ ਰਾ ਸਬੁ ਜਾ ਸਿ ਕਾ ਗਿ ਸ ਸ
 ਗੇ ਕਾ ਕੁਟ ਪ ਗੇ ਕਾ ਭਿ ਨ ਲ ਣ ਫੀ ਕਾ ਦ ਲ ਪ ਗੇ ਕਾ ਦੁ ਕ ਦਾ ਫੀ ਕਾ ਮ ਨ ਣ ਫੀ ਕਾ
 ਸ ਰ ਫੀ ਕਾ ॥ ੧ ॥ ਸ ਲ ਖੀ ਮ ਨ ਖੀ ਮ ਸ ਰ ਖੀ ਮ ਸ ਹ ਟੀ ਸ ਰ ਫੀ ਕਾ ਸ ਰ ਫੀ
 ਰ ਖੀ ਮ ਰ ਖੀ ਮ ਰ ਖੀ ॥ ੨ ॥ ਸੇ ਖੀ ਮ ਸ ਨੇ ਟੀ ਸੇ ਫੀ ਸੁ ਫੇ ਖੀ ਮ ਗ ਰੇ ਟੀ ਮ
 ਰੇ ਟੀ ਸੁ ਫੇ ਟੀ ਸੁ ਫੇ ਟੀ ॥ ੩ ॥ ਸ ਰਾ ਸੇ ਟੀ ਕਾ ਸੇ ਟੀ ਕਾ ਸੇ ਟੀ ਕਾ ਸੇ ਟੀ ਕਾ
 ਦਾ ਕਾ ਸੁ ਰ ਪ ਠਾ ਸੁ ਰ ਠਾ ॥ ੪ ॥ ਸੁ ਰ ਨ ਲੀ ਜੀ ਜਾ ਲੀ ਪੁ ਰ ਨ ਲੀ ਗ ਨ ਜ
 ਲੀ ਮ ਰ ਨ ਲੀ ਪ ਰ ਨ ਲੀ ਸੁ ਰ ਨ ਲੀ ਸੁ ਮ ਕ ਲੀ ॥ ੫ ॥ ਸ ਸ ਕ ਲੀ ਸੁ ਰ ਠ
 ਗ ਲੀ ਸੁ ਰ ਨ ਰਾ ਮ ਲੀ ॥ ੧ ॥ ਸ ਰ ਹ ਠੀ ਸੁ ਲੋ ਵਿ ਜੁ ਲੋ ਸੁ ਠ ਲੋ ਪ ਕ ਲੋ ਕੁ
 ਲੋ ਸਿ ਫੁ ਲੋ ਸੁ ਠ ਲੋ ਟ ਲ ਠ ਲੋ ॥ ੧ ॥ ਸ ਰ ਹ ਠੀ ਸੁ ਰ ਠ ਲੀ ਕ ਰ ਠ ਲੀ ਕ
 ਤੁ ਠ ਲੀ ਮ ਮ ਰ ਠ ਲੀ ਸੁ ਰ ਠ ਲੀ ਜੀ ਕ ਠ ਲੀ ਮ ਕੇ ਠ ਲੀ ਹ ਰ ਠ ਲੀ ॥ ੧ ॥ ਲ ਨ ਠ
 ਰੀ ਸੁ ਰ ਠ ਲੀ ਸੁ ਠ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ
 ਸੁ ਰ ਠ ਲੀ ਸੁ ਰ ਠ ਲੀ ॥ ੧ ॥ ਸ ਰ ਠੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ
 ਸੇ ਖ ਰ ਠ ਲੀ ਸੇ ਲੋ ਠ ਲੀ ਸੇ ਨੇ ਠ ਲੀ ਸੁ ਰ ਠ ਲੀ ॥ ੧ ॥ ਸ ਰ ਠੀ ਸੁ ਰ ਠ ਲੀ
 ਹ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ
 ਕ ਰ ਜ ਲ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ ਸੁ ਰ ਠ ਲੀ

ੴ ਸਤਿਗੁਰ ਪ੍ਰਸਾਦਿ ॥

ਦਲਬੁਝੀਯਾਹੇਦੁਰਜਨਾਹੇਦਲਬੁਝਤਲਬਚੇਦੁਰਜਨਾਬਨਮਾਯਾਦੀਰੂਪਾ ॥੧੨॥
ਪਉੜੀ ॥ ਸੇਵਪਰੀਰਨਦਾਨੁਹੋਚੇਟਪਰੀਰਨਦਾਰਨਦਲਦੇਵਾਦੇਵਨਉਕਜੀਦੇ
ਉਜੇਧਮਾਇਆਦੀਜੁਰਹੋਏਉਜੇਧਮਾਇਆਦੀਜੁਰਪਉਚਖਦੀਜਨਿਜਪੇਰਜੀ
ਖੇਲਤਜਮਰਖੇਰੁਮਾਹੋਖੇਲਤਮਰਖੇਰੁਗੀਆਕਟਕਏਉਤੇਛੇਰੁਜੀਚਾਏਤ
ਰੁਟਜੁਬਾਰੋਰਨਜੇਏਤਰੁਟਜੁਬਾਰਤਿਲਾਪਾਣੀਘਤੀਪੈਕਜੀ ॥੧੩॥ ਪਉੜੀ
ਨਿਪਧਾਇਓਰੋਜਕਿਪਾਨਲੇਗੁਇਸੁਰਦੀਤਏਕਏਕਜੀ ॥ ਜਹਤਹਦੀਸਤਮਜ
ਰਪਹੁਰੇਜਹਤਹਦੀਸਤਮਜਰਪਤਲਪੈਕੇਟਨਕਪਟੀਬੋਖਜੀ ॥ ਕੂਟਤਕਟਤ
ਜੁਗਮਨਦਹੋਕੂਟਤਕਟਤਜੁਗਮਨਦਏਜਨੰਦਨਬੁਪਮਲੇਖਜੀ ॥ ਜਾਜਰਕ
ਲਕਰਾਲੇਰਾਜਤਕਾਲਕਰਾਲਦਲਬਛਚਕਰਾਲਦਲਬਛਤਮਮਿਤਮਜੇ
ਖਜੀ ॥੧੪॥ ਪਉੜੀ ॥ ਜਿਉਜਿਉਨਦਰੁਕਾਰਹੀਹੋਜਿਉਜਿਉਨਦਰੁਕਾਰਹੀ
ਤਿਉਤਿਉਬਛਤਦਨੁਰਜਜੀ ॥ ਕੁਰਕੋਲੇਕਮਲੇਕੋਕੁਰਕੋਲੇਕਮਲੇਕਯਿਜ
ਨਦਮਨੇਕਉਪਰਾਜਜੀ ॥ ਕੁਰੀਚਮੁਸਭਦੇਵਤਨੋਕੁਰੀਚਮੁਸਭਦੇਵਤਨ
ਰਨਜਾਮੁਕੋਨਾਬਿਰਾਜਜੀ ॥ ਰਹੇਨਪੀਰਜਕਾਹੀਤਨੋਰਹੇਨਪੀਰਜਦੇਵਤਨੁ
ਯੋਮਯਿਨਜੁਰਾਜਜੀ ॥੧੫॥ ਪਉੜੀ ॥ ਪੇਖਦਸਾਸੁਰਾਜਹੋਪੇਖਦਸਾਸੁਰਾ
ਜਰੁਪੋਜਿਨਿਦੁਪਿਰਾਜੀ ॥ ਪਦਮਮੁਖਤਜਜਾਲਹੋਪਦਮਮੁਖਤਜਜੁਲਕੋ
ਪਉਤੇਪੁਛਗਾਜਜੀ ॥ ਪਦਮਰੁਬਾਹੀਹੋਪਦਮਰੁਪੁਛਬਾਹੀਪਦਮਮੁਲ
ਮਹਾਰਾਜਜੀ ॥ ਪਦਮਕਟਾਰਨਹੋਪਦਮਕਟਾਰਨਪੈਖੀਪਦਮਪਦਮ
ਜੀ ॥੧੬॥ ਪਉੜੀ ॥ ਕਟਤਸੀਯਖਲਦਰਜਨਹੋਕਟਤਸੀਯਖਲਦਰਜਨਪੁ
ਹੇਕਤਮੀਮਾਮਪਾਰਜੀ ॥ ਬੁੰਦਨਜੇਤੀਰਕਤਹੋਬੁੰਦਨਜੇਤੀਰਕਤਹੋਕੁਤੁਰੁਮਮ
ਝਰਠੀ ॥ ਤੇਤਕਰੁਪਾਮਨੇਕਹੋਏਤੇਤਕਰੁਪਾਮਨੁਪਏਮਾਦਤਜਮਰਪਰਾਰਜੀ ॥
ਘਾਦਤਦੇਵਤਨਜਮਰਛਿਤਹੋਘਾਦਤਦੇਵਤਨਜਮਰਛਿਤਰਾਖਜਗੀਮਰੁਰਾਜੀ

੧੭ ॥ ਪਉੜੀ ॥ ਅਪਕੁਪਕਕਿਰਮਨਦਹੋਪਕੁਪਕਕੁਰਮਨਦਹੋਲੀਲਰ ॥੧੭॥
ਕਟਕਮਪਾਰਜੀ ॥ ਜੇਤਕਸਤੁਚਲਦਹੋਜੇਤਕਸਤੁਚਲਦਹੀਟਤਮਰ
ਖੁਤਰੁਰਜੀ ॥ ਗੋਲਪ੍ਰਿਯਨਬਰਖਹੋਗੋਲਪ੍ਰਿਯਨਬਰਖਹੀਕੁਖਮਾਖਿਲਿਮਨ
ਰਜੀ ॥ ਮੇਰਉਤੀਕਾਦਮਦੀਹੋਮੇਰਉਤੀਕਾਦਮਦੀਹੋਦਤਪਕਤਲਛਰਜੀ ॥੧੮॥
ਪਉੜੀ ॥ ਜੇਤਕਸਤੁਚਲਦਹੋਜੇਤਕਸਤੁਚਲਦਹੀਚਬਜਾਤਖਿਨਨ
ਦਜੀ ॥ ਪੁਟਗਿਰਤੁਗੁਬਿਖਮਦੇਰੁਕਤਦੇਵਨਛਦਜੀ ॥ ਚੁਰਮਪੁਰਮਜੁਰਗਨ
ਹੋਚੁਰਤਪੁਤਨਾਜੁਰਗਨਕੁਤਰੁਗਨਖਦਜੀ ॥ ਗਹਿਗਹਿਲੇਵਤਮਨਦਕੀ
ਪੁਕਨਛਨਜਦਜੀ ॥੧੯॥ ਪਉੜੀ ॥ ਪਾਰਤੁਗਦਾਗਸਿਸਟੋਪਾਰਤੁਗ
ਦਾਗਸਿਸਟੋਛਨਕੁਰਕੁਠਰਜੀ ॥ ਲਖਖੇਦੀਕਮੁਟਕਰੇਕੇਖੁਖੇਦੀਕ
ਮੁਟਗਾਰਬਾਹੁਤੁਛਿਤਦੁਪਾਰਜੀ ॥ ਲਛਕਟਰਨਜਾਹੋਲਛਕਟਰਨਜਾ
ਹੋਛੇਕਤਕਟਕ ॥ ਮੋਝਾਰਜੀ ॥ ਕਟਕਚੁੰਚਤੁਰੀਗਾਨੀਹੋਕਟਕਚੁੰਚਤੁਰੀਗਾ
ਉਸਦਜੀ ॥ ਏਤੁਖਾਰਜੀ ॥੨੦॥ ਪਉੜੀ ॥ ਲਖਕਰੀਮਦਮਰੋਲਾਖਕਰੀਮ
ਦਮਤਹਨਤਜਨੇਮਸਦਾਰਜੀ ॥ ਲਖਖੇਦੀਕਮੁਰੋਲਾਖਖੇਦੀਕਮੁਰੋਲਾਖ
ਰਜੇਪਾਰਜੀ ॥ ਉਤਰਗਗਨਮਗਜਾਏਹੋਉਤਰਗਗਨਮਗਜਾਏਗਹਿਲੇਵਤ
ਉਦਾਨਗੈਨਾਰਜੀ ॥ ਪੈਦਲਕੋਟਲਤਾਰਹੀਹੋਪੈਦਲਕੋਟਲਤਾਰਹੀਜੈਨਪਾਨੀਲ
ਈਮਾਰਜੀ ॥੨੧॥ ਪਉੜੀ ॥ ਆਚਿਦੀਚਮੁਜਰਕਲਹੋਬਿਚਈਚਮੁਜਰ
ਕਲਕੋਲਮੁਖਕਾਲਕਪਾਲਨੀ ॥ ਘਾਇਓਜਮਹਏਨਨਦਜੁਪੈਕੇਟਜਮਲ
ਨੀ ॥ ਜੁਰਨੀ ॥ ਆਸਿਦਜਮਹੋਜੁਗਨੀ ॥ ਆਸਿਦਜਮਗਨਪਤਪਦਮਪਨਮਲ
ਨੀ ॥ ਮੁਖਮਹੋਖੁਰਖਬਲਹੋਦੁਮਹੋਖੁਰਖਬਲਹੋਦਾਰਨਮਹੋਖੁਰ
ਰਾਲਨੀ ॥੨੨॥ ਪਉੜੀ ॥ ਮੁਖਗਾਹੋਦੁਮਹੋਖੁਰਖਬਲਹੋਦੁਮਹੋਖੁਰਖਬਲ
ਲਨਦਿਤਨਕੁਰਗਾਏ ॥ ਮਾਮਨੀ ॥ ਲੋਕਲੋਕਮੁਰਗਾਏਓਹੋਲੋਕਲੋਕਮੁਰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੦੮ ਅੰਕ ੧੦੮

ਇਹ ਬਨਾ ਗਿਰਾ ਸਿਖਰਾ ਲਾਨੀ ॥ ਖੰਡੁ ਖੰਡੁ ਕਰ ਗਾਇ ਹੋ ਖੰਡੁ ਖੰਡੁ ਰਗਾਇ ਚਿਨ ਲ
ਬਲ ਪੁਰੀਆ ਪੈਆ ਲਾਨੀ ॥ ਪੈਰ ਨ ਕਾਹੀ ਮਿਲ ਤੋਹੋ ਪੈਰ ਨ ਕਾਹੀ ਮਿਲ ਤਖ ਗਾਇ
ਚਰਾ ਚਰ ਬਿਆਲ ਨੀ ॥ ੨੩ ॥ ਪਉੜੀ ॥ ਟਹ ਲ ਪਰੀ ਸ ਕੁ ਠੇਰ ਹੋਰ ਈ ਗ ਪ ਰਿ ਚਿ ਜ
ਠੇਰ ਕੁ ਗ ਮ ਗ ਕੀ ਪ ਕੁ ਚਾਲ ਨੀ ॥ ਖਰ ਬ ਗ ਬਿ ਰ ਸਿ ਖੁ ਹੋ ਬ ਰ ਬ ਰਾ ਬਿ ਰ ਸਿ ਖੁ ਹ ਬ
ਚ ਗ ਗ ਨ ਚੰ ਚਾਲੀ ਨੀ ॥ ਕ ਮ ਠ ਨਿ ਮ ਹਿ ਪ ਉ ਲੋ ਕ ਮ ਠ ਮ ਨਿ ਮ ਹਿ ਪ ਉ ਲੋ ਹ ਮ
ਹੇ ਮਾਲਾ ਬਿ ਰ ਮਾਲ ਨੀ ॥ ਤੁ ਪ ਕੋ ਗੇ ਲਾ ਬ ਨ ਹੋ ਤੁ ਪ ਕੋ ਗੇ ਲਾ ਬ ਨ ਗੇ ਲੀ ਖੁ ਤ ਜੰ ਜ ਲ
ਨੀ ॥ ੨੪ ॥ ਪਉੜੀ ॥ ਕੁ ਯੋ ਕੁ ਯ ਨ ਕ ਸ ਮੇ ਹੋ ਕੁ ਯੋ ਕੁ ਯ ਨ ਕ ਛੁ ਟਿ ਚ ਲ ਖ ਮ ਤੰ ਗ ਨੀ
ਉ ਸ ਟ ਖ ਰੀ ਘ ਨ ਗ ਰ ਜ ਹੋ ਉ ਸ ਟ ਖ ਰੀ ਘ ਨ ਗ ਰ ਜ ਦੇ ਤ ਪ ਠੀ ਤੋ ਰੰ ਗ ਨੀ ॥ ਦੇ ਉ ਟਿ
ਜ ਮ ਚਿ ਚਿ ਗ ਮ ਹੋ ਦੇ ਉ ਟਿ ਸ ਮ ਚਿ ਚਿ ਗ ਮ ਦ ਲ ਦੇ ਵ ਮ ਦੇ ਵ ਨ ਸੀ ਗ ਨੀ ॥ ੨੫ ॥
ਪਉੜੀ ॥ ਨੇ ਕੇ ਟ ਸਾ ਏ ਕ ਰ ਲ ਤ ਹੋ ਨੇ ਕੇ ਟ ਸਾ ਏ ਕ ਰ ਲ ਤ ਪੁ ਤਿ ਪ ਤ ਦਾ ਉ ਛੁ ਟ ਤ
ਜੀ ॥ ਜੁ ਪ ਜੁ ਪ ਜਾ ਏ ਕ ਛੁ ਟ ਤ ਹੋ ਪੁ ਜੁ ਪ ਜ ਬ ਨ ਛੁ ਟ ਤ ਕੇ ਟ ਕੇ ਟ ਉ ਛੁ ਟ ਤ ਜੀ ਕੇ
ਟਿ ਨ ਕੇ ਟਿ ਨ ਕੇ ਟ ਕੇ ਟ ਨ ਕੇ ਟ ਨ ਕੇ ਟ ਦ ਮ ਦ ਦਾ ਵ ਜੁ ਟ ਤ ਜੀ ॥ ਗ ਦਾ ਕੇ ਟ ਤਿ ਪੁ
ਲ ਹੋ ਕ ਦਾ ਕੇ ਟ ਤਿ ਪੁ ਲ ਜੀ ਬੁ ਆ ਕੇ ਟ ਤੁ ਟ ਤ ਜੀ ॥ ੨੬ ॥ ਪਉੜੀ ॥ ਕੇ ਟ ਸੇ ਵ ਜ
ਮ ਦਾ ਕੇ ਟ ਸੇ ਵ ਜ ਮ ਦਾ ਕੇ ਟ ਸੇ ਵ ਜ ਗ ਚਿ ਟ ਤੁ ਵ ਰ ਜੀ ॥ ਖੰ ਜ ਰ ਤੇ ਗ ਕੁ ਰ ਕੇ ਟ
ਜੁ ਰ ਰੇ ਗ ਕੁ ਟ ਰ ਕੇ ਟ ਮ ਰਿ ਮ ਤੁ ਪ ਰ ਬਾ ਤੁ ਜੀ ॥ ਜਾਂ ਬਾ ਬ ਨੇ ਟ ਕੇ ਟ ਹੋ ਸਾ ਬ ਬ ਨੇ
ਟੀ ਕੇ ਟ ਬਿ ਛੁ ਆ ਬ ਜ ਕ ਰ ਵ ਰ ਜੀ ॥ ਮੁ ਦ ਗ ਰ ਮੇ ਰ ਬਿ ਜ ਲ ਹੋ ਮੁ ਦ ਗ ਰ ਮੇ ਰ ਬਿ
ਜ ਲ ਮ ਆ ਕੁ ਪ ਕੇ ਟ ਪ ਠ ਰ ਜੀ ॥ ੨੭ ॥ ਪਉੜੀ ॥ ਮ ਜ ਲ ਖ ਏ ਕ ਯੀ ਬਾਰ ਹੋ ਜ ਲ ਖ
ਏ ਕ ਯੀ ਬਾਰ ਘਾ ਵ ਦ ਵ ਬ ਹੁ ਵ ਰ ਜੀ ॥ ਹ ਮ ਲੋ ਬ ਾ ਕੁ ਜ ਰ ਹੋ ਹ ਮ ਲੋ ਬ ਾ ਰ ਹ ਜ ਰ ਦ
ਵ ਦਾ ਵ ਦ ਹੁ ਵ ਰ ਜੀ ॥ ਦ ਸਾ ਟਿ ਸ ਛੁ ਟ ਤੋ ਪ ਹੋ ਦ ਸਾ ਟਿ ਸ ਛੁ ਟ ਤ ਤੋ ਪ ਸ ਯ ਕ ਬ ਜੁ ਗ ਠ
ਕੁ ਜੀ ॥ ਸ ਮ ਗ ਗ ਨਾ ਠਿ ਤੁ ਮ ਤ ਲ ਹੋ ਸ ਮ ਰ ਜ ਘ ਨਾ ਕ੍ਰਿ ਤ ਬਿ ਤੁ ਲ ਲੋ ਕ ਮ ਲੋ ਕ ਮ
ਗੇ ਸ ਖੁ ਰ ਜੀ ॥ ੨੮ ॥ ਪਉੜੀ ॥ ਪ ਦੁ ਮ ਗ ਨੇ ਜ ਮ ਹੋ ਚ ਹੋ ਪ ਦੁ ਮ ਤਿ ਪੁ ਲ ਹੋ ਜ ਗ ਠ

ਮ ਕੁ ਖੁ ਠ ਤ ਜੀ ॥ ਚ ਲ ਤ ਕੁ ਯੋ ਏ ਕ ਖ ਚੋ ਚ ਲ ਤ ਕੁ ਯੋ ਏ ਕ ਖ ਚ ਮ ਆ ਠੁ ਪ ਨ ਲ ॥ ੨੯ ॥
ਤੁ ਤ ਜੀ ॥ ਹ ਜ ਚ ਹ ਤੇ ਗ ਨ ਖ ਮ ਹੋ ਪ ਜ ਤੇ ਗ ਨ ਖ ਮ ਚ ਕ ਚ ਕ ਖ ਨ ਖ ਹ ਤ ਰੁ
ਜੀ ॥ ਸ ਟ ਸ ਟ ਸੇ ਲ ਪੁ ਚ ਹੋ ਸ ਟ ਸ ਟ ਸੇ ਲ ਪੁ ਚ ਪ ਮ ਯ ਜ ਗ ਨ ਪ ਤੁ ਜੀ
੨੯ ॥ ਪਉੜੀ ॥ ਆ ਚ ਪ ਰੀ ਸ ਕੁ ਠੇ ਉ ਰ ਹੋ ਮ ਚ ਪ ਰੀ ਸ ਕੁ ਠੇ ਉ ਰ ਉ ਨ ਕੇ ਉ ਠ ਉ ਜੀ
ਦ ਸਾ ਟਿ ਸ ਜੁ ਟੇ ਸ ਕੁ ਖੁ ਰੋ ਹੋ ਦ ਸਾ ਟਿ ਸ ਜੁ ਟੇ ਸ ਕੁ ਖੁ ਰ ਚ ਮੀ ਮ ਆ ਵੀ ਘ ਉ ਜੀ ॥
ਗ ਕੁ ਬ ਜ ਸਿ ਰ ਗੁ ਵ ਹੋ ਗ ਕੁ ਬ ਜ ਸਿ ਰ ਗੁ ਵ ਮੇ ਵ ਰ ਕ ਤ ਕ ਰ ਪ ਉ ਜੀ ॥ ਸਿ ਜ ਖੋ
ਹੁ ਪੀ ਜ ਨ ਖ ਹੋ ਮਿ ਜ ਖੋ ਹੁ ਪੀ ਜ ਚ ਰ ਬੀ ਚ ਮ ਘ ਨ ਉ ਜੀ ॥ ੩੦ ॥ ਪਉੜੀ ॥ ਅ ਮ ਨ
ਮ ਚ ਤ ਤੇ ਏ ਗ ਕੁ ਹੋ ਅ ਨ ਲ ਮ ਚ ਤ ਤੇ ਏ ਗ ਕੁ ਚ ਕ ਪੁ ਕੁ ਮ ਤੀ ਕਿ ਚ ਜੀ ॥ ਬਿ ਆ ਘ
ਮ ਨੁ ਹਾ ਨ ਗ ਹੋ ਬਿ ਆ ਘ ਮ ਨੁ ਹਾ ਨ ਗ ਕ ਲ ਜ ਮ ਹਿ ਮਿ ਤ ਮੀ ਜ ਜੀ ॥ ਸੁ ਕ ਰ
ਟਿ ਤ ਪਿ ਸ ਚ ਕੁ ਤ ਕੁ ਕੁ ਗ ਨ ਨੀ ਚ ਜੀ ॥ ਰਾ ਕ ਜ ਗੁ ਲ ਕੁ ਜੀ ਗ ਹੋ ਚਾ ਕ ਜ ਗੁ ਲ ਕੁ
ਜੀ ਗ ਜਿ ਨ ਬੋ ਤਾ ਲ ਰੀ ਖੁ ਜੀ ॥ ੩੧ ॥ ਪਉੜੀ ॥ ਸਿ ਹ ਜੁ ਪ ਬਿ ਮ ਆ ਕੁ ਹੋ ਜੀ ਹ ਸ
ਪ ਬਿ ਪ ਆ ਕੁ ਸ ਮ ਨ ਕੁ ਆ ਨ ਕ ਕ ਕਾ ਵੇ ਵ ਲ ਚ ਕੁ ਤ ਯ ਭੁ ਯੋ ਹੋ ਏ ਵ ਲ ਚ
ਕੁ ਤ ਯ ਭੁ ਏ ਸੈ ਨ ਜ ਮੁ ਹ ਨ ਚ ਲ ਵ ਜੀ ॥ ਕ ਹ ਤ ਬ ਨ ਤ ਨ ਹਿ ਪੈ ਨ ਹੋ ਕ ਪ ਤ ਬ ਨ ਤ ਲ ਹਿ
ਏ ਨ ਕੁ ਯੋ ਨ ਮੇ ਜੋ ਹਾ ਕੁ ਜੀ ॥ ਪੇ ਖੀ ਮ ਤ ਜੁ ਪ ਸ ਕੁ ਠ ਉ ਹੋ ਜੁ ਪ ਪੇ ਖੀ ਮ ਤ ਜ ਕੁ ਠ ਉ
ਪੁ ਲਿ ਘੇ ਰ ਭੋ ਨਾ ਬੁ ਜੀ ॥ ੩੨ ॥ ਪਉੜੀ ॥ ਮ ਦੇ ਵ ਕ ਲ ਮ ਖ ਵ ਜੁ ਟੇ ਦੇ ਵ ਜ ਕ ਲ
ਮ ਖ ਵ ਜੁ ਟੇ ਕੁ ਤ ਰੰ ਗ ਨ ਵ ਲ ਖੁ ਹਾ ਪੁ ਧਾ ਨ ਹ ਰ ਕੁ ਚੰ ਏ ਲ ਹੋ ਪ ਧ ਯ ਹ ਰ ਕੁ ਚੰ
ਏ ਲ ਨਿ ਪ ਮ ਨ ਵ ਵ ਲ ਕੁ ਰਾ ਚਾਰ ਕੁ ਤ ਕੀ ਸੈ ਨ ਹੋ ਚਾਰ ਕੁ ਤ ਕੀ ਸੈ ਨ ਸ ਪ ਤ
ਨਿ ਪ ਤਿ ਮ ਜ ਪੁ ਹਾ ਗ ਨ ਪ ਤ ਕ ਰ ਤ ਰ ਮ ਹੋ ਚ ਨ ਪ ਤ ਕ ਰ ਤ ਕ ਰ ਮ ਲ ਰ ਦ
ਵ ਲ ਚੁ ਹਾ ॥ ੩੩ ॥ ਪਉੜੀ ॥ ਸੁ ਟੇ ਖੁ ਹ ਮ ਹੋ ਜ ਹੋ ਜੁ ਟੇ ਖੁ ਹ ਮ ਹੋ ਜ ਕੁ ਮ ਕ ਜ
ਕੁ ਜੁ ਤ ਆ ਦਾ ਬ ਰ ਨ ਕੁ ਖੋ ਰ ਜੀ ਮੁ ਕਾ ਲ ਹੋ ਬ ਰ ਨ ਕੁ ਖੋ ਰ ਜੀ ਮੁ ਕਾ ਲ ਹੋ ਬ ਰ ਜ ਸੇ
ਨ ਨਾ ਦਾ ਗੰ ਏ ਵ ਸ ਕ ਲ ਖ ਰ ਸੈ ਨ ਹੋ ਏ ਵ ਸ ਕ ਲ ਖੁ ਤ ਸੈ ਨ ਜੁ ਟੇ ਸੀ ਗ ਬਿ ਜ ਨ ਦ

ਬੁਝਕੀ ਗਾਮਾ ਨੇ ਕੁਤਰ ਕੀ ਗਾਮਾ ਨੇ ਕੁਰੀ ਘਨ ਵਲ ਬਾਣਾ ॥ ੩੪ ॥ ਪਉੜੀ ॥ ਖੇਤਰ
ਤਾਲ ਜਮ ਜਖੋ ਪੈ ਤੇ ਬੈਤਾਲ ਜਮ ਜਮ ਕਿ ਨਰ ਕੀ ਪੁਥੈ ਤੇ ॥ ਰਖਾ ਜੀ ਨ ਨ ਕਾਲ
ਹੋ ਰਾਖ ਜੀ ਨ ਨ ਕਾਲ ਜੁ ਤੇ ਸਮ ਰਥ ਹੋ ਮੇ ਤਾ ਅਨ ਲ ਬੋ ਆ ਰਘ ਨ ਮਾਲ ਹੋ ਮ
ਨ ਲ ਬੋ ਯਾ ਰਘ ਨ ਮਾਲ ਪਿਥ ਕੁ ਪਿਥ ਕੁ ਭੁਟ ਜੋ ਤਾ ਜੁ ਤੇ ਮੁ ਕਰ ਵੈ ਤੇ ਜੁ ਤੇ ਮੁ ਕ
ਰ ਵੈ ਤੇ ਹੋ ਇ ਨ ਕੁ ਰ ਜ ਕ ਲ ਬ ਨੇ ਤਾ ॥ ੩੫ ॥ ਅਥ ਖਾ ਸ ਫੋ ਜ ਸੀ ਮੁ ਥ ਲੇ ॥ ਜ ਨੇ ਸ
ਰ ਕੁ ਗ ਵ ਨ ਕ ਬ ਤੇ ॥ ੩੬ ॥ ਪਉੜੀ ॥ ਜੁ ਤੇ ਗ ਨ ਪ ਤ ਮ ਦ ਮ ਹੋ ਜੁ ਤੇ ਗ ਨ ਪ ਤ ਪ ਦ
ਮ ਜੋ ਨਾ ਜੋ ਨਾ ਨੀ ਜ ਸੀ ਗਾ ॥ ਕੋਟ ਕ ਕ ਤ ਕ ਜਾ ਮ ਹੋ ਕੋਟ ਕ ਕ ਚ ਤ ਕੇ ਸ ਮ ਜੁ ਤ ਤ ਭੇ
ਸਠ ਹ ਠ ਜੀ ਗਾ ॥ ਚਉ ਜੀ ਕਿ ਨ ਕ ਲ ਹੋ ਚਉ ਜ ਠ ਜੋ ਗਿ ਨ ਕ ਲ ਖੰ ਕ ਲੀ ਦ ਲ ਤੋ ਗਾ ॥ ਚਉ
ਥੀ ਮ ਨੀ ਨੀ ਉ ਕੋਟ ਹੋ ਚਉ ਥੀ ਮ ਨੀ ਨੀ ਉ ਕੋਟ ਜੁ ਟੀ ਟੈ ਤ ਨ ਸੀ ਗਾ ॥ ੩੭ ॥ ਪਉੜੀ ॥
ਦੋ ਬਿਯ ਮੰ ਗ ਲਾ ਮ ਚ ਹੋ ਦੋ ਬਿਯ ਮੰ ਗ ਲਾ ਮ ਤ ਮ ਕ ਤ ਜ ਨੀ ਦੁ ਕੁ ਗ ਵ ਨ ॥ ਤਿ ਫੁ ਨ ਖ
ਕੁ ਕੁ ਗ ਲ ਹੋ ਤੀ ਫੁ ਨ ਖ ਕੁ ਗ ਕ ਰਾ ਲ ਮ ਕ ਤ ਨੀ ਸਿ ਚ ਰ ਮ ਨ ॥ ਜਿ ਘ ਬ ਹ ਨ
ਜੁ ਰ ਹੋ ਜਿ ਘ ਬ ਹ ਨੀ ਜੁ ਰ ਨ ਮ ਤ ਮ ਜੁ ਰ ਖ ਲ ਵ ਨ ॥ ਜੁ ਤੇ ਜ ਨੀ ਦੁ ਈ ਜ ਹੋ ਜੁ ਟੀ
ਜ ਨੀ ਦੁ ਈ ਜ ਸੀ ਗਾ ਬਿ ਜ ਨ ਦ ਨ ਫ ਨ ॥ ੩੮ ॥ ਪਉੜੀ ॥ ਖੁ ਹ ਮ ਜ ਹੀ ਸੁ ਪ ਘ ਨ ਹੋ ਖੁ ਹ ਮ
ਜ ਹੀ ਸੁ ਪ ਘ ਨ ਚ ਤੁ ਮ ਜੁ ਰ ਜ ਹੀ ਸੁ ਮੁ ਖ ਮ ਆ ਟੀ ॥ ਖੇ ਕੁ ਜੋ ਟੇ ਖੇ ਕੁ ਜ ਮੁ ਖੋ ਖੇ ਕੁ ਜ
ਦੇ ਖੇ ਕੁ ਜ ਮੁ ਖ ਚ ਤੁ ਕੁ ਈ ਓ ਮ ਹ ਲ ਵਾ ॥ ਚ ਤੁ ਮ ਜ ਦ ਖੇ ਕੁ ਜ ਮੁ ਖੋ ਚ ਤੁ ਮ ਜ ਦ
ਖੇ ਕੁ ਜ ਮੁ ਖ ਮੁ ਖ ਈ ਮਿ ਓ ਗ ਜ ਲਾ ਵਾ ॥ ਵਾ ਆ ਵ ਜੁ ਰ ਨ ਮ ਹ ਨ ਹੋ ਵਾ ਆ ਵ ਜੁ ਰ ਨ
ਹ ਨ ਜ ਸ ਖੇ ਕੁ ਜ ਉ ਰ ਗ ਵਾ ॥ ੩੯ ॥ ਪਉੜੀ ॥ ਜੇ ਖ ਬਾ ਹ ਨੀ ਈ ਜ ਹੋ ਜੇ ਖ ਬਾ ਹ ਨ
ਈ ਜ ਬਾ ਜ ਕ ਸੇ ਨਾ ਪ ਤੀ ਕੀ ਜੋ ॥ ਤ ਫੁ ਕਾ ਮ ਜ ਟ ਕੁ ਲ ਸ ਰ ਪ ਹੋ ਤ ਫੁ ਕਾ ਮ ਜ ਟ ਕੁ ਲ
ਸ ਰ ਪ ਮੇ ਰ ਪ ਘ ਨ ਬਿ ਖ ਪ ਚ ਲੀ ਯੋ ॥ ਜੇ ਜ ਨ ਸ ਹੀ ਸ ਉ ਤੀ ਗ ਹੋ ਜੇ ਜ ਨ ਸ ਹੀ ਸ ਉ ਤੀ
ਗ ਪ ਨ ਗ ਵੀ ਹ ਵ ਚ ਨ ਕੁ ਯੋ ॥ ਅ ਗ ਨ ਤ ਪ ਚ ਘ ਨ ਪੁ ਤੀ ਕ ਹੋ ਅ ਗ ਨ ਤ ਪ ਚ
ਨ ਨ ਪੁ ਤੀ ਕੀ ਕ ਸ ਉ ਸ ਉ ਸ ਉ ਜੋ ਜ ਨ ਬ ਪੁ ਕੀ ਜੋ ॥ ੪੦ ॥ ਪਉੜੀ ॥ ਆ ਵੈ ਤੀ ਜੋ ਨਾ

ਪਾਰ ਹੋ ਏ ਤੀ ਜੋ ਨਾ ਪਾਰ ਨ ਪੜ ਰਾ ਮ ਲੋ ਜੁ ਟ ਹੀ ॥ ਗਿ ਨ ਤੀ ਗ ਸੀ ਨ ਜਾ ਈ ਹੋ ਗਿ ਨ ॥ ੪੧ ॥
ਤੀ ਗ ਸੀ ਨ ਜਾ ਈ ਜੁ ਰ ਜ ਈ ਨ ਵ ਲ ਟ ਟ ਹੀ ॥ ਕੁ ਰ ਗ ਉ ਗ ਗ ਨ ਪ ਤਾ ਲ ਹੋ ਕੁ ਰ ਗ
ਉ ਗ ਗ ਨ ਪ ਤਾ ਲ ਕੁ ਗ ਉ ਜੁ ਆ ਜਾ ਪੁ ਟ ਹੀ ॥ ਤਿ ਲ ਪ ਮ ਨ ਸੁ ਠ ਉ ਹੋ ਤਿ ਲ ਪ
ਮ ਨ ਨ ਹ ਠ ਉ ਟੀ ਖੀ ਅ ਤ ਉ ਨ ਨਾ ਮ ਖੁ ਟ ਹੀ ॥ ੪੨ ॥ ਪਉੜੀ ॥ ਅ ਰ ਖ ਖ ਰ ਖ ਕ ਵੀ
ਜੋ ਨ ਹੋ ਅ ਰ ਖ ਖ ਰ ਖ ਬ ਹੋ ਜੋ ਨ ਕੁ ਤ ਮ ਤ ਬਿ ਜ ਨ ਵਾ ॥ ਵੇ ਸ ਦੇ ਸ ਕੀ ਜੋ ਨ ਹੋ ਲੋ ਕ
ਲੋ ਕ ਕੀ ਜੋ ਨ ਜੁ ਤੇ ਕੁ ਮ ਕਾ ਬਿ ਜ ਨ ਵਾ ॥ ਅ ਗ ਨ ਤ ਰੁ ਪ ਖ ਨਾ ਏ ਹੋ ਅ ਗ ਨ ਤ ਰੁ ਪ ਖ
ਨਾ ਏ ਕ ਵੀ ਅ ਰ ਖ ਖ ਰ ਖ ਬਿ ਜ ਨ ਵਾ ॥ ਵਾ ਨ ਵ ਏ ਵ ਤੁ ਰੀ ਤ ਹੋ ਵਾ ਨ ਵ ਏ ਤੁ ਰੀ ਤ ਜੋ ਨ
ਸ ਹਿ ਤ ਬਿ ਜ ਨ ਵਾ ॥ ੪੩ ॥ ਪਉੜੀ ॥ ਜੁ ਟੀ ਯੋ ਜ ਨੀ ਦੁ ਸ ਖ ਹੋ ਜੁ ਟੀ ਯੋ ਜ ਨੀ ਦੁ ਸ
ਖ ਰਾ ਰ ਬ ਪ ਲੋ ਮ ਚਾ ਏ ॥ ਅ ਸ ਗ ਜਾ ਬਿ ਟ ਨੀ ਟੈ ਜ ਹੋ ਅ ਸ ਗ ਜਾ ਬਿ ਟ ਨੀ ਟੈ ਜ
ਤੁ ਲ ਉ ਪ ਰ ਬ ਹੁ ਭੁ ਏ ॥ ਜਾ ਈ ਵ ਪ ਲ ਕੀ ਵ ਲ ਹੋ ਜਾ ਈ ਵ ਪ ਲ ਕੀ ਵ ਲ ਪੈ ਵ ਲੀ
ਲ ਤ ਨ ਬਾ ਓ ਖ ਚ ਗੇ ਏ ॥ ਵੇ ਸ ਬੁ ਰ ਹੋ ਖੁ ਚ ਗੇ ਏ ॥ ਵੇ ਸ ਬੁ ਰ ਹੋ ਵਾ ਏ ਵ ਬਾ ਹੀ ਜਾ ਓ
੪੪ ॥ ਪਉੜੀ ॥ ਘ ਜ ਹੋ ਪ ਰ ਸ ਮ ਯੋ ਲ ਹੋ ਘ ਜ ਹੋ ਪ ਰ ਸ ਮ ਯੋ ਲ ਹੋ ਪ ਰ ਸ ਮ ਯੋ ਲ
ਲ ਮ ਘ ਨਾ ॥ ਸੁ ਰ ਨ ਚ ਤੁ ਜੁ ਪ ਕ ਰ ਤਾ ਸਿ ਘ ਪੁ ਰ ਚ ਏ ਓ ਗ ਗ ਨ ॥ ਰੇ ਲ ਪੇ ਲ ਤ ਏ
ਹੁ ਲ ਹੋ ਰੇ ਲ ਪੇ ਲ ਤੁ ਈ ਜੁ ਲ ਨ ਰ ਪਾਰ ਬ ਰ ਖ ਤ ਅ ਗ ਨ ॥ ਵੁ ਟ ਗ ਖਿ ਬੁ ਹ ਮ ਓ ਹੋ
ਵੁ ਟ ਗ ਈ ਓ ਬ ਹ ਮ ਓ ਲੋ ਗ ਮ ਲੋ ਕ ਗ ਬੇ ਗ ਨ ਵਾ ॥ ੪੫ ॥ ਪਉੜੀ ॥ ਆ ਬੇ ਪ ਕ ਜੋ ਵ ਸ
ਲੋ ਕ ਹੋ ਪਾਰ ਪ ਰਿ ਯੋ ਵ ਸ ਲੋ ਕ ਖ ਟ ਪ ਵ ਬੁ ਜ ਘਾ ਪ ਜ ਪ ਗ ਨਾ ਮ ਮ ਘ ਰ ਮ ਚ ਤੁ
ਯੋ ਜੁ ਘੋ ਹੋ ਅ ਪ ਰ ਠ ਠੇ ਓ ਕੁ ਲ ਜੁ ਪ ਠ ਉ ਰ ਠ ਉ ਗ ਮ ਵ ਨੀ ਗ ਗ ਨਾ ਪੈ ਠ ਪ ਤ ਲ
ਵ ਲ ਕੁ ਤ ਹੋ ਪੈ ਠ ਪ ਤਾ ਲ ਕੁ ਵ ਲ ਕੁ ਤਾ ਤਿ ਲ ਕੁ ਰ ਉ ਨ ਨ ਫਿ ਤੁ ਜ ਘ ਨਾ ॥ ਕੁ ਈ ਓ ਨ ਕ
ਹੁ ਕ ਲ ਹੋ ਕੁ ਈ ਓ ਨ ਕ ਹੁ ਕ ਲ ਪ ਲੋ ਕੁ ਰ ਬ ਪ ਲੋ ਨ ਕੋ ਜੁ ਗ ਨ ॥ ੪੬ ॥ ਪਉੜੀ ॥
ਛੁ ਟੀ ਜੋ ਆ ਯੁ ਪ ਘੋ ਰ ਛੁ ਟੀ ਜੋ ਆ ਯੁ ਪ ਘੋ ਰ ਸੁ ਰੀ ਆ ਯੁ ਰੀ ਵ ਲ ਪੁ ਖ ਲਾ ਜੋ
ਲਾ ਗ ਵ ਤ ਰ ਵ ਠੋ ਰੋ ਲਾ ਗ ਵ ਤ ਰ ਵ ਰ ਗ ਵ ਗੁ ਰ ਜੋ ਗ ਫ ਨ ਜ ਬ ਲਾ ਸੈ ਫ

ਦਿ

ਤਰਿਯਕਾ ਵੇਰੋ ਸੇ ਫੁ ਤਰਿਯਕਾ ਕੁ ਤੇ ਕਤੀ ਗਏ ਫੁ ਆ ਜਨਲਾ ਖੰਜਰਥਾ ਕਕਟਾਰ ਹੇ ਖੰ
 ਜਰਥਾ ਕਕਟਾਰ ਚ ਕੁ ਸੁ ਲਾ ਸੇ ਖੀ ਅਦ ਣਾ ੪੫ ਪਉੜੀ ਨਾ ਵ ਕ ਕ ਮੰ ਦ ਕੁ ਠ ਰੇ ਨਾ
 ਵ ਕ ਕ ਮੰ ਦ ਕੁ ਠ ਰੇ ਨਾ ਤੇ ਚੁ ਲ ਮੁ ਜ ਲ ਮੁ ਜ ਲ ਮੁ ਜ ਲ ਮੁ ਜ ਲ ਮੁ ਜ ਲ ਮੁ ਜ ਲ ਮੁ ਜ ਲ ਮੁ ਜ ਲ ਮੁ ਜ ਲ ਮੁ
 ਮੁ ਪੇ
 ਰਿ ਪਿ ਨ ਫੁ ਹੀ ਫੁ ਲਾ ਫਿ ਮ ਰ ਗ ਰ ਸਾ ਪਿ ਸ ਪ ਟ ਤੀ ਲ ਲ ਜ ਟ ਕੇ ਪੇ ਸ ਪ ਟ ਤੀ
 ਲ ਸ ਟ ਗ ਰ ਤੀ ਪਾ ਕੁ ਜੇ ਫਿ ਸ ਰ ਫੁ ਕ ਜ ੪੬ ਪਉੜੀ ਪਾ ਦ ਨ ਟੀ ਹ ਗਿ ਰ ਰਾ ਜੇ
 ਦਾ ਵ ਨ ਟੀ ਹ ਗਿ ਰ ਰਾ ਜ ਤ ਮ ਠ ਨ ਪ ਰ ਤਾ ਖੰ ਜ ਾ ਠ ਨ ਤੇ ਏ ਬ ਰ ਫੇ ਰੇ ਖੰ ਜ
 ਠ ਨ ਲ ਤੇ ਏ ਬ ਰ ਫੇ ਰੇ ਖੰ ਜ ਠ ਨ ਪ ਰ ਤਾ ਮ ਅ ਸ ਤ ਜ ਸ ਕੁ ਖੁ ਗੁ ਤ ਹੇ ਸ ਜ
 ਤਾ ਮ ਸ ਤ ਖ ਖੁ ਗੁ ਤ ਜ ਠ ਪ ਠ ਖ ਖੁ ਟ ਨ ਫੁ ਰ ਤਾ ਜੇ ਨ ਤ ਖੰ ਜ ਨ ਸ ਸ ਤੁ ਹੇ ਸ ਨ ਤ ਖੰ ਜ ਨ
 ਜ ਨ ਤੁ ਪ ਤੁ ਕ ਲ ਕ ਚ ਤੁ ਰ ਤਾ ੪੭ ਪਉੜੀ ਆ ਮ ਠ ਪ ਨ ਨ ਰੁ ਪ ਹੇ ਆ ਮ ਠ ਪ ਨ ਨ ਰੁ
 ਪੇ ਕੇ ਟ ਕੇ ਟ ਜ ਕ ਠ ਠ ਠ ਠ ਤਾ ਜ ਗ ਤ ਖਿ ਦ ਤ ਪ ਰ ਖੰ ਤੁ ਹੇ ਬਿ ਦ ਤ ਜ ਕ ਤ ਪ ਰ ਠੀ
 ਤੁ ਤੇ ਸ ਕੁ ਰ ਹੇ ਸ ਕੁ ਰ ਠ ਤਾ ਨ ਨ ਮ ਠ ਠ ਠ ਵੀ ਆ ਸ ਤੁ ਹੇ ਨ ਨ ਮ ਠ ਠ ਮ ਸ ਤੁ ਦੁ ਠ ਠ
 ਠ ਤ ਕੁ ਟ ਠ ਲ ਤਾ ਨ ਮ ਤਿ ਨ ਕੇ ਰੁ ਕ ਠ ਠ ਠ ਮੇ ਹੇ ਨ ਮ ਤਿ ਨ ਕੇ ਰੁ ਕ ਠ ਠ ਠ ਮੇ ਕੇ ਹੇ ਪਿ ਸ
 ਕ ਕ ਲ ਪ ਠ ਲ ਲ ਤਾ ੪੮ ਪਉੜੀ ਜੇ ਕੁ ਖੇ ਨ ਮ ਗ ਨ ਏ ਹੇ ਕੁ ਖੇ ਨ ਮ ਗ ਨ ਏ ਖ ਠ
 ਕ ਠ ਪ ਸੰ ਗ ਠ ਹਾ ਠ ਤੇ ਕੇ ਠ ਕੇ ਨੇ ਠ ਤੇ ਕੇ ਠ ਕੇ ਨੇ ਨੇ ਰ ਠ ਕੇ ਤਿ ਨ ਤੇ ਮੇ ਨ
 ਰ ਠ ਠ ਜੇ ਕੇ ਠ
 ਠ ਤ ਠ ਕ ਠ
 ਪ ਠ ਸੇ ਨ ਜੁ ਠੀ ਜ ਕੁ ਤ ਹੇ ਪ ਠ ਸੇ ਨ ਜੁ ਠੀ ਜ ਕੁ ਤਾ ਨਿ ਪ ਸੇ ਨ ਕੇ ਸੇ ਗ ਠ ਠ ਠ
 ਮ ਠ ਠ ਵ ਠ ਨ ਜ ਮ ਠ ਠੇ ਮ ਠ ਮ ਠ ਠ ਵ ਠ ਨ ਜ ਮ ਠ ਠ ਠ ਠ ਠ ਠ ਠ ਕੇ ਜੀ ਗ ਠ ਠ ਠ ਠ ਠ ਠ ਠ ਠ ਠ
 ਠ ਠ ਤ ਠ ਠੇ ਨ ਹੇ ਠ ਠ ਠ ਠ ਠ ਠ ਤ ਠ
 ਜੁ ਠ ਠ ਰੇ ਠ ਹ ਠ ਠ ਪ ਤੁ ਜੁ ਠ ਠ ਜੁ ਠ ਠ ਠ ਜੁ ਠ ਠ ਠ ਜੁ ਠ ਠ ਠ ਜੁ ਠ ਠ ਠ ਜੁ ਠ ਠ ਠ ੪੯ ਪਉੜੀ

ਦ ਮ ਕੁ ਟ ਕੁ ਠ ਠੇ ਪ ਠ ਮ ਠ
 ਠ ਤ ਹੇ ਕੇ ਟ ਕੇ ਟ ਨ ਕੁ ਠ
 ਪ ਸੀ ਗ ਠ ਠੇ ਸ ਠ ਲੇ ਹ ਠ ਜ ਨ ਦ ਨ ਸੀ ਗ ਦਾ ਵੁ ਜੀ ਪ ਠ ਮ ਪ ਠ ਮ ਜ ਸ ਤੁ ਠ ਲ ਤ ਹੇ
 ਪ ਠ ਮ ਪ ਠ ਮ ਜ ਸ ਤੁ ਠ ਲ ਤ ਕੇ ਪ ਕ ਠ ਠ ਕ ਠ ਰ ਜੀ ੫੧ ਪਉੜੀ ਕੇ ਤ ਕ ਸ ਸ ਤੁ
 ਪ ਗ ਮ ਲ ਤ ਹੇ ਕੇ ਤ ਕ ਸ ਕ ਮ ਲ ਤ ਕੇ ਤ ਕ ਠ ਠ ਤ ਠ ਤੁ ਜੀ ਕੇ ਤ ਕ ਸ ਪ ਰਿ ਪ ਲ
 ਗ ਤ ਹੇ ਕੇ ਤ ਕ ਤ ਨ ਰਿ ਪ ਲ ਕ ਤ ਸੁ ਰ ਤ ਸੁ ਨ ਬ ਠ ਪ ਰ ਜੀ ਤੇ ਤ ਕ ਸ ਪ ਕ ਹ ਪ ਰ ਤ ਹੇ ਤੇ
 ਤੁ ਕ ਤ ਨ ਕ ਹ ਸ ਸ ਤੁ ਜ ਨੇ ਤੁ ਖ ਰ ਜੀ ਸੁ ਤੁ ਪ ਸ ਮ ਕ ਰ ਤ ਹੇ ਜੇ ਤ ਕ ਪ ਰ ਸ ਮ ਕ ਰ ਤ
 ਤੇ ਤ ਕ ਪ ਅ ਪ ਰ ਜੀ ੫੨ ਪਉੜੀ ਸੁ ਲ ਤ ਹੇ ਠ ਲ ਤੇ ਤ ਹੇ ਠ ਲ ਤੇ ਤ ਕ ਲ ਦੋ ਤ
 ਸੁ ਲ ਤ ਹੇ ਤ ਅ ਨੇ ਕ ਜੀ ਠ ਲ ਤ ਹੇ ਤਾ ਨਿ ਕੇ ਹ ਠ ਲ ਤ ਹੇ ਤਾ ਅ ਨੇ ਕ ਪ ਰ ਸੁ ਨ ਹੇ ਤ ਠ
 ਜਿ ਠ ਜੀ ਜੋ ਨ ਤ ਹੇ ਤ ਅ ਪ ਰ ਠ ਜੋ ਨ ਤ ਹੇ ਤ ਅ ਪ ਰ ਠ ਕ ਨ ਮ ਨਿ ਮ ਤ ਮ ਲੇ ਠ ਜੀ
 ਗਿ ਰ ਤ ਕੁ ਜ ਠ ਮ ਮ ਠ ਠ ਠ ਠ ਗਿ ਰ ਤ ਕੁ ਮ ਮ ਠ ਤ ਹੇ ਤ ਠ ਲ ਠ ਕੇ ਜੀ ਠ ਮ ਠ ਠ
 ਗ ਕ ਠ ਗਿ ਰ ਤ ਹੇ ਅ ਠ ਠ ਗ ਠ ਸੁ ਤੁ ਪ ਤੁ ਠ ਅ ਨ ਕ ਨ ਹੇ ਤ ਅ ਲੇ ਠ ਜੀ ੫੩ ਪਉੜੀ
 ਸ ਜ ਤੁ ਅ ਨੇ ਜੁ ਤ ਠ ਜੋ ਜ ਜ ਤੁ ਅ ਨੇ ਜੁ ਤ ਠ ਜ ਠ ਸ ਨ ਠ ਕ ਠ ਜ ਠ ਠ ਠ ਠ ਲ ਠ ਲ ਠ
 ਠ ਅ ਨ ਨ ਠ ਠ ਗ ਠ ਲ ਠ ਲ ਠ ਅ ਨ ਨ ਸਿ ਕ ਠ ਠ ਠ ਠ ਲ ਠ ਕ ਠ ਪ ਰ ਜੀ ਵੀ ਰ ਠ ਠ ਠ
 ਠ ਤੇ ਰ ਠ ਠ ਵੀ ਰ ਠ ਠ ਜ ਠ ਠ ਠ ਜ ਠ ਠ ਠ ਠ ਜੁ ਨ ਤ ਠ ਜੀ ਕੇ ਤ ਹ ਠ ਗ ਠ ਠ ਠ ਠ ਕੇ ਤੇ ਹ
 ਠ ਗ ਠ ਠ ਠ ਕੇ ਤ ਕ ਜ ਠ ਠ ਤੁ ਠ ਰ ਜੀ ੫੪ ਪਉੜੀ ਪ ਕੇ ਤ ਕ ਪ ਠ ਕ ਮ ਲ ਹੇ ਕੇ
 ਤੇ ਪ ਠ ਠ ਕ ਮ ਲ ਮ ਠ ਰ ਮ ਠ ਠ ਵੀ ਠ ਰ ਜੀ ਵ ਠ ਤਿ ਠ ਕ ਰ ਤ ਰ ਕ ਹ ਠ ਤੁ ਹੇ ਕ ਰ ਤ ਰ
 ਵ ਤਿ ਠ ਕ ਹ ਠ ਤੁ ਪ ਰੁ ਠ ਠ ਲ ਨੇ ਜ ਜੋ ਰ ਜੀ ਸ ਨ ਮੁ ਠ ਹ ਹੇ ਠ ਲ ਤੁ ਤ ਹੇ ਸ ਨ ਮੁ ਠ
 ਹ ਰਿ ਕੇ ਲ ਤੁ ਤ ਨੇ ਕ ਨ ਤੁ ਰ ਤ ਕ ਠੇ ਰ ਜੀ ਠ ਸੁ ਕੁ ਰੁ ਪ ਹ ਰਿ ਪ ਰੇ ਹੇ ਬਿ ਕੁ ਰੁ ਪ ਹ ਰਿ ਪ ਰੇ
 ਰੁ ਪ ਅ ਨੇ ਕ ਕ ਠੇ ਰ ਜੀ ੫੫ ਪਉੜੀ ਪ ਕੁ ਸੋ ਜ ਰ ਠ ਲ ਲ ਤੁ ਹੇ ਪ ਰ ਸ ਪ ਰ ਪ ਕੁ ਸੇ
 ਲ ਤੁ ਤ ਜੁ ਪ ਠ ਨੇ ਕ ਠ ਠ ਤ ਜੀ ਠ ਬਿ ਕੁ ਰੁ ਪ ਹ ਰਿ ਪ ਰੁ ਪ ਹ ਰਿ ਪ ਕੁ ਰੁ ਪ ਹ ਰਿ ਪ ਕੁ ਲ ਜ

ਕਰਤਾ ਜਗਾ ਅੰਗੁ ਜੀ ਪੇਲਤਖੇਲਰ ਚਮਮਰੋ ਪੇਲਤਖੇਲਰ ਚਮਮਰਲੀ ਲਾ ਰੋ
ਜਕਰਤ ਜੀ ਖੁਕੁਟ ਖੀਕ ਪੁਕੁ ਕਰੋ ਤੋ ਖੁਕੁਟ ਖੀ ਪੁਕੁ ਕਰ ਤੋ ਤੁੰ ਪੁਕੁ ਲੇ ਖਿ
ਸਟਾਂ ਤੁ ਜੀ ॥ ੫ ॥ ਪਉੜੀ ॥ ਅਕੋਟ ਕੋਟ ਬਹਾ ਸਿੰਹੋ ਕੋਟ ਕੋਟ ਬਹਾ ਸਿੰਹੋ ਕੋਟ ਕੋਟ ਬ
ਹਾ ਸਿੰਹੁ ਧਾਰ ਰਹੇ ਏ ਕੋਟ ਮ ਜੀ ਪੇਰੁਤ ਦੇ ਬਨ ਏ ਹੇ ਖੇਲਤ ਅਜੁਰ ਚਮ ਏ ਦੋ ਦੋ ਪੈਰ
੧੫ ॥ ਏ ਵ ਕਰ ਤੁ ਹ ਰਿ ਭੁਗ ਤੋ ਏ ਵ ਕਰ ਤੁ ਹ ਰਿ ਭੁਗ ਤੁ ਖ ਹ ਰਿ ਕੰ ਪ ਤੋ ਲੋ ਮਾ ਨ ਰ ਬ ਪ
ਰੋ ਕਿ ਹ ਮਾ ਹੋ ਨ ਰ ਬ ਪ ਰੋ ਕਿ ਨ ਮਾ ਹਿ ਫਿ ਨ ਬੰ ਗੀ ਤ ਨ ਜੋ ਮਾ ॥ ੫ ॥ ਪਉੜੀ ॥ ਰ ਚ ਰ
ਚ ਦ ਨ ਵ ਖਿ ਕ ਟ ਹੋ ਰ ਚ ਰ ਚ ਦ ਨ ਵ ਖਿ ਕ ਟ ਮ ਰ ਦਾ ਵ ਤ ਮੁ ਰ ਮਾ ਨ ॥ ਰਾ ਰ ਬ ਪ ਹ
ਰ ਪੁ ਕੁ ਨਾ ਸੁ ਹੋ ਗ ਰ ਬ ਪ ਹ ਰ ਪੁ ਕੁ ਨ ਮੁ ਲ ਖ ਤ ਨ ਕ ਪੁ ਤ ਨਾ ॥ ਬ ਫੁ ਠ ਈ ਏ ਵ ਤ ਨ ਗ
ਰ ਬ ਹੋ ਬ ਫੁ ਠ ਜੰ ਕੁ ਤ ਨ ਗ ਰ ਬ ਲਾ ਹ ਠ ਜੰ ਕੁ ਕਾ ਮ ਨ ॥ ਰ ਦ ਧਾ ਏ ਠ ਬਿ ਜ ਨ ਏ ਹੋ
ਚ ਦ ਧਾ ਏ ਠ ਬਿ ਜ ਨ ਏ ਫੁ ਨ ਲੀ ਠ ਜ ਰ ਪ ਨਾ ॥ ੫ ॥ ਪਉੜੀ ॥ ਏ ਠੀ ਨੇ ਠੀ ਏ ਵ ਨ
ਕਾਲ ਹੋ ਏ ਨੇ ਠੀ ਏ ਵ ਨੇ ਕਾਲ ਜੀ ਤ ਲੀ ਏ ਠ ਰਾ ਜਾ ॥ ਭੁ ਗ ਰਾ ਏ ਏ ਵ ਨ ਸ ਰ ਬ
ਹੋ ਭੁ ਗ ਰਾ ਏ ਏ ਵ ਨ ਸ ਰ ਬ ਘ ਰ ਤ ਜ ਕੋ ਅ ਸ ਜ ਜਾ ॥ ਕ ਕ ਕ ਕ ਕੋ ਪੀ ਨੋ ਹੋ ਕ ਕ ਕ
ਵ ਕੋ ਪੀ ਨ ਪ ਨ ਉ ਥਾ ਰਿ ਠ ਭੁ ਜਾ ਗ ਹੀ ਜ ਥੋ ਹ ਰਿ ਜ ਰ ਨ ਹੋ ਗ ਹੀ ਜ ਥੋ ਪ ਭੁ ਜ ਰ ਨ ਏ
ਬਾ ਰਿ ਠ ਜ ਕ ਲ ਜ ਮ ਜਾ ॥ ੫ ॥ ਪਉੜੀ ॥ ਚ ਕੇ ਜ ਮ ਰ ਜ ਗ ਦੀ ਜੋ ਹੋ ਚ ਕੇ ਜ ਮ ਰ ਜ
ਗ ਦੀ ਜ ਲੀ ਲ ਚ ਰਿ ਤੁ ਦੀ ਖਾ ਏ ॥ ਬਿ ਕੁ ਪ ਜ ਗ ਦੀ ਜੋ ਹੋ ਬਿ ਕੁ ਪ ਜ ਗ ਦੀ
ਜ ਸੀ ਤ ਨ ਰ ਫੁ ਜ ਹ ਏ ॥ ਕੁ ਰ ਖਿ ਵ ਰ ਨ ਭੁ ਮ ਹੋ ਕੁ ਰ ਖਿ ਵ ਰ ਨ ਭੁ ਮ ਅ ਘ ਨਾ ਸ ਨ
ਹ ਰਿ ਕਾ ਏ ॥ ਬਿ ਵ ਰ ਫੁ ਕ ਪ ਨ ਪਾ ਲ ਹੋ ਰ ਫੁ ਕ ਬਿ ਵ ਪ ਨ ਪ ਲ ਚ ਆ ਡਾ ਅੰ ਗ ਡੁ ਗ ਏ
੬ ॥ ਪਉੜੀ ॥ ਭੁ ਗ ਬ ਡੇ ਜੁ ਰ ਜ ਹੋ ਭੁ ਗ ਬ ਡੇ ਜੁ ਰ ਜ ਜ ਜ ਕ ਰ ਅੰ ਗ ਮੁ ਰ ਗ
ਕੀ ਨ ਠ ਜ ਹਾ ਏ ਗ ਬਿ ਵ ਹੋ ਜ ਹ ਏ ਕੀ ਨੇ ਠ ਗ ਬਿ ਵ ਅੰ ਗ ਮੁ ਰ ਕ ਰ ਤ ਗ ਬੇ ਰ
ਟ ਬ ਜੁ ਬ ਪ ਧਾਰ ਹੋ ਬਿ ਕ ਟ ਬੋ ਰਾ ਟ ਬੁ ਪ ਧਾਰ ਮ ਜੁ ਰ ਹ ਨ ਤ ਬੁ ਰੀ ਆ ਗ ਖੇ ਲ ਤ
ਲੀ ਲ ਬ ਲ ਹੋ ਲੀ ਲ ਖੇ ਲ ਤ ਬ ਲ ਬ ਲ ਏ ਏ ਠੀ ਨਾ ਮੰ ਗ ਖੇ ਲ ਤ ਮ ਪ ਮੁ ਰ
੨ ਅ ਮੁ ਰ ਨ ਸਿ ਗ ਡਿ ਆ ਗ ॥ ੬ ॥ ਪਉੜੀ ॥ ਠ ਨੀ ਵ ਨ ਵੀ ਠੈ ਨ ਤੋ ਹ ਨੇ ਠ ਵ ਨ ਵੀ ਠੈ ਨ

ਹੇ ਖੇਲਤ ਮ ਸੁ ਰ ਮ ਘ ਰ ਬਿ ਜ ਨ ਵ ਨ ਕੇ ਜੀ ਗ ॥ ਕੁ ਰ ਵ ਵ ਬੁ ਠੁ ਤੁ ਹੋ ਵ ਵ ਵ ॥ ੫ ॥
ਬ ਹੁ ਠੁ ਤੁ ਹੋ ਤ ਪ ਰ ਜ ਪ ਰ ਜੀ ਗ ॥ ਪ ਦ ਮ ਪ ਦ ਮ ਜ ਜ ॥ ਸ ਤੁ ਪ ਦ ਮ ਪ ਦ ਮ ਜ ਜ
ਅ ਜ ਕੁ ਫੁ ਵ ਤ ਨ ਲ ਰੋ ਗ ॥ ੬ ॥ ਪਉੜੀ ॥ ਅ ਚੇ ਜ ਨੇ ਵ ਬ ਲ ਵ ਤੋ ਹੋ ਚੇ ਜ ਨਿ ਵ
ਭੁ ਗ ਵੰ ਤ ਦਾ ਵ ਨ ਜ ਮ ਰ ਮ ਚ ਏ ॥ ਪ ਦ ਮ ਭੁ ਜ ਪ ਰ ਸ ਜ ਤੋ ਪ ਦ ਮ ਭੁ ਜ ਕ ਰ ਮ
ਜ ਤੁ ਪਾ ਵ ਤ ਅ ਜੁ ਰ ਹ ਕ ਏ ॥ ਪ ਦ ਮ ਪ ਦ ਮ ਏ ਕ ਅ ਜ ਤੋ ਪ ਦ ਮ ਪ ਦ ਮ ਅ ਕ ਜ
ਜ ਤੁ ਬਿ ਜ ਲ ਵ ਨ ਤ ਨ ਲ ਏ ॥ ਪ ਦ ਮ ਪ ਦ ਮ ਬ ਪੁ ਕ ਟ ਹੋ ਪ ਦ ਮ ਪ ਦ ਮ ਬ ਪੁ ਪ
ਟਾ ਬਿ ਬੋ ਰ ਵ ਲ ਖ ਏ ॥ ੬ ॥ ਪਉੜੀ ॥ ਪ ਦ ਮ ਪ ਦ ਮ ਮੁ ਖ ਮ ਹੋ ਪ ਦ ਮ ਪ
ਦ ਮ ਮੁ ਖ ਮ ਹ ਵ ਰ ਨ ਵੰ ਤ ਚ ਬ ਏ ॥ ਜੁ ਜ ਨ ਕੁ ਲ ਮੁ ਰ ਤੋ ਕੁ ਲਾ ਜਾ ਨ ਤ ਜ
ਤ ਦੇ ਤ ਮ ਰ ਬ ਲ ਲ ਜ ਏ ॥ ਵ ਖ ਅ ਤ ਬਿ ਕੁ ਮੁ ਖ ਮ ਏ ਹੋ ਵੇ ਖੀ ਅ ਤਿ ਬਿ ਕੁ ਮੁ ਖ ਮ
ਹ ਵ ਨ ਵ ਨ ਕ ਲ ਫੁ ਕ ਏ ॥ ਵ ਮੇ ਰ ਕੀ ਵ ਰ ਏ ਹੋ ਚ ਕੀ ਵੰ ਤ ਦ ਰ ਏ ਵ ਨ ਵ ਵ ਰ ਨ
ਕ ਏ ॥ ੬ ॥ ਪਉੜੀ ॥ ਇ ਹੁ ਲੀ ਲ ਜੋ ਠ ਨੋ ਹੋ ਲੀ ਲ ਘ ਨੋ ਜੋ ਠ ਨੇ ਜ ਨ ਮ ਜ ਨ ਮ
ਲ ਜ ਏ ਗ ਜਿ ਸੁ ਬ ਲੋ ਕੋ ਰ ਮ ਹੋ ਜੁ ਬ ਲੋ ਕੋ ਜ ਮ ਰ ਮ ਸ ਫੁ ਤ ਫੁ ਲ ਪ ਏ ॥
ਨਿ ਰ ਪ ਨ ਹੋ ਏ ਪ ਨ ਵੰ ਤ ਹੋ ਨਿ ਰ ਪ ਨ ਹੋ ਏ ਪ ਨ ਵੰ ਤ ਕਾ ਏ ਰ ਜ ਮ ਰ ਲ ਡਾ ਏ ॥ ਇ ਹ
ਵ ਰ ਜ ਪੁ ਰ ਨ ਭਾ ਏ ਠੀ ਹੋ ਸਿ ਪੁ ਰ ਨ ਵ ਰ ਯ ਤ ਕੁ ਏ ਠੀ ਠੀ ਤ ਚ ਤ ਲ ਏ ॥ ੬ ॥
੧ ॥ ੨ ॥ ੧ ॥ ੨ ॥ ੩ ॥ ਇ ਤ ਜੀ ਵ ਰ ਜੁ ਬ ਲੋ ਹ ਜ ਮ ਪ ਤੁ ਜੁ ਮ ਸ ਤ ॥ ॥ ਅ ਬ ਪ ਲੋ ਭੁ ਰ ਬ
ਨਾ ਦ ਬਿ ਜ ਬ ਪ ਨ ਜੁ ਪ ਰ ਬੰ ਦ ਸੰ ਕੁ ਅ ਭੁ ਖਿ ਕ ਰ ਜ ਵੀ ਚੋ ॥ ਜੀ ਰ ਬ ਲੋ ਹ
ਜੁ ਜ ਲ ਜੋ ਨੋ ਕੋ ਕ ਬ ਤੋ ॥ ਬੁ ਬ ਲਾ ਬਿ ਜ ਨ ਪ ਦਾ ਗ ਜ ਪ ਗ ਚੁ ਰ ਪ ਵ ॥ ਅ ਆ ਟ ਕ
ਲ ਰ ਤੁ ਪ ਰ ਜ ਪ ਰ ਜੁ ਪ ਬਾ ਨ ਜੋ ਬਿ ਨ ਪ ਠ ਹ ਚ ਤਾ ਗੁ ਫੁ ਨ ਕੁ ਰ ਹ ਕ ਮੰ ਦ ਬ ਜੁ ਸ
ਯ ਕ ਲ ਖ ਡਾ ਰ ਤਾ ॥ ਵੀ ਵ ਰ ਬਿ ਰ ਫੁ ਠੀ ਤੰ ਗ ਦੀ ਹ ਵ ਦੁ ਨ ਮ ਮ ਸੁ ਰ ਤਾ ਗ ਦ ਚੁ
ਰ ਜ ਗੁ ਲੇ ਲ ਤ ਲ ਮੁ ਜ ਲ ਤ ਰ ਪ ਰ ਤਾ ॥ ॥ ਸ ਨੀ ॥ ਕੁ ਜ ਰ ਜ ਕ ਲ ਨ ਦ ਮੇ ਪ
ਪੁ ਨ ਸਿ ਘ ਰੁ ਕ ਰ ਤਾ ॥ ਲ ਰ ਜ ਤ ਬਿ ਵ ਰੋ ਨ ਰ ਭੁ ਅ ਕੰ ਪ ਤਾ ਕਿ ਲ ਕ ਰ ਤਾ ॥ ਅ ਰ ਦ ਤ

ਸੁਖਪਾਕਲਪਾਦਪਾਕਲਤਾਰਾ ਰੁਗਮਗਪੁਕਾਇਕੋਤਪਗੁਨਲੁਲਤਮ
ਹੀਤਾਤੁਤਾ ॥ ੧ ॥ ੫ ॥ ੧ ॥ ਬਿਜਨਪਦਾ ਗਜਪਦਾ ਰੁਗਰਪਦਾ ॥ ਲਿਖਨਾਹੀਕਤ
ਇਕਾਗਮਸਰਜੇਕਥਪੁਧਰਹੀ ॥ ਮਿਜਮੇਟਪਰਜੇਦਾ ਸੁਥਕਨਾਮਿਉ
ਤਰਹੀ ॥ ਤੇਸਭਕਲਾਦਾ ਮਹਾਬਾਜਸਣਾ ਮੁਖਾਰਿਪਪਰਹੀ ॥ ਪੁਨਪੁਨਚਲਤ
ਪੁਜੇਦਾ ਸੁਦਾਨਦਪੁਨਕਰਹੀ ॥ ੧ ॥ ੫ ॥ ੧ ॥ ॥ ਸਾਠੀ ॥ ਮਸਨੇਬਾਜਗਰਾਜਾਇ
ਨਾਦਨਭਉਰਹੀ ॥ ਕੁਟਕੁਟਾ ਅਜਕਰਤਤੇਗਤੀਛੁਨੇਛੁਰਹੀ ॥ ਗੀਰਤਾਗਿਠਾ
ਮਿਜਮਾਸਨੇਤਾ ਸੇਕੁਦੀਪਰਹੀ ॥ ਮਨਕੁਜਾਮੁਖਮਨਕਮਨਗਸਿੰਗਨਾਮਿ
ਰਧਰਹੀ ॥ ੧ ॥ ੫ ॥ ੧ ॥ ਬਿਜਨਪਦਾ ਗਜਪਦਾ ॥ ਸੁਪਦਾ ॥ ਕੇਤਕਨਕੁਮਗਉਰਤ
ਕੁਟਕੇਤਕਾਛੁਤਲਰਹੀ ॥ ਕੇਤਕਾਮਧਰਲਰਾਹਿਕੇਤਕਦਾਨਦਾਹਿਛੁਰਹੀ ॥ ਕੇਤ
ਕਪੈਠਪਤਾਰਕੇਕਾਅਉਸੀਝਕਝੁਰਹੀ ॥ ਕੇਤਕਨਤਰਕਾਮੁਰਕੁਟੈਨਾਮਹਿ
ਪਰਹੀ ॥ ੧ ॥ ੫ ॥ ੧ ॥ ਕੇਤਕਾਸਿੰਧਰਹੀ ॥ ਕੇਤਕਾਮਧਰਹੀ ॥ ਕੇਤਕਾਥਿਸ੍ਰਿ
ਕੁਤਮੁਖਦਾਨਉਖਝੁਰਹੀ ॥ ਕੇਤਕੁਟਨਦਰਾਏਯਿਥਰਕੇਤਕਦਲਦਰਹੀ
ਕੇਤਕਲਲਝੁਕਲਕੁਪਰਦੈਤਨਮਰਹੀ ॥ ੧ ॥ ੫ ॥ ੧ ॥ ਬਿਜਨਪਦਾ ਗਜਪ
ਦਾ ॥ ਚਰਪਦਾ ॥ ਕੇਤਕਮਲਕਠੇਕਧਾਏਕੁਮਤੀਕੁਲਨਤਾ ॥ ਕੇਕਠੇਕਕੁਜ
ਤਾਲਾਪਕਹਥਲੀਪੁਮਨਤਾ ॥ ਲੈਲੈਚਰਮਾਕਿਕੇਕਠਕਛੁਕਛੇਥਲਨਨਤਾ
ਸਨਮੁਖਸਮਰਥਥਲਕੁਕਰਮਿਸਰਥਥਲਨਤਾ ॥ ਪਿਲਚਪਿਲਚਥਪੁਜ
ਤਛੁਰਹੁਦੈਦੈਤਾਥਿਠਾਨਿਤਾ ॥ ਜਿਮਦੀਪਕਹਿਤਪਤੰਗਜਰਤਤਿਮੀਕਨਮਾਨ
ਤਪੁਦਤਨਕੇਥੋਥਿਨਪਰੇਜੀ ॥ ਦੈਤਾਮਗਿਮਾਨਤਾ ॥ ਤੇਜੇਨਿਚਰਰਾਜਾਥਿਛੁਤਨ
ਮਾਹਪਛੁਨਤਾ ॥ ੧ ॥ ੫ ॥ ੧ ॥ ਬਿਜਨਪਦਾ ਗਜਪਦਾ ॥ ਚੁਪਦੀ ॥ ਲੀਲਾਮਗਮਾ
ਪਾਰਲਖੇਕੇਮਸਨਪਦਤਾ ॥ ਦੈਦੈਤਉਪਰਾਜਥਹਰਤਿਨਬਾਦਕਰਾਵਤਾ ॥ ਦੈ
ਦੈਥਲਾਅਹੀਕਾਰਜਰਾਜੁਰਜਮਰਲਰਾਵਤਾ ॥ ਥਹੁਰਨਿਰਵਰੋਕਰਤਾਮਾਪਹੀ

੫੧

ਕਾਕੁਕਦਤਾ ॥ ਥਿਹਥਲਕੇਥਲਾਮਾਪਿਨਿਤੁਨਤਨਬਕੁਵਤਾ ॥ ਮਨਮਨਨਕੇ 499
ਮਨਨਥਦੇਥਾਨਦਿਜਾਵਤਾ ॥ ਗਾਰੀਥਿਨਿਟੁਜਤਿਥਨਾਗਰੀਥਨਪੀਗਮਿਟਾਵ
ਤਾ ॥ ਟੀਨਬਿਧੋਇਦਇਟਕੋਲਿਜਰਥਾਵਤਾ ॥ ੫ ॥ ੫ ॥ ੧ ॥ ਬਿਜਨਪਦਾ ਗਜਪਦਾ
ਚਰਪਦਾ ॥ ਕੁਥਿਥਾ ॥ ਜੇਕੁਨਿਮਾਨਜਨਾਮਾਪਖਕਓਠਿਗੁਜਾਈ ॥ ਥਿਛੁਕੁ
ਪਥੇਰਟਪਗਟਕਰਜਮਰਛਰਾਈ ॥ ਹਨਤਨਿਸਾਚਰਕੁਰਗਰਥਗਰਥੀਨਚਥ
ਈ ॥ ਟੀਨਦਰਦਟੁਖਹਰਨਕੁਰਥਥਾਥੀਤਰਾਈ ॥ ਜਲੀ ॥ ਪਪਜਗਤਜਕ
ਲੁਪਰਲੈਕਕੈਜੁਕਰਾਈ ॥ ਨਉਤਨਜਗਪਥੀਪਜੁਕੁਠਰਾਜਦੀਦਾਈ ॥ ਗਰਥ
ਨਿਠਾਰਓਈ ॥ ਦੈਦੈਤਨਗਰਥਮਿਟਾਈ ॥ ਜੇਕਕਜਮਲਜਗਤਕੇਤੇਜਥਲ
ਜਾਈ ॥ ੧ ॥ ੫ ॥ ੧ ॥ ॥ ਸਪਤਾ ॥ ਬਿਜਨਪਦਾ ਗਗਠਮੇਦਾ ॥ ਛੁਟਾ ॥ ਜਤਨੁਗੁਨਉਤ
ਨਕਰਿਓਕਲਪਕਲਪਾਤੁਪਲੈਕਰਾ ॥ ਜਤਨਮਾਯਿਯਰਮਜਰਉਪਦੇਸਾਦੈਕੋ
ਕਰਾਧਰਮਪਥਿਥਥਪੁਜਲਾ ॥ ਇਨਿਯਰਜਚਲੈਕਰਾ ॥ ਜਤਨਤਨਪੁਰਥਜ
ਤਾਥਿਤਜਤਥਦੈਕਰਾ ॥ ਮਾਦਿਸਚੁਗਾ ॥ ਦਿਸਤਪੋਕੁਜਿਤਜੈਕਰਾ ॥ ਚੋਜਿਤਨਿਤ
ਜਦਾਪੁਰਾਤਨਪੁਰਥਥਿਜੈਕਰਾ ॥ ਜਤਨਰੂਪਜਤਨ ॥ ਜਤਨਕਰਨੀਧਰਥਿਧਰਾ ॥ ਚੋ
ਠਿਗੁਤਨਿਜਿਤਦਾਜਰਛੁਕਰਛੁਕਰਾ ॥ ੨ ॥ ੫ ॥ ੧ ॥ ॥ ਜਪਤਾ ॥ ਬਿਜਨਪਦਾ ਗਗ
ਮੇਦਾਛੁਟਾ ॥ ਜਮਰਦਾਰਨਚਥਿਥਾਤਾ ॥ ਪਲਟਕੁਗੁਨਉਤਨਕਰੇ ॥ ਜੀਗਾਮੁ
ਰਦਾਰਨਜੁਥਮਚਓਪਲੈਕੁਰਥਮਹਰੁਰੇ ॥ ਥਟਪੁਠੁਪਰਨੇਗਗਨਲਾਗਿਓਪੁ
ਕੁਦੈਕਥਜੁਥਨਾਹੀ ॥ ਟੇਕੇਟਸਲੈਕਥਉਦਹਕੁਮਨਨਿਸਰਥਟੇਲਕੋਜਲਥਲ
ਥਿਥੋ ॥ ਮਮਿਤਾਥਿਥਾਥਿਥਨਾ ॥ ਦਪਰਥਲਤੁਤਦਾਰਨਜਮਕਰੇ ॥ ਜੀਗਾਥਿਛੁਕੁ
ਪਪਰਾਰਪੇਲਤਜਸਤਾਮਜਤਨਜਥਚੋ ॥ ੧ ॥ ੫ ॥ ੧ ॥ ॥ ਥਿਥਿਥਿਥੁਤਨਕਰਤ
ਸਿੰਘਰਲਤੁਤਨਿਥਿਥਰਨਿਠਰਾਮਤਾ ॥ ਰਚਤਨਿਜਮਾਇਆਪਥਲਥਲਮ
ਤੁਲਪੁੰਗਵਦੈਤਪਤਾ ॥ ਥਪੁਧਰਤਨਨਾਰਿਥਾਥਿਥਾਥੀਪੁਰਹਨਤਪੁਨਪੁਨਮਥੁ

ਉਤ

ਰਹੇ ॥ ਤਿਸ ਧਰਤ ਨਾ ਸੁਖੁ ਨਿਜਾ ਚਕਲ ਰਬਟਾ ॥ ਰੁਨ ਜਮ ਰਹੇ ॥ ਸੁਖੁ ਪਰਤ ਜੇਤ ਕਾ ॥
ਜੁਰ ਫਿਨ ਫਿਨ ਬਿਕਟ ਲੀਖ ਮੁਕੈ ਕਾ ॥ ਧਰ ਪਰਤ ਤੇਤ ਕ ਰੂਪ ਨਿਜ ਪੁਤ੍ਰ ਬਿਸੁ ਮੁਰਤ
ਬਿਸਤਰਾ ॥ ੧ ॥ ੫੧ ॥ ॥ ਬਿਸਨ ਪਦਾ ਕਮੇ ਟਛੇਟਾ ॥ ਬਹੁ ਹਨ ਤ ਤਿਛੇ ਕ੍ਰਿਪਾ ਨ ਲੈ ॥
ਬਹੁ ਹਨ ਤ ਚਕੁ ਕ ਗਾਦਾ ॥ ਬਹੁ ਹਨ ਤੇ ਮ ਬਿਨੁ ਜਾ ਪੈ ਨੀ ਤਿਛੇ ਕ੍ਰਿਪਾ ਨ ਲੈ ॥
ਬਹੁ ਹਨ ਤ ਜੀ ਬੁਆ ਗੁਰ ਜ ਭੀਖ ਮੁ ਬਹੁ ਹਨ ਤ ਜ ਮ ਧਰ ਤੁ ਪ ਕ ਹੇ ॥ ਬਹੁ ਹਨ ਤ ਗੁ ਛੇ ਨ
ਗੁਰ ਜ ਮੁ ਲ ਬ ਨ ਬ ਜ ਨ ਪ ਮ ਕ ਹੇ ॥ ਬਹੁ ਹਨ ਤ ਨ ਖ ਟੇ ਤ ਘ ਤ ਖੋ ਰੇ ਨ ਬਹੁ ਹਨ ਤ
ਤੁ ਨ ਮੀ ਜੀ ਠੀ ॥ ਤੁ ਲ ਦ ਚੁ ਦਾ ॥ ਬਹੁ ਪੁ ਕ ਟੇ ਤ ਨ ਬਹੁ ਚੁ ਚੁ ਜ ਕੁ ॥ ਲ ਨ ਰੁ ਜ ਠੀ ॥ ॥ ਜਾ ਨੀ ॥
ਬਹੁ ਜੁ ਮ ਲੀ ਲ ਤ ਘੇ ਰ ਨਿ ਜ ਚ ਰ ਬੁ ਖ ਕ ਘ ਟ ਰ ਨ ਟ ਕ ਰ ॥ ਬਹੁ ਪਾ ਜ ਟ ਹ ਰ ਕ ਮ
ਦ ਟੇ ਮੁ ਖ ਬ ਏ ਘ ਟ ਰ ਤ ਟ ਕ ਰ ॥ ਬਹੁ ਹਨ ਤ ਕ ਮ ਤ ਮਿ ਲ ਟ ਨ ਦ ਗ ਹਿ ਕੇ ਜ ਪ ਟ ਕ
ਤੁ ਪੁ ਹ ਮ ਪ ਰ ॥ ਬਹੁ ਚੁ ਏ ਗ ਗ ਨ ਪ ਠ ਟ ਹੀ ਤਿ ਨ ਮ ਏ ਜ ਰ ਹਿ ਗ ਗ ਨ ਰ ਰ ॥ ਬੁ
ਨ ਗ ਠ ਸ ਨ ਹ ਨ ਹੀ ਨਿ ਜ ਚ ਰ ਬਹੁ ਹਨ ਤ ਪਾ ਦ ਕ ਬ ਨ ਪੀ ॥ ਕ ਏ ਮ ਚ ਬ ਪ ਰ ਬ ਨ
ਬਿਜ ਨ ਵ ਨ ਹ ਨਿ ਜੋ ਟ ਨ ਦ ਘ ਟ ਰ ਹੀ ॥ ੨ ॥ ੫੧ ॥ ॥ ਬਿਸਨ ਪਦ ਕਮੇ ਟਾ ॥ ਤੁ ਏ ਪੁ
ਤ ਜੇ ਤ ਕ ਬੁ ਟੇ ਜੋ ਨ ਨੀ ਮ ਜਾ ਮੇ ਦ ਪੁ ਚੁ ਟ ਹੀ ॥ ਤਿ ਮ ਧ ਰ ਤ ਨ ਰੁ ਪ ਪੁ ਨਿ ਪੁ ਨਿ ਨ ਹੀ
ਬਿਜ ਪਾ ਰੇ ਪ ਜੀ ਖੇ ਟ ਹੀ ॥ ਜਿ ਮ ਉ ਨ ਤ ਬ ਰ ਖ ਕ ਲ ਚੁ ਟ ਬੁ ਟ ਹੋ ਤ ਪੁ ਨਿ ਮ ਟ ਜ ਤੇ
ਜਿ ਮ ਹੋ ਤ ਨਿ ਜ ਚ ਰ ਜ ਰ ਜ ਪੁ ਨਿ ਪੁ ਨਿ ਹੋ ਤ ਜਿ ਮ ਜਿ ਮ ਘ ਤ ਹੇ ॥ ਅ ਸ ਟੇ ਖ ਕ ਉ ਤੁ
ਕ ਟੇ ਟ ਨੁ ਟ ਕ ਲ ਗ ਮਿ ਟ ਕ ਬੁ ਕ ਬ ਹੇ ॥ ਜ ਗ ਟੀ ਜ ਬਿ ਨ ਅ ਜ ਕੇ ਕ ਚੇ ਪ ਨ ਪੰ ਨ
ਗੁ ਖ ਤ ਜੁ ਬ ਹੇ ॥ १ ॥ ਜਾ ਨੀ ॥ ਕ ਰੁ ਮ ਨ ਬ ਰ ਖ ਹ ਰ ਖ ਮੁ ਰ ਮੁ ਨ ਬ ਜ ਤ ਟ ਟ ਬੁ ਚੇ ਰ ਹੇ
ਸ਼ਾ ਫੁ ਰ ਬੇ ਨੀ ਜ ਬੇ ਨ ਮ ਹੁ ਦ ਰ ਤ ਲ ਚੁ ਰ ਨ ਛੇ ਰ ਹੇ ॥ ਨ ਚ ਤ ਟੇ ਵੀ ਗ ਨ ਬੁ ਰੰ ਗ ਨ ਕ ਖ
ਤੁ ਕ ਖ ਬ ਚਿ ਤ ਹੇ ॥ ਕ ਚੁ ਖ ਜੁ ਫੁ ਠੀ ਆ ਚ ਗ ਸ ਚੁ ਗ ਨ ਗੀ ਤ ਚ ਚਿ ਤ ਹੇ ॥ ਬ ਜ ਤ ਘ
ਟਾ ਸੇ ਖ ਬੀ ਸ ਮੁ ਰ ਜ ਪੁ ਮ ਪ ਰ ਖ ਚ ਰੀ ॥ ਜੋ ਜੋ ਉ ਚ ਚ ਤ ਮੁ ਰ ਗੁ ਨ ਪੰ ਨ ਪੰ ਨ ਗੁ ਖ ਤ
ਆ ਸੁ ਰੀ ॥ ੩ ॥ ੫੧ ॥ ॥ ਬਿਸਨ ਪਦਾ ਛੇ ਟਾ ॥ ਕਮੇ ਟ ਹੋ ਤ ਬ ਰ ਖ ਪੁ ਜ ਪੁ ਜ ਨ ਲੁ ਰੀ

ਪ ਮ ਰ ਮੁ ਲ ਬ ਆ ਚ ਹੇ ॥ ਨ ਰ ਤ ਨ ਟ ਦ ਰ ਮੁ ਘ ਰ ਪਾ ਤੁ ਕ ਬ ਤ ਗੁ ਨ ਜ ਨ ਜਾ ਸ ਹੇ ॥ ਪੁ ਚ ॥ ੫੧ ॥
ਛੇ ਤ ਹੋ ਉ ਜ ਹਿ ਜੁ ਧ ਤ ਮ ਚਿ ਮੁ ਮ ਚੀ ਬ ਚ ਬ ਨ ਟੁ ਲੀ ॥ ਵਿ ਸ ਥ ਟੇ ਜ ਛੇ ਟਿ ਥਿ ਬ ਨ
ਬ ਜ ਨ ਚੁ ਵਿ ਥਿ ਮ ਗੁ ਮ ਸੁ ਰ ਟੁ ਲੀ ॥ ਛੇ ਤੁ ਰ ਕਿ ਯੋ ਗ ਗ ਨ ਮ ਯ ਯ ਲ ਟ ਹ ਟਿ ਮੁ ਖ ਲ
ਬ ਰ ਖ ਤ ਜ ਘ ਨ ਹੇ ॥ ਤੁ ਨ ਅ ਮੁ ਰ ਬੇ ਖ ਤੁ ਰੁ ਪ ਪੁ ਰ ਪ ਰ ਖਿ ਜ ਖ ਟੇ ਲਿ ਥਿ ਮ ਗ ਨ ਹੇ
१ ॥ ਜਾ ਨੀ ॥ ਜ ਗ ਤ ਛੁ ਜ ਲ ਤ ਟੇ ਤ ਭੀ ਖ ਮੁ ਕ ਰ ਤ ਨ ਟ ਕੁ ਖੀ ਕ ॥ ਤੁ ਕ ਤ ਤ ਕ ਨ ਪੇ ਰ
ਗੁ ਲ ਨ ਬੁ ਤ ਬੈ ਤ ਲ ਨਿ ਜ ਚ ਰ ॥ ਜ ਦ ਹੋ ਤ ਗੁ ਮ ਪੁ ਲੇ ਪ ਲ ਟ ਚਿ ਟੇ ਤ ਗ ਜ ਨ ਸ
ਮ ਰ ਹੇ ਗੁ ਜ ਬਾ ਜ ਉ ਮ ਟ ਸ ਏ ਟੇ ਨ ਨ ਰੁ ਦ ਪ ਰ ਤ ਜੋ ਨ ਤ ਪ ਚੁ ਠੀ ਪੁ ਕੇ ਟ ਕੇ ਟ ਉ ਪ ਜ
ਰਿ ਪ ਗ ਨ ਜ ਸ ਤੁ ਅ ਸ ਤੁ ਜ ਤੁ ਰ ਹੀ ॥ ੪ ॥ ੫੧ ॥ ॥ ਬਿਸਨ ਪਦ ਛੇ ਟ ਕ ਮੇ ਟਾ ॥ ਅ ਬਿ
ਠਿ ਭੀ ਖ ਮ ਜੁ ਪ ਟੇ ਟੇ ਜ ਨ ਠ ਠ ਤੁ ਮ ਲ ਜ ਮ ਰ ਹੇ ॥ ਕ ਰ ਤ ਪ ਟ ਮ ਨੇ ਕ ਨਿ ਜ ਨਿ ਜ ਸ
੩ ॥ ਅ ਸ ਤੁ ਨ ਬੰ ਜ ਰ ਹੇ ॥ ਹੋ ਤ ਉ ਲ ਕ ਪ ਡ ਡਿ ਨ ਡਿ ਨ ਕੰ ਪ ਬ ਜੁ ਪਾ ਕ ਪ ਹੀ ॥ ਪ ਪ ਰ
ਰ ਗ ਗ ਨ ਮ ਸ ਨ ਰੁ ਕ ॥ ਤ ਉ ਕੁ ਕ ਨੀ ਬੁ ਕ ਚੁ ਪ ਹੀ ॥ ਕ ਕ ਰਿ ਫੁ ਕ ਰ ਲ ਚ ਏ ਰ
॥ ਚਿ ਕ ਚੀ ਤੁ ਰ ਲੁ ਬ ਰ ॥ ਮੰ ਜ ਚ ਚੁ ਡਿ ਆ ਲ ਬ ਖ ਮ ਰ ਨਿ ਜ ਨ ਬਾ ਜ ਤ ਕੁ ਕ ਰ ॥ १ ॥
ਜਾ ਨੀ ॥ ਕਿ ਲ ਕ ਟੀ ਟੇ ਤ ਮ ਸ ਨ ਤੁ ਮ ਰ ਪੇ ਤ ਜੁ ਰਿ ਨ ਨ ਚ ਹੀ ॥ ਤੁ ਲ ਟੇ ਟੇ ਗ
ਤੁ ਖ ਕਿ ਲ ਟ ਟ ਕੇ ਰੰ ਗ ਰ ਚ ਹੀ ॥ ਬ ਹ ਤ ਤ ਛਿ ਨ ਚੋ ਕੁ ਜ ਏ ਕ ਜੇ ਲੀ ਬ ਨ ਜ ਮੁ ਪ ਰ
ਕ ਟ ਰ ਬੁ ਠ ਬਿ ਚ ਲ ਲ ਸਿ ਗ ਨ ਤੁ ਜ ਭੀ ਖ ਮ ਨਿ ਜ ਚ ਰ ॥ ਤੁ ਨ ਬੁ ਰ ਤ ਪ ਰ ਚਿ ਨ ਪ
ਰ ਬ ਲ ਹੋ ਤ ਮ ਕੁ ਲ ਨਿ ਜ ਰ ਰ ॥ ਮ ਚੀ ਮ ਚ ਕ ਰ ਚ ਟ ਟੀ ਤ ਨ ਜਿ ਗ ਜੁ ਟੇ ਨ ਚ ਹ
੫ ॥ ੫੧ ॥ ॥ ਬਿਸਨ ਪਦਾ ਛੇ ਟ ਕ ਮੇ ਟਾ ॥ ਗ ਟ ਗੁ ਰ ਜ ਗ ਰਿ ਚ ਟ ਮੁ ਲ ਬ ਪ ਤ ਟੇ ਟ
ਜ ਮੁ ਦ ਗ ਰ ॥ ਬ ਹੁ ਚਿ ਨ ਕੇ ਜ ਗ ਟੀ ਜ ਤ ਨ ਮ ਗ ਛੇ ਕ ਲੁ ਨਿ ਚਿ ਨਿ ਜ ਰ ॥ ਅ ਨ
ਨ ਬ ਨ ਜ ਧ ਨ ਹ ਰਿ ਪੁ ਤ ਪ ਠੇ ਟੀ ਨ ਜ ਮੁ ਟ ਗ ॥ ਬ ਹੁ ਦ ਚ ਕ ਟਿ ਚਿ ਨਿ ਚ ਹ ਏ ਚ ਨ ਤੁ
ਪ ਕ ਜੋ ਬਿ ਨ ਜ ਮ ਪ ਰ ॥ ਟ ਸ ਟੇ ਸ ਨਿ ਜ ਚ ਰ ਘੇ ਰ ਲ ਨਿ ਚਿ ਘ ਠੁ ਕੀ ਨ ਜ ਨੇ ਸੁ ਰੀ
ਤਿ ਹ ਪੇ ਖ ਖਿ ਕੁ ਮ ਚਿ ਜੋ ਬਿ ਸੁ ਏ ਜ ਕ ਪੇ ਜ ਮ ਖਿ ਲੇ ਸੁ ਰੀ ॥ १ ॥ ਜਾ ਨੀ ॥ ਪਿ ਖ ਜ ਮ

ਪੁਨਨਾ ਪੁਗਾਤ ਬਿਕਟ ਬੀਕਟ ਮੁਕਤ ਜਨ ਸੁਖ ਰਹੇ ॥

ਨਿਰਪੈਰੁ ਵਰਾ ਪਗਧਮ ਕਥਿਯੋ ਚਿੰਤਾ ਕੁਲਮਭੁ ਕਮਿੰ

ਰਦੁਨਦੇਵਨਨਕਾ ਦੁਰਗਨਕੁਪੇਓ ਜਾਮਖੁਮਕਾਲਪ ਭਗਵਿਮਯਿ
ਬੇਰਪਗਰਨਰੁਪੇਓ ਜਾਮਕਾਰੁਕਜੰਕੁਨੰਦਨਏਥਾਰਿਲ ਚਰਬਠੇ ਨਦ ਕੇਟਦੇ
ਵੀਰਦਬੁਹਮੀਮਿਠਿਰਿਖਮੁਨਗਰਬਠੇ ਜਾਖਥਿਨਰਕੁਤਭੈਰੋਊਜੁਟੇਰਿਪਮੀ
ਕਕੇਪਕੋ ਭਿਜਨਾਦਏਕਲਲਕੁਤਸਰਬਰਭੁਜਾ ਬਿਕ੍ਰਮਓਪਕੋ ॥੫੧॥ ॥੧॥
ਜਨਪਦਛੰਦਕਮੇਦਕ ਮਲੇਬਜੁਲਾਜਿਲੀਖੁਖੀਧੁਨਬਨਮਾਰੀ ਕਾਥਿਜਪਠੇ
ਮੁਜਲਗੁਲੇਲਗਾਰਿਸਟਮੁਦਗਰਥਿਛ ਮੰਦੁਲਖਠੇ ਗਿਰਠਠੰਡੁਨਦੀਰੋ
ਕੁਨਨਗਤੀਭਨਾਪੁਗਦਾ ਮੁਕਤਪੁਕਥਕਕੀਧਠੀਖਮੁਗੇਲਥਾਪੋ ਚੰਗਦਾਠੀ
ਤਰਚਠਮਾਇਮਾਦੈਤਪੁਬਲਸੇਨਮਾਯਾ ਵੀਬਿਕਟਾ ਦਾਕੁਦਾਰਨੀਗਿਗਦੀਰਘ
ਕਾਇਠੀਖਮਥਿਥਿਧਗਟਾ ॥੫੨॥ ॥ਬਿਜਨਪਦਛੰਦਾ ਕਮੇਦਾ ॥੫੩॥ ਗੋਲਾਬਨ
ਕੁਥਿਮਥਰ ਤਭੰਦਨਸਾਰਠੇ ਮੁਕੁਲਾਇਟਾਚੁਨਪਕੁਰਜਸਤਰਨਮਜਤੀਛ
ਧਾਰਠੇ ਮੁਰਮਟਮਚੀਟੁਹੁੰਦੇਵਦਨੁਥਿਸੁਇਸਥਿਜਨਾਦਹੋ ਰੁਕਰੋ ਟਿਜਾਮ
ਨਾਇਸਜਲਾਥਲਤਾਜਓਜੀਵਨਾਮਾਧੋ ਥੁਠੀਟੁਟਿਠੇਪਲੈਪਲਾਟਿਠੇਠੁਠਿ
ਜਲਪੁਬਲਪੁਯਾਠੇ ॥੫੩॥ ਜਾਨੀ ਜਲਾਜਿਮਟਉਮਠ ਓਸਤਜਾਰਾਪਲੈਪਲ
ਟਠੁਠਾਰਠੇ ਮੁਕੁਗੋਟਿਜਾਥਿਟਿਸਜਕੀਜਲਾਥਿਥਪੁਸਾਰਠੇ ਪਾਜਾਮਦਨਜਗ
ਰੀਗੇਰਜਾਤਲਾਜਿਸਟਨੀਕਾਰਠੇ ਜਲੀਮੇਰਾਚਰਾਟਿਸਾਜਗਰੀਕੁਠਾਮਨ
ਜਲਦਸਰਾਰਠੇ ਮੁਰਜਸਚੁਰਪਲਜਮੁਜਖਕਲਬਠਨਕੋਠੀਥੇਰਠੇ ਜਲ
ਮੇਠੁਦਨਜਰਥਨਸੁਕੁਠਿਠੈਪਲੈਪਲਾਟਿਠੇਰਠੇ ॥੫੪॥ ॥ਬਿਜਨਪਦਛੰਦਾ ਕੁ
ਪੁਜਾਇ ਕਮੇਦਾ ॥੫੫॥ ਪੁਕਰੀਆਗਿਆ ਦੇਵਤਨਤਮਹੋਹੁਮੈਲੀਨਸਰਾ ਜੁਗੁਪ
ਲੈਕਠਿਹੋਠੈ ਮਨਠੇਟਹਨਾਸਹਾਇਠੈ ਮਜਰਠਥਾ ਮਾਨਾਗਿਆ ਦੇਵਜਗਠੇਰੁ
ਏਲੀਨਥੇਰਾਟਮਹਿ ॥ਜਿਮਨਦਿਸਾਚਰਮਿਲਤੁਨਿਜਮਹਾਤਿਮਜੀਵਬੁਹਮਜਨ
ਤਨਹਿ ॥ਮਸਠਾਓਠਿਠਿਕੁਤੁਰਾਹਿ ॥੫੬॥ ਜਗੁਜਨਕਨਦੈ ਜਗਪਲੇਠਰ
ਨੁ

ਥੈਜਮਰਖੀਲਾ ਖੇਲਾਕੁਲਿਗਦੁਨਕੋ ॥ਜਾਨੀ ॥ ਮਾਰਪਨਿਜਮਾਇਆਪੁਨੀਨਿਸ ५੭੯
ਮਾਹਲੀਨਪਦੇਸਕੈ ਨਪਰਹਠੀਥਜਗਤਕਠੁਠੇ ਜਲਾਕਾਰਥਿਥੇਥਕੋ ਘਟੁਮਪੜ
ਅਚੁਕੁਥੇਥਾਠਿਪਦਮਨ ਕੁਜਲਾਠੇਮਹਾ ਬੇਰਾਟਥਿਥੁਥਿਕੁਤਰ ਜਤਾਥਿਕੁਰੁਪਜ
ਲਾਥਿਤਠਾ ਮਰਥਾਰਠੁਨਾਮੀਕਵੇਟਕੋਟਮੁਰਠੀਠਾਗਰੀ ਬਿਰਨੀਲਲਜਤਪ
ਕੁਦਤਮਥਥਮਤਜੁਆਲਾਸਾਗਰੀ ॥੫੭॥ ॥ਬਿਜਨਪਦਾ ਛੰਦਾ ਕਮੇਦਾ ॥੫੮॥ ਠੀ
ਤਪਤਨੀਮਥਕਰਤੋ ਟਰਸਨਿ ਬੇਰਾਟਥਿਥੁਥਿਕੁਤਰ ਸਦੀਥਥੀਜਸੁਥਰਮਨੀ
ਕੇਟਕੇਟਥੁਠੀਠੁਜ ਕੇਰੇਮਰੇਸਨਿ ਦਾਜਠੁਠੀਨਠੀਕੇਟਦੇਵੀਸਕਤਜਥੀਗਨੇਸਥੁ
ਮਥਿਨੁਜਿਕੈ ਜਾਮਕਾਰੁਕੋਥਿਠਚਰੁਦਰੀਰਮਲਾਠਿਕੈ ਮੁਥਦੇਵਦੇਵਦੇਸਕੋ
ਟਕਸੇਸਗਕੁਠੇਥਥਪਤੀ ॥੫੯॥ ਮਰੇਮਨੀਦਾਜਕੇਟਕੋ ਥਮਾਰਦਜਰਸਤੀ ॥੬੦॥
ਟਕੁਜਾਨੀ ॥ ਬਿਥਥਿਥੁਨਠੀਟਥਗਮਿਗਚਰਾਮਚਰੁਕਲਠੇ ਸੁਠੈਤਾ ਸੇਲੀ
ਨਤਮੈਥਥਕਲਾਮਕਾਠੇ ॥ਮਨਜਰਮਆਕੁਤਮਲੇਥਥਿਥਾਪਕਮਠਿਥਾਥ
ਕੁਠੀਜਾਨੀਠੀ ॥ਚਿਟਕਾਜਚਿਤਘਨਾਚਿਨਦੇਥਥਕੁਤਥਾਜੀਜਾਨੀਠੀ ॥ਥਕਪਠੇਥ
ਜੀਥਥਾਥਿਥਾਨੇਨੇਤਨੇਤਪਮਨੀਠੀ ॥ਜੇਥਨਠੀਤਨਮਮਰਥਾ ਕਈਕਲਪਕਲਮ
ਸੁਥਾਨੀਠੀ ॥੬੧॥ ॥ਬਿਜਨਪਦਛੰਦਾ ਕਮੇਦਾ ॥੬੨॥ ਰਟਨੀਜਟਿਨਮਨਠੀਤਨਰ
ਗਜਗਾਜੁਮੀਥਠੇ ॥ਬੁਹਮਜਾਰਥਿਥਾ ਸਤੇਚਰੁਤਨੀਤੁਜਸਤੁਥਿਥਿਥਠੇ ॥ਬੇਰ
ਟਥਿਥੁਥਿਕੁਤੁਤੋਪਗਾਜਥਥਠੀਨਹੇ ॥ਮਕਰਖਕੀਨਾਥਿਕੁਤਲੀਲਾਨਿਜਮਾਥਿ
ਲੀਨਚੁਖੀਨਹੇ ॥ਨਿਕਾਰਨਿਕਾਰਥਥਠਿਥੁਥੁਨਠੀਨਾਪਠੇ ॥ਥਿਥੁਥੁਥਿ
ਰਾਜਹੀਜਕੁਠੇਸਕਾਲਥੇਆਪਠੇ ॥੬੩॥ ॥ਮਜਰਠਥਾਮਨਕੁਠਿਕੁਪਥੁਥੁਥਾਸੁ
ਥਕਾਲਸਦੀਵਹੋ ॥ਥਥਦੇਵਦਾਪਿਦੇਵੇਥਥਪਾਲਕਸੀਵਹੋ ॥ਮਹਾਦੇਵਦੇਵੇਜ
ਦੇਕਾਦੇਵਦੇਵਜਨਤੰਨੀ ॥ਥਥਥਿਥਥਥੁਲਾਮਾਦਠੀਥਦੇਵਮਹਾਜਨੀ ॥ਕਲਕ
ਲੀਮਹਾਕਲੀਮਕਲੀਦੇਵਜਨੇਸੁਕੀ ॥ਜਗਤਥੀਜਜਗੁਨਨਮਮੀਨਿਕਲਟੇ

ਜੇਥਾਥਿਥਾਥੀਥੁਥਾਮਨਦੇਜਥਦੇਤਪੁਕੁਥਾਥੀ

ਪ੍ਰਮੁਖੇ ਸ੍ਰੀ ॥੧॥੫੨॥ ਬਿਸਨ ਪਦਾ ਛੰਦ ਕੇ ਦਾ ਛੰਦ ਮਾ ਛੰਦ ਨੇ ਦਿਉ ਤ ਸੰਦ
ਪ੍ਰਨੇ ਸ਼ਾਰ ਬਾਰਨ ਮਾਮ ਤੇ ਪਨ ਮ ਬੁਝ ਹੁ ਬੁਝੀ ਚੇ ਸੁ ਸੁ ਛੰਦ ਮ ਕੇ ਦਾ ਰ ਕ
ਗੁ ਪਾ ਰੁ ਪ ਹੇ ਬੇ ਰਾ ਤ ਬਿਜ ਬਿ ਕੁ ਤ ਦ ਰ ਸ ਨ ਮ ਰ ਰ ਜ ਰੁ ਪ ਅ ਨੁ ਪ ਚੇ ਪ ਦ ਮ ਪ
ਤੁ ਮ ਦੁ ਤ ਜੇ ਯੋ ਆ ਪ ਆ ਪ ਚੇ ਰੇ ਆ ਰੰ ਗ ਮ ਛੰਦ ਮ ਕੇ ਪੈ ਰ ਲੇ ਮ ਦਿ ਮ ਬੰ ਡੇ ਹੇ
१॥ ਸ ਨੀ ॥ ਤਿ ਪ ਰੁ ਪ ਅ ਨੁ ਪ ਸੁ ਰ ਕ ਨ ਨਿ ਗ ਨ ਰੁ ਪ ਬਿ ਬ ਨ ਕੇ ॥ ਏ ਕੇ ਅ ਬ ਹੁ ਆ ਮ
ਬੁ ਰ ਕ ਨ ਬਿ ਕ ਹ ਠ ਨ ਕੇ ॥ ਰ ਰ ਏ ਤ ਏ ਰ ਪੁ ਕ ਯੇ ਜੇ ਪ ਬਿ ਜ ਨ ਦ ਭੁ ਦ ਚ ਰਿ ਤ ਹੇ ॥
ਮਾ ਪ ਹੀ ਨੇ ਰ ਜ ਸੁ ਰ ਕ ਪ ਰ ਚ ਤੋ ਸੇ ਕ ਲ ਪ ਚੇ ਤੁ ਬ ਚਿ ਤ ਹੇ ॥ ਨ ਹ ਪ ਰ ਪ ਯ ਤ ਕੇ ਜ ਹੁ ਮ ਨ ਬੁ
ਪ ਬ ਨ ਤਿ ਪ ਹੇ ॥ ਗ ਤੁ ਆ ਪ ਨੀ ਪੁ ਭੁ ਮ ਪ ਮ ॥ ਹ ਜ ਆ ਪ ਆ ਮ ਨੀ ਜੇ ਰੇ ॥ १२ ॥ ੫੨ ॥
ਬਿ ਸ ਨ ਪ ਦਾ ਛੰਦ ਕੇ ਮ ਦ ਜ ਗ ਪ ਲੈ ਕ ਰ ਨਿ ਜ ਮ ਪ ਰ ਯੇ ਰ ਲਿ ਨ ਕੇ ॥ ਨਿ ਜ ਰੁ ਪ ਹੀ ॥ ਬ
ਜ ਰੰ ਗ ਬਿ ਰ ਟ ਬੇ ਰਾ ਤ ਬਿ ਪ ਜੇ ਸੁ ਖ ਲੇ ਹ ਸੁ ਰ ਪ ਹੀ ॥ ਜ ਸ ਨ ਤੇ ਜ ਸ ਮ ਤੁ ਮ ਆ ਯੁ ਪ ਬ
ਜੁ ਰ ਜ ਸੁ ਰ ਕ ਨ ਹੁ ਪ ਰ ਕੇ ॥ ਜ ਦ ਗ ਰ ਜ ਰੁ ਬਿ ਮ ਯੋ ਬ ਕੇ ਰਿ ਪ ਹ ਨਿ ਚੰ ਪ ਨ ਟੇ ਕ ਰ
ਕੇ ॥ ਰਿ ਜ ਪ ਏ ਟ ਪ ਟ ਪ ਜ ਰ ਮ ॥ ਏ ਆ ਗ ਛ ਸੰ ਬਿ ਆ ਨ ਕੇ ॥ ਸ ਹੀ ਬਿ ਜੁ ਪ ਬੇ ਰਾ
ਟ ਨ ਰ ਹ ਰ ਕ ਸ ਕ ਨਿ ਕ ਰੁ ਤੁ ਕ ਛ ਨ ਕੇ ॥ १ ॥ ਸ ਨੀ ॥ ਜ ਕੇ ਰ ਕੇ ॥ ਨਿ ਜ ਸ ਪ ਦ ਯ ਰ
ਰੁ ਪ ਨੀ ਗ ਗ ਰ ਕੇ ॥ ਬੇ ਰਾ ਤ ਬਿ ਜੁ ਬਿ ਕੁ ਤੁ ਰੁ ਬ ਮ ਰੁ ਪ ਭੀ ਮ ਕ ਰੇ ॥ १ ॥ ਬਿ ਰਿ ਜ ਨ ਟ
ਬ ਚ ਮ ਨੇ ॥ ਊ ਪ ਰ ਜ ਬ ਕਿ ਚਿ ਪ ਕੇ ਜ ਰੁ ਪ ਲੈ ਕੀ ਸੰ ਬਿ ਪ ਏ ਕੋ ॥ ਬ ਜ ਤ ਨੁ ਹ ਨ ਕ
ਛੁ ਜ ਸੇ ਗ ਰ ਹੇ ॥ ਆ ਪ ਲੁ ਟ ਏ ਕੇ ॥ ਜ ਦ ਵ ਰ ਜ ਹੀ ਖ ਮ ਨ ਟ ਲੈ ਕੇ ਰ ਸ ਜ ਤੁ ਆ ਮ
ਜੁ ਯ ਰ ਕੇ ॥ ਜ ਰ ਪ ਲੈ ਪੇ ਠੇ ਠੇ ਲ ਕੇ ॥ ਛਿ ਗ ਪ ਦ ਮ ਪ ਤੁ ਪ ਰ ਕੇ ॥ १ ३ ॥ ੫੨ ३ ॥
ਬਿ ਸ ਨ ਪ ਦਾ ਛੰਦ ਮ ਕੇ ਮ ਦ ਜ ਲ ਪ ਲੈ ਕੇ ਰੁ ਨ ਹੇ ਤੁ ਰੁ ਉ ਤ ਨ ਦੀ ॥ ਹੁ ਰੀ ॥ ਬਿ ਸ
ਲ ਹੇ ॥ ਪ ਗ ਪ ਮ ਕੁ ਬ ਰ ਰ ਨੀ ਰ ਏ ਰ ਤ ਨ ਚ ਸੀ ਕ ਚ ਕ ਕ ਲ ਤੇ ॥ ਜ ਹ ਤੁ ਗ ਬਿ
ਲੈ ਕ ਤ ਨੀ ਰੇ ॥ ਜ ਤੁ ਬ ਤੁ ਪ ਕ ਤੁ ਸੁ ਮ ਬਿ ਨ ॥ ਬਿ ਤੇ ਕ ਜ ਲ ਨ ਹਿ ਟ ਤੁ ਪ ਟਿ ਜ ਤੁ ਬ
ਚ ਬਿ ਲ ਪ ਕੁ ਪ ਲੈ ਕਿ ਲ ਗ ਲ ਕੇ ਜ ਪ ਮ ਨ ਬੋ ਦ ਲ ਪ ਦ ਮ ਪੁ ਤੁ ਬੇ ਰਾ ਟ ਕੇ ਬਿ ਖ

ਮਾ ਪ ਹੀ

ਲ ਛ ਕੇ ਗ ਛੰਦ ਕੇ ਟ ਨ ਰ ਜ ਨਿ ਮ ਆ ਰਿ ਜੋ ਬਾ ਟ ਕੇ ॥ १ ॥ ਛੰਦ ਮ ਨੀ ਮੁਖ ਜੇ ਜ ੫੨
ਮ ਆ ਲ ਤੁ ਜੇ ਰਿ ਮਿ ਸ ਚ ਤ ਬਿ ਖ ਹ ਲ ਹ ਲ ਜੁ ਆ ਜ ਤੇ ॥ ਤਿ ਮ ਛ ਟਿ ਜੇ ਸੁ ਲਾ ਬਿ
ਕੁ ਮੁ ਖ ਬੇ ਰਾ ਟ ਕੇ ਪਿ ਛੇ ਤੁ ਸੁ ਤੇ ॥ ਲ ਛ ਕੇ ਜ ਪ ਮ ਨ ਡੇ ਲਿ ਯ ਬ ਟ ਰੇ ਕ ਯੋ ਆ
ਟ ਰੇ ॥ ਚ ਉ ਤ ਰ ਟ ਨਿ ਚ ਰ ਡੁ ਉ ਬਿ ਆ ॥ ਪਿ ਰਿ ਮ ਰ ਚ ਬਿ ਬੇ ਦ ਟ ਪ ਟ ਰੇ ॥ ਬਿ ਸ
ਮ ਚਿ ਤ ਜੁ ਮ ਆ ਲ ਟ ਡੀ ਫੇ ਲਿ ਯੋ ਪ ਰਿ ਜੋ ਆ ਨ ਗਿ ਟ ਨ ਕੇ ॥ ਮ ਪ ਰ ਪ ਲੈ ਪ
ਟ ਕ ਬੀ ਰ ਖ ਰ ਨ ਹ ਨਿ ਕ ਮ ਨ ਤੁ ਰ ਨ ਕੀ ॥ १ ॥ ੫੨ ॥ ਬਿ ਸ ਨ ਪ ਦ ਛੰਦ ਮ ਕੇ ਦ
ਬੀ ਰ ਜ ਨ ਟ ਬ ਚ ॥ ਜੁ ਜੁ ਲੇ ਹ ਜੁ ਪ ਤੇ ॥ ਛੰਦ ਮ ਨੁ ਜ ਨ ਤੋ ਦੁ ਬਿ ਲ ਸ ਖੁ ਰ
ਮ ਕੁ ਤੇ ਹ ਚ ਰ ਨ ਮ ਨ ਡ ਹੀ ॥ ਮ ਖ ਚਿ ਯ ਚ ਸੁ ਰ ਜ ਖ ॥ ਨ ਜ ਗਿ ਪੁ ਖ ਚ ਰ ਮ ਚ ਰ ਜ
ਕੁ ਤੁ ਪ ਆ ॥ ਦ ਹੀ ॥ ਜੇ ਤੀ ਥੀ ਪ ਰ ਜ ਨ ਸ ਤੁ ਤੁ ਏ ਪਿ ਆ ॥ ਦ ਹਿ ਹੇ ਰੁ ਗ ਤ ਮ ਰ ਗ ਪ
ਟ ਹੀ ॥ ਬਿ ਨ ਤੇ ਹੀ ਮ ਠਿ ਰ ਨ ਡੁ ਜ ਤ ਕ ਬ ਹੀ ਤੇ ਹੀ ॥ ਚ ਉ ਲਿ ਰੁ ਲਾ ਦ ਹੀ ॥ ਹ ਉ ਹੁ ਜਾ
ਨਿ ਓ ਜੀ ॥ ਮ ਆ ਪ ਨੇ ਏ ਕ ਹ ਉ ਤੇ ਬਿ ਬ ਰੁ ਕੁ ਏ ਥੀ ਪ ਖ ਰ ਕ ਉ ਤੁ ਕ ਆ ਜ ਤੁ
ਕ ਚਿ ਹੇ ਜ ਮੁ ਰ ਗ ਅ ਸ ਗ ਹਿ ਓ ॥ १ ॥ ਸ ਨੀ ॥ ਪ ਲਿ ਕੀ ਜ ਰ ਤੁ ਜ ਗ ਰੇ ਬ ਟ ਲ ਛੁ ਪੁ
ਤੁ ਨ ਪੇ ਤ ਹੇ ॥ ਕ ਏ ਮ ਬ ਖ ਬ ਚ ਤੁ ਰੰ ਗ ਮੈ ਨ ਕੁ ਟ ਬੀ ਰ ਬੀ ਰ ਨ ਕੇ ॥ ਟ ਲੁ
ਟ ਕੁ ਟ ਬਿ ਨ ਹ ਕੇ ਪ ਨ ਜ ਗ ਤੁ ਰ ਗ ਮਿ ਓ ਬਿ ਯ ਲ ਪੈ ॥ ਮ ਬ ਮੇ ਹ ਗ ਸ ਨ ਰ ਤੁ
ਹੈ ॥ ਬਿ ਸ ਬ ਚ ਪ ਟ ਕ ਨੀ ਰ ਕੇ ॥ ਜ ਤੁ ਜ ਲ ਪ ਜ ਰਿ ਓ ਪ ਲੈ ਰ ਚ ਜੇ ਜ ਲ ਡੁ ਓ ਓ ॥ ਸ
ਕੇ ਰੁ ਹੀ ॥ ਮ ਆ ਜ ਲੀ ॥ ਹ ਉ ਬੇ ਰ ਜ ਗ ਲੀ ॥ ਮ ਜ ਤੇ ਜ ਨੇ ਰੁ ਹੀ ॥ १ ॥ ੫ ॥ ੨ ॥ ਬਿ
ਸ ਨ ਪ ਦ ਛੰਦ ਕੇ ਟ ਕ ਸੀ ॥ ਗ ਮ ਸ ਕ ਹ ਨਿ ਜ ਰ ਰ ਗ ਰ ਜੁ ਥੀ ਖ ਮੁ ਪ ਨੁ ਬ ਨ
ਪ ਨ ਸੀ ਕੁ ਰ ਕੇ ॥ ਕ ਟ ਤੁ ਨ ਦ ਰੁ ਨ ਬ ਨ ਰ ਜ ਤੁ ਕ ਡ ਦੀ ਹ ਟ ਕ ਰ ਕੇ ॥ ਸ ਯ ਨ
ਜਾ ਏ ਕ ਤਿ ਛੁ ਬਿ ਜੀ ਅ ਰ ਜ ਗ ਟੀ ਸ ਓ ਰ ਪ ਲਾ ਏ ਕੇ ॥ ਪੁ ਬ ਲ ਮ ਏ ਆ ਟੀ ਪ
ਥੀ ਲੀ ਛੁ ਟੇ ਓ ਪੇ ਕ ਜ ਦ ਏ ਕੋ ॥ ਕੁ ਏ ਓ ਬ ਨ ਬੁ ਟ ਨ ਸ ਰ ਜ ਛੁ ਹ ਬ ਰ ਪ ਤੁ ਤ ਲੇ ਹ
ਘ ਕੋ ॥ ਗ ਰ ਆ ਬ ਲ ਮ ਰੁ ਤੁ ਪ ਲੈ ਸ ਟ ਰੁ ਚਿ ਖ ਮ ਜਿ ਕੇ ਰ ਮ ਕੇ ਹੋ ॥ १ ॥ ਸ ਨੀ ॥

ਪਟਾਜਾਗਮਜਾਰਉਮੁੰਠੀਮਧਰਪਾਦਰੁਸੁਲੋਗਮਦਰੁਤਾਤੋਗਤੀਫੁਨਖ
ਜਪਤਮਰਾਨਹੇਪਰਕੁਪਨਾਜਾਇਕੀਬਪੁਰੁਤਾਇਕਾਨੇਕਹੋ। ਬਹੁਬਿਯਾਦ
ਹੁੰਦੈਜਗਦੀਸੁਫਿਰਾਫੁਨਕਾਯਾਦੁਤਪੈਕਹੋ। ਬਹੁਬੰਨਪਾਵਕਪੁਟਨਪੁਲੇਚ
ਲਤਪਰਾਪਕੀਹੋ। ਬਹੁਜਖਵਟੇਤਕਰਾਲਰਾਫੁਜਉਹਕੀਹਲਪੁਰੀਹੋ। ੧੬।
੫੨੬। ਫੁੰਟਕੇਏ। ੭। ਬਿਬਿਪਸਮਨਹੀਕੇਨਿਜਚਰਲੇਬਲਤੀਕੋਪਕੈ। ਮਿ
ਭਾਰਾਪਨਾਪਕੋਜਲਹਨਤਰੇਕੋਲੋਪਕੈ। ਮੁਰਨਾਮਰੇਜਨਖਿਦਿਤਜਾਕੇਤੋਜ
ਨਤਨਹਨਆਜਲੋ। ਕਹਾਸਿਹਰਪਰਲੇਜਘਤਕੀਨੇਊਪਰਪੀਚਕੈਕਿਹਕਾਜ
ਕੋ। ਹਠਲਕੁਤਮੇਥੀਗਾਅਲੀਨਹਿਕੀਮਾਨਤਮੇਰਤੋ। ਰੁਬਬੈਰਾਮੇਜੀ।
ਤਫੁਠੀਕਰਜੇਰਜਬਤਨਫੇਰਤੋ। ੧। ਸਾਸੀ। ਪਪੁਜਹਨੀਕੋਪਨਲੇਕਿਮਪ
ਨਖੇਰਤਨਹਨਾਥੈਨੀਰਖਤਹੇਤੁਪਰਸਿਉਬਾਰਲੇਨਿਪਨਰਠਾ। ਮੁਰਕੁ
ਜਾਪਉਰੁਖਜਨਤਨਾਹਨਬਹੁਬਾਰਮੈਕੁਹਿਫੁੰਟਕਾਹੀ। ਸਿਕਾਰਟੀਨੇਫਜੁਰਗ
ਤੇਸੁਗਤੇਬਠੇਰਲੀਨੇਥੀ। ਜਕਹਿ। ਸੁਰਦਾਮਨਦਹਿਤ। ਬਪਨਦੇਵਨਕਰ
ਚੇਰਚੇਰੀਸਕਲੀ। ਕਈਬਾਰਸਕਾਉਪਕੁਠੀਓਵਿਨਦੰਤਲੀਨੇਓਥਿਕ
ਲਰੀ। ੧੭। ੨੭। ੫੨। ੭। ਬਿਜਨਮਦਫੁੰਟਕੋਦਕ। ਜਜਬਠੀਠੀਨੇਕੁਕੀ
ਨੇਓਤਕਾਲਟੀਨੇਓਰੋਗੇ। ਬਿਜਨਦਕੁਜਬਲਕਲਜਨਤਰਨਮੰਠਮਪਰ
ਚੰਗੇ। ਹਤਮੈਨਦੇਵਨਜੀਤਰਨਦੈਬੰਬਟੁਹਾਨਿਜਨਹੇ। ਗਹਿਜੰਕੁਦੇਵਨਪੁਤੁ
ਪਉਰਨਕਰਬੰਦਕੁਅਰਪਪਾਨਹੋ। ਸਫਿਗਮੇਰਟੀਪਠਾਇਜਕਾਉਬੰਦਕੋਟਸੇ
ਗਟੋ। ਪਥਮਾਫੁਲਾਹਿਫੁਕੁ। ਏਲੀਨੇਓਲੋਪਨਭੁਜਿਓਜੀਗਤੋ। ੧। ਸਾਸੀ।
ਤੋਕੁਮਕਕੀਨੇਓਜਮਠਾਥਿਨਹਠਲਕੁਤਮੇਥੈਬਰਚਾ। ਜੇਕੁਜਲਚਾਹਰਆਪ
ਨੇਮੁਕੁਜਾਹਿਕਿਹਤੁਦਪਨਬਚਾ। ਜਿਨਕੁਮਗਆਏਓਸਮਰਤੋਤੋਕੁਜਠਾਹਿਓ
ਮੇਠੀ। ਸੁਰਾਜਲਨਬੰਡ। ਏਜਟਤਰਉਬਾਰਪੁਨਹਿਏਖੀਮਤਾ। ਜੀਜਾਰਾ ੭੪

ਪਨਭੇਰਮਿਧਪਰਬੁਝੇਸਕਲੀਪੁਨਨਿਸ। ਤੋਲਕੁਤੀਮਾਥੀਦਰਬਫੁਲਬੁਝ ੫੮੭
ਪੈਹੋਜਮਰਾਥੀਖ। ੭੮। ੫੨। ੭। ਬਿਜਨਮਦਫੁੰਟ। ਕੇਸੇਦ। ਮੈਪਰਨਕੀਨੇਓਮਸਥੀ
ਖੇਠੁਨਲੇਉਨੇਜਦੈਮੇਰਪਨ। ਕੇਜੁਫੁੰਟੀਯਾਪੁਲੇਕੁਰਥਕੋਮਾਰੋਤੁਜੀਤਰਨਾ
ਮਜਪੁੰਨਹਾਓਗਰਥਿਤੋਰਕੁਫੁਕਰਜਸਤਾਮਜਤਨਰਦੈ। ਗਹਦੋਤੁਪਿਨਲਖਿ
ਨੈਮੇਰੀਜਾਪਨਓਬਾਰਲੇ। ਫੁਰਕਠਿਯੋਤੋਜੋਮਨਤਨੁਠਕੁਠਾਅਥਲੋਰੋਹਣੀ
ਠੇਨੁਸੁਰੇਆਏਓਕਲਨਿਅ। ਗਾਏਓਕਿਮਪਨਖੇਰਤੋਥੈਠੀ। ੧੭। ੫੨। ੨। ਜੇ
ਜੀਅਤਗਾਹੈਯੋਜਗਥਿਖੋਤੋਰਨਮਜਪਹੈਜਗਰਹੇ। ਜੇਜੁਝੈਹੋ। ਆਜਰਨਤਬ
ਕਉਨਕਰਹੇਕੁਠਾਹੇ। ਬਹੁਜਖਕੀਨੇਥੀਆਪਨੇਤੋ। ਅਨਬਹਾਏਹੈਤੋਹਿਥਿਨਾ
ਕਿਮਕਾਜਬੇਟੁਪੁਨਤੋਸਿਖਲੇਠਮੇਰੀਲਕੁਜਾਜਿਨ। ਅਬੁਦੀਨਾਫੁਕੁਕਦੇਵ
ਰਿਖਜੁਰਮਨਜੁਤੁਥਿਨਦੀਨੇ। ਤੋਰਨਾਚਲਫੁਮੀਸਖਾਜਗੇਤੁਝਾਝੁਜ
ਕਲਾਅਪੀਨੇ। ੨੦। ੫੩। ੭। ਬਿਜਨਮਦਫੁੰਟਕੋਦਕ। ਜੇਜੀਅਤਗਾਹੈਯੋਜ
ਗਥਿਖੋਤੋਨਜੁਖਦੈਹੋਆਪਨੇ। ਜੇਜੁਝੈਹੈਮੇਰਕਰਦੈਜਖਾਯੋਗਥਿਤਾਪਮੇ
ਤੁਝਾਝੁਜਠੀਅਨਬਹਾਏਹੈਫੁਰਕਠਿਯੋਤੋਜਨਖੈਨੇਹੋ। ਮਨਏਦੈਹੈਦੇਤ
ਸਿਖਵਨਜੁਥਾਥਿਥੀਠੈਹੈਰੋਨੇਹੋ। ਹਠਲਕੁਤਮੇਥੀਗਰਕਰਠੀਕੁਰਕੈਨਪੁ
ਅਤਾਨਿਰੁਰੇ। ੧। ਸਾਸੀ। ਮਮਤੁਮਮਨਤਲੇਕੈਬੰਬਹਰਰਗਗਨਪਯਾਲੇ
ਹੋ। ਮਮਬੀਥਿਜਗਮਹੀਕੁਉਨੀਮੈਜੇਨ। ਹੀਤੁਮਜੁਤੁਮਮਾ। ਜਗਥਿਏਤ
ਮਨਤਮੇਹਕਰਤਾਕਾਲਪੈਕੇਕਾਲਜਾ। ਮਮਆਜਰੇਸਕੁਜਗਤੁਬਰਤਤਮਥ
ਚਗਾਮਰਮੇਗਮਨਹੀ। ਮਕੁਜਜਜਤਮੇਕਪਜੁਕੁਫਕਗਥਿਨਮੇਹਮ। ਦਕਨਜਾ
ਨਹੀ। ੨੧। ੫੩। ੭। ਫੁੰਟਕਾਥਿਮੁਖਾਏਖੀਅਤੇਤੋਹਿਕਉਮਮਤੁਮਜੁਤੁਮਤਹਿਜਠ
ਹਠਲਕੁਤਮੇਥੀਸੁਧਮਮਜਪੁੰਬਤੁਹੀਅਦੀਠੇਨੁਰਕੁਟਾ। ੧। ਚਹਾਉ। ਬਿਜਨਮ
ਦਾਦੇਵਬੰਦਕੁਠਾ। ਬਚਿਜਨਾਦੇਜੋ। ਬਿਜਨਮਦਰਗਾਰਾਠੀਤੁਮਨਿਸ

ਮਮਜਗਮਮਾਥਿਏਤ
ਮਮਜਗਮਮਾਥਿਏਤ
ਮਮਜਗਮਮਾਥਿਏਤ

ਨਿਜਰਮੁਕੁਮਤਿਨਗਰਬਹਾਰਿਜੇਕੰਟਰੇ। ਰੋਮਰੋਮਕੁਮਰਿਜਕੇਕੁਰਿਨ
ਮਾਤ੍ਰਕੁੰਟਰੇ। ਸੁਰਾਮਸੁਰਾਮਸੁਰਮਾਨਦਨਖਰੀਪਰਬਚਰਮਚਰਹਾਰਿਸੇਭ
ਇਠਾਸਭਜਜਰਹਰਪਦਹਰਿਜਦੇਦਤਹਰਿਥਿਨਪੁਜਤਰੁਗਥਿਠੇ। ੧੧
ਨੀ। ਕਰਚੋਜਥਾਲਕਖੇਲਖੇਡਤਰੁਮਸੀਗਾਮਾਹਟੁਚੋਜਰੇ। ਹਰਿਕਰਨਾਸਿ
ਧਟਯਾਲਕੁਰੀਅਤਤੁਹਿਛੁਤੁਦੇਹਨਮੋਜਰੇ। ਕਟਖੇਨਤੋਰੀਘਰਤੋਰੇਅਥ
ਕਲਾਨੀਅਰੇਤੋਰੇ। ਗਰਬਗੀਜਨਮੁਹਿਗਰਬੀਨਗੀਜਤਕੋਰੇ। ੧੧੫੩੨।
ਥਿਜਨਪਟਛੰਤਾ। ਰਾਮਾ। ਏਕਸਮੇਥਾਸਦਦੇਦਜੁਤਕੁਛਗਰਬਥਿਪਜਥਿਜੇਕੁ
ਤਨਾ। ਤਿਹੇਤੋਰੇਹਿਠਿਪਾਇਹਰਿਜੀਜੁਰਮਨਮਾਇਠੇਕਾਛਿਨਾਅਥਜੁਰ
ਰੁਏਆਧਿਨਚਰਨਨਤੁਹਿਤਨਪਰਾਜੇਯੋਗਰਬਖਲਾ। ਅਥਰੇਹਿਨਾਜਤਮੰਦ
ਮਤਜੁਨਸੈਨਜੁਤਨਜਿਠਪ੍ਰਬਲਾ। ੧੧੫੩੩। ਜਸੀ। ਅਥਲੋਨਸਠਪਤਿਯਾਰ
ਤੋਕਹਥਾਇਠਿਨਿਜਚੋਹਗਥਿਖੇ। ਅਪਤੋਜਠਨਿਪਟਖਲਬੁਧਦੇਤੋਹਰਿਕੁਠਿ
ਸਿਖੇ। ਅਜਰਮਤੁਬੁਧਾਮਾਸੁਰੀਖਲਦੰਤਾਨਿਜਚਰਕੁਲਨੀਚਕੁਲਾ। ਪਾਪਜ
ਟਾਅਧਮਲਾਇਧਾਨੁ। ਅਜਠਿਚਪਤਿਤਪਰੰਗਖਲਾ। ੨੧੫੩੩। ਥਿਜਨਪੁਛੰਦਾ
ਰਾਮਾ। ਨਿਜਮੁਲਬੁਝਤਨਹਿਜਠਮਲਮੁਰਾਮਜਤਰਕਤ੍ਰਕੋ। ਪਦਨਥਾਧੀ
ਦੇਹਪਰਬਲਪਚਤੁਤਾਮਾਜਰੇਜਗਤਹੋ। ਕਾਲਾਮਾਹਿਤਜੀਵਜਗਾਰੇਬਿਨ
ਕਾਲਏਕਮਨੀਤੁਹੈ। ਅਧਾਰਥਿਜੁਮਕਾਲਕੇਵਲਾਅਥਗਤਾਅਪਾਰਥਿਮੰਤਹੋ
੧੧੫੩੪। ਜਾਨੀ। ਜਿਹਾਮਾਸੁਰੇਸਭਜਕਾਬਰਤਤਤਿਜਨਾਹਿਪੁਜਤਹੈਅਧਮ।
ਗਰਥਾਤਾਅਨਿਤਜਰੀਰੋਕੋਬਿਸਾਠਸਾਹਨਏਕਕਰਮ। ਜੋਬਜਤਾਮਾਪਨਬਜ
ਨਹੀਤਿਜਗਰਥਮੁਲਨਕਰਪਛੁ। ਅਨਿਤਮਠਿਧਾਅਨਿਤਮਾਇਆਸਿਗਰ
ਲਤਨਹਨਾਇਕਤਰੁ। ੩੧੫੩੫। ਥਿਜਨਪਟਾਛੰਦਾਮਾ। ਜਿਨੁਦੇਹਕੇਖਲ
ਗਰਥਏਤਨਕਰਤੋਪਰਕੁਮਜੁਤਾ। ਜੇਨਾਜਨਿਜਚੋਜਲੇਪਿਅਸਥਾਥਾਧਦ

ਨਰਬਤਾਇਹਕਾਯਾਚਠਕੁਰੋਕੋਥਿਪਚਿਠਿਠਗਲਪਰਦਾਰੋ। ਤੁਮਦੇਖਤੇ ੫੦੨
ਸਤੁਥਿਨਜਹੇਰਜਗਏਥਿਤਪਥਾਰਕੋ। ੧੧੫੩੬। ਤਸਾਨੀ। ਤੁਹਿਦਿਸਟਰਸਭ
ਜਖਾਲਸੈਨਨਕੁਤਪੁਤੁਪਰਦਾਰੋ। ਗਾਹਿਕੇਜਪਾਨਹਿਲੋਗਏਜਮਟੁਤਪਥ
ਲਗੁਰਾਰੋ। ਪੁਨਕਿਥਕਕਿਮਜਨਪ੍ਰੇਤਨਜੁਮਲਜਪਰਾਜਿਯਲੀਮਲਾਭ
ਛਕੋਏਕਮਿਖਜਤੁਕੁਛਗਹਿਠਿਚੇਖਨਏਕਤਿਯਾਹੋ। ੧੧੫੩੭। ਥਿਜਨਪਟਾਛੰ
ਤੁਰਾਮਾ। ਮਛਾਚੋਜਥੁਧਰਨਮਿਲੁਗੇਪਾਈਐਨਹਿਥਿਭੁਤਜੋ। ਥਿਭੁਤਜੀਠਿ
ਛੁਤਸਗਰੀਥਿਭੁਤਹੋਗਾਇਠਿਟੁਤਜੋ। ਜਾਨੀਰੋਕੋਤੀਨਿਤਮਨਤਮਤਮਪਾਯਾਗ। ਅ
ਮਜਨਪਸਾ। ਸੁਹਰਹਤਨਹਨਕੇਸਹੁੰਪੇਜੀਤਜੀਤੀਸਕਲਬਠਾ। ੧੧੫੩੮। ਜ
ਜੁਮਾਕਿਆਪਛਹੇਤੋਤੁਜੁਨਪਾਦਤਜੀਤਸਰਾ। ਪਰਲਥਪਾਮਾਪਾਪਨ
ਕੁੰਚਤੁਸਤਚਰਮਚਰਮਠਿਭੁਭੁਭੁ। ਏਕਕਿਮਾਥਿਜੁਥਿਭੁਤਕੇਕਲਕਰਮ
ਅਧਿਨਰੋ। ਅਚਨਜੀਵਨਬਜਹਾਰਿਕੇਮਰਤੁਪਰਮਾਟੀਨੇ। ੧੧੫੩੯। ਥਿਜਨ
ਪਟਾਛੰਤੁਰਾਮਾ। ਛਿਨਲੁਕਾਮਨਿਤਮਛੰਪਤਨਮਲਪਾਇਠਿਨਾਜਤਜੀਵੋ
ਅਕਾਜਕਾਜਨਜਤੁਯਾਸੇਕਿਸਛਾਰਥਿਜਟਾਈਠਿਹੋ। ਕਿਮਗਰਬਯਾਕੋਕਰਤੁ
ਹੋਖਲਨਾਜਜੋਹੋਪਲਾਥਿਖੇ। ਗਯਾਰਥਕੇਛਲੁਤੁਰਤੁਪੈਰੋਕੁਰਕਹਿਯੋਤੋਜੋ
ਪਿਖੇ। ੧੧੫੪੦। ਥਿਕਾਰਤੇਰੀਬੁਧਕੋਪਿਥਾਥਿਕਤੇਕੋਬਥਾਰਾ। ਪਿਗ
ਪ੍ਰਿਗਜਨਨਹੋਜੇਨਜਏਠਿਮਸਕੁਥੁਧਮੁਕੁਖਲਗਦਰਾ। ਸਤੁਜਗਤਾਮਾਜੇ
ਆਸਰੇਜਾਹਿਜੀਵਤਜਠਨਿਟਤਾਹੋਕਿਰਤੁਹੈ। ਅਤੁਹੀਠੋਕੁਛਖੈਨਬੋਲਤਕ
ਹਸਸਤੁਜਰਬਰਲੜੁਹੈ। ੧੧੫੪੧। ਥਿਜਨਪਟਾਛੰਤੁਰਾਮਾ। ਸੁਰਾਮਸੁਰਮਾ
ਨਦਜਖਰਨਗੀਪਰਬਚਾਰਨਸਿਧਾਨ। ਰਿਜਤਪੀਜੋਗਜਨ। ਆਜਥੇਖਟੁਨਿਦ
ਤਾਰਟਾਥਪੁਸਾਸਿਦਬੁਹਮਥਿਜਨਾਹਾਨਲੋਕਗੀਮੁਗਕੁਜੀਕਮਚਰਮਚ
ਰਾ। ਸਤੁਰਟਤਨਮਾਮਨੰਤਕੇਸਭਜਜਤਥੇਟਤਚੁਗਾਮਚੁਰਾ। ੧੧੫੪੨। ਛੰਤੁਰਾ

ਮਦ

ਕਰਹੇ ਪਾਚਨ ਪਾਵਹੀ ਸਕੁ ਤੇ ਨੇਤ ਪਕਾਰਹੀ ॥ ਦਸਾ ਅਸਟ ਚਕੁ ਸੁਰਤ ਸਿੰ ਮਿਤ ਖਟ ਜਾ ਸਤ
 ਠਿਖ ਨਉ ਚਾਰਹੀ ॥ ਸਤੁ ਰੁਪ ਤਾ ਆਗਿ ॥ ਮਹਾ ਪੁਰਤਾ ਸਿਰਨਾ ਯੇ ਏ ਨਿ ਜਨ ਨ ਦੁਹੀ ॥ ਅ
 ਨੁ ਚ ਸਕੀ ਕਰ ਜੇ ਰਬੀ ਦਤ ਜਗ ਟੀ ਸ ਚ ਦ ਨ ਧਿ ਆ ਟ ਹੀ ॥ ੧੦੫੩ ॥ ੧ ॥ ਖਿ ਜ ਨ ਪ ਦ
 ਛੰਦ ਰਾ ॥ ਮ ਅ ਜ ਕੇ ਬੀ ਚ ਕੋ ਏ ਕ ਮੇ ਹ ਜੇ ਹ ਰੁ ਰ ਪ ਤ ਨ ਹੀ ਮੁ ਰ ਰ ਸੇ ॥ ਸ ਚ ਜੀ ਤ ਜ ਕੇ
 ਰ ਚੇ ਕ ਹੀ ਯ ਤ ਜ ਗ ਜ ਨ ਨਿ ਜ ਨ ਕ ਕ ਰ ਤ ਰ ਸੇ ॥ ਸਿ ਹੀ ਦ ਸ ਠੀ ਪ ਤ ਪ ਲ ਕ ਰ ਤ ॥
 ॥ ਦਿ ਯ ਲ ਕ ਰ ਨਾ ਸਿ ਪੁ ਹੇ ॥ ਜ ਗ ਬੀ ਜਾ ਆ ਦਿ ਜ ਰ ਬ ਤ ਕੇ ਆ ਧਾਰ ਜ ਰ ਥ ਗੇ ਥੀ ਟ ਹੇ ॥
 १ ॥ ਸ ਸੀ ਛੰ ਤਾ ॥ ਜਿ ਹ ਰ ਤ ਮਾ ਤ ਨ ਮੇ ਤੁ ਪ ਕ ਨ ਨਿ ਹ ਜਾ ਕ ਨਿ ਹ ਸ ਨ ਬੀ ਹੁ ਯੇ ॥ ਸ ਤ ਮਿ ਤ
 ਨ ਨ ਰ ਜ ਕੇ ਬ ਤ ਰ ਸਿ ਯ ਮੁ ਕੰ ਵ ਹੇ ॥ ਸ ਨੇ ਹ ਕੇ ਹ ਨ ਦੇ ਹ ਧ ਰ ਨਿ ਬਿ ਰ ਕ ਤ ਅ ਪ ਰ ਮ ਕ
 ਲ ਹੇ ॥ ਚੇ ਤਾ ਕੇ ਯ ਤ ਨ ਬੀ ਥ ਯ ਉ ਅ ਪ ਰ ਮ ਜ ਰ ਕ੍ਰਿ ਪ ਲ ਹੇ ॥ ੧੦੫੩ ॥ ੧ ॥ ਖਿ ਜ ਨ
 ਪ ਦ ਛੰ ਤ ਰ ਮਾ ॥ ਉ ਰ ਪ ਤ ਜ ਗੁ ਯ ਜੇ ਸੁ ਖ ਪ ਤ ਆ ਗਿ ਯ ਜਾ ਸ ਹੇ ॥ ਕੇ ਟ ਕੇ ਟ ਖ
 ਹ ਮੰ ਰ ਚ ਨ ਫੁ ਰ ਨ ਮਾ ਤੁ ਊ ਲਾ ਚ ਹੇ ॥ ਜ ਬ ਚ ਪ ਤ ਜ ਰ ਉ ਦ ਕ ਰ ਖ ਕ ਰ ਤ ਯ ਕ ਤੇ ਮ
 ਨੇ ਕ ਸ ਕ ਰ ਕੇ ॥ ਨਿ ਰ ਗ ਨ ਉ ਥ ਨ ਜ ਰ ਗੁ ਸ ਖਿ ਜ ਤੀ ਰ ਨ ਉ ਚਾਰ ਉ ਕ ਰ ਕੇ ॥ १ ॥ ਛੰ ਤੁ ਜ
 ਨੀ ॥ ਯ ਰ ਰੁ ਪ ਨ ਤ ਤ ਏ ਕ ਰੇ ਬਿ ਚ ਰੀ ਤ ਸ ਰ ਗੁ ਨ ਸੁ ਵੇ ਪ ਕ ਰ ਚ ਲ ਮਾ ਏ ਮਾ ਜ ਗ
 ਤੁ ਰ ਚ ਨ ਕ ਰ ਸੁ ਰ ਤ ਧ ਰ ਮ ਨੁ ਪ ਹੇ ॥ ਜ ਬ ਚ ਪ ਤ ਜ ਗ ਤ ਸਿ ਕੇ ਤ ਕ ਰ ਨੇ ਮਾ ਕੁ ਖ ਕੇ ਨਿ
 ਜ ਮਾ ਹੇ ॥ ਲੇ ਤ ਸ ਠੇ ਮਿ ਲਾ ਏ ਨਿ ਜ ਮ ਹੀ ਜਿ ਮੁ ਥ ਰ ਥ ਰ ਮਿ ਲਾ ਹੇ ਹੇ ॥ ੧ ॥ ੧੦੫੪ ॥
 ਖਿ ਜ ਨ ਪ ਦ ਰਾ ॥ ਕੇ ਟ ਏ ਟੁ ਛੰ ਨਿ ਕੇ ਟ ਖੁ ਮ ਰੁ ਦੁ ਮ ਹ ਨ ਹੇ ॥ ਕੇ ਟ ਕ ਮ ਲਾ ਪ ਗ ਮ
 ਲੇ ਦ ਤ ਮੁ ਨਿ ਕੇ ਟ ਵ ਪ ਨ ਹੇ ॥ ਕੇ ਟ ਸ ਰ ਖ ਤੀ ਕੇ ਟ ਗ ਵ ਰੀ ਕੇ ਟ ਮ ਗ ਲ ਏ ਬਿ ਹੇ ॥ ਹ
 ਰ ਦੁ ਰ ਕੇ ਸ ਨ ਸੀ ਗ ਬੁ ਹ ਰ ਤ ਨ ਹ ਤ ਵ ਪ ਪ ਦੁ ਤ ਜੇ ਬਿ ਯ ਹੇ ॥ १ ॥ ਸਾ ਨੀ ॥ ਏ ਕ ਖਿ ਮੁ ਖ
 ॥ ਏ ਖੀ ਯ ਤ ਤੇ ਹ ਕ ਉ ਕ ਟ ਬੈ ਨ ਬੇ ਲ ਤ ਗ ਰ ਬ ਜੁ ਤਾ ॥ ਕ ਹ ਤ ਹ ਰ ਕ ਹ ਬੇ ਰ ਜਾ ਦ ਹੁ ਤੁ ਰ ਨ
 ਰ ਲ ਛ ਮੀ ਰੇ ਦੁ ਤ ਪੁ ਤਾ ॥ ਫੁ ਨ ਕ ਹ ਰ ਸ ਸ ਤ ਨ ਡ ਰ ਏ ਗ ਏ ਤ ਤਿ ਨ ਨ ਜ ਹੀ ਘ ਰਾ ॥ ਜ
 ਰ ਜਾ ਹੁ ਜੀ ਮ ਕ ਟ ਬਾ ਕੇ ਬੇ ਲ ਤ ਮ ਸ ਥ ਕੇ ਬੇ ਲ ਤ ਹੇ ਨਿ ਰੁ ਰਾ ॥ ੧ ॥ ੧੦੫੪ ॥ ੧ ॥ ਖਿ ਜ ਨ ਪ ਦ

ਜਮ
 ਛੰ ਤਾ ॥ ਅ ਵ ਕ ਪ ਤ ਮ ਪ ਨ ਆ ਬ ਹੁ ਏ ਹੇ ਜਿ ਨ ਠ ਨ ਜ ਨ ਪੁ ਖ ਜ ਮ ਰ ਮ ਮ ਮ ਠਿ ਗ ਮ ਨ ॥ ੧੦੫੩ ॥
 ਪੁ ਕੁ ਹੇ ਕ ਲ ਬ ਹੁ ਏ ਗ ਮ ਪ ਬਾ ਬੀ ਧ ਮ ਜ ਮ ॥ ਬਿ ਪੀ ਰ ਬੁ ਧ ਬਿ ਨ ਸ ਥ ਹੁ ਮ ਤ ਰੁ ਏ
 ਬ ਊ ਰੀ ਤੇ ਰ ਖ ਲਾ ॥ ਬ ਚ ਰ ਤੁ ਬਿ ਮ ਪ ਮ ਜ ਪ ਉ ਪ ਬਿ ਚ ਤ ਮ ਮ ਰ ਨ ਮ ਉ ਚ ਰ ਨਿ ਮ ਖ
 ਪ ਲਾ ॥ १ ॥ ਛੰ ਤੁ ਜ ਨੀ ॥ ਜ ਰ ਤੁ ਮ ਕ ਰ ਨ ਹਿ ਰੁ ਏ ਚਿ ਹੇ ਖ ਲ ਸ ਰ ਜਾ ਹੁ ਤ ਨ ਮ ਨ ਤੇ ਰ
 ਜ ਠ ॥ ਪੁ ਰ ਚ ਰ ਨ ਉ ਪ ਰ ਵ ਰ ਚੇ ਤੇ ਹੀ ਜੁ ਤ ਦ ਲ ਕੇ ਟ ਛ ਟਾ ॥ ਅ ਸਿ ਖ ਕੀ ਟ ਮ ਪ ਕੀ ਟ
 ਜੇ ਨਿ ਰ ਵ ਲੇ ਪੁ ਜ ਟ ਪੁ ਹਾਰ ਕ ਰਾ ॥ ਪੁ ਕੁ ਏ ਹੀ ਆ ਗਿ ਆ ਕ ਲ ਹੀ ਲ ਘੁ ਕੀ ਟ ਕ ਰ ਰੁ ਰ
 ਮੀ ਚ ਮ ਕੁ ॥ ੧ ॥ ੧੦੫੪ ॥ ਖਿ ਜ ਨ ਪ ਦ ॥ ਛੰ ਤਾ ਰਾ ਮਾ ॥ ਅ ਸਿ ਖ ਚੇ ਪ ਨੁ ਰ ਪ ਰ ਬ ਲ ਜੇ
 ਰੁ ਖ ਤ ਮੁ ਖ ਰੁ ਤ ਮ ਰ ਹੇ ॥ ਤੁ ਨ ਟੀ ਪ ਯ ਮ ਕ ਚਾ ॥ ਯ ਮ ਰ ਤੁ ਰ ਤੁ ਪ ਤਾ ਯ ਰ ਹੇ ॥
 ਪ ਲ ਮ ਮ ਕ ਬ ਯੁ ਧ ਨੀ ਰ ਛੁ ਟ ਤ ਥ ਰ ਹ ਰ ਤ ਚ ਲ ਤ ਰ ਸੁ ਕੇ ॥ ਤੇ ਰ ਪ ਤ ਬੀ ਦ ਤ ਚ ਰ ਨ
 ਜੁ ਯ ਰੁ ਪ ਚ ਟ ਤੁ ਨਿ ਹ ਏ ਲ ਜ ਹੁ ਏ ॥ ਚੁ ਯ ਯ ਮ ਰੁ ਜ ਨ ਕੁ ਏ ਟੁ ਚਿ ਏ ਕੇ ਟ
 ਗ ਰਿ ਟ ਮ ਆ ਚੇ ਦੁ ਮ ਟ ਏ ਕੇ ਟ ਤੁ ਮ ॥ ਚੁ ਯ ਤ ਟ ਮ ਟ ਚ ਯ ਯ ਯ ਟ
 ਏ ਵ ਰੇ ਕੇ ਚ ਲੇ ॥ ਕੇ ਟ ਚੁ ਯ ਮ ਹੇ ਗ ਕੇ ਯ ਪ ਯ ਟ ॥ ਚੁ ਏ ਟਿ ਹ ਟੀ ਯ ਯ
 ਤੁ ਹ ਰ ਪ ਜ ਲ ਮ ਹੇ ॥ ੧ ॥ ੧੦੫੪ ॥ ਖਿ ਜ ਨ ਪ ਦ ਛੰ ਤ ਰ ਮਾ ॥ ਅ ਸ ਬੀ ਚਿ ਜ ਗ ਮ ਹਿ ਕ ਉ
 ਨ ਜ ਨ ਮਿ ਚਿ ਹ ਰਿ ਸੀ ਗ ਮ ਹ ਦ ਚਾ ਹ ਹੀ ॥ ਕੇ ਥ ਚ ਨੋ ਜ ਧ ਰ ਕੀ ਤੇ ਨ ਪੁ ਰ ਮੋ ਜ ਥੇ ਪ ਰ
 ਵਾ ਹ ਹੀ ॥ ਪੁ ਰ ਚ ਚੇ ਖ ਜੇ ਮ ਨ ਕ ਰੇ ਤੋ ਲੋ ਕ ਨਾ ਸੇ ਟਿ ਨ ਬਿ ਖੇ ॥ ਚੁ ਕੀ ਟ ਕ ਉ ਨੇ ਤੁ ਲ ਕ ਹੀ
 ਅ ਤ ਏ ਤ ਯ ਰਿ ਕੇ ਬਿ ਖੇ ॥ १ ॥ ਛੰ ਤੁ ਜ ਨੀ ॥ ਕ ਥਿ ਬ ਚਾ ॥ ਧਿ ਕ ਰ ਬ ਹੁ ਬਿ ਧਿ ਚਿ ਰ ਹ
 ਚਿ ਕੀ ਏ ਸ ਪੁ ਨਿ ਜ ਚ ਰ ਤੁ ਜ ਨੀ ॥ ਹੇ ਤੁ ਬ ਰ ਸ ਪੁ ਜ ਪ ਘ ਨ ਹ ਰ ਬ ਜ ਤ ਏ ਟ ਰੁ ਚੇ ਰ ਨੀ
 ਜੈ ਜ ਥ ਦ ਰ ਨ ਨ ਨ ਦ ਮ ਨ ਬੁ ਚਿ ਹੇ ਤ ਜੈ ਜੈ ਕ ਰ ਹੇ ॥ ਜੈ ਜ ਥ ਲੇ ਪ ਜ ਨਿ ਕੁ ਏ ਸ ਵ ਰ ਜੈ
 ॥ ਬਿ ਜੁ ਰੁ ਪ ਮੁ ਰ ਹੇ ॥ ੧ ॥ १ ॥ ਤਿ ਰੇ ਵ ਜ ਕੁ ॥ ੧ ॥ १ ॥ ਏ ਚਿ ਸੀ ਗ ਮ ਅ ਸ ਤੇ ਚੀ ਸ
 ਬ ਲੇ ਪ ਨੁ ਰੁ ਯ ਖਿ ਜ ਨ ਪ ਦ ॥ ਛੰ ਤੁ ਰ ਮਾ ॥ ੧ ॥ १ ॥ ਕੁ ਵ ਨੀ ॥ ਜ ਲੇ ਕੁ ॥ ਬਾ ਨੀ ਸੁ ਨਿ ਯੋ ਮ
 ਕ ਅ ਕੀ ਟੁ ਟੇ ਜੋ ਨਿ ਜ ਚ ਰ ਹੀ ਯਾ ਕੁ ਛੁ ਰ ਰ ਪ ਯੋ ਕੁ ਛੁ ਹ ਠ ਗ ਹਿ ਯੋ ਕੁ ਛੁ ਮੁ ਨਿ ਚਿ ਜੀ ॥ ੧ ॥ ੧ ॥

ੴ

ੴ ਬਿਗਨ ਦਬਾ ਰਮਨ ਮੇ ਸਲੋਕਾ ਕੁਰਾਤ ਸੁਰਤ ਨ ਸਤ ਬਿਜਾ ਯਮੋ ਨਿ ਕਲਣਾ
 ਜਾ ਤੁਰ ਬੋਲ ਰਬੋ ਜੁ ਏ ਬੋਯਾ ਹੀ ਖਾ ਨੇ ਸੋ ਸਾ ਜਾ ॥ ੨ ॥ ਫੁ ਡਾ ਕੁ ਸ ਪੋ ਹ ਰਿ ਜੋ ਜ ਮ ਰ
 ਖੁ ਨੇ ਕੋ ਠਿ ਰਿ ਕ ਬ ਹ ਰਿ ਜੋ ਗ ਜੁ ਪ ਠ ਨੇ ਗੋ ਠਿ ਰਿ ਯਾ ਹ ਮ ਠਿ ਮ ਰ ਜੋ ਮੋ ਜੋ ਸੁ
 ਰੁ ਯਾ ਬ ਨ ਆ ਏ ੴ ਤ ਜ ਮੋ ਕ ਲ ਰੀ ਯੋ ਰੁ ਡਾ ਜਿ ਪ ਤ ਰੀ ਏ ਨ ਠਿ ਰ ਪ ਡੁ ਤ ਏ ੴ ਯ
 ਹ ਆ ਨਿ ਤ ਦੇ ਹ ਨਿ ਜਾ ਰ ਰੀ ਮ ਲ ਮੁ ਕ ਮ ਲ ਨ ਮ ਲ ਏ ਹੋ ॥ ਕ ਡੁ ਜ ਰ ਤ ਨ ਹ ਨ ਕ ਜ
 ਯਾ ਜੋ ਅੰ ਤ ਕ ਲ ਰ ਬ ਏ ੴ ੴ ਪ ਠਿ ਡੀ ॥ ਯ ਜ ਤ ਨ ਜੋ ਕ ਡੁ ਕੁ ਲੋ ਨ ਕੀ ਸਾ ਸ ਹ ਨ
 ਜ ਪ ਰ ਪ ਟ ਨ ਨ ਦੀ ਸੋ ਗ ਟ ਨ ਰੋ ਨ ਬੀ ਤਿ ਯੋ ਅ ਘ ਨ ਕ ਰ ਤੋ ॥ ਯਾ ਜੁ ਰ ਡੇ ਹ ਕੀ ਨੇ
 ਪ ਯ ਪ ਡੁ ਡਾ ਹੀ ਜਾ ਲੁ ਕ ਪ ਰ ਜ ਏ ਡੀ ਪ ਚ ਡੁ ਤ ਨ ਬੁ ਯ ਜ ਡਾ ਅ ਪ ਕ ਰ ਮ ਕ ਰ ਤ ਯ
 ਅ ਠਿ ਪ ਥੀ ਤਿ ਓ ਬੁ ਕ ਰ ਮ ਜੋ ਨੇ ਕ ਨ ਮੁ ਕ ਰ ਓ ਪ ਰ ਨ ਰ ਪ ਰ ਮ ਪ ਡਾ ਡ ਪ ਰ ਯ ਨ ਕ
 ਹ ਨ ਕੀ ਨੇ ਓ ਨ ਡੁ ਰ ਓ ॥ ੨ ॥ ਪ ਠਿ ਡੀ ॥ ਪ ਯ ਪ ਕ ਰ ਤ ਕ ਡੁ ਜ ਕੁ ਰ ਨ ਲ ਏ ਓ ॥ ਕ
 ਮ ਡੇ ਪ ਬ ਸ ਥੋ ਜ ਥਿ ਤ ਏ ਓ ਜ ਗ ਜਾ ਪ ਨ ਡੇ ਡ ਪੁ ਜ ਨ ਹ ਜਾ ਜਿ ਓ ਡੀ ਜ ਡਾ ਏ ਆ
 ਨਿ ਪੋ ॥ ਆ ਪ ਹੀ ਕੇ ਜ ਨ ਕ ਰ ਤ ਮ ਤ ਮ ਡ ਬ ਜ ਗ ਤੁ ਰਿ ਯਾ ਜਿ ਪੋ ਬ ਰੁ ਆ ਯੁ ਪ ਏ
 ਜੀ ਗ ਰ ਬ ਓ ਪ ਜਿ ਓ ਨ ਡਾ ਡੀ ਡੀ ਡੁ ਸ ਰ ਆ ਨੇ ਓ ਰਿ ਪਾ ਜਿ ਪਾ ਆ ਗਿ ਆ ਕਾਰ ਕੀ
 ਨ ਠਿ ਆ ਪ ਕੋ ਹ ਰਿ ਜਾ ਨੇ ਓ ॥ ੩ ॥ ਪ ਠਿ ਡੀ ॥ ਕਾ ਕੁ ਯੋ ਜੋ ਜੀ ਤਿ ਯੋ ਤੋ ਲੋ ਕਾ ਏ ਏ ਤੋ ਰ
 ਜੁ ਰ ਨ ਠਿ ਰ ਜੋ ਕਾ ਜੀ ਤਿ ਓ ਚੁ ਰੇ ਚ ਜੋ ਨ ਜੁ ਤ ਜੁ ਰ ਸ ਕ ਲ ਓ ਡੀ ਕ ਰ ਰ ਖਿ ਡੀ ॥ ਅ
 ਮ ਰ ਡ ਤੀ ਕੇ ਬਾ ਸ ਕੀ ਨੇ ਓ ਸੁ ਰ ਜੁ ਤਾ ਡੋ ਓ ਯੋ ਰ ਸ ਰ ਖਿ ਡੀ ॥ ਲੁ ਟ ਕੁ ਟ ਚੁ ਰੇ ਸ
 ਹੀ ਨੇ ਕਾਰ ਜੁ ਰ ਅ ਮ ਰ ਡ ਤੀ ॥ ਕ ਰ ਡੀ ਨ ਡੀ ਨ ਅ ਧੀ ਨ ਕੀ ਨੇ ਓ ਸੁ ਚ ਰ ਆ ਚ
 ਰ ਬ ਜੁ ਜ ਡ ਤੀ ॥ ਪ ਠਿ ਡੀ ॥ ੧ ॥ ੨ ॥ ੫ ੦ ੬ ॥ ਠਿ ਜ ਨ ਪ ਡਾ ॥ ਡੁ ਤ ਰ ਆ ॥ ਜ ਲੋ ਕਾ ॥
 ਕਾ ਕੁ ਏ ਓ ਜੋ ਕੇ ਡੀ ਕ ਲ ਪ ਕੀ ਆ ਏ ਓ ਡੀ ਰ ਘ ਕ ਰ ਡੇ ਗ ॥ ਓ ਡੁ ਕ ਮ ਰੋ ਨੋ ਹ ਏ ਗੋ ਬ
 ਪੁ ਆ ਨਿ ਤਾ ਨਿ ਤ ਜੋ ਕਾ ॥ ੧ ॥ ਤ ਰ ਤੇ ਮ ਨ ਡੁ ਲ ਨ ਕੀ ਜੋ ॥ ਹ ਰਿ ਕ ਰ ਜਿ ਹ ਥਿ ਪ ਮ ਰ
 ਮ ਕੀ ਜੋ ॥ ਕੁ ਲ ਡਾ ਡਾ ਅ ਠਿ ਮ ਰ ਬ ਨਿ ਓ ਨੀ ਕੋ ਬਿ ਲ ਮ ਸਿ ਕ ਨ ਕੀ ਜੀ ਮੇ ॥

ੴ

ਰ ਜ ਨ ਮੁ ਖ ਜੁ ਪ ਹ ਰ ਸੀ ਰ ਪ ਨ ਹ ਰਿ ਕ ਰ ਡੀ ਜੀ ਮੇ ॥ ੧ ॥ ਡੇ ਮੁ ਕ ਤ ਯਾ ਬ ਪੁ ਆ ਸੁ ਰੀ ५੦੪
 ਹ ਰਿ ਪ ਨ ਮਿ ਤੁ ਜੇ ਪ ਡੀ ਮੇ ॥ ਬੋ ਗ ਠਿ ਮ ਰ ਨ ਹੋ ਯ ਯਾ ਤੁ ਨ ਹ ਕੁ ਨ ਜੀ ਘ ਰ ਜਿ ਪ ॥
 ਡੀ ਮੇ ॥ ਜ ਡੁ ਮਿ ਡੇ ਡਿ ਤਾ ਮ ਪ ਕ ਰ ਮ ਜ ਰ ਹੋ ਪ ਰ ਪੁ ਰ ਬ ਲ ਪ ਪ ਹੋ ਅ ਮ ਪ ਕੋ ਕ ਮ
 ਨੇ ਡੇ ਮ ਨ ਸੁ ਰੀ ਮ ਡੇ ਡਿ ਬਿ ਪ ਤ ਪ ਹੋ ॥ ੧ ॥ ਜ ਲੋ ਕਾ ॥ ਡਾ ਬ ਪ ਮ ਲ ਨ ਮਿ ਜਾ ਚ ਰੀ
 ਅ ਠਿ ਗੁ ਨ ਡੁ ਓ ਓ ਓ ਪੁ ਲਾ ਨੀ ਚ ਕ ਰ ਮ ਜੇ ਤ ਕੁ ਥਿ ਡੇ ਰ ਜੋ ਡਾ ਕੇ ਅ ਨ ਕੁ ਲਾ ॥ ੧ ॥ ਪ ਠਿ
 ਡੀ ॥ ਜੇ ਜ ਨ ਜੋ ਸੀ ਬ ਪੁ ਕ ਹ ਪ ਡੇ ॥ ਜੋ ਤੋ ਜੋ ਤ ਬ ਕ ਰ ਮ ਕ ਆ ਡੇ ॥ ਡੁ ਨ ਜੋ ਸ ਸੀ ਕ
 ਤ ਬ ਮੋ ਨਿ ਸ ਡਿ ਨ ਕੁ ਲ ਪ ਰ ਮ ਜੋ ਜੋ ਡੇ ਡੀ ॥ ਤੋ ਜ ਮ ਤ ਹ ਪ ਗ ਮ ਡ ਤ ਨ ਤੋ ਸ ਕ ਰ
 ਮ ਕ ਮ ਡ ਹੀ ॥ ਡਿ ਡਿ ਤੋ ਹੋ ਜੁ ਰ ਜਾ ਜ ਤੁ ਮਿ ਮਿ ਤ ਨ ਸ ਕੁ ਕ ਥ ਤ ਗੁ ਨ ਜੁ ਨ ਡਿ ਮੁ ॥ ੩
 ਨੀ ॥ ਜੋ ਜੋ ਜੀ ਗ ਤ ਕ ਰ ਤੁ ਹੋ ਡੁ ਲ ਤੋ ਨ ਪ ਡ ਤ ਹੋ ਜੁ ਨੀ ਆ ਗਿ ਡਾ ਤ ਰੋ ਤੁ ਮ ਲ
 ਏ ਨਿ ਸ ਚ ਰ ਪੁ ਨ ਰ ਕ ਰ ਬੀ ਜ ਮਿ ਜਾ ਚ ਰੀ ॥ ਤੁ ਹ ਜ ਨ ਮ ਲ ਡੇ ਪ ਕ ਰ ਮ ਪ ਪ
 ਤੁ ਮ ਤੁ ਮ ਆ ਸੁ ਰੀ ॥ ੨ ॥ ਜ ਲੋ ਕਾ ॥ ਤਿ ਹ ਕ ਰ ਮੇ ਅ ਪ ਕ ਰ ਮ ਬ ਡੁ ਕੀ ਨੇ ਓ ਜ ਗ ਰੀ
 ਬੋ ਜਾ ਹੀ ਜਾ ਡੁ ਰ ਮ ਤ ਡ ਸ ਡ ਤੁ ਬਿ ਬਿ ਪਾ ਬਿ ਕ ਰ ਨੀ ਮੇ ਜਾ ॥ ੩ ॥ ਪ ਠਿ ਡੀ ॥ ਅ ਨਿ
 ਕੁ ਲ ਕੋ ਬਿ ਓ ਹ ਰ ਨ ਕ ਰ ਓ ॥ ਕ ਰ ਨੇ ਨ ਬੋ ਜੋ ਡੀ ਮੁ ਕ ਰ ਓ ॥ ਪੁ ਰ ਬ ਜੋ ਮ ਪ ਕ ਰ ਮ ਕੀ
 ਨੀ ਓ ॥ ਤਿ ਜ ਕ ਰ ਨਿ ਜਾ ਚ ਰ ਕੁ ਲ ਜਾ ਓ ਓ ॥ ਗ ਲ ਤੁ ਨ ਡ ਡੀ ਪ ਪ ਕ ਰ ਮ ਨ ਅ ਥ ਡੀ
 ਨ ਬੀ ਪ ਨ ਤੋ ਗ ਓ ਓ ॥ ਡੁ ਨ ਕ ਰ ਓ ਡ ਹੀ ਕ ਰ ਮ ਪ ਪ ਨ ਆ ਬ ਕੋ ਓ ਡੇ ਕ ਬ ਡੁ ਡੇ ॥ ਯ
 ਹੁ ਜੁ ਨ ਮ ਬਿ ਡੁ ਰੇ ਹ ਓ ਸ ਰ ਨ ਗ ਤੁ ਜੋ ਕ ਰੋ ਜਿ ਹ ਕ ਰ ਜੁ ਡੇ ॥ ੩ ॥ ਜ ਲੋ ਕਾ ॥ ਕ ਰੁ ਨ
 ਡੁ ਹੋ ਲਾ ਜ ਨ ਮ ਮ ਰ ਨ ਆ ਡਾ ਗ ਠਿ ਨੀ ਜਾ ਥਾ ਬ ਚ ਚ ਰ ਜੁ ਨੀ ਮ ਓ ਮ ਓ ਮ ਡ ਡ
 ਲਾ ਕੁ ਖ ਮ ਪ ਰਾ ॥ ਓ ਜ ਮ ਕ ਡੇ ਗ ਮ ਤੁ ਡ ਪ ਡ ਡੀ ॥ ਮੇ ਜੋ ਅ ਬ ਜੋ ਜ ਹੋ ਨ ਜਾ ਡੀ ५੦੫
 ਜਿ ਜੋ ਗ ਮੇ ਜੋ ਸ ਮ ਰ ਡੇ ਹ ਰਿ ਜੋ ਬ ਲੀ ਜੀ ਗ ਮੀ ਆ ॥ ਕ ਬ ਮੇ ਹ ਮਿ ਲ ਹੋ ਡਾ ਡੀ ਮੇ ਜੋ
 ਹ ਓ ਜ ਮ ਰ ਹ ਰਿ ਡਾ ਰਿ ਆ ਮੀ ॥ ਡੇ ਕੁ ਤ ਕੇ ਕੁ ਤ ਮੁ ਕ ਤੁ ਖ ਤੁ ਡਿ ਕ ਕੁ ਚ ਡ ਤੁ
 ਬਿ ਰੋ ਮ ਹੋ ॥ ਬੁ ਪੁ ਆ ਸੁ ਰੀ ਨ ਹਿ ਕੁ ਚ ਤ ਓ ਪ ਜ ਤ ਮ ਤੁ ਰ ਮ ਜੀ ਮ ਨ ਡੇ ਪ ਹੋ ॥ ੨ ॥

ੴ

ਪਦ ੨੨੨

ਪਦ ੨੨੨ ਖਿੰਨਪ ਦਾ ਛੰਤਾ ਰਾਮਾ ਸਲੋਕਾ ਜੇ ਜੇ ਜੇ ਉਰਾ ਕੁਲ ਕੁਲ ਬੰਸ ਕੁਲੀ
 ਨ ਧਰਮਗਾ ਤੇ ਤੇ ਕੀ ਨੇ ਉਰਾ ਤ ਹਰਿ ਪੁ ਪਤ ਹਰਿ ਪਦ ਮੁ ਰਗਾ ॥ ੧ ॥ ਜੇ ਜੇ ਉਰ ਕੁਲ
 ਸ ਕਲਾ ਬਿਮਨ ਗਤ ਬਿ ਵਨ ਹ ਪਾ ਵਹੀ ॥ ਹੋ ਰੁ ਕਤ ਮ ਰਗੁ ਗਤ ਹਰਿ ਕੇ ਹਰਿ ਭੁ
 ਗਤ ਨਿ ਕਮਾ ਵਹੀ ॥ ਮਾ ਜੁ ਜ ਸਾ ਮੀ ਪੀ ਹੋ ਰ ਕੇ ਤੇ ਸਾ ਲੋ ਕ ਪਾ ਪ ਤੋ ਤ ਹੋ ॥ ਸਾ ਰੂ
 ਪ ਪਾ ਪ ਤਿ ਭੁ ਗਤ ਕੇ ਤੇ ਬਿ ਸ ਨ ਮੇ ਉ ਦੋ ਤ ਹੋ ॥ ਸ ਕਾ ਮ ਰੁ ਗ ਤ ਚ ਤੁ ਰ ਥ ਮ ਵ ਜ ਥ ਜ
 ਉ ਥਾ ਜ ਨਾ ਤੁ ਯ ਪ ਤ ਹੋ ॥ ਏ ਕ ਮ ਨ ਨ ਭੁ ਗ ਤ ਹ ਰਿ ਦਾ ਜ ਹੋ ॥ ਨਿ ਹ ਕ ਮ ਹ ਰ ਹ ਪਿ
 ਮ ਆ ਰ ਹੋ ॥ ੧ ॥ ਏ ਕੁ ਰ ਗ ਤ ਨ ਉ ਪਾ ਕ ਰ ਤ ਹ ਰਿ ਕੀ ਨ ਉ ਪ ਕਾ ਰੀ ਭੁ ਗ ਤ ਹੋ ॥ ਜ ਸ
 ਉ ਵ ਨ ਤਿ ਸ ਭ ਕ ਤ ਉ ਪ ਜ ਤ ਪੇ ਮ ਪ ਤਿ ਤ ਨੁ ਕ ਤ ਹੋ ॥ ਜੇ ਤੀ ਉ ਪ ਰ ਜ ਨਾ ਸ ਭੁ ਸੇ ਵ
 ਹ ਰਿ ਕੇ ਹ ਰਿ ਦਾ ਜ ਸ ਨ ਮੁ ਖ ਸ ਰ ਥ ਦਾ ॥ ਹ ਰਿ ਬਿ ਸ ਨ ਪੁ ਜ ਤ ਮ ਆ ਵੇ ਵ ਜ ਜ ਤ
 ਹ ਰਿ ਜ ਨ ਹ ਰਿ ਸ ਦਾ ਪ ਵ ਕ ਮ ਲ ਸੇ ਵ ਤ ਪਿ ਮ ਆ ਨ ਪ ਰ ਤ ਕੁ ਨ ਗ ਨ ਕੀ ਰ ਤ ਨ
 ਕੁ ਗ ਤ ਜ ਨਾ ॥ ਹੋ ਰੁ ਗ ਤ ਮ ਚ ਗ ਲੀ ਨ ਹ ਰਿ ਮ ਹਿ ਪਿ ਮ ਪ ਤਿ ਰ ਚ ਨ ਨ ਰੈ ਨ ਦਿ ਨਾ ॥
 ਪੰ ਨ ਤੇ ਜ ਨ ਭੁ ਗ ਤ ਹ ਰਿ ਕੇ ਹ ਰਿ ਜ ਜ ਤ ਹ ਰਿ ਪ ਵ ਜੇ ਵ ਹੀ ॥ ਹ ਰਿ ਪਿ ਮ ਆ ਨ ਨਿ ਸ
 ਵ ਦਿ ਨ ਨੇ ਮ ਪੁ ਰ ਥ ਹ ਰਿ ਬਿ ਨ ਜ ਜ ਤ ਨ ਕੇ ਵ ਹੀ ॥ ਬ ਨ ਤਿ ਨ ਸੁ ਖ ਮ ਆ ਸ ਬੁ ਲ ਸ ਰ
 ਲੀ ਹ ਰਿ ਬਿ ਤੇ ਕ ਨ ਜ ਲ ਹੀ ॥ ਮ ਆ ਰ ਮ ਪ ਜ ਚ ਬੁ ਹ ਮ ਮੇ ਜਿ ਮ ਬੁੰ ਦ ਸਾ ਗੀ ਰ ਮ ਨ ਹੀ
 ਬੁ ਹ ਮ ਬੇ ਤ ਦਾ ਸ ਹ ਰਿ ਕੇ ਬੁ ਹ ਮ ਬਿ ਮ ਨ ਕ ਮ ਵ ਹੀ ॥ ਬੁ ਹ ਮ ਮ ਹਿ ਜੁ ਬੁ ਬੁ ਹ ਮ ਪੇ ਖ
 ਤੁ ਰ ਮ ਬੁ ਹ ਮ ਪਿ ਮ ਵ ਹੀ ॥ ੨ ॥ ਸੁ ਰੁ ਕੁ ਰਿ ਆ ਸੁ ਰੁ ਵ ਕੇ ਹੋ ਰੁ ਹ ਰਿ ਜ ਨ ਸ ਕੁ ਲ ਕੁ ਲ
 ਸੁ ਰ ਬਿ ਸ ਹੋ ॥ ਪੰ ਨ ਪੰ ਨ ਜ ਨ ਨੀ ਪਿ ਤਾ ਪੰ ਨ ਪੰ ਨ ਵੇ ਵੇ ਜ ਹੋ ॥ ਪੁ ਰ ਮ ਆ ਗਿ ਮ ਆ ਰੁ ਵ
 ਲੇ ਤ ਹ ਰਿ ਜ ਨ ਕੁ ਲ ਯ ਨ ਕਾਰ ਕ ਜ ਕ ਤ ਹੋ ॥ ਫੁ ਨ ਲੀ ਨ ਮ ਆ ਗਿ ਮ ਆ ਹੋ ਰ ਹ ਰਿ ਮ
 ਹਿ ਬੁੰ ਦ ਸ ਗ ਰ ਭੁ ਗ ਤ ਹੋ ॥ ਪਿ ਗ ਪਿ ਗ ਰੇ ਮ ਨ ਮੁ ਕ ਤੇ ਕ ਹ ਹ ਰਿ ਜ ਜਿ ਓ ਨਾ ਹ ਰਿ ਜ
 ਨਿ ਓ ॥ ਮ ਆ ਬਿ ਚਾਰ ਮ ਤਿ ਬੁ ਯ ਮ ਆ ਸੁ ਕੀ ਹੁ ਵੈ ਬਿ ਬਿ ਸ ਹ ਰਿ ਨਿ ਜ ਮ ਨੇ ਓ ॥ ੪ ॥ ੩ ॥ ਪ
 ੪ ॥ ਕ ਬਿ ਬ ਚ ਆ ਬਿ ਸ ਨ ਪ ਦਾ ॥ ਛੰ ਵ ਰ ਮ ਸ ਲੋ ਕ ਤੁ ਬ ਰੇ ਭੁ ਏ ਓ ਚਿੰ ਰੁ ਚੇ ਤ ਵ ਨ ਤ

॥ ਹਿ ਰ ਪਿ ਕੇ ਉ ਮ ਸੁ ਕ ਫ ਰੇ ਰ ਭੁ ਏ ਓ ਤ ਨ ਤ ਠਿ ॥ ਬਿ ਆ ਨ ਗੁ ਰੂ ॥ ਗਿ ਰਾ
 ਚ ਚ ਪ ਵੇ ਜੇ ਓ ਤ ਬ ਵ ਹਿ ॥ ੧ ॥ ਛੰ ਵ ॥

ਬੁ ਚਿ ਯ ਪਿ ਕਾ ਰ ਓ ਮ ਪ ਹੀ ॥ ਬ ਪੁ ਮ ਨਿ ਤ ਜਾ ਨਿ ਓ ਜ ਗ ਤ ਮ ਗ ਰ ਹਿ ਮ ਰੁ ਗ ਪਿ ਓ ॥ ੫ ॥
 ਹ ਰਿ ਪ ਰ ਤ ਪ ਹੀ ॥ ਗ ਮ ਮ ਨ ਉ ਪ ਜਿ ਓ ਗਿ ਰਾ ਹ ਰਿ ਤੇ ਜੁ ਬਿ ਸੇ ਬਾ ਸ ਨ ਪੀ ਨ ਉ
 ਮ ਆ ਪ ਨ ਕੇ ਹ ਰ ਦ ਮ ਜਾ ਨਿ ਓ ਉ ਗ ਚੀ ਮ ਆ ਨ ਉ ਪਾ ਨਿ ਓ ਓ ਓ ॥ ਜ ਗ ਜ ਨ ਮਿ ਬਿ
 ਮ ਆ ਜੁ ਟਿ ਓ ਹ ਰਿ ਸਿ ਗ ਸ ਮ ਰ ਛੇ ਤੁ ਬਿ ਚ ਰ ਕੇ ॥ ਬਿ ਰੇ ਯ ਮ ਚ ਚ ਰ ਕੁ ਪ ਰ ਚਿ
 ਮ ਆ ਨ ਪ ਉ ਪਾ ਪ ਰ ਕੇ ॥ ੧ ॥ ਹੋ ਵੇ ਜ ਮ ਰ ਸ ਨ ਮੁ ਖ ਪ ਲੇ ਮ ਪਿ ਨਿ ਜ ਪ ਲੇ ਕ ਰ ਨ ਜੁ ਟੇ
 ਬ ਚ ਥ ਚ ਮਿ ਲ ਏ ਹੋ ਰੁ ਟੁ ਗ ਤੁ ਬਿ ਵ ਨੀ ਪ ਏ ਹੋ ॥ ਪੁ ਜ ਮ ਰ ਸ ਨ ਮੁ ਖ ਜੁ ਬੁ ਹੋ ਤੁ ਵ
 ਹਿ ਯ ਛੁ ਤ ਰ ਜਾ ਏ ਹੋ ॥ ਜੇ ਤੇ ਜੇ ਤੁ ਜ ਮ ਏ ਹੋ ਪੰ ਨ ਗੁ ਗ ਤੁ ਬਿ ਜ ਨ ਵ ਹੋ ॥ ਤੁ ਮ ਸੁ ਨ
 ਹੁ ਜ ਜ ਨ ਸੀ ਤ ਪਿ ਮ ਆ ਰੇ ਯ ਹ ਪੁ ਲੇ ਬੁ ਰ ਥ ਮ ਏ ਹੋ ॥ ੨ ॥ ਮਿ ਉ ਰ ਗਿ ਮ ਆ ਨ ਉ ਪਾ ਜਿ
 ਜੋ ਮ ਸੁ ਰ ਬ ਪੁ ਪੁ ਹ ਲ ਦ ਥ ਲਾ ਜੇ ਨ ਪਿ ਮ ਏ ਓ ॥ ਮ ਸੁ ਰ ਮ ਤੁ ਹ ਤਿ ਯ ਗ
 ਜ ਬ ਹੀ ਹ ਰ ਪ ਦ ਨਿ ਵ ਜ ਹ ਪ ਏ ਓ ॥ ਮ ਮ ਰ ਵ ਤ ਕੇ ਰ ਥ ਪ ਏ ਓ ਹ ਰਿ ਪ ਖ ਰੀ
 ਨੇ ਓ ਤੁ ਸੰ ਕੇ ॥ ਨ ਗ ਸਿ ਘ ਰੁ ਪ ਪ ਰਿ ਓ ਹ ਰਿ ਪੁ ਰੁ ਓ ਰ ਨ ਖ ਹਿ ਛੇ ਵ ਹ ਰਿ ਨ ਖ ਜ ਕੇ ॥
 ਬ ਲ ਪ ਠੇ ਵੀ ਨ ਪ ਯ ਲ ਬ ਵ ਨ ਵੇ ਰ ਜ ਮ ਆ ਬਿ ਚ ਲ ਤ ਮ ਹੋ ॥ ਹੁ ਵੇ ਰੁ ਗ ਤ ਬ ਸ ਤੇ
 ਹ ਰਿ ਦ ਮ ਆ ਰ ਨਿ ਗ ਦਿ ਨ ਹ ਰਿ ਕ ਹ ਵ ਤ ਦਾ ਸ ਹੋ ॥ ੩ ॥ ਜ ਬ ਬੇ ਮੁ ਖ ਹੋ ਜੇ ਜੰ ਤ ਹ ਰਿ ਤੇ
 ਹ ਰਿ ਵ ਰ ਤ ਸੇ ਜ ਲ ਲੇ ॥ ਮ ਆ ਬਿ ਚ ਰ ਮ ਏ ਮ ਠ ਗਿ ਯੇ ਜੰ ਤ ਹਿ ਮ ਗਿ ਯ ਨ ਤ
 ਕੇ ਬ ਨ ਵੇ ॥ ਤਿ ਗ ਦ ਜੁ ਨ ਬ ਪੁ ਮ ਸੁ ਰ ਪ ਵ ਤੁ ਬੁ ਮ ਤ ਜੁ ਨ ਮ ਸਿ ਖ ਹੋ ॥ ਜਿ ਮ ਬੁੰ ਦ ਸ ਚ
 ਰ ਤੇ ਨੀ ਮ ਚੇ ਉ ਸ ਨ ਜੀ ਸ ਕ ਲੀ ਕ ਹੋ ॥ ਬ ਹੁ ਤੁ ਜ ਸਾ ਜ ਨ ਰੁੰ ਰੁ ਪ ਵ ਤ ਕ ਲ ਕ ਰ ਮ ਮ
 ਪਿ ਨ ਹੋ ॥ ਮ ਤੁ ਮ ਗਿ ਮ ਆ ਨ ਉ ਪ ਵੇ ਜ ਬਿ ਨ ਗ ਰ ਭੁ ਸੇ ਜੇ ਓ ਤ ਦ ਨਿ ਹੋ ॥ ੪ ॥ ਪ ੪ ॥
 ਬਿ ਸ ਨ ਪ ਦਾ ॥ ਛੰ ਤੁ ਰ ਮ ਸ ਲੋ ਕ ॥ ਸ ਜਿ ਗ ਤ ਕੀ ਜੇ ਜਾ ਪ ਕੀ ਉ ਪ ਜੇ ਮ ਤੁ ਮ ਗਿ ਮ
 ਨਾ ॥ ਸੀ ਤ ਨ ਕੇ ਪ ਜ ਦ ਤੇ ਭੇ ਵੇ ਪੁ ਰ ਖ ਪੁ ਰ ਨ ॥ ੧ ॥ ਛੰ ਤੁ ॥ ਬਿ ਨ ਭੁ ਗ ਤੁ ਰੁ ਗ ਵ ਤੁ ਪਾ ਪ
 ਤਿ ਸ ਪ ਨ ਰੁ ਬ ਚੇ ਬੁ ਹ ਪ ਵੀ ਮ ॥ ਬ ਹੁ ਜੇ ਨ ਜ ਨ ਮ ਰ ਜ ਠ ਰ ਲੇ ਵ ਠ ਠ ਉ ਰ ਲ ਚ ਤ
 ਰੁ ਮ ਆ ਨੀ ਮ ਆ ਬਿ ਮ ਖ ਹ ਰਿ ਤੇ ਵ ਰੁ ਕੇ ਜ ਨਾ ਬਿ ਗ ਤ ਗ ਤ ਨ ਹਿ ਪਾ ਵ ਤੇ ॥ ਕ ਰ ਵੀ ਪ ਰ

ਪਉੜੀ

ਪਉੜੀ

ਪਉੜੀ

ਭਵਤੀ ਪ੍ਰਿਥਿ ਲਤਰਤ ਵਿ ਨਿਮਤ ਸਭਾ ਸਿਤਾ ਪਨੇ

ਦਨ ਗਰਤ ਪਰਤੇ ਬਿਨਾ ਕਿਯਾ ਨਾਮਾ ਤੁਮ ਪੁਤੋ ਜਥਾ ਮਿਲੇ ਜਤਿ ਕੁਰਾ ਖਿਮੂ ਪੁਰਤ
ਉਪਦੇਸ਼ ਕਿਯਾ ਨੁ ਦਿ ਕਾ ਮਤ ਮਾ ਪਾਰ ਸਪ ਰਜਾ ਜਿ ਮਿਲੇ ਜਟ ਕੰਰ ਨੁ ਤਿ ਮ ਹੋਰੁ ਸਾ
ਧ ਪਾ ਪਤ ਮਾ ॥ ਜਥਾ ਬੁਠ ਚੇ ਤ ਤੁ ਮਾ ਪ ਕ ਉ ਹੋ ਰੁ ਪ ਜਾ ਗ ਰ ਆ ਪ ਨੇ ਖੀ ਪ ਮੇ ਖ ਦੇ
ਉ ਨ ਯੋ ਤ ਹ ਤ ਦ ਕਾਰ ਸਾ ਮੇ ॥ ਜੇ ਤ ਜੇ ਤੀ ਮਿਲ ਪ ਭੋ ਜ ਲ ਜ ਲ ਖਟ ਨ ਅ ਰੁ ਪ ਮੇ
ਬਿ ਕ ਰ ਜੇ ਲੋ ਅ ਨ ਤ ਮ ਖ ਪ ਥਾ ਜ ਨ ਜੁ ਤ ਫੁ ਰ ਤੁ ਹੋ ਰ ਥ ਲੋ ਪ ਰ ਫਿ ਨ ਨਿ ਜ ਕੁ ਪ
ਤੇ ਕ ਫੁ ਕ ਰ ਜੁ ਨ ਹ ਨ ਰ ਰੁ ਹੋ ॥ ੨ ॥ ਜਥਾ ਬ ਲ ਪ ਹ ਲ ਦ ਯਿ ਜ ਚੇ ਤੇ ਚ ਤ ਰੁ ਪ ਮ
ਤ ਮ ਸਾਰ ਕੋ ਪੁ ਤੁ ਬ ਮਿ ਲੇ ਦੇ ਵ ਟ ਏ ਆ ਨਿ ਪੇ ਜ ਨ ਕ ਕੀ ਰ ਖ ਆ ਪ ਖ ਪ ਨੀ ॥ ਕ ਰ
ਧ ਰਿ ਠ ਮ ਜ ਰ ਕ ਦਿ ਸ ਲ ਹੋ ਮੇ ਕੁ ਕ ਤੁ ਹ ਬ ਲ ਕ ਹ ਕ ਨੀ ॥ ਮ ਮ ਜੁ ਰ ਤੇ ਜੁ ਰ ਕੁ ਏ ਚਿ ਤ
ਤ ਫਿ ਨ ਨ ਹ ਕ ਰ ਤ ਲ ਗਿ ਜੇ ਥ ਚ ਹੋ ਪ ਰ ਜ ਤ ਸੀ ਖੰ ਡੁ ਏ ਚਿ ਰੁ ਬ ਪੁ ਰੇ ਡੁ ਏ ਚਿ ਸਾ
ਚ ਮ ਸਾਰ ਹੋ ॥ ੩ ॥ ਜਿ ਮ ਰੁ ਰੀ ਪੁ ਤ ਨ ਪ ਤਿ ਤ ਨੀ ਰੇ ਖ ਪ ਦ ਪ ਰ ਜ ਤ ਹ ਰਿ ਰੁ ਏ ਪਾ ਵ
ਨੀ ॥ ਜੇ ਮ ਨ ਟੀ ਮਿ ਲ ਤੁ ਸੁ ਰ ਜ ਰੀ ਜੰ ਗ ਮ ਜੁ ਰ ਜ ਰ ਕੁ ਏ ਜੁ ਰ ਕਾ ਮ ਨੀ ॥ ਤਿ ਮ
ਜਿ ਏ ਮ ਤ ਮੁ ਪ ਦ ਪ ਪ ਤਿ ਭੁ ਏ ਮ ਤ ਮ ਯ ਮ ਰ ਮਾ ਰਿ ਮ ਚ ਹ ਤ ਹੇ ਵ ਨ ਬਿ ਜ ਨ ਦ ਮ
ਬ ਚਿ ਕ ਪ ਦ ਪ ਪ ਤ ਪ ਪ ਤ ਮ ਆ ਹੋ ਏ ਨ ਦ ਏ ਆ ਲ ਜ ਨਿ ਦ ਮ ਧ ਉ ਆ ਖਿ ਲ ਨ ਸੀ ਰ
ਬ ਲੋ ਹ ਨੁ ਏ ਏ ਰਿ ਆ ਨ ਗਿ ਰ ਕ ਰ ਪੁ ਰ ਨ ਨਿ ਜ ਮ ਹ ਮੇ ਲਿ ਥੰ ਵੇ ਹ ਨੁ ॥ ੪ ॥ ਪ ਪ
ਬਿ ਸ ਨ ਪ ਦ ਫੁ ਤੁ ਰ ਮ ਆ ਸ ਰ ਬ ਸੇ ਲੋ ਕੀ ਆ ਲੋ ਕੁ ॥ ਯ ਸੁ ਪੁ ਤ ਜ ਫੁ ਆ ਜੁ ਰ ਗ
ਰ ਨੀ ਚ ਮ ਲੁ ਏ ਪ ਪ ਕਾ ਖ ਕਾ ਮਿ ਰਾ ਨਾ ਗ ਨ ਗ ਕ ਲ ਨੀ ਹੋ ਤ ਪੁ ਨੀ ਰ ਪ ਰ ਮ ਗ ॥ ੫ ॥
ਲੋ ਕੁ ॥ ਕ੍ਰਿ ਪ ਵੰ ਰ ਜ ਤਿ ਰੁ ਰ ਮ ਨੀ ਕ ਰ ਤ ਪੁ ਨੀ ਤ ਦ ਯਾ ਲਾ ਕ੍ਰਿ ਪ ਕ ਵ ਫਾ ਆ ਫਿ ਲੋ
ਕ ਨੇ ਨ ਦ ਰੀ ਨ ਦ ਗ ਨਿ ਹ ਲ ॥ ੨ ॥ ਜ ਲੋ ॥ ਜੇ ਜੇ ਪ ਖ ਹ ਰਿ ਕ ਰ ਤ ਹੋ ਰ ਠਿ ਪ ਖ ਕ ਰ ਤ ਸ
ਹ ਏ ॥ ਰਿ ਪ ਗ ਏ ਜ ਜ ਬ ਚੇ ਤ ਚਿ ਜ ਮ ਤੇ ਲੀ ਓ ਫੁ ਡਾ ਏ ॥ ੩ ॥ ਜ ਲੋ ਕ ॥ ਖ ਗ ਤ ਨ
ਲ ਨਾ ਕ੍ਰਿ ਤ ਤ ਮਾ ਗਿ ਪ ਜੁ ਤ ਕੁ ਲ ਨੀ ਗ ਹ ਰਾ ਹਿ ਤ ਤ ਜਿ ਯੋ ਪੁ ਨ ਪੀ ਆ ਮ ਕ ਲ ਨੀ
ਤ ਕੋ ਮਿ ਰਾ ॥ ੪ ॥ ਜ ਲੋ ਕ ॥ ਰਾ ਸਿ ਓ ਰਾ ਹ ਗ ਜ ਰਾ ਜ ਜ ਬ ਸਿ ਮ ਰਿ ਓ ਹਿ ਰ ਦੇ ਰੋ ਪ

ਪਉੜੀ

ਪਉੜੀ

ਪਉੜੀ

ਲਾ ਹ ਫੁ ਰ ਫੁ ਹਾ ਪ ਕੁ ਸ ਹ ਨ ਜ ਰ ਮੁ ਨ ਪ ਲਾ ਘਾ ਫਿ ਤ ਜਾ ਬ ਵੰ ਰ ਅ ਰਿ ਟ ਹ ਨੁ ॥ ੫ ॥
ਫੁ ਡਾ ਨ ਦ ਕ ਕ ਰ ਕ ਜ ਰਾ ਤੇ ਕ ਰੇ ਪੁ ਕੁ ਪਾ ਵ ਨ ਸ ਠੀ ਹ ਰਿ ਦਾ ਸ ਜੇ ਵ ਕ ਸ ਟ ਯ ਆ
ਕੁ ਤੇ ਕੁ ਏ ਪਾ ਵ ਨ ਦ ਯ ਪੁ ਕੇ ਪੁ ਭ ਸੇ ਵ ਦ ਮ ਸ ਲ ਏ ਥ ਨ ਆ ਟ ਲ ਪ ਦ ਫੀ ਕੁ ਏ ਪ ਯ
ਤਿ ਜ ਕੁ ਲ ਯੋ ਰ ਕੁ ਏ ਸੇ ਵ ਪ ਨ ਚ ਚ ਨ ਜ ਫੁ ਰੀ ਪ ਰ ਬ ਥਿ ਏ ਆ ਪ ਰ ਪ ਕ ਨ ਹੋ ਤ
ਫੋ ਹ ਰਿ ਹੋ ਤੁ ਗ ਮ ਕੁ ਨ ਪੁ ਨ ਅ ਲ ਪ ਰ ਅ ਫੁ ਰ ਕੁ ਨ ਨਿ ਤ ਹੋ ਆ ਪ ਮ ਪ ਨ ਜ
ਨ ਜ ਚ ਹ ਤੁ ਕੇ ਏ ਰਿ ਗ ਨ ਨਿ ਤ ਕੇ ਏ ਥੀ ਰ ਕੁ ਏ ਪੁ ਕੁ ਤ ਕ ਹ ਨਿ ਜ ਪ ਮ ਏ ਵ ਤ ਕ ਰ
ਬਿ ਜ ਸੇ ਦੇ ਤੁ ਬ ਏ ਆ ਰਿ ਪ ਹ ਰਿ ਹਿ ਤ ਪੁ ਨ ਏ ਚਿ ਜ ਮ ਰ ਏ ਨ ਸੀ ਚ ਕੁ ਠੀ ਪ ਖ
ਕ ਰ ਪ ਰ ਮ ਜੁ ਪ ਜੁ ਫੁ ਠਿ ਪ ਖ ਬਿ ਨ ਭੁ ਏ ਚਿ ਜੁ ਫੁ ਕੁ ਠੀ ਨ ਹ ਤੁ ਸੀ ਠਿ ਪ ਖ ਪ ਖ ਪੁ ਕ ॥ ੩ ॥
ਖਿ ਓ ਉ ਪ ਰ ਗ ਉ ਪੁ ਕੁ ਕ ਰ ਪੁ ਨੀ ਤ ॥ ਬਿ ਜ ਸੇ ਬਿ ਸ ਨ ਲੋ ਕ ਬਾ ਸੇ ਓ ਚਿ ਏ ਤ ਜ ਮ
ਤੁ ਨ ਰੰ ਖ ਨ ਕੀ ਤੁ ॥ ਕ ਜ ਪ ਰਿ ਓ ਐ ਕ ਟ ਮ ਰਿ ਜੁ ਥੀ ਰ ਸਿ ਓ ਰ ਘ ਲੋ ਚ ਲਿ ਯੋ ਜ
ਥਾ ਪੁ ਸ ਪ ਦ ਲ ਪੁ ਫੁ ਰੀ ਕ ਆ ਰ ਪ ਓ ਪੁ ਕ ਰ ਕੀ ਏ ਚਿ ਤਿ ਓ ਨ ਕੁ ॥ ਕੁ ਜਿ ਓ ਸੀ ਪ ਰ
ਮ ਤ ਮ ਉ ਸ ਰ ਜ ਗ ਏ ਸ ਟੇ ਰੇ ਓ ਟ ਏ ਮੇ ਪ ਕ ਨ ਗ ਸੀ ਪ ਰ ਸੀ ਘ ਆ ਏ ਰ ਜ
ਕ ਰੀ ਗ ਫਿ ਆ ਥੀ ਏ ਮੇ ਪ ਤੁ ਤਿ ਪ ਵ ਨ ਬਿ ਰ ਵ ਕ ਹਿ ਯ ਤੁ ਪੁ ਨ ਮ ਰ ਤ ਪੁ ਨ ਦ
ਜ ਦ ਖਿ ਤ ਨਿ ਜ ਦ ਖ ਪ ਰ ਮ ਨ ਤੁ ਦ ਸ ਜੁ ਖੀ ਰੁ ਨਾ ॥ ਲੋ ਚੋ ਕੁ ਕਾ ਟਿ ਓ ਟ ਏ ਗ
ਜੁ ਪ ਠਿ ਉ ਥ ਚ ਲੀ ਏ ਓ ਸ ਰ ਨ ਜੇ ਆ ਪੁ ਨ ਕ ਰ ਕ ਪ ਰ ਯ ਆ ਕੁ ਜ ਰ ਨ ਦ ਤ ਹਿ ਤੁ
ਲੋ ਕਾ ॥ ਜੇ ਕੁ ਜ ਤੁ ਪੁ ਕ ਹ ਪੁ ਕੁ ਭੁ ਜ ਰ ਚ ਕ ਹ ਪ ਰ ਸ ਪ ਰ ਯ ਹ ਥਿ ਏ ਕੁ ਹੋ ॥ ਘ ਲ
ਬਿ ਥਾ ਨੇ ਤ ਕ ਓ ਪੁ ਕੁ ਨੀ ਤ ਪੁ ਰ ਬ ਕ ਰ ਤੁ ਹੋ ॥ ਜੇ ਜੇ ਸੀ ਰ ਮ ਉ ਸ ਰ ਕੁ ਜਿ ਓ ਸੀ ਪ ਤ
ਪ ਰਿ ਓ ਜ ਰ ਨ ਗ ਤ ਜ ਚੋ ॥ ਸੁ ਠਿ ਏ ਤੁ ਹ ਰ ਕੁ ਰ ਤ ਏ ਹੀ ਤੁ ਓ ਨ ਸ ਉ ਸ ਰ ਹ ਰ ਤ ਚੋ
ਘ ਫੁ ਘ ਪ ॥ ਬਿ ਲੁ ਪ ਦ ਫੁ ਤੁ ਰ ਮ ਆ ਸ ਲੋ ਕ ॥ ਬਾ ਸ ਕ ਪੁ ਨ ਪੁ ਨੀ ਤ ਕੁ ਓ ਜੇ ਖ ॥ ੪ ॥
ਸਾ ਜੇ ਜ ਲ ਸੇ ਨਾ ਜੇ ਜ ਯਾ ਕੁ ਹ ਰ ਜੇ ਨ ਹੀ ਨਿ ਸ ਥਾ ਮ ਰ ਸੁ ਖ ਚੇ ਨਾ ॥ ੫ ॥ ਫੁ ਤੁ ਕ ਰ
ਜੇ ਨ ਪੁ ਰ ਚ ਨਿ ਗ ਏ ਨ ਜ ਲ ਯ ਬਿ ਥਾ ਮ ਸ ਗ ਜ ਗ ਹ ਹੋ ॥ ਜੇ ਖ ਜੇ ਜ ਕ ਪੇ ਫੁ ਸੀ ਪ ਰਿ

੧੫੦

੧੫੧

ਪਉੜੀ

੪

ਭੇਖਾਵਉਛਹੋਐਮਸੁਤਤਪਗਪਲੋਦਤਦੁਕਮਬਾਨਿਰਲੇਥੀਪਦਮ
ਨਾਕੁਤੇਕਮਉਪਜਿਓਚਤੁਰਏਦਸਮਲੇਥੀਪਰਮਪਾਦਨਸੀਕਮਲਾਪਤਿਸ
ਹਰਕਮਲਾਰਜਹੀਕਮਲਨਾਕੁਪਾਰਕੁਮਥੈਠੈਥੇਦਬਨਗੁਨਛੁਜਹੀਯਸਥੇ
ਕ੍ਰਾਪੀਨਭਾਗਤੁਅਨਗਪਨਕਛੀਪਧਾਨਾਜੀਰੁਤਿਬੁਹਮਾਜਹਿਤਜਹਿਏਕੋ
ਸੀਨਾਰਨਾਯਾਛੁਤੁਕੁਵਪੁਨੀਤਮਹਜਾਤਕਿਗਦਜੇਨਪਾਵਨਕੁਇਓਠੈਰ
ਜੇਜੇਜਰਨਮਏਗਤਥੇਵਨੀਪਾਏਹੈਹਾਰਿਦਾਜਹਰਿਮਿਲਜਦਾਪਾਵਨਕੁ
ਜਾਜਤੁਐਮਿਰਤਨਗਾਏਹੈਮਹਾਜਾਧਜੁਜੀਲਥਾਜਕਥਰੁਕੁਗਾਏਵਕਸੀਹ
ਰੀਪਾਵਨਪੁਨੀਤਸੀਪਤਜਮੀਪੀਖਾਜਏਕਨਰਹੀਯਾਜਲੇਕੁਮਨਾ
ਜਨਮਦਲਿਕੁਹੋਥਾਚਤੁਰਗਾਰਿਯਥੀਦਾਕੁਚਾਥਥੇਥੇਪਾਏਮੇਮਯਜਨਮਜੁ
ਖਿਦਾਯਾਛੁਤੁਯਾਥੇਓਜੀਗਮਨੁਖਕੇਕੀਪਥਿਓਮਨਜਥਪੁਹਰੀਅਖਿਲ
ਅਜਮਨਿਹਗਾਵਰਜਾਜੁਜੀਮਿਤਿਰਿਖਕਰੀਯਾਥਪਉਧਾਰਨਹੇਤਪਾਵਨਕ
ਚਨਮਉਤਾਰੀਥੇਯਾਜੋਮਾਦਯਾਕਧਤਾਇਗੁਨਮੁਨਜਨਕੁਨੇਯਰਮਨੁਜਥ
ਪੁਕੁਗਾਵਨਪਾਵਨਕਠਿਯੋਯਾਥਪੁਮਨਖੀਯਥਛੁਤੁਯਾਥਪੁਕੋਚੁਰਾਏਰਕਿਏ
ਹੇਏਪਾਤਿਬਪੁਖੀਯਾਥਲੇਕੁਯਥਪੁਕਹਹਾਰਿਧਾਰਹੀਨਿਤਨਹਿਤਜੁ
ਸਾਹੀਮਨੁਜਰਨਦਰਲਕੁਥੇਥੇਥੀਜਰਾਹਿਤਰਹੀਯਾਛੁਤੁਯਾਮਨੁਜਥ
ਪੁਪੁਕੁਜਗਾਰਠਿਯੁਰਾਚਤੁਰਮਨੁਖਹੇਤਥੇਰਿਖਤਪੀਯੋਗੀਮੁਨਜਨਾਨਿਤ
ਕੁਰਾਤਕਵਦਤਜੇਤਹੈਗਮਹਜੇਸਦਮਉਤਾਰਸੀਲਖਮੀਨਰਾਯਨਭਯਰਜ
ਨਾਥਾਵਨਪਰਜਗਮਰਾਮਚੀਦਕਿਸਨਚੰਦਜਨਰਦਨਾਨਰਨਾਰਾਇਠੇਹਨੀ
ਰੁਪਭਗਵਨਪੁਮਪਾਵਨਜਕਤਰੁਗਾਨਰਤਨਧਾਰਿਓਪਾਵਨਕਠਿਓਪਵਿੰਤਉਸਕ
ਲਨਗਥਿਦਤਜੁਰਾਠਯਾਥਪਯਥਿਯਨਪਦਾਛੁਤੁਰਮਾਯਲੇਕੁਯਨਰਤਨ
ਉਧਰੀਹਾਰਿਯਰਨੀਤੁਜੀਗੁਇਓਐਥਾਯਲਤਪਲਤਜੁਧਰੇਟੇਉਏਤਿਉਤਪਰ

ਠੇਕਾਯਾਛੁਤੁਤਰਹਦੁਜੀਪੁਠਪਠਲਾਦਮਿਥਰੀਕਤਮਨਜਕੋਪਏਮਾਦ 49
ਤਰੇਥਪੁਜਨਕਠਕਦੇਕਹੋਜੇਏਵਪੀਨਲਮਵੇਦਤਾਰੀਰਨਮਨਮੀਗਤਕੁਏ
ਰਗਤਕੇਠੇਦਹੋਥੇਨਕਥੀਰਜੇਨਤਨੁਮਖਪਰਤਾਰਠੀਨੇਦੇਹਮੀਪਚਰੁਤ
ਕੀਰਾਵੇਦਾਜਥਾਲਮੀਕਥਪਕਪਦਮੀਥੁਜੇਜਨਤਨਮਨੁਖਲੋਤਰੇਵਪੁਤ
ਕੀਮਉਰਜੇਤੇਥੁਏਗਨੇਤਿਨਕਉਨਹੇਤੁਮਨੁਖਯਾਜਗਤਾਏਥੁਜਨਪਾ
ਪਤਿਗੋਥੀਦਾਇਮੁਅਨਪਨੀਉਧਾਰਠੀਨੇਕਮੁਰਤਪਾਏਯਾਛੁਤੁਕੀਪੀਠੀ
ਉਧਾਰਠੀਨੇਥਪੁਮਨੁਖੀਥੁਗਤਜਨੁਕੁਗਤਮਉਤਾਰਲੇਤਰਨਕੀਨਾਠੀਨਾਮ
ਉਤਾਰਠੁਗਵਨਨਰਤਨਧਾਰਿਓਠੀਤੁਬੋਥਮਲਮੁਕੁਠੀਠੀਠੀਨੁਗਨਹਰਾ
ਜਕਛੁਪੁਜੁਯਾਥੇਠੁਗਤਕੁਗਵੇਤਹੈਯਾਰਠੀਯਾਥਾਠੀਗੁਨਥਠੇਅਭਿਲਾਖ
ਮੁਰਕਰਤੁਹੋਥੁਜਨਜਤੁਸੀਗਗੋਥੀਦਨੀਯਾਰਤੁਗੁਨਗੋਥੀਦਗੋਥੀਦਰਜਨ
ਜਪੇਜਾਤਕੁਲਥਰੁਨਥਥੇਕਨਹੀਯਾਮਉਠੀਯਾਨੇਤੁਪੁਨੀਤਹਾਰਿਯੁਪਥੇਯ
ਦਾਰਮਰਹਾਹੈਯਮਥਨਤਿਨਜਾਰੋਪੇਥਹਰਦੁਜਾਨਿਜਠੁਪਮੇਮਗਨਕੁਈਪੇਥ
ਹਾਰਿਯੁਪਤੋਲੋਮਦਾਰੋਥਥਤਥੁਗਾਵਨਮਾਤਿਯਿਯਮਤਾਅੰਜਨੀਨਿਜਠੁਪਾਨਿ
ਰੰਜਨੀਮਾਯਾਹਥਾਠਥੇਜੇਗੀਦੁਠਕਰੇਹਰਦਰਜੀਪਖਲਗੀਜੁਗਨੇ
ਨਰਾਹਯਾਰਕਰਤਾਏਜਨਾਤਿਠੁਟੀਥੇਨੀਤਹੈਕੰਗਮਉਜਮੁਨਿਗਮੁਸਏਚ
ਛੁਪਰਯਨਠੁਈਯਾਹਿਗੁਨਮੁਕਧਤਹੈਵਰਲਕੁਥੁਪਮਨੁਜਗਾਰਿਯੁਠੁਏ
ਯੇਤੁਪੁਨੀਤਹਾਰਿਯਥਾਯਵਨਕਠੇਥਗਤਕੁਗਾਵਤੁਜਿਤਸੀਗਾਯਵਨਕਰਮਨਿਨ
ਯਾਧਿਯਾਥਤੁਪੁਕਰਤੁਹੋਥੁਜਨਜਗਦੀਯਯਹਦਾਮੀਗਾਯੁਨਮਨਹਦਕੁਦਗ
ਗੀਜਾਰਾਯਾਟਕਦਯਕਮੁਨਤਜੇਏਵਥਰਯਵਨਦੁਆਰੇਤਾਠੀਮੁਦੀਗਵੇਦ
ਕੁਠੇਰੀਪਨਦੁਜਨਤਪੁਨਲਲਤਥੁਗਮਿਠੁਠਾਏਯਗਤਤਾਠੀਨਿਗਗਨਜਮ
ਯਧਰਧਿਆਨਪਤਮਾਦਰਸਦੇਥਾਯਵਨਗੁਨਥਠੇਹਾਰਿਯਥਾਜੇਠੁਨੇਰੇਯ

ਯਾਵਨਕਰੇਕੁਠੀਯਾਜਮ

ਸਦਨਪੁਨੀਤਰਸਾਜਦਨਲੇਖੇ ॥੧॥ ॥੫੫੩॥ ॥ ਬਿਸਨਪਦੁਛੰਤੁਰਾਮਾ ॥ ਤਰਹ ਦੁਸਕ
ਸਲੇਕੁ ॥ ਅਹਿਮਾਤਾਕਾਜਫਲਹੋਪਰਉਪਕਾਰੀਹੋਇ ॥ ਦੁਖਜਹੇਸਿਰਾਅਪਨੇਤੁ
ਖਦਾਇਕੁੰਕੁਜਕੋਇ ॥ १ ॥ ਪਉੜੀ ॥ ਚਰਨਪੁਨੀਤਹਰਿਪੰਥਚਾਲਤਦਰਸਨ
ਹਿਤਦੁਖਖੁਖਸਹਿਤਾ ॥ ਤੀਰਥਗਦਨਹਰਪਾਮਜਾਸਿਤਉਸਨਕਰਜਾਮਲ
ਖਤਾ ॥ ਨਿਤਤਪਗਪਗਚਲਤਮਾਰਗਾਅਸਟਾਂਗਪੂਜਤਨਰਹਰੀਪਗਥਾਂਧ
ਘੁੰਘਰਝਾਵਨੇਦਰਸਿਰਪਦਪਦਹੋਤਰੀ ॥ ਚਰਨਪੁਨੀਤਪਾਦਿਕੁਜਾਹਰਿਮਗ
ਚਲੇਯੁਥਮਗਾ ॥ ਫੁਜਕੇਪੰਖਨਹਟਕਾਬਿਖੀਯਨ ॥ ਮਾਰਗਰੇਕਤਚਰਨ
ਜਗਾ ॥ १ ॥ ਪਉੜੀ ॥ ॥ ਹਜਤਪੁਨੀਤਪੁਯਾਨਜੇਲਿਖਹਿਹਰਿਕਥਾ ॥ ਹਰਿਜਗੁਇ
ਖੇਨਿਤਪੁਤ੍ਰਨਿਦਾਦੁਪੁਭਮਥਾ ॥ ਲਿਖਹਹਰਿਜਗੁਹਜਤਪਾਦਨਭਗਤਭ
ਰਾਦਤਗੀਰਹੋਹਰਿਕਥਾਪਾਦਨਾਮਪ੍ਰਿਤਨਜ ॥ ਦੁਨਰਾਅਨਾਮਪੁਨੀਤਹੋ
ਗਲਿਖੇਹਰਿਜਗੁਭਗਤੁਗਾਰਿਕੇਕਰਤਥੀਦਨਕਰਦੇਉ ॥ ਸੰਨਕਰਪੁਭਕਹਚੁਹਾਰ
ਤਦੇਹਾਅਜਿਨਕਰਜਿਉ ॥ ੨ ॥ ਪਉੜੀ ॥ ॥ ਦਾਨਦੇਰਸਪਾਨਪਾਦਨਬਹਮਦਿ
ਜਬਰਪੂਜਨੀ ॥ ਸੁਮਕੰਦਨਬਸਨਕੁਖਨਾਮੰਨਕੀਖਕਭੋਜਨੀ ॥ ਗੋਹਨਾਰਿਦਾਸ
ਨਦਾਜਪੁਰਕੀ ॥ ਬਰਜਛੇਤਨਦਾਨਹੋ ॥ ਦੇਤਭਿਛਕਨਾਬਿਧਿਧਿਯੁਛਦਰਬਦਛ
ਨਾਧਨਹੋ ॥ ਕਰਤਗਛਿਮਾਦੀਨਪੁਜਨਨਨਗੰਬ ॥ ਸਨਭਗਹੋ ॥ ਦੁਲਤਦੁਸਟ
ਬਹਾਇਕੁਮਕਿਪਨਪਾਨਨਭੁਜਹੋ ॥ ੩ ॥ ਪਉੜੀ ॥ ॥ ਪਰਮਪੁਜਾਸਹਾਛਦੀਨ
ਨਪੁਜਾਰਛਕੁਜਾਨੀਏ ॥ ਜਗਪਾਨਮਾਤਕਛੁਤਛਾਈਆਚੁਖਦਾਏਦੀਨਮਾ
ਨੀਏ ॥ ਸੰਜਿਪਾਨਗਨੀਏ ॥ ਉਪਕਾਰਕਤਾਪਜੀ ॥ ਧੰਨਜਾਦੁਪਮਨੁਖਕਹੀਏ ॥
ਛਲਾਆਈਆਜਾਪਜੀ ॥ ਪਸੁਪੇਤੰਗਰਿਬੁਰੀਹਰਿਬਿਖੁਖਜੇਤਨਜਗਜਏ ॥ ਬ
ਸਤਦੇਜਖਥਾਸਕੁਲਪੰਨਾਬਿਗਤ ॥ ਅਪਕਤਦੁਖਨਏ ॥ ੪ ॥ ॥੫੫੪॥ ॥ ਬਿਸਨ
ਪਦਛੰਤੁਰਾਮਾ ॥ ਜਲੇਕਾ ॥ ਨਰਤਨਜਫਲਪੁਨੀਤਭੁਯੋਲੀਨਾਮਉਤਾਰਮੁਰਾ

ਬਿ

ਬਿ

ਆਪਮੁਕਤਪਾਦਨਕਰਤਾਰਤਜਗਸਿਜਾਰਾ ॥ ੧ ॥ ਪਉੜੀ ॥ ਛੰਤੁਕੀ ॥ ਨਿਹਫਲਹੋ ॥ ੫੫੫
ਤੁਨਘਾਲਕਾਹੁਬਿਖਹੋਨਲੇਵਹੋ ॥ ਅੰਤੁਰਿਗਥਾਜੀਪੁਭਅਥਿਲਾਜੀਪਤਿਤਾ
ਦੁਨਦੇਹੋ ॥ ਘਾਘਾਥਿਨਜਨਨਾਹਰਿਕਾਥਿਤਭੁਯੋਜਾਗਰਤਰੋ ॥ ਜਮਦੁਤਜੇਹਨ
ਸਕੋਤਾਕਉਦੁਰੇਜਮਗਨਭੁਰੇ ॥ ਹਰਿਧਾਮਹੋਤਮਿਦਾਸਤਾਜੇਜਪੋਨੇਜਾਦਿਨ
ਹਰਹੋ ॥ ਦੇਤਆਥਿਦਿਸਟਤਜਮਤਨਜਿਹਾਥਿਧਪਤਿਤਪਾਦਨਕਰੇ ॥ ੧ ॥ ਪਉੜੀ
ਅਜਮਲਾਮਪਕਰਮਕਾਰਕਰਮਤਾਬਿਸਿ ॥ ਅਨਿਜਾਦੇਨਾ ॥ ਨਹਜੇਦੁਖਜਾਤ ॥ ਜ
ਜਨਸ੍ਰੀਪਤਨਹਜਾਪਮਤਿ ॥ ਮਨੀਜਸਾ ॥ ਰਮਤਥੇਸਿਯਾਪਾਨਮਦਗਮਿਗਨਪਿਜ
ਕਰਤਹੋ ॥ ਮਗਨਨਿਜਾਦਿਨਰਸਨਾਈ ॥ ਮਨਲੁਥਮਗਨਥਾਗਰਹੁਹੋ ॥ ਭੁਲਗ
ਉਕੁਲਪਗਮਕਿਰਿਮਾ ॥ ਬੇਦਚੀਤੀਜਾਦਹੋ ॥ ਉਲਿਘਕੁਤਜਾਸਤੀ ॥ ਜਾਦਕ
ਬੁਧਾਈ ॥ ਮਨਜਾਦਹੋ ॥ ਪਉੜੀ ॥ ॥ ਭੁਈਆਗਿਆਜਮਗਨਾਮਾਏਗਹਿ
ਓਅਜਮਲਦੁਤਰੋ ॥ ਪਘਾਕਮਲਾਉਘਕੁਮਾਏ ॥ ਥੁਤਾਸਾਸਨਹੋਤਰੋ ॥ ਕੰਠਰ
ਕੇਠੋਤਨਸਬਦਤਾ ॥ ਹਿਬਾਤੁਪਿਤਕਛੇਕਹੋ ॥ ਦੇਤਬਾਸਮਨਰਸਤਲੁਥ
ਪਿਥਿਯੁਤ ॥ ਸਰਜਪਤਿਕਹੋ ॥ ਮਕੁਲਾਏਦੇਰਠਿਠ ॥ ਨਾਗਾਉਪੁਤਪਾਨਰਖਲੀ
ਜੀਏ ॥ ਛਹਹੁਨਤਜਮਗਨਛੇਰਭਾਗੇ ॥ ਪਰਮਾਦਿਗਕਾਕੀਜੀਯੋ ॥ ਜਲੇਕਾ ॥ ਚਉ
ਬਿਪਉੜੀ ॥ ਏਰਿਉਚਾਰਹੋ ॥ ॥ ਜਲੇਕਾ ॥ ਛੁਨਤਨਮਗਾਥਿਦਕਛੇਰਭਾਏਜਮਦੁਤ
ਆਏਰਛਕਰਨਤਿਜੁਭਚਛਨਜਾਪੁਰਹੁਤਾ ॥ ੧ ॥ ॥੫੫੬॥ ॥ ਚਉਥੀ ॥ ਪੁਤ
ਕੇਹੇਤਕਹਿੰਨਾਰਾਈਨ ॥ ਹਰਿਮਨਗੇ ॥ ਨਿਜਪਦਾਥਿਥੇ ॥ ਤਿਹਦਰਸਦੀਨਪਵਿ
ਕੀਨਾਰੋਥਿਦਕੀਗਤਕੇਲਥੇ ॥ ਜੇਛੁਜਤਮਨਾਚੇਰਛਾਏਜੀਪਤਿਹੋਤਹਰਿਪਦ
ਪਾਪੁਤੇ ॥ ਘਜਮੈਕਛੁਜਿਦੇਕਤਾਹਨਿਮੁਨਬਿਦਿਤਛਖਤਜਮਤਰੋ ॥ ਜੇਜਕੀਭੁ
ਵਨੀ ॥ ਚਿਤਥਾਜਨਾ ॥ ਤੇਮਫੁਰਤਰੋ ॥ ਤੁਯਾਗਸਕਲਜੀਜਾਛੀ ॥ ਥਿਯਾਕਿਮਕ
ਨਕਮਲਨਜਰਤਹੋ ॥ ੧ ॥ ॥੫੫੭॥ ॥ ਬਿਸਨਪਦਾਛੰਤੁਰਾਮਾ ॥ ਜਲੇਕਾ ॥ ਜੇ

ਜਿਹਾ ਉਚਰਾ ਕਿਹਿ ਚਿਤ ਬੁਝੇ ਜਹਾਇ ਜਾਨਾ ਪਨੇ ਕਾ ਏ ਸੀ ਕਟ ਲੀ ਏ ਸਕਾ
ਹੋਇ ॥ ਪਉੜੀ ॥ ਜਬ ਪਕੜੇ ਪਤੀ ਸਕਾ ਅਸੀ ਦੇ ਸਾਜ ਬੈਠੇ ਜਹਾ ਪਕੜੇ ਪਤੀ
ਨਿਰਖਤ ਸਕਾ ਚਿਤ ਵਤ ਬਾਤ ਨਾ ਹੋ ਕਛੁ ਤਹਾ ॥ ਵਸਟ ਸਕਾ ਮਿਲਾ ਮੰਤ੍ਰ ਕੀ ਨੇ
ਨਗਨ ਕਰੀ ਏ ਦੇ ਪਤੀ ॥ ਖੜੇ ਪਤੀ ਨਿਰਖੇ ਲਾਜ ਮਰਹੈ ਏ ਹਥਿ ਛੇਤ ਕੀ ਨਿਰਖਿ ਪ
ਤਹੀ ॥ ਖਰਬ ਸਨ ਛੀ ਨਤ ਹ ਸੁਤੁ ਖਿਰ ਖਿਰ ਵਸਟ ਮਨਾ ਮੰਦਹਾ ॥ ਕਰ ਕੁਟ ਨ
ਦੇ ਪਤੀ ਹਰੀ ਬਿਨ ਵਤ ਜਹਾ ਛੇ ਹੋ ॥ ਕੰਦਹਾ ॥ ਪਉੜੀ ॥ ਚਹਾ ਏ ॥ ਹੁਨੀ ਜੁ ਵਨ ਬ
ਨੀ ਪਤੀ ਚਾ ਨੀ ਮਾਰ ਤੁ ਹਰ ਨ ਕਾ ਪਾਲਹੈ ॥ ਚਾ ਬਿਛੋਲਾ ਜਿ ਖਾ ਬਜ ਕੁ ਛੀ ਮਤ ਦੀ ਨ
ਬੰਧਾ ਏ ਛਾਲਹੈ ॥ ਅੰ ਬਾਰ ਲਾ ਚਿ ਚਿ ਬ ਸਤ ਛੀ ਨਤ ਨ ਹ ਨ ਗ ਨ ਹੇ ਵ ਨ ਦੀ ਨ ਹੋ ॥
ਪਤ ਵਾ ਸੁ ਰੈ ਨ ਵ ਸਟ ਨ ਮ ਦੁ ਹੀ ਕਰੀ ਮਤ ਹੀ ਨ ਹੋ ॥ ਚ ਖ ਲੀ ਨ ਪ ਨਾ ਬਿ ਦ ਲ ਜ
ਚਾ ਖ ਉ ਜੁ ਹਿ ਵ ਨ ਸੀ ਤ ਨ ਗਾ ਏ ॥ ਮੁ ਗ ਤ ਵ ਛ ਲ ਵ ਸ ਚਿ ਤ ਕੁ ਹੋ ਨ ਗਾ ਬਿੰਦ
ਗਾ ਏ ॥ ॥ ਪਉੜੀ ॥ ਜਉ ਏ ਸਟ ਰ ਜ ਬ ਜ ਗ ਕੀ ਨ ਚਿ ਤ ਚਾ ਬ ਉ ਪ ਸਿ ਚਿ
ਜ ਨੇ ॥ ਗੀ ਲਾ ਨ ਕੁ ਰ ਨ ਹ ਪ ਚ ਨੇ ਉ ਤੇ ਚ ਨੀ ਚ ਜ ਏ ਚ ਜਾ ਜ ਨੇ ॥ ਨੰ ਵ ਕੀ ਨੇ ਚਿ ਕੁ ਗ
ਤ ਜ ਨ ਕੀ ਮ ਨ ਉ ਪ ਚਾ ਜਿ ਚਿ ਗ ਬ ਹੋ ॥ ਨ ਹ ਜ ਗ ਪੁ ਰ ਨ ਕੁ ਚਿ ਚ ਜ ਨ ਬਿ ਬ ਚ ਉ ਚਿ
ਸ ਸੁ ਬ ਹੋ ॥ ਕੁ ਰ ਜੋ ਹ ਸੀ ਬਿ ਜ ਰ ਜਾ ਫਿ ਗਾ ਫਿ ਗ ਹੇ ਗ ਬਿ ਨ ਤੀ ਕ ਰ ਤੁ ਹੋ ॥ ਕ ਉ ਨ ਮ
ਉ ਗ ਨ ਬ ਨਿ ਜੋ ਹੇ ਪ ਭ ਨ ਹ ਜ ਗ ਪੁ ਰ ਨ ਹੋ ਤੁ ਹੋ ॥ ॥ ਪਉੜੀ ॥ ਨਿਰਖ ਮਾ ਕੁ ਲ
ਚਿ ਤ ਰਾ ਜ ਨ ਹੋ ॥ ਸਿ ਬਿ ਜ ਰਾ ਜ ਹੋ ॥ ਤੇ ਨੰ ਵ ਕੁ ਗ ਤ ਨ ਕੁ ਰਿ ਛੇ ਰਾ ਜ ਨ ਤਿ ਹ ਹੋ ਤ ਚਿ
ਬਾ ਸ ਮਾ ਜ ਹੋ ॥ ਮ ਹਿ ਤੁ ਜੁ ਪ ਚਾ ਬਿ ਚਿ ਤ ਕੁ ਗ ਤ ਨ ਤਿ ਜ ਪੁ ਰ ਜਾ ਜ ਗ ਮ ਹੋ ॥ ਓ
ਚਿ ਸੁ ਭੇ ਜ ਨ ਕੁ ਗ ਤ ਮ ਮ ਖ ਗ ਸ ਲ ਸ ਗ ਲ ਸੀ ਤ ਹੋ ॥ ਸ ਕ ਹ ਹੋ ਏ ਪੁ ਰ ਨ ਪ ਚਿ
ਬਾ ਜੋ ਸੁ ਨੇ ਹ ਰਾ ਜ ਨ ਬੈ ਨ ਹੋ ॥ ਕੁ ਰ ਜੋ ਰ ਜੁ ਪ ਚਾ ਮ ਨ ਜ ਗ ਕੁ ਜ ਨ ਕ ਰ ਏ ਓ ਤੇ ਨ ਹੋ ॥
११ ॥ ਪਉੜੀ ॥ ਬਿ ਜ ਨ ਪ ਦਾ ਛੀ ਤੁ ਰਾ ਮਾ ਮ ਲੇ ਕ ਮ ਨ ਰ ਖਿ ਚਿ ਹ ਚਿ ਕੁ ਗ ਤ ਜ ਨ ਤੁ
ਗ ਤ ਨ ਤੁ ਨ ਮੁ ਰਾ ਰਾ ਹ ਚਿ ਖਿ ਨੀ ਮੇ ਕੋ ਕੋ ਰੇ ਕੁ ਗ ਤੁ ਨੀ ਗ ਕ ਰ ਤ ਰਾ ॥ ਪਉੜੀ

ਸਾਜ ਨਹੁ ਹੋ ਲੇ ਦਾ ਮ ਹ ਚਿ ਕੋ ਹ ਚਿ ਬਿ ਨ ਜ ਜ ਤੁ ਨ ਮ ਨ ਹੋ ॥ ਹ ਚਿ ਕੋ ਗ ਰ ਤੇ ਸ ਪ ਜ ॥ ੫੮੮
ਮਾ ਤੇ ਕੁ ਗ ਤ ਜ ਨ ਹ ਚਿ ਤ ਨ ਹੋ ॥ ਸੁ ਖੀ ਮਾ ਜ ਹੋ ਲੀ ਬਿ ਕਾ ਪਿ ਕ ਕੀ ਮਿ ਲ ਕੰ ਤ ਪ ਨ ਸੀ
ਗਾਰੀ ਮਾ ॥ ਜਿ ਜਾ ਸੁ ਹ ਦੀ ਬਿ ਗ ਪਿ ਕ ਕੋ ਰੈ ਨਾ ਏ ਨ ਜਾ ਧ ਰੀ ਮਾ ॥ ਗ ਲ ਬਾ ਹ ਜਾ
ਜ ਨ ਪ ਨ ਜੁ ਹੋ ਲੀ ਮਿ ਲ ਨ ਰ ਪ ਨ ਉ ਮਾ ਹ ਰੀ ॥ ਪਿ ਨ ਕੰ ਤ ਕੁ ਏ ਸੁ ਖ ਫਿ ਹ ਵੇ ਸ ਫੁ ਲ
ਜਾ ਹਾ ਸੁ ਕੁ ਪ ਖ ਡੀ ॥ १ ॥ ਪਉੜੀ ॥ ਚਿ ਤ ਜੁ ਹ ਚਾ ਨ ਜ ਕੁ ਏ ਵ ਸ ਕੰ ਤ ਸੇ ਮ ਨ ਮਾ ਚਿ
ਪੁ ਰ ਮ ਰ ਨ ਵੇ ਹਾ ਗ ਨੀ ਜਿ ਨਾ ਫਿ ਗ ਰੀ ਨ ਹਿ ॥ ੨ ॥ ਛੀ ਤੁ ਰਾ ਮੁ ਰ ਮ ਰ ਨ ਵੇ ਹਾ ਗ ਨੀ ਜਿ
ਨੀ ਕੰ ਤ ਨ ਪ ਮ ਆ ਏ ॥ ਮਾ ਜ ਗ ਜਾ ਪ ਨ ਜਿ ਲ ਸੀ ਜ ਪ ਮ ਚਿ ਲਾ ਜ ਨ ਮੁ ਗ ਵ ਏ ॥ ਆ
ਤੁ ਨ ਮ ਸੁ ਰ ਪ ਖ ਡ ਤ ਕੋ ਟ ਜੁ ਕੁ ਨ ਹ ਚਾ ਬਿ ਮੁ ਖ ਨਿ ਜਾ ਏ ਨ ਤੁ ਪ ਹੀ ॥ ਮ ਪ ਕ ਰ ਮ ਜੇ
ਤੇ ਕ ਰ ਨ ਤੇ ਤੇ ਲੇ ਤੇ ਸ ਕੁ ਪ ਨ ਜੁ ਪ ਹੀ ॥ ਜ ਨ ਕੁ ਰ ਬ ਚ ਪਾ ਜ ਹ ਤੁ ਮ ਸੁ ਰ ਨ ਕ ਚਿ ਫਿ
ਗ ਪ ਕ ਰ ਤ ਜਾ ਏ ਕੋ ਮ ਹਿ ਚ ਰ ਛੇ ਟ ਤ ਹੋ ਤੀ ਪ ਤਿ ਮ ਡ ਤੁ ਰ ਪਾ ਡ ਆ ਏ ਕੋ
੨ ॥ ਸ ਲੇ ਕ ॥ ਬ ਹੁ ਜ ਨ ਮ ਨ ਕੇ ਪ ਪ ਲੇ ਜ ਨ ਮੁ ਮ ਸੁ ਰ ਕੁ ਲੇ ਹ ਤੁ ॥ ਬਿ ਜ ਨਾ ਵ ਡ ਪੁ
ਆ ਜੁ ਰੀ ਪ ਖ ਡ ਤ ਕੁ ਏ ਚਿ ਡ ਪ ਛੇ ਤੁ ॥ ੩ ॥ ਛੀ ਤੁ ਰਾ ਮ ਰ ਪ ਮ ਚ ਗ ਸੁ ਰ ਕੁ ਆ ਚ ਚਿ
ਕੁ ਜ ਤੁ ਹ ਚਿ ਜ ਨ ਹਿ ਤ ਜੁ ਹਿ ਤੁ ॥ ਕੁ ਡ ਕੁ ਗ ਤੁ ਜੁ ਕੁ ਡ ਵ ਨੀ ਸ ਕੁ ਪ ਤ ਠ ਨ ਤ ਹ ਚਿ
ਜ ਜੁ ॥ ਬਿ ਰੇ ਮ ਮ ਚ ਗ ਮ ਸੁ ਰ ਤੁ ਰ ਤ ਹੀ ਬਿ ਚ ਤੇ ਜ ਕੁ ਮ ਰ ਤੁ ਹੋ ॥ ਤੁ ਰ ਬਿ ਖ ਚ
ਸ ਲੇ ਕ ਮ ਮੇ ਜੋ ਕੁ ਛੇ ਨ ਹ ਸੁ ਕੁ ਕੁ ਛਿ ਕਿ ਹ ਬਿ ਪ ਸ ਉ ਰੈ ਕ ਜਾ ॥ ਤੇ ਹ ਵੇ ਤੁ ਮ ਉ ਕੁ ਨ
ਕੰ ਰ ਤੁ ਮ ਖ ਡ ਤੁ ਹੋ ਬ ਕੁ ਲ ਜਾ ॥ ੪ ॥ ਛੀ ਤੁ ਰਾ ਜ ਗ ਜਾ ਪ ਨ ਜ ਜ ਨ ਪੁ ਜਾ ਸੇ ਵ ਮੰ ਤ ਨ ਹ ਚਿ
ਕੁ ਜਿ ਚਾ ਮ ਸ ਨ ਵ ਨ ਨ ਪੁ ਨ ਜਾ ਪ ਨ ਬੇ ਡੀ ॥ ਜਾ ਡ ਗ ਜਿ ਚਾ ਮ ਪ ਕ ਰ ਮ ਚਿ ਸ
ਬਾ ਸੁ ਰ ਕ ਮ ਖ ਡ ਤੁ ਨਿ ਤ ਕ ਰ ਤ ਹਿ ਜ ਡਿ ਡ ਹੋ ॥ ਹ ਮ ਪ ਪ ਕ ਰ ਮ ਜ ਡ ਤੁ ਮ ਪ ਤ ਤ ਪ ਖ ਡ
ਨ ਹੋ ॥ ਬਿ ਡ ਹੋ ॥ ਜ ਜ ਕ ਰੀ ਰ ਖਿ ਮਾ ਮ ਖ ਡ ਤੇ ਜ ਨ ਉ ਪ ਕ ਰੈ ਕ ਰ ਛੇ ਹ ਜੁ ॥ ਡ ਮ ਰੋ ਬਿ
ਡ ਛ ਤ ਹ ਸ ਤਿ ਕੁ ਰ ਕੀ ਰ ਖ ਲੇ ਹੋ ਸੁ ਖ ਲੇ ਹ ਜਾ ॥ ੧ ॥ ਚਾ ਸੁ ਹੀ ਛੀ ਤੁ ਰਾ ਮ ਮਾ ਕ
ਰੇ ਤ ਰ ਜੋ ਸ ਨੀ ॥ ੨ ॥ ਚਾ ਪ ਪ ॥ १ ॥ ਬਿ ਜ ਨ ਪ ਦਾ ਰਾ ਗ ਸਿ ਪ ਦੀ ਜਿ ਲ ਹਾ ਬਿ ਡ ਮ ਛੀ

ਜਿਹਾ ਉਚਰਾ ਕਿਹਿ ਚਿਤ ਬੁਝੇ ਜਹਾਇ ਜਾਨਾ ਪਨੇ ਕਾ ਏ ਸੀ ਕਟ ਲੀ ਏ ਸਕਾ
ਹੋਇ ॥ ਪਉੜੀ ॥ ਜਬ ਪਕੜੇ ਪਤੀ ਸਕਾ ਅਸੀ ਦੇ ਸਾਜ ਬੈਠੇ ਜਹਾ ਪਕੜੇ ਪਤੀ
ਨਿਰਖਤ ਸਕਾ ਚਿਤ ਵਤ ਬਾਤ ਨਾ ਹੋ ਕਛੁ ਤਹਾ ॥ ਵਸਟ ਸਕਾ ਮਿਲਾ ਮੰਤ੍ਰ ਕੀ ਨੇ
ਨਗਨ ਕਰੀ ਏ ਦੇ ਪਤੀ ॥ ਖੜੇ ਪਤੀ ਨਿਰਖੇ ਲਾਜ ਮਰਹੈ ਏ ਹਥਿ ਛੇਤ ਕੀ ਨਿਰਖਿ ਪ
ਤਹੀ ॥ ਖਰਬ ਸਨ ਛੀ ਨਤ ਹ ਸੁਤੁ ਖਿਰ ਖਿਰ ਵਸਟ ਮਨਾ ਮੰਦਹਾ ॥ ਕਰ ਕੁਟ ਨ
ਦੇ ਪਤੀ ਹਰੀ ਬਿਨ ਵਤ ਜਹਾ ਛੇ ਹੋ ॥ ਕੰਦਹਾ ॥ ਪਉੜੀ ॥ ਚਹਾ ਏ ॥ ਹੁਨੀ ਜੁ ਵਨ ਬ
ਨੀ ਪਤੀ ਚਾ ਨੀ ਮਾਰ ਤੁ ਹਰ ਨ ਕਾ ਪਾਲਹੈ ॥ ਚਾ ਬਿਛੋਲਾ ਜਿ ਖਾ ਬਜ ਕੁ ਛੀ ਮਤ ਦੀ ਨ
ਬੰਧਾ ਏ ਛਾਲਹੈ ॥ ਅੰ ਬਾਰ ਲਾ ਚਿ ਚਿ ਬ ਸਤ ਛੀ ਨਤ ਨ ਹ ਨ ਗ ਨ ਹੇ ਵ ਨ ਦੀ ਨ ਹੋ ॥
ਪਤ ਵਾ ਸੁ ਰੈ ਨ ਵ ਸਟ ਨ ਮ ਦੁ ਹੀ ਕਰੀ ਮਤ ਹੀ ਨ ਹੋ ॥ ਚ ਖ ਲੀ ਨ ਪ ਨਾ ਬਿ ਦ ਲ ਜ
ਚਾ ਖ ਉ ਜੁ ਹਿ ਵ ਨ ਸੀ ਤ ਨ ਗਾ ਏ ॥ ਮੁ ਗ ਤ ਵ ਛ ਲ ਵ ਸ ਚਿ ਤ ਕੁ ਹੋ ਨ ਗਾ ਬਿੰਦ
ਗਾ ਏ ॥ ॥ ਪਉੜੀ ॥ ਜਉ ਏ ਸਟ ਰ ਜ ਬ ਜ ਗ ਕੀ ਨ ਚਿ ਤ ਚਾ ਬ ਉ ਪ ਸਿ ਚਿ
ਜ ਨੇ ॥ ਗੀ ਲਾ ਨ ਕੁ ਰ ਨ ਹ ਪ ਚ ਨੇ ਉ ਤੇ ਚ ਨੀ ਚ ਜ ਏ ਚ ਜਾ ਜ ਨੇ ॥ ਨੰ ਵ ਕੀ ਨੇ ਚਿ ਕੁ ਗ
ਤ ਜ ਨ ਕੀ ਮ ਨ ਉ ਪ ਚਾ ਜਿ ਚਿ ਗ ਬ ਹੋ ॥ ਨ ਹ ਜ ਗ ਪੁ ਰ ਨ ਕੁ ਚਿ ਚ ਜ ਨ ਬਿ ਬ ਚ ਉ ਚਿ
ਸ ਸੁ ਬ ਹੋ ॥ ਕੁ ਰ ਜੋ ਹ ਸੀ ਬਿ ਜ ਰ ਜਾ ਫਿ ਗਾ ਫਿ ਗ ਹੇ ਗ ਬਿ ਨ ਤੀ ਕ ਰ ਤੁ ਹੋ ॥ ਕ ਉ ਨ ਮ
ਉ ਗ ਨ ਬ ਨਿ ਜੋ ਹੇ ਪ ਭ ਨ ਹ ਜ ਗ ਪੁ ਰ ਨ ਹੋ ਤੁ ਹੋ ॥ ॥ ਪਉੜੀ ॥ ਨਿਰਖ ਮਾ ਕੁ ਲ
ਚਿ ਤ ਰਾ ਜ ਨ ਹੋ ॥ ਸਿ ਬਿ ਜ ਰਾ ਜ ਹੋ ॥ ਤੇ ਨੰ ਵ ਕੁ ਗ ਤ ਨ ਕੁ ਰਿ ਛੇ ਰਾ ਜ ਨ ਤਿ ਹ ਹੋ ਤ ਚਿ
ਬਾ ਸ ਮਾ ਜ ਹੋ ॥ ਮ ਹਿ ਤੁ ਜੁ ਪ ਚਾ ਬਿ ਚਿ ਤ ਕੁ ਗ ਤ ਨ ਤਿ ਜ ਪੁ ਰ ਜਾ ਜ ਗ ਮ ਹੋ ॥ ਓ
ਚਿ ਸੁ ਭੇ ਜ ਨ ਕੁ ਗ ਤ ਮ ਮ ਖ ਗ ਸ ਲ ਸ ਗ ਲ ਸੀ ਤ ਹੋ ॥ ਸ ਕ ਹ ਹੋ ਏ ਪੁ ਰ ਨ ਪ ਚਿ
ਬਾ ਜੋ ਸੁ ਨੇ ਹ ਰਾ ਜ ਨ ਬੈ ਨ ਹੋ ॥ ਕੁ ਰ ਜੋ ਰ ਜੁ ਪ ਚਾ ਮ ਨ ਜ ਗ ਕੁ ਜ ਨ ਕ ਰ ਏ ਓ ਤੇ ਨ ਹੋ ॥
११ ॥ ਪਉੜੀ ॥ ਬਿ ਜ ਨ ਪ ਦਾ ਛੀ ਤੁ ਰਾ ਮਾ ਮ ਲੇ ਕ ਮ ਨ ਰ ਖਿ ਚਿ ਹ ਚਿ ਕੁ ਗ ਤ ਜ ਨ ਤੁ
ਗ ਤ ਨ ਤੁ ਨ ਮੁ ਰਾ ਰਾ ਹ ਚਿ ਖਿ ਨੀ ਮੇ ਕੋ ਕੋ ਰੇ ਕੁ ਗ ਤੁ ਨੀ ਗ ਕ ਰ ਤ ਰਾ ॥ ਪਉੜੀ

ਕੇਹੜਾ ਕਥੇ ਬਾਗ ਸਿੰਧਵੀ ॥ ਅਜ ਸਮੁ ਮਨਾ ਬਿਚਾਰ ਕੋ ॥ ਕ੍ਰਿਪਾ ਨਾ ਬਜ ਮਾਰ
 ਕੋ ॥ ਤੁਨ ਮਨ ਮਰੀ ਪਿਠਿ ਹਿਠਿ ਖੋ ॥ ਚਰਨ ਗਏ ਦ ਮਨ ਏ ਕੋ ॥ ੧ ॥ ਬਾਰ ਬਾਰ ਮਨ
 ਟਹੀ ॥ ਪੁਤ ਚਰਨ ਰਿਏ ਸਾ ਟਹੀ ॥ ਬੁਝ ਬਾਰ ਬਾਰ ਜਹਾਰ ਹੀ ॥ ਪੁਠਿ ਮਨ ਮਨ
 ਹਿ ਬਜਾ ਏ ਕੋ ॥ ੨ ॥ ਬਿਠੁ ਰੂਪ ਕੁਰੁ ਤਰਿ ਏ ਪਰਾ ॥ ਪਰਨ ਮ ਬਾਰ ਬਾਰ ਕਰਾ ਮਨ
 ਅਚਲ ਮੁਰਤ ਪਿ ਅਨ ਪਰਾ ॥ ਚਿਤ ਚੇ ਪਹਰ ਖ ਸੁ ਡਾ ਏ ਕੋ ॥ ੩ ॥ ਪਿ ਨ ਰੁ ਗਾ ਮ ਪ ਨ
 ਜ ਨ ਹੀ ॥ ਕ੍ਰਿ ਤਾਰ ਥੈ ਨਿ ਜ ਮ ਨ ਹੀ ॥ ਪੁਠਿ ਮ ਮ ਗ ਨ ਮੁ ਖ ਮ ਟ ਹੀ ॥ ਹ ਰਿ ਚਿ ਗ ਟਿ ਗ
 ਨ ਲ ਗ ਏ ਕੋ ॥ ੪ ॥ ਮ ਨ ਹ ਰ ਖ ਚ ਟੁ ਬ ਡਾ ਟ ਹੀ ॥ ਹ ਰਿ ਖ ਏ ਹ ਰਿ ਚ ਮੁ ਹ ਟ ਹੀ ॥ ਪ
 ਗ ਠ ਮ ਡ ਮ ਨੁ ਮ ਚ ਆ ਲ ਹੀ ॥ ਹ ਰਿ ਚਿ ਗ ਟਿ ਤ ਡ ਗ ਏ ਕੋ ॥ ੫ ॥ ਕ ਟ ਰ ਟ ਤ ਨੇ ਟ ਰ
 ਪੁ ਪਿ ਰੁ ਟਿ ਨ ਸੁ ਰ ॥ ਪ ਗ ਨ ਟ ਨੇ ਟ ਰ ਸ ਟ ਪੁ ਗ ॥ ਕ ਰ ਚ ਰ ਮ ਮ ਨੁ ਹ ਮ ਨੁ ਡ ਟ
 ਰੀ ॥ ਗੁ ਨ ਗ ਮ ਕੀ ਰ ਤ ਨ ਗ ਏ ਕੋ ॥ ੬ ॥ ਹ ਰਿ ਜ ਮ ਰ ਸੀ ਗ ਮ ਨ ਟ ਨੇ ॥ ਕੁ ਟ ਚ ਲਿ
 ਖੋ ਮ ਪ ਜੁ ਡ ਟ ਨੇ ॥ ਕੁ ਲ ਜ ਮ ਰ ਡੁ ਤ ਰ ਜ ਨ ਜੀ ॥ ਕੁ ਲ ਟ ਟ ਮ ਊ ਸ ਰ ਪ ਏ ਕੋ ॥ ੭ ॥
 ਕ ਰ ਜ ਮ ਰ ਤੀ ਰ ਬ ਜੁ ਤ ॥ ਮ ਨ ਜ ਪ ਤ ਹ ਰਿ ਹ ਰਿ ਮ ਤੁ ॥ ਸਿ ਕ ਲ ਪ ਤ ਮ ਨ ਟ ਰ ਕ
 ਰਾ ॥ ਸ ਮ ਹੇ ਚਿ ਤ ਚੀ ਮ ਗ ਏ ਕੋ ॥ ੮ ॥ ਚਿ ਤ ਲ ਨਿ ਕੁ ਚਿ ਚ ਰ ਨ ਗ ਏ ਟਾ ॥ ਜ ਲ ਜ ਲ
 ਖ ਟ ਨੇ ਚਿ ਖਿ ਪਾ ਸਿ ਧਾ ॥ ਮ ਲ ਪ ਜਾ ਰ ਰ ਚਿ ਟ ਕੋ ॥ ਤੁ ਮ ਸੁ ਨੇ ਮ ਨ ਚਿ ਤ ਲ ਏ ਕੋ ॥
 ੯ ॥ ਤੁ ਮ ਸੁ ਨ ਹ ਸਿ ਤ ਜ ਨ ਹੇ ॥ ਜ ਹ ਚ ਰਿ ਤੁ ਜ ਰਿ ਗ ਪ ਨ ਕੋ ॥ ਚੈ ਤ ਨ ਜਾ ਗ ਰ ਤੇ
 ਜੁ ਟ ॥ ਬੈ ਚੁ ਟ ਨਿ ਜ ਚ ਰ ਰ ਏ ਕੋ ॥ ੧ ॥ ਅ ਬ ਮਿ ਲ ਤੁ ਜ ਗ ਰ ਰੁ ਪ ਕੋ ॥ ਨਿ ਜ ਰੁ ਪ
 ਰੁ ਪ ਅ ਰੁ ਪ ਮੇ ॥ ਜ ਹ ਮ ਨ ਬਾਂ ਗ ਮ ਨ ਹੀ ॥ ਸੁ ਹ ਮ ਬੁ ਹ ਮ ਰ ਗ ਏ ਚਿ ਸ ਮ ਏ ਕੋ ॥ ੧ ॥
 ਟ ਪ ਮ ਚਾ ਟਿ ਸ ਟ ਪ ਰ ਤ ਕ ਰਾ ॥ ਚਿ ਤ ਟ ਸ ਨ ਗ ਊ ਸ ਡ ਲ ਜ ਰਾ ॥ ਸਿ ਮ ਟ ਗ ਧ ਮ
 ਬ ਰ ਕੋ ਚਿ ਹ ਨਾ ॥ ਟਿ ਜ ਮ ਤੁ ਟੀ ਜ ਤ ਕ ਏ ਕੋ ॥ ੧ ॥ ਕੁ ਠੁ ਸ ਰ ਤ ਤ ਸੇ ਕ ਜ ਨ ਹਾ ਤ
 ਸ ਕੁ ਏ ਟ ਪ ਟ ਨੁ ਚ ਜ ਨ ਹਾ ॥ ਬਿ ਲ ਏ ਮ ਨ ਸ ਚ ਸਿ ਧ ਰ ਗ ਏ ਚਿ ॥ ਤ ਰੰ ਗ ਕੁ ਟੀ ਮ
 ਟ ਏ ਏ ਕੋ ॥ ੧ ॥ ॥ ਮ ਸ ਕੁ ਏ ਚਿ ਹ ਰਿ ਮ ਹ ਲੀ ਨ ਜ ਬਾ ॥ ਤੁ ਨ ਮ ਨ ਕ ਲ ਤ ਕੁ ਏ ਟੁ ਰ ਨ

ਨੀ

ਕੁ ਟ ਪ ਮ ਤੁ ਟੇ ਪੀ ਤੁ ਬਿ ਜ ਨ ਟ ਕੋ ॥ ਟੁ ਤ ਚਿ ਤੁ ਮੁ ਰ ਤ ਕੁ ਏ ਕੋ ॥ ੧ ॥ ਤੁ ਠ ਪੁ ਟੀ ਗ ॥ ੫੮੦
 ਏ ਚਿ ਲ ਏ ਕੋ ॥ ਸੀ ਪੁ ਕੁ ਏ ਚਿ ਟੀ ਮਿ ਟ ਏ ਕੋ ॥ ਮ ਕੁ ਚਿ ਧ ਮ ਪ ਨ ਪ ਕੋ ਏ ਕੋ ॥ ਕ
 ਠੁ ਰ ਖਿ ਚ ਨ ਟ ਠ ਪ ਏ ਕੋ ॥ ੧ ॥ ਮ ਸ ਕੁ ਏ ਚਿ ਹ ਰਿ ਮ ਹ ਲੀ ਨ ਜ ਬਾ ॥ ਚਿ ਤੁ ਟੁ ਚਿ ਜੇ
 ਹ ਚਿ ਗੁ ਨ ਗ ਮ ਕ ਬਾ ॥ ਬਿ ਨ ਕੁ ਜ ਟ ਪ ਪ ਤਿ ਹੇ ਤ ਨ ਹੀ ॥ ਕੁ ਨ ਉ ਠੇ ਹ ਰਿ ਕੋ ਗ ਏ ਕੋ
 ੧ ॥ ੧ ॥ ੫ ॥ ੮ ॥ ਬਿ ਜ ਨ ਪ ਟ ਮ ਸਿ ਧ ਏ ॥ ਤੁ ਟੁ ਜੀ ॥ ਬਿ ਜ ਨ ਟ ਚ ਚ ਚ ਪ ਰ ਬ ਨ ਸੀ ਕੁ
 ਬ ਲੇ ਪ ਜੁ ਪੁ ਤਾ ॥ ਜਿ ਲ ਹ ॥ ॥ ਕੀ ਨਿ ਮਾ ਜ ਨ ਸ ਬ ਸ ਖ ਮ ਹਿ ਟ ਰ ਸ ਟਿ ਖ ਏ ॥ ਟੀ ਨੇ
 ਚਿ ਟ ਰ ਸ ਮੁ ਰ ਚ ਰ ਤੁ ॥ ਤੁ ਨ ਸ ਕ ਲ ਮਿ ਟ ਏ ॥ ॥ ਕੁ ਏ ਚਿ ਚ ਮ ਜ ਨ ਬ ਨ ਖ ਜ ਬ ਟ
 ਰ ਜ ਨ ਪ ਏ ॥ ਮ ਮ ਜ ਹ ਮ ਰੇ ਪਿ ਨ ਕੁ ਕੁ ਹ ਰਿ ਜ ਨ ਮੁ ਖ ਮ ਏ ॥ ॥ ਰ ਹ ਊ ॥ ਜੇ ਸੁ ਖ
 ਕੋ ਮ ਹ ਏ ਟੁ ਡ ਮ ਨ ਰ ਟ ਰਿ ਖ ਲੇ ਚ ਹੀ ॥ ਜੇ ਸੁ ਖ ਮ ਮ ਜ ਡ ਗ ਏ ਤੁ ਕ੍ਰਿ ਪ ਕ ਰਿ ਮ ਹੀ
 ਟ ਏ ਟੁ ਏ ॥ ੨ ॥ ਜੇ ਸੁ ਖ ਕੋ ਸੁ ਰ ਚ ਜ ਸ ਮ ॥ ਜ ਸੁ ਤ ਨਿ ਤ ਉ ਠ ਚ ਹ ਹੀ ॥ ਜੇ ਸੁ ਖ ਮ ਮ ਜ
 ਸ ਮ ਨ ਟ ਏ ਮ ਨ ਪ ਤੇ ਹ ਉ ਪ ਏ ॥ ਡਾ ਜਾ ਸੁ ਖ ਕੋ ਟ ਨਾ ਜ ਸਿ ਧ ਚ ਰ ਨ ਮੁ ਨ ਚ
 ਹ ਤੁ ਜੇ ਸੁ ਖ ਮ ਮ ਜ ਜਿ ਨ ਗ ਜ ਟ ਮ ਹਿ ਤ ਕੁ ਪ ਪ ਰ ਆ ਏ ॥ ॥ ਜੇ ਸੁ ਖ ਕੋ ਜ ਕੁ ਲੇ
 ਚ ਹ ਤ ਪ ਜਾ ਪ ਤ ਸਿ ਧ ਜਾ ਸੁ ਖ ਮ ਮ ਜ ਪ ਰ ਤੁ ਖ ਮ ਮ ਜ ਹ ਮ ਟੇ ਖ ਨ ਮ ਏ ॥ ਜਾ ਸੁ ਖ
 ਕੋ ਸੁ ਹ ਚਿ ਟ ਚੋ ਕੁ ਟ ਰ ਤੀ ॥ ਤਿ ਤ ਲੇ ਕੁ ਹੀ ॥ ਜੇ ਸੁ ਖ ਮ ਮ ਜ ਪ ਚਿ ਤੁ ਜ ਨਿ ਟ ਹ ਮ ਟੇ ਖ ਨ
 ਪ ਏ ॥ ੬ ॥ ਜਾ ਪ ਟੇ ਕੋ ਕ ਰ ਪਿ ਮ ਮ ਤੁ ਪ ਜਾ ਪ ਤੁ ਪ ਸੀ ॥ ਜੇ ਜ ਨਿ ਟ ਹ ਮ ਮ ਜੁ ਪ
 ੩ ਰ ਖ ਚ ਨ ਮ ਹ ਹ ਕ ਏ ॥ ੧ ॥ ਜਾ ਕ ਹਿ ਜਾ ਰ ਟ ਸੇ ਖ ਕ ਮ ਲ ॥ ਨਿ ਤ ਜੇ ਟ ਤੁ ਤਾ ਚਿ ਕ ਕੀ
 ਨੇ ਚਿ ਜੁ ਪ ਪ ਰ ਸ ਪ ਰ ਚ ਤੁ ਜ ਨ ਏ ॥ ੮ ॥ ਜਾ ਕ ਹਿ ਜੇ ਕੀ ਸਿ ਏ ਹੀ ਜੇ ਗ ਮ ਸ ਟ ਟ ਕ
 ਰਾ ਹੀ ॥ ਤਾ ਸ ਉ ਕ ਰੀ ਟੁ ਟ ਏ ਚ ਚ ਮ ਨ ਉ ਚਿ ਤ ਕ ਰ ਏ ॥ ੮ ॥ ਜਾ ਕੋ ਜੇ ਟ ਤ ਚ ਗ ਮ
 ਚ ਰ ਸੁ ਖ ਜ ਜ ਤੁ ਜੁ ਹੇ ॥ ਜੇ ਕੁ ਖ ਟ ਨ ਪ ਤ ਠ ਸ ਸ ਤੁ ਮ ਰ ਮ ਮ ਜੁ ਚ ਲ ਏ ॥ ੧ ॥
 ਬਿ ਰਿ ਗ ਏ ਜੁ ਕੁ ਟੇ ਟ ਕੋ ਨੁ ਨ ਟੇ ਖ ਨ ਪ ਏ ॥ ਜੇ ਸੁ ਚ ਟ ਬਿ ਰੁ ਪ ਟੀ ਗ ਨ ਕੋ ਮ ਕੋ
 ਚ ਗ ਮ ਏ ॥ ੧ ॥ ॥ ਨੇ ਤ ਨੇ ਤੁ ਸੁ ਰ ਕ ਹ ਤ ਜਾ ਸੁ ਸਿ ਮ ਰ ਤੁ ਪ ਰ ਮ ਨ ਤਾ ॥ ਜੇ ਟ ਏ ਏ

ਸਚਾ ਤੀਰੰਤੁ ਫੰਗਾ ॥ ਵਰਹਤਾ ਨਿਸੰਗਾ ॥ ੬ ॥ ਸੋਧੀ ਕਟਾਰਾ ॥ ਗੁਰਜੋ ਅਮਾਰਾ ॥ ਸਾਯਕ
ਛਟੰਤਾ ਸਮਹਿ ਨਿਜ ਉਤੰਤਾ ॥ ੭ ॥ ਸੋਧੀ ਪਰਾ ॥ ਬੀਲਮਤੁ ਬਰਾ ॥ ਗੁਰਹਾ ਕਮਿਟਾ ਫਿ
ਕਤਾ ਬੀਲੀ ਵਾ ॥ ੮ ॥ ਸਾਯਕਿ ਰਾਲਾ ॥ ਪ੍ਰਾਪਾਲਾ ॥ ਪਿਸਟਲਹਲਾ ਕਾ ॥ ਤੁਪਕਦਮਾ ਕ
ਠੰ ਪਟਾ ਫੇਕੰਤਾ ॥ ਬਿਛੁਆ ਖੇਰੰਤਾ ਜਿਲ੍ਹਾ ਤੁ ਫੰਗਾ ॥ ਨਾਦਕ ਖ ਵੰਗਾ ॥ ੧ ॥ ॥ ਬਰਖਤ
ਅੰਗਾਰਾ ॥ ਪਾਰਾ ਅਪਾਰਾ ॥ ਬਰਖਤੁ ਤੁਰੰਗਾ ॥ ਸੋਹਬ ਪਟੀਕਾ ॥ ੧ ॥ ॥ ਬੁਗ ਦ ਕਰਮ
ਖਪੁ ਬੀਲਾ ॥ ਪੁਠਿ ਕਥਾ ॥ ਬਰਖੀ ਜਿਤਾ ਬਾ ॥ ੨ ॥ ॥ ਸਹਬਾ ਜਥਾ ਜਾ ॥ ਨਚੁ ਖਪੁ
ਦਾ ਜਾ ॥ ਬਰਖਤੁ ਜਸਤਾ ॥ ਪਰਦ ਜਾ ਅਸਤਾ ॥ ੩ ॥ ॥ ਟਿ ਜਾ ਬਿ ਟਿ ਜ ਛਾ ॥ ਪੁਲੇ
ਹੁੰ ॥ ਪਰਾ ਅਨੁਪਾ ॥ ਬਰਸਾ ਤੁ ਰੁਪਾ ॥ ੪ ॥ ॥ ਤਨਤਨ ਕਮਨਾ ॥ ਬਰੁ ਕੁ ਤ ਬਨਾ ॥ ਮ
ਰਤ ਨਿ ਸੰਗਾ ॥ ਗਠਿ ਟਿ ਜ ਖ ਤੰਗਾ ॥ ੫ ॥ ॥ ਤੇ ਨੀ ਅਪਾਰਾ ॥ ਫੇਕਤੁ ਜੁ ਝਾਰਾ ॥ ਕੋਟੇ ਠਿ ਸ
ਰਾ ॥ ਬਨਾ ਫਲੀ ਛਾਰਾ ॥ ੬ ॥ ॥ ੨੮੫ ॥ ੧ ॥ ੫ ॥ ੬ ॥ ੨ ॥ ਬਿ ਸ ਨ ਪ ਦਾ ॥ ਸਿ ਪ ਟੀ ॥ ਤਰ ਜ
ਸਤੀ ॥ ਜੇ ਲਹੇ ॥ ਬਹੁ ਪ ਕ ਰ ਜ ਯਾ ਨੀ ॥ ਸ ਰ ਰ ਕੀ ਨਾ ॥ ਕੁੰ ਤ ਗੁੰ ਤ ਜ ਸ ਤੁ ਨ ॥ ਬਿ ਨ ਵੀ ਲ
ਸ੍ਰੀ ਜ ਨਿ ਵ ਬ ਪੁ ਪ ਜ ਪ ਜ ਮ ਸਾ ॥ ਪ ਰ ਸ ਤ ਰ ਨ ਮ ॥ ਬੁ ਪ ਰੁ ਗ ਦ ਨਾ ॥ ਪੁ ਜ ਪ ਜ ਪ
ਰਾ ॥ ਅ ਸ ਤੁ ਨ ਜੋ ਤੇ ॥ ਪੁ ਜ ਪ ਨ ਕੰ ਜ ਕ ਲੀ ਭੁ ਏ ਤੇ ਤੇ ॥ ਗ ਨਿ ਰ ਖਾ ਨਿ ਰ ਖ ਦ ਮ ਵ ॥ ਸ ਕ
ਹੀ ॥ ਪੁ ਨ ਪੁ ਨ ਜ ਸ ਤੁ ॥ ਅ ਸ ਤੁ ਵ ਰ ਸ ਹੀ ॥ ੨ ॥ ॥ ਜੇ ਜੇ ਸ ਜ ਤੁ ॥ ਅ ਸੁ ਰ ਪ ਰ ਤਾ ॥ ਤੇ
ਤੇ ਪੁ ਜ ਪ ਕ ਲੀ ਤ ਨ ਪ ਰ ਤਾ ॥ ਗੁੰ ਜ ਹ ਕੁ ਮੁ ਪ ਨ ਕੁ ਰ ਤੁ ਰ ਸਾ ਲਾ ॥ ਮ ਸੁ ਰ ਗ ਨ ਕ ਰ
ਤੁ ਸੁ ਰ ਬ ਲਾ ॥ ੩ ॥ ॥ ਰਿ ਸ ਠਿ ਜ ਜ ਸ ਤੁ ॥ ਅ ਸ ਤੁ ਪੁ ਨ ਝਾਰ ਤਾ ॥ ਮ ਹ ਰਾ ਜ ਤ ਨ ਮ ॥ ਖੁ ਪ
ਮ ਰ ਤਾ ॥ ਸੁ ਮ ਨ ਪ ਰ ਹੁ ਏ ਜ ਸ ਤੁ ॥ ਬ ਰ ਸਾ ਹੀ ॥ ਤਿ ਮ ਤਿ ਮ ਨਿ ਜ ਰ ਰ ਮ ਨੈ ਹ ਰ ਖ
ਹੀ ॥ ੪ ॥ ॥ ਬਹੁ ਤ ਕ ਲਾ ਏ ॥ ਮ ਕ ਰ ਤੁ ਮ ਆ ਜਾ ॥ ਖੇ ਰ ਤੁ ਸ੍ਰੀ ਸੁ ਖ ਲਿ ਹ ਮ ਹਾ ਜ ॥ ਰਿ ਰ
ਕ ਲ ਲੇ ਮ ਰਾ ਅ ਖ ਝਾ ॥ ਖੇ ਰ ਤੁ ਵੁ ਟਿ ਜ ਨ ਬ ਰਿ ਯਾਰਾ ॥ ਨ ਵ ਲ ਬੀ ਵ ਕ ਨ ਵ ਲ
ਪ ਨ ਛੁ ਰ ਤਾ ॥ ਗੋ ਲਾ ਗੇ ਵ ਵੁ ਟਿ ਟਿ ਜ ਮ ਛੁ ਰਾ ॥ ਹ ਕੁੰ ਝਾ ਊ ਡਿ ਪਾ ਨਿ ਪਾ ਬਿ ਹ ਸ ਤਾ ॥ ਪੁ
ਤੁ ਨਾ ਨਿ ਜ ਰ ਰੀ ਝੁ ਰਾ ਊ ਲ ਜ ਤੁ ॥ ੬ ॥ ॥ ਪੁ ਲ ਕ ਪੁ ਲ ਕ ਵ ਮ ਵ ਰ ਨ ਮੀ ਰੁ ਤਾ ॥ ਪੁ ਲ ਪ

ਨ ਸ ਸ ਰੁ ॥ ਅ ਸ ਤੁ ਬ ਹੁ ਛੁ ਰ ਤਾ ॥ ਰ ਤੁ ਪ ਤ ਰੁ ਪ ਵੇ ਟੇ ਕੁ ਜ ਤਾ ਲੀ ॥ ਉ ਛੁ ਰ ਉ ਛੁ ਰ ਵ ਨ ਰਾ ਜ ॥ ੫ ॥
ਰਾ ॥ ੭ ॥ ॥ ਠੇ ਕੇ ਕੇ ਕੁ ਜ ਵੇ ਵੇ ਤਾ ਲਾ ॥ ਤੁ ਪ ਕੁ ਤੇ ਕ ਸੋ ਪ ਥੀ ॥ ਬਿ ਜ ਲਾ ॥ ਵਾ ਵ ਘਾ
ਵ ਬ ਹੁ ਕੁੰ ਤੁ ਨ ਕ ਰ ਹੀ ॥ ਮ ਹ ਕ ਲ ਜੇ ਨੈ ਕ ਨ ਰ ਕ ਹੀ ॥ ੮ ॥ ॥ ਕ ਜ ਰ ਜ ਰ ਕੁ ਹੀ ਲਾ ॥ ਨ
ਦ ਨ ਸੁੰ ਤੁ ਘੇ ਰ ਜ ਮ ਕ ਲਾ ॥ ਕ ਜ ਰ ਜ ਤੁ ਰ ਜ ਤ ਰ ਨ ਮੀ ਤੁ ਲਾ ॥ ਕੁ ਵ ਕੁ ਵ ਤੁ ਪ ਬਿ ਸ
ਮਿ ਗ ਲਾ ॥ ੯ ॥ ॥ ਕੁ ਵ ਕੁ ਵ ਹੀ ॥ ਜ ਹ ਰ ਖ ਉ ਛੁ ਪੁ ॥ ਵ ਉ ਰ ਵ ਉ ਰ ਜ ਮੁ ਹ ਤ ਦ ਨ ਨ ਟੁ ॥
ਲ ਲ ਕ ਲ ਲ ਕ ਲ ਲ ਕ ਰ ਤ ਕੁ ਗ ਵ ਤਾ ॥ ਲ ਪ ਕ ਲ ਪ ਕ ਮੇ ਹ ਤ ਹ ਵ ਬਿ ਪ ਵ ਤਾ
੧ ॥ ॥ ਕ ਸ ਕ ਜ ਜ ਸ ਤੁ ॥ ਅ ਸ ਤੁ ਪ ਰ ਹ ਕ ਤਾ ॥ ਜੀ ਜ ਨਿ ਵ ਪ ਰਾ ਮਾ ॥ ਜੁ ਪ ਤੁ ਰ ਤਾ ॥ ਫਾ ਵ
ਫਾ ਵ ਦ ਨ ਵ ਮ ਲੁ ਰ ਏ ਨਾ ॥ ਹ ਕ ਹ ਕ ਘਾ ਵ ਤ ਬ ਹੁ ਘਾ ਏ ਨਾ ॥ ੧ ॥ ॥ ਪੁ ਕ ਪੁ ਕ ਉ ਠ
ਤ ਕ ਬਿ ਪ ਮ ਠੇ ਪ ਨਾ ॥ ਬੁ ਤ ਕੁ ਕੇ ਖੈ ਤਾ ਲ ਨ ਕੀ ਖ ਨਾ ॥ ਪੁ ਲੇ ਕ ਲ ਕੇ ਕੁ ਤ ਮ ਸ ਨਾ
ਅ ਕੁ ਮ ਮ ਤੁ ਕ ਰ ਜ ਤੁ ਪੁ ਨ ਨ ਨਾ ॥ ੨ ॥ ॥ ਵੀ ਖ ਨ ਪ ਰ ਤੁ ਟੇ ਜ ਮ ਰ ਕ ਲਾ ॥ ਜੀ ਜ ਨਿ
ਵ ਕੇ ਰੋ ਜ ਰ ਜ ਲਾ ॥ ਜ ਲ ਕ ਰ ਮ ਹ ਜੁ ਪ ਠ ਠ ਹੀ ॥ ਸੁ ਗੁ ਬੀ ਰ ਨਾ ਬਿ ਨੁ ਤੇ ਏ ਤੇ
ਏ ਕੇ ਨਾ ਹੀ ॥ ੩ ॥ ॥ ਜੁ ਸ ਠ ਕੁ ਰ ਤੁ ਜ ਜੇ ਵ ਕ ਬ ਮਿ ਠਿ ॥ ਠਾ ਬੁ ਰ ਜੇ ਵ ਕ ਜਾ ਤ ਨ ਗ ਮਿ ਠਿ
ਜ ਮ ਰ ਪੁ ਲੇ ਕੇ ਕ ਬਿ ਠੇ ਬਿ ਪ ਰਾ ॥ ਬਿ ਜ ਨ ਟ ਨਿ ਖ ਜੁ ਪ ਨ ਠ ਤਾ ॥ ੪ ॥ ॥ ਸੁ ਕ ਨ ਰ ਜ
ਛੁ ਮ ਸ ਵ ਬ ਹੁ ਕੁ ਝੇ ॥ ਬਿ ਜ ਨ ਵ ਜੁ ਪ ਜ ਕੁ ਟ ਲ ਰੁ ਝੇ ॥ ਜੰ ਕੁ ਆ ਵ ਪੁ ਪ ਨ ਜੁ ਰ ਬਿ ਰ
ਦਾ ॥ ਵੇ ਵੀ ਵੇ ਕ ਲ ਰ ਬ ਰੰ ਵਾ ॥ ੫ ॥ ॥ ਕਿ ਨੁ ਨ ਤੁ ਕੁ ਹ ਰ ਨ ਕੁ ਰ ਸਾ ਘਾ ॥ ਹਾ ਰ ਪ
ਚੇ ਜੁ ਰ ਮ ਕ ਲਾ ਬਿ ਰਾ ਘਾ ॥ ਪੁ ਲੇ ਜੁ ਪ ਕੇ ਖੇ ਤੇ ਚ ਘੇ ॥ ਸ੍ਰੀ ਸੁ ਖ ਲੇ ਹ ਕੇ ਬ ਪ ਮ ਹ ਛੁ
ਪੇ ॥ ੬ ॥ ॥ ੨੮੫ ॥ ੧ ॥ ੫ ॥ ੬ ॥ ੩ ॥ ॥ ਜੇ ਲ ਹੇ ॥ ਬਿ ਸ ਨ ਪ ਦਾ ॥ ਸਿ ਪ ਟੀ ॥ ੩ ॥ ॥ ਵ ਜੇ
ਜ ਨਿ ਵ ਰਿ ਜਾ ਏ ਕੇ ॥ ਗੁ ਨ ਬ ਨ ਪ ਨ ਰ ਚ ਫਾ ਏ ਕੇ ॥ ਪੁ ਨ ਗ ਹਿ ਛੇ ਪੁ ਰ ਜ ਮ ਏ ਕੇ
ਚ ਕ ਰ ਹਿ ਛੇ ॥ ਮ ਸੁ ਰ ਲ ਜ ਏ ਕੇ ॥ ੧ ॥ ॥ ਪ ਰ ਹ ਰਿ ਛੇ ਕੰ ਪ ਰੁ ਮ ਵ ਲੀ ॥ ਜ ਕ ਲ ਏ
ਯੋ ਨਿ ਜ ਰ ਰ ਵ ਲੀ ॥ ਗ ਹਿ ਛ ਫਾ ਟਿ ਯੋ ਪੁ ਨ ਕੁ ਨ ਜੁ ਹ ਲੇ ਯੋ ॥ ਠ ਗ ਲ ਗੀ ਖ ਗ
ਨ ਹ ਲੇ ਯੋ ॥ ੨ ॥ ॥ ਵ ਕ ਵ ਕ ਲ ਗੀ ਤੁ ਗ ਆ ਏ ਕੇ ॥ ਬ ਕ ਛ ਏ ਠਿ ਜੇ ਕੁ ਖ ਏ ਕੇ ॥

ਜੜ
ਰ

ਸਿਖਲਬਲਪੀਨਭਾਇਓਪਿਖਜੇਲਨਜਾਗਨਝੀਨਭਾਇਓ ॥੨॥ ਤਨਦਾਰਨ
ਦੀਗਥਿਲਾਠਬਰੋਕਨਕਾਚਲਪਾਉਓਤੰਗਾਮਰੋਜਲਾਮਾਸਿਰੁਜਪਜ
੨ ਨਿੰਦੁਠਠੋਓਹਦਦਾਰਨਤੁਮੰਜੁਪਮਚਿਓ ॥੩॥ ਦਾਇਸੇਰਸੁਰੇਗਫਿਰੇਜੀਰੀ
ਦਾਇਸੇਰਮਤੰਗਮਦੀਕਾਰੀਦਾਇਨਾਗਕਰੀਪੰਨਗਬਥਰੀਦਾਇਦੇਦਮ
ਦੇਦਕਰੇਰਗਰੀ ॥੪॥ ਸਿਖਮਦੀਰਘਕਾਇਸੁਖਲੋਹਹਰੀ ॥ ਸਿਖਮਦੇਵਾਇਸਾ
ਲਦਨਰਾਜਠਰੀ ॥ ਵੇਉਜੁਆਮੀਜੇਕਏਕਲਖੋਕਹਮਾਬਿਗਤਕੀਗਰ
ਕਉਨਅਖੋ ॥੫॥ ਹਠਿਕੀਕੁਤਖੇਤੁਚੇਜਕਰੋਸਿੰਨਰਾਜਜੇਠਠੀਖੇਰੁ
ਸਰੋਸਮਰਲੀਲਾਸੁਭਿਗਦਨਪਿਖੋਕਰਕਉਤੁਕਕੇਲਸੀਗਮਾਬਿਖੋ ॥
੬॥ ੮॥ ੨੮੫੪ ॥੫੬ ॥ ਸਿਖਸਨਪਦਾਸਿੰਧਦੀ ॥ ਬਹਮਾਰਮਰੀਬਜੁਰ
ਨਥੀਕਰਬਿਯਾਕਲਜਮਗਸਿਰੋਮਨਕੀ ॥ ਤਨਦੇਤੰਗਾਰੁਠਿਠਜਥੀਕਰ
੬੬ ਕੋਪਕੁਠਾਰਹਿਠੇਤੁਬਹੀ ॥੭॥ ਬਿੰਨਖਾਏਬੁਠੁਕਰਪਦਾਰਕਰਿਓ ॥ ਟੁਟਦਾ
ਰਨਘਾਇਲਪਾਇਪਰਿਓਗੁਰਜਰੋਫੁਨਗੇਲਨਮਾਰਮਚੀ ॥ ਵੇਉਤੁਰਫ
ਜੁਠਾਰਨਜੁਪਰਚੀ ॥੮॥ ਨਿੰਠੀਕਨੀਜਾਚਰਕਨਤੁਜਿਓ ॥ ਸਰਜਾਂਗਨਜੇਲਨ
ਦੀਸਜਜਿਓ ॥ ਚਕੁਜਾਸਕਾਅਰਤੀਦੀਪਕਕੋ ॥ ਹਰਿਓਰਪਠੇਓਬਨਠੀਤਕ
ਕੋ ॥੯॥ ਚਮਰਜੇਲਗਦਾਰਜਨਾਦਨਕੋ ॥ ਚਮਰਗੀਜਾਗਜੀਤਾਰਨਕੋ
ਬਨੇਟੀਕੁਠਾਰਨੀਸਨਠੀਬਿਧਾ ॥ ਚਮਰਮੰਦਲਬੰਨਬਾਦੰਤੁਚਕੁਗਮੀ ॥ ਹਥ
ਨਾਠਬੰਦਕੁਤੁਠੇਗਤਹਾਂ ॥ ਪੁਨਭੋਰਨਸਿਖਨਨਾਦਮਹਾਂ ॥ ਸਦਗਰਜਨੀਸਾਰ
ਚਗਨਚਨੀ ॥ ਕਿਲਕਾਰਮਲਾਪਰਤੁਨਪੁਨੀ ॥੧॥ ਸਰਜਾਇਕਰੋਲਨਬਨਕੁ
ਲੀ ॥ ਚਮਪੁਜਪਨਗੇਦਨਮਾਲਠਠੀ ॥ ਵੀਪਮਾਲਾਜੁਮਾਲਾਤੋਪਤੁਜੋਘ
ਰਕਾਸਫੁਟਾਰਪਲਾਠੀਲਜੈ ॥੬॥ ਸਮਕਾਰਬੰਦਕੁਤੁਪਕਠੁਕੋ ॥ ਚਮਰਮਾਠੁ
ਦੰਦਕੁਪਠਿਜੁਕੋ ॥ ਠੁਕਾਰੁਪਕੁਪੁਨਘਟਨਕੀ ॥ ਚਦਨਦਨਪੋਖਨਠੁਕਨ

੨

੬੬

ਕੀ ॥੧॥ ਸੁਨਕਾਰੁਨਾਝਨਜਤੁਨਕੀ ॥ ਪਰਾਪਇਲਪੁੰਘਰਪਤੁਨਕੀ ॥ ਤੁਕ ੫੮੪
ਤਕਠੁ ॥ ਚਮਦੀਦਪਰੀ ॥ ਸਿਪਦਮਲਾਰਪੁਪਜਰੋ ॥ ੮ ॥ ਸਦਗਰਜਰਮ
ਨਸਿਓਜੁਰਾਮੀਕਾਰਪਾਏਪਦਮਾਰਬਠਿਠੁਰਾ ॥ ਕਰਜਿਜਤੁਜਧਨਤੁਬਨ
ਸਰੋਸਮਨੀਜਲੀਠੁਪੁਨਾਮਕਰਾ ॥ ੯ ॥ ਉਠੁਕਉਕੁਕੀਜਇਲਕੀ ॥ ਪੁਨਠੁ
ਘਟਤੁਪਾਏਨਪਾਏ ॥ ੧੦ ॥ ਮਨੇਗੁਦਨਟੁਪਨਦਾਫੁਠੇਉਮਾ ॥ ਤਿਹਕੀਕਰ
ਕਉਨਕਥੋ ॥੧੧॥ ਫੁਟਮਸਤਕਸੇਨਤਪਾਰਬਹੀ ॥ ਪਦਾਰਘਪਰਿਮਾ ॥ ਤੁਨਬਾਰਬ
ਹੀ ॥ ਹੁਦੈਟਕਠੁਜਾਬਿਜਨਾ ॥ ਵੀਗਿਰਿਓ ॥ ਨਈਬੇਤਰਹਾਪਕਦਨਧਰੇਓ ॥੧੨॥
ਹਦਕੀਖਸੇਘੋ ॥ ਮਸਾਨਮਚੀ ॥ ਕਥਜਮਸਮਾਜਹਰਿਪੁਜਰਚੀ ॥ ਬਿਰੇਧਸਮ
ਜਠੁਦਤੁਜਜੈ ॥ ਕਰਾਰਿਤੁਇਕਾਰਈਬਗੁਜਿਓ ॥੧੩॥ ਬੁਠੁਠੀਤੁਗਾਏ ੫
ਤੁਠਗਤਹੁਦੈਕੋ ॥ ਘੋਪਮਚਾਰੀਨੇਮਕੋ ॥ ਸਿਰਮਧਮਲੈਬਾਜਬਜੇਓ ॥ ਸੁਰ
ਤੁਪਨਪਮਕਬਰਾਮਦਜੇਓ ॥੧੪॥ ਖੇਤੁਖੇਤੁਗਾਜਮਨਨੁਰਤੁਤਾ ॥ ਕਥਰਮ
ਕੁਨੈ ॥ ਏਬਿਰੇਧਮਤਾ ॥ ਨੇਜਠੁਕੁਗਦੰਤੁਬਿਖੇਪਰਕੋ ॥ ਨਿਜਦੁਚਰਮਾ ॥ ਹਜਮਰਕ
ਚਕੋ ॥੧੫॥ ਤਨਮਨਜਮਪੇਠੀਠੀਹਰੀ ॥ ਜਗਜਨਮਨਿਤਨਿਤਮੀਸੁਰਹ ੬
ਕਾਲਕਲਮਾਬਿਹਨਿਨੇਹਕਰਮਸਦਾ ॥ ਤਿਸਾਧਿਮਾਨਪਰੇਠਿਠੇਠਿਪੁਕਾਦਾ ॥
੧੫ ॥ ਬਿਰੇਧਸਮਾਜਜਠਿਠਰਹਰੀ ॥ ਠੁਟਦਾਠੁਨਜੁਪਮੀ ॥ ਉਠਿਠਿਠਿਠੁਕੀ ॥ ਜਿਮ
ਪੇਮਪਰੇਉਰਦਾਠੁਠੁਜੋ ॥ ਤਿਮਰੇਜਸੇਦਨਰਾਜਜੋ ॥੧੬॥ ੮ ॥ ੨੮੫੫ ॥੫੬ ॥
ਬਿਸਨਪਦਵੀ ॥ ਸਿੰਧਦੀ ॥ ਜੇਲਠੇ ॥ ਤਰਜਜਾਨੀ ॥ ਹੇਤੁਪਰਸਪਚਜੁਪਦੇਉਕੁ
ਰਾਠੁਹੀ ॥ ਕੇਨਸੇਤੁਤਮੀਗਜਮਚਠੁਠੁਕੁਹੀ ॥ ਮਾਜੁਪਘੋਰਕਰਾਲਕਾਲਾਜ
ਮਠੁਟਹੀ ॥ ਜੁਟੇਹਠੀਲੈਬੁਰਜਜਬੁਠੁਠੁਟਹੀ ॥੧੭॥ ਕਸਕਸਜਾਰਗਬਾਨ
ਦੇਉਤੁਟਠੁਠੁਹੀ ॥ ਤਕਤਕਠੁਰਨਸੁਰਪੁਲੇਹਦਮਾਰੁਹੀ ॥ ਗਜਰਜਕੁਨੇਨਟ
ਘੋਰਜਟਕੁਕਹੀ ॥ ਦਾਦਘਾਦਬੁਠੁਤੁਕੁਟਨਕੁਟਠੁਕੋਹੀ ॥੧੮॥ ਨਾਦਨਿਠੁਕੁਕ

੫

ਰਹਾਕਕਠਘੇਰੋ। ਏਕਤਦਸਹਕੋਰਘੇਰਤ੍ਰੀਲਜੇਰੋ। ਬਥਕਤਬਿਯਮਿਨਘੇ
ਖਡਕਮੇਘਨਦਲਲਜਤਾਮਹਾਕਲਕੋਠਾਂਕਾਂਕਦੁਸਤਰਕਲਕਾਜਤਾ। ੩। ਚ
ਉਪਚਰਿਯਸੁਹਤਾਂਕਦੋਉਤ੍ਰਜਾਮਿਯਨਾਮਾਰਾਮੁਖਪੇਰਹੇਰਮੁਖਪਰਾ
ਸਿਰੋਮਨਾਹੋਜਹੋਸਥਹਜਾਹੋਤਨਸਾਰੀਕਟੰਕਰਤਾ। ਤਕਤਕਬੰਨੀਯਨਾਮੁ
ਹਪੈਸਸਤ੍ਰਪ੍ਰਾਣਾਮਾਜਿਲਜਾਂਗਜੈਹਥੀਏਕੋਥਰਚਲਾਫਤਾ। ਛੁਲਕਿਯੁਲ
ਨਸੁਲਘਾਜੇਘਾਜਨਤਨਘਾਫਤਾ। ਚੁਰਹਗੁਲੇਲਕਲੁਖਰੀਨਥਿਯਮਸਤ
ਨਰਾਰਤਾਮਜੀਜਨੀਦ੍ਰਾਦ੍ਰਿਸਪਠਤੋਤਤਤਨਸਥਪਾਰਤਾ। ਘਾਜਿਲਮੁਖਘਪ
ਖਤੀਗਤੀਨਥਿਯਥਾਂਨਘਾਫਤਾ। ਕਰਦਛਉਹੀਛੁਰੀਤੀਨਰਾਂਤਾਬਿਨਠਾਫਤਾ
ਪਰਜਾਂਫੁਰੀਕਠਾਰਤਮਕਤੀਘਨਤੁਟਘਾਏ। ਜੋਫਸਰੋਹੀਤਿਗਾਬਿਨਜਿਨਰਾਜ
ਚਖਾਫੈ। ੬। ਜੇਪਦੇਧਾਰੀਥਾਤੁਘਾਫਦਾਛੁਨਰਿਪਪੇਲਤਾ। ਜਮਯਰਜਥਰਕਟਾ
ਰਤਿਛੁਪੇਨੀਹਠਠੇਲਤਾ। ਖੰਜਰਾਥਿਛੁਆਥਾਂਕਠਾਂਤੋਸਨਮੁਖਰੇਲਤਾ। ਫਾਸੀਫਾ
ਹੀਕਮੰਟਤੀਨਥਿਯਿਗੀਫਨਮੇਲਤਾ। ੭। ਗਦਾਰੁਰਜਮਾਫਕੇਪਕਰਮਮੁਰਪਠ
ਫਤਾ। ਤੀਕਤੀਨਥਿਯਜਜਤਾਮਜਤਨਨਾਭਟਘਾਫਤਾ। ਜਨਮੁਖਜਮਰਜਨਿਫੁਛ
ਠਪੈਜੁਯਮਚਾਰਤਾ। ਥਿਜਨਾਟਜੀਅਹਉਜਜਕਲਕਨਮਾਹਪੁਰਾਫਤਾ। ੮। ਮ
ਮੁਖਘੇਰਸੀਥੁਹਥਾਂਨਦਹਥਰਕਰਥਰਥੇ। ਮਾਰਥਜੁਪਕਥਾਨਥਰਫਰੇਲਾਥੁ
ਫਥਰਥੇ। ਗੁਕਮੀਗਾਰਾਮਪਗਮਨਘੇਰਦਾਮਿਨਜੁਮਲਪਕੋ। ੯। ਚੁਰਥੁਰਥੁਰਥੇ
ਠਿਨਗਾਰਜਾਰਧਾਰਾਹੁਏਫੁਮਕੋ। ੧੦। ਚਟਪਦਚੇਟਰਟਾਕਜਸਤਨਕੇਪ
ਰਹੀਘੇਹਰਤਈਹਤਫੈਗਤੇਪਰੋਲਨਥਹੁਥਰਹੀ। ਗੋਲਾਂਥਾਂਨਗੁਲੇਲਕੁ
ਰਹੋਕਫਨਫੁਰਲਾਏਓ। ਨਾਲਥੀਦੁਕਧਮਾਕੋਤਪਿਪਜਟਲਜਲਥਾਏਓ। ੧੧।
ਦੁਹੀਦੇਸਨਭੁਟਕੁਝੁਝੁਨਿਜਚਰਤਨਠਾਰੀ। ਗਦਾਰਾਠਿਸਟਾਅਪਮਨਫਾਫਹ
ਰਿਟਿਸਪਹਾਰੀ। ਫਹਹਤੁਸੁਟਸਮਾਨਥਜੁਰੋਲਾਫੁਰਲਾਏਓ। ਛੁਰਤਾਮਜੁਰ

ਨਿੰਗੀਕਨਹਰੰਚਕਲਾਏਓ। ੧੨। ਮਮਨਜਾਮਲਾਰਜਤਥਾਨਪਫਕਪਰ ੫੯੫
ਹਰਹੀ। ਬੁਠੁਬੁਠੁਪਕੋਛੇਲਤੁਪਕੋਗੋਲਾਏਫੁਰਹੀ। ਕਜਠੇਮਨਕਰਕਮੁਝੁ
ਗੁੜੁਹਠਨੀਜੋਲੁਚਤਪਰਥਪਰਜੁਪਸਿਲਕਰਪਛੁਉਤੁਨਿਓ। ਅਟਠੁਤਏ
ਜਦਮਾਮਲੁਪੁਤੁਹਦਾਫਕਰ। ਲਖਮਪਥਰਤਚਰਿਯਮਪੁਥੁਤੀਗ
ਨਿੰਚਗਗਾਰਥਰੀਜਮਰੰਜਥਲਓਜਪਗਾਰੀ। ਮਮਗਪੁਠੇਓਠੇਓਮਾ ੧੮੮
ਪਦਮਦੀਯਮ। ੧੩। ਕ੍ਰੀਤੁਤਮਥਰਉਪਾਏਥਾਲਈਲਕੁਘਏਤਾਮਿ
ਮਾਜਿਮਪਰਚਤੁਰਚਨਰਚਤਿਮਚੇਜਮਨੀਤਾ। ਗੁਰਥਪੁਲੋਕੇਯੁਯਜਮਰਟ
ਰੁਨਹਰਿਮੰਗੇ। ਨਿਦਰੇਮਨਜਰਿਫੁਏਦਦਨੁਖੰਤੁਥੀਓ। ੧੪। ਗਾਲੇਗਾਰਥ
ਮਖਥਥਮਾਨਮਹਦੇਹਕਦੀ। ਕਰੇਜੇਰਥਥਿਅਥਥਥਲਗੁਰਾਥਲਕਾਰੀ
ਜਮਰਮਖਥਪਾਏਦੇਫਟਨਥਿਰਥੇ। ਸੁਖਤਾਗਿਗੁਥਥੇਠਜੀਪਤੁ
ਰਥਗਰੇ। ੧੫। ਮਮਪਥਨੇਨਟਰਾਥੁਥੇਨਦੇਉਮਲਜੁਹਾਏਪਕਉਤੁਕਰੇਤਥੇ
ਠਤੁਹਾਰਾਮਜੁਰਲਾਏ। ਪੁਨਜੁਥੇਲਓਥਾਰਥਕਲਜਥਪੁਲੋਪਥਾਜਿ
ਓ। ਘੁਏਏਕਤੁਯਥਟਦੇਤੋਜੀਗਮਥਿਰਾਥੇਓ। ੧੬। ੧੭। ੨੮। ੨੯। ੩੦।
ਥਿਜਨਪਦਾਥਿਸਟੀ। ਫੁਜੀਤਥਹਾਥੇ। ਪੁਨਮਾਪਿਖਲਾਰੀ। ਗੁਏਮੁਰਥੀ। ਮ
ਲਾਜਾਹਿਥਦਾਥਾ। ਗਚਿਓਮਾਥਾ। ੧੮। ਅਟਠੁਤਲੀਲਾਥਥੇਪਚੀਲਾ। ਨੀ
ਰਮੀਥਾਰਾ। ਰਚਿਓਮਖਥੁਥਾ। ੧੯। ਥਥਥੇਥਾਫਨ। ਤਹਜਗਪਾਫਨ। ਸਿਰਾਥ
ਰਚੇਰੋ। ਮਮਪੁਲੋਕੇ। ੨੦। ਰਚਿਓਮਖਥੁਥਾ। ਮਮਰਾਮਥਾਰਾ। ਥਿਥਥਥਿਥਾ
ਗੁ। ਹਠੇਜੁਥੁਗੁਥਾ। ਮਾਰਕਰਾਰੀ। ਮਚੀਥੁਥਾਰੀ। ਹੁਤੇਗੇਸਾਈ। ਜੁਥਮਾ
ਚਾਈ। ੨੧। ਕੁਥੇਥੁਥਾਲਾ। ਥਿਥੁਟਕਰਲਾ। ਮਥੁਥਟਕੋਰਿਓ। ਮਮਰਫਜੋਥਿ
ਓ। ਥਨਜੀਯਾਨੀਓ। ਮਮਰਥਰਥਾਨੀਓ। ਮਮਥੀਕਛੁਟੇ। ਰਿਪਹੀਮਫੁਟੇ। ੨੨।
ਗਦਾਪੁਹਾਰਿਓ। ਮਮਥਿਥਾਠਿਓ। ਮਮਥਕਮਾਰੋਗਾਰਥਥੀਫਰੋ। ੨੩। ਮੁਜਲ

ਸਿੱਖੀ ਵਿਖੇ ਸੁਰੂ ਹੋਈ ਸੀ

ਠੇਠ ਚੁੱਕੀ ਚਾਕੀ ਸੁਰੂ ਹੋਈ ਸੀ ਸੁਰੂ ਪਾਸਿ ਵਰਾ ਪੈਰਾ ਟਪੇ ਖਿੱਚੁ ਯਿਹ ਕਰਨ
ਦੇ ਵਟੇ ਵੇਸਾ ਦੇ ਨੇ ਨੇ ਸੇ ਸਟ ਨੇ ਸੁ ਖੁ ਯਿ ਯਾ ਸੁ ਖਿ ਖਿ ਚੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ
ਪਿ ਦੁ ਨਾ ਸਿ ਯ ਜ ਮਾ ਯ ਖੁ ਹੁ ਕ ਲ ਕ ਰੇ ਚਿ ਜਾ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ
ਪੁ ਤ ਖ ਜ ਰੇ ਚ ਰਾ ਦਿ ਜਾ ਟੇ ਟਿ ਖੇ ਚਿ ਜਾ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ
ਸ ਮ ਗ ਖਿ ਯ ਜ ਜੇ ਖਿ ਜੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ ਖੁ
ਜ ਪ ਚੀ ਮ ਮਾਰ ਤੀ ਟਿ ਪ ਪ ਚ ਮ ਤ ਆ ਟ ਕ ਟੁ ਲ ਟ ਲ ਟ ਟ ਟ ਟ ਟ ਟ ਟ ਟ ਟ ਟ ਟ ਟ
ਤ ਆ ਚੀ ਆ ਯ ਰ ਸ ਖੇ ਟੇ ਕ ਤ ਕ ਮ ਟ ਤ ਖੇ ਟ ਤ ਆ ਯ ਨ ਜ ਮ ਪ ਲ ਚ ਆ ਹੀ ਆ ਜਿ ਟ ਖੁ
ਹ ਮ ਸ ਚੀ ਪ ਰ ਚੀ ਪੁ ਬ ਜ ਛ ਨ ਚ ਰ ਨ ਸਿ ਪ ਚ ਹਿ ਜੇ ਵ ਕ ਰ ਆ ਪ ਗ ਹੀ ਮ ਪ ਜ ਕ ਟੇ
ਟ ਬ ਪੁ ਸੁ ਰ ਗ ਮੇ ਹ ਨੀ ਪ ਟ ਮ ਊ ਸ ਆ ਗੁ ਨ ਗ ਨ ਕ ਰ ਆ ਹੀ ਹੋ ਏ ਟ ਆ ਸਿ ਨ ਟ ਮ ਹ ਰ
ਜੇ ਵ ਤ ਪੁ ਜ ਤ ਰੇ ਮ ਹੀ ਰੇ ਮ ਮੁ ਖ ਰ ਮ ਜ ਪ ਹੀ ਯ ਯ ਫ ਰ ਜ ਗ ਨ ਜ ਗ ਹ ਟਿ ਸ ਚਿ
ਖਿ ਸ ਏ ਸ ਜ ਜ ਤ ਜ ਗ ਪੁ ਰ ਖ ਯੁ ਕੇ ਯ ਚ ਬ ਰ ਜੁ ਹ ਚ ਨ ਮ ਹਿ ਮ ਤੁ ਯ ਚ ਲੀ ਮ
ਸ ਟ ਗਿ ਸਿ ਪੁ ਰ ਖ ਯੁ ਕੇ ਹ ਚਿ ਕੇ ਵ ਰ ਟ ਮ ਮ ਤ ਨ ਨਿ ਜ ਮ ਪ ਨ ਕੇ ਕ ਪ ਤ ਟ ਨ
ਮ ਧੀ ਨ ਨ ਰੇ ਗ ਨਿ ਤ ਨ ਉ ਤ ਨ ਨ ਮ ਊ ਰ ਚ ਤ ਪੈ ਜ ਟ ਯ ਚ ਬ ਕੋ ਮ ਤ ਟ ਨ ਨ ਰੇ ਘ ਨ
ਹ ਤ ਟ ਪ ਯ ਨ ਪ ਰੇ ਹ ਰਿ ਜੁ ਇ ਹ ਚਿ ਤ ਟੇ ਖ ਹੁ ਕੁ ਗ ਵ ਨ ਹੁ ਕੋ ਆ ਚਿ ਟੁ ਯ ਕੇ ਜ ਜ ਜੇ ਖ
ਜ ਗ ਨੇ ਸੁ ਹ ਜੇ ਟ ਰ ਜ ਪਿ ਖ ਖ ਰ ਮ ਆ ਪ ਨ ਯੁ ਕੇ ਗੋ ਖਿ ਟ ਕੇ ਰੀ ਵ ਕ ਉ ਕ ਉ ਨ ਲ ਖੇ ਡਿ
ਹ ਕੁ ਤ ਹ ਰਿ ਰੀ ਟੁ ਤ ਜ ਨੇ ਕੋ ਤ ਤੇ ਆ ਭੇ ਟ ਕੁ ਤ ਜ ਆ ਤ ਰ ਰੇ ਗ ਤ ਆ ਪ ਨ ਆ ਪ ਹਿ ਨ
ਨੇ ਕੋ ਖੇ ਟੇ ਹੀ ਚੇ ਤ ਪ ਉ ਜੀ ਖ ਯ ਚੇ ਚਿ ਤ ਚੇ ਤ ਮ ਚੇ ਤ ਮ ਹ ਪ ਸੁ ਪ ਟ ਰ ਰੇ ਆ ਚ ਆ ਏ
ਟੀ ਮ ਨ ਲੇ ਤੁ ਗ ਚਿ ਖ ਜ ਨ ਤੇ ਨਿ ਜ ਮ ਲ ਨ ਚੀ ਨ ਸਿ ਥ ਟ ਰ ਰੇ ਆ ਜੇ ਬ ਨ ਮ ਟ ਸਿ ਪ ਤ ਨ
ਰ ਪੁ ਤ ਤ ਊ ਰ ਟੁ ਪ ਰਿ ਖ ਹੇ ਗ ਟ ਰ ਰੇ ਆ ਤ ਜ ਮੇ ਏ ਸਿ ਗ ਨ ਟ ਹਿ ਤੇ ਹੀ ਟੇ ਹ ਗੇ ਤੁ ਯ
ਗ ਟ ਨ ਪ ਟ ਰ ਰੇ ਆ ਤ ਰੇ ਰੇ ਤ ਆ ਚੇ ਤ ਮ ਰੇ ਪ ਜੁ ਕ ਛ ਨ ਹੀ ਚਿ ਰ ਆ ਰਿ ਖ ਜੇ ਰੇ ਰੇ ਆ
ਤ ਡ ਰ ਟੇ ਸਿ ਰ ਸੁ ਰ ਉ ਤ ਰ ਆ ਰੇ ਚਿ ਤੁ ਲ ਆ ਏ ਚਿ ਤ ਮ ਨ ਟੇ ਰੇ ਰੇ ਆ ਜੁ ਰੁ ਰ ਤੇ ਮੇ ਡੁ ਰ

੩

ਏ ਨ ਲ ਖੇ ਮ ਖੁ ਟੁ ਯ ਡਿ ਪ ਨਿ ਪ ਹੇ ਰੇ ਰੇ ਆ ਨਿ ਯ ਯ ਆ ਰ ਟੇ ਰ ਪੁ ਕ ਰ ਨ ਤੇ ਹ ਰਿ ਹੇ ਟੇ ਟ ਆ ੫੬
ਮ ਆ ਲ ਜ ਟੇ ਰੇ ੨ ੫ ੧ ੨ ੬ ੩ ੫ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦
ਬ ਲ ਆ ਖੁ ਨੀ ਡੁ ਕ ਪੁ ਕ ਰ ਗ ਏ ਟ ਕੀ ਜ ਟ ਰੇ ਖੇ ਕ ਖੇ ਕ ਠ ਤੇ ਆ ਏ ਊ ਚ ਰੇ ਖੇ ਆ
ਨ ਕ ਆ ਖੁ ਕ ਹੇ ਤ ਹ ਰਿ ਨ ਮ ਕ ਚਿ ਖਿ ਪੁ ਤ ਆ ਯੁ ਕੇ ਖੇ ਕ ਠ ਤ ਰੇ ਖੇ ਆ ਗਿ ਪ ਮ ਜ ਮ ਲ
ਊ ਲ ਨੀ ਤ ਰੇ ਖਿ ਖ ਰ ਪ ਟ ਨ ਕੁ ਜਿ ਨ ਸ ਮ ਊ ਚ ਆ ਤੇ ਖਿ ਤ ਰੇ ਖੁ ਨ ਲੇ ਟ ਮ ਨ ਸੁ ਰ
ਮ ਰ ਮ ਪ ਤ ਨ ਮ ਸਿ ਚ ਆ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਬ ਲ ਏ ਤ ਪੈ ਰੇ ਆ ਬ ਨ ਠੀ ਖਿ ਰ ਹੀ ਟ ਰ ਤੇ ਜ ਟ ਪ ਨ ਮ ਨਿ ਚਿ ਤ ਬੁ ਪ ਯੁ ਤ ਪੈ ਰੇ ਆ ਚ ਆ ਮ
ਚ ਆ ਕੀ ਆ ਯ ਛ ਮ ਯ ਤ ਕ ਰ ਪ ਗ ਚ ਲ ਤ ਨਿ ਜ ਮ ਚਿ ਹੇ ਆ ਪੁ ਰ ਜ ਨ ਪੁ ਜ ਨ ਟੇ ਹੀ ਮ
ਟ ਰ ਸ ਨ ਖਿ ਪ ਨਿ ਹ ਯ ਟ ਟ ਟ ਤ ਪੈ ਰੇ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਹੀ ਚਿ ਖੁ ਟੁ ਲ ਆ ਯ ਟ ਤ ਕ ਪੁ ਨ ਜੇ ਕ ਟੁ ਏ ਤ ਰੇ ਪ ਚਿ ਤ ਪ ਚੀ ਟੇ ਰੇ ਜੇ ਰ
ਨਿ ਯੋ ਪੈ ਤੇ ਰ ਰੇ ਟੁ ਡ ਕ ਹੇ ਨ ਡ ਗ ਟ ਤ ਰ ਜ ਚੀ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਕ ਏ ਟੁ ਨਿ ਖ ਲ ਖ ਲ ਹੀ ਨੇ ਜ ਚੀ ਮ ਆ ਯ ਉ ਮ ਨ ਰ ਹੀ ਜੁ ਯ ਮ ਟੁ ਕ ਠ ਨੇ ਮ ਆ ਏ
ਪ ਨ ਖ ਜ ਚੀ ਆ ਬੁ ਟੀ ਖਿ ਕ ਲ ਕ ਰ ਫ ਰ ਕ ਪ ਰੇ ਚ ਰ ਨ ਬ ਕੇ ਟਿ ਕ ਪ ਗ ਨ ਚ ਲ ਆ ਹੀ
ਸੁ ਆ ਰ ਬੀ ਜ ਕ ਕੇ ਉ ਚ ਤ ਨ ਪੁ ਛ ਤ ਕ ਖ ਯੇ ਮ ਰ ਪੈ ਸੁ ਟੀ ਮ ਲ ਮ ਕੁ ਲ ਆ ਏ ੧ ੨ ੩ ੪ ੫ ੬ ੭ ੮ ੯ ੧੦
ਜੇ ਤੇ ਹੁ ਤੇ ਸ ਕ ਟੁ ਖ ਚੀ ਨ ਰੇ ਟੁ ਟੀ ਹੀ ਕ ਉ ਰੀ ਮ ਖ ਟੇ ਤ ਨ ਤੇ ਹੀ ਟਿ ਖ ਆ ਖਿ ਖ ਜ ਹੁ ਵੇ ਸੀ
ਚ ਜੇ ਮ ਆ ਤ ਖੁ ਖ ਤ ਪੈ ਖ ਰ ਰ ਤ ਪੈ ਟੇ ਹੀ ਖ ਨ ਕੇ ਜੇ ਕ ਡੁ ਆ ਚ ਤ ਪੈ ਤ ਬ ਖੇ ਟ ਨ ਤੇ ਉ ਪ
ਟ ਆ ਕ ਰੇ ਹੀ ਟ ਟ ਕ ਜੋ ਮ ਚ ਆ ਤ ਪੈ ਪ ਚ ਆ ਟਿ ਚ ਏ ਟਿ ਡ ਟੇ ਤ ਨ ਡੇ ਹੀ ਯ ਚੁ ਖ ਖ ਚੀ
ਪੈ ਕ ਸ ਉ ਪੀ ਪੈ ਖੇ ਡੀ ਕ ਡੁ ਡੇ ਲ ਰ ਖਿ ਖਿ ਹ ਮ ਪੈ ਤੁ ਮ ਆ ਹੀ ਆ ਡੁ ਤ ਟ ਵ ਤ ਪੈ ਮ ਨ ਮੁ
ਕੁ ਤ ਖੇ ਏ ਹ ਚੇ ਤ ਨ ਕ ਉ ਡੀ ਕੇ ਕ ਮ ਖੇ ਸ ਹੀ ਆ ਖ ਪੁ ਨੇ ਖਿ ਲ ਲ ਤ ਤ ਖੇ ਨ ਬ ਆ ਕ
ਛੁ ਟਿ ਗ ਨੀ ਰ ਬ ਹ ਏ ਆ ਤ ਜ ਖ ਏ ਹ ਰਿ ਸ ਮ ਖੇ ਰੇ ਜੇ ਖ ਖਿ ਆ ਖ ਆ ਡੁ ਤ ਹੀ

ਇਹ ਈਸਾ ਅਤੇ ਈਸਾਈ ਪਰਿਵਾਰੀ ਚਿੰਤ ਨੀ ਪਦ ਅਨੀ ਅਪਜਰੀਆ ੩੧ ਵੀ ਪਨਦੰ
ਪਤਿਅ ਕੀ ਨਕਾ ਅਕੁਲਾ ਸਸਮੀ ਗਨੀਆ ਬ ਪਕੋ ਲਕੰ ਜ ਪੁਰੀ ਮੁਕਨੇ ਨਨਥਾ
ਦਨ ਬਾਜ ਰੰਗਾ ਨੀਆ ਕੋ ਕਿਲ ਕੰਨ ਰੀ ਵਕਲ ਨਿ ਪਕਲ ਕਲੇ ਵਰ ਕਾ ਮਨੀਆ ਗੇ
ਪਨੀਆ ਮੁਖ ਮਈ ਬ ਰੰਗ ਨ ਦੇ ਤ ਬ ਪੁ ਗ ਜ ਗਾ ਮਨੀਆ ਡੈ ਜਾ ਜ ਸਮ ਜ ਗਾ ਇ ਥਿ
ਪ੍ਰੇਕ ਹ ਪੁ ਰ ਠ ਪ੍ਰ ਥ ਪੁ ਏ ਚ ਖ ਖੀ ਨ ਗੁ ਏ ਠ ਾ ਉ ਰ ਕ ਠ ਥ ਬ ਰੁ ਪ ਨ ਰੁ ਮ ਕੋ ਬੋ ਥ ਲ ਬੀ ਰ
ਨ ਕੋ ਮ ਕੁ ਡ ਨ ਡ ਏ ਚ ਪ ਭ ਤ ਮ ਦੇ ਜੋ ਬ ਨ ਚ ਜ ਗਾ ਏ ਚ ਜ ਤੁ ਬ ਰ ਨ ਤੇ ਅ ਤ ਦੀ ਨ ਤੁ
੨ ਏ ਚ ਾ ਕੁ ਲ ਕੋ ਕ ਲ ਨ ਜ ਨ ਤ ਬੋ ਜੋ ਏ ਕ ਲ ਕੋ ਹ ਥ ਮ ਪ ਨ ਕੁ ਏ ਠ ਾ ਯ ੫) ਪ ਢੀ ਪ
ਛ ਹੀ ਨ ਨੇ ਕੁ ਤੁ ਹੈ ਅ ਰ ਥ ਾ ਰ ਥੇ ਹ ਨ ਜ ਰੇ ਵ ਰ ਜੋ ਜੇ ਅ ਛ ਡੀ ਬੰ ਨ ਨੀ ਰ ਨ ਜੀ ਵ ਤੇ
ਮੇ ਕੀ ਟ ਜਾ ਜੋ ਏ ਦੀ ਮ ਤ ਬ ਨੇ ਜੋ ਟੇ ਹ ਅ ਨਿ ਤ ਕੋ ਮ ਨ ਕ ਹ ਾ ਮ ਡਿ ਮ ਨ ਡਿ ਬ ਾ ਕ
ਰ ਨੇ ਡ ਨ ਤੇ ਜੋ ਪੁ ਲੇ ਗੁ ਏ ਚ ਜ ਗਾ ਦੇ ਖ ਤ ਹੀ ਸ ਕੁ ਸੁ ਠ ਜ ਮ ਜ ਕੁ ਮ ਨ ਜੁ ਹੈ ਜੋ ੬)
ਅ ਤਿ ਮ ਨ ਡਿ ਬ ਾ ਮ ਠ ਾ ਜ ਗ ਨੀ ਵ ਨ ਚ ਕੁ ਵ ਕ ਲ ਨੀ ਵ ਨ ਜੋ ਹੈ ਜੋ ਖ ਤੁ ਤਿ ਲੇ ਕੰ
ਨ ਥਾ ਰ ਲ ਗ ਠੀ ਜੋ ਜੇ ਪੈ ਨਿ ਰ ਵ ਦੀ ਵ ਕੁ ਲ ਜੋ ਹੈ ਜੋ ਅ ਠ ਮ ਹ ਰ ਕ ਲ ਰ ਗ ਮ ਡ
ਨ ਅ ਘਾ ਤ ਕ ਥੇ ਜ ਮ ਖ ਡ ਾ ਲ ਜੋ ਹੈ ਜੋ ਮੇ ਮੇ ਜੋ ਜੇ ਯ ਤ ਜੋ ਬ ਲੀ ਵੇ ਕ ਕ ਲ ਡਿ ਚੀ ਨ
ਅ ਕ ਲ ਜੋ ਹੈ ਜੋ ੭) ਟੇ ਹ ਅ ਨਿ ਤ ਨ ਰੋ ਗੇ ਮ ਦਾ ਨਿ ਹ ਕੇ ਕ ਰ ਕ ਲ ਕੋ ਮਿ ਤ ਬ ਏ ਹੈ
੮) ਪ ਜ ਸੁ ਹ ਕੇ ਟੇ ਹ ਨਿ ਜ ਚ ਗੀ ਅ ਕ ਅ ਸ ਕੁ ਠੀ ਬਿ ਧ ਕਾ ਜ ਨ ਕੋ ਹੈ ਮ ਲ ਮੁ ਤੁ ਮ ਲ ਘ
ਅ ਪੋ ਗ ਤੁ ਕੇ ਡਿ ਨ ਰੰ ਗ ਮ ਨਿ ਤ ਮ ਘ ਠਿ ਪ ਘ ਠ ਠ ਠ ਹੈ ਟ ਤੇ ਨ ਕੇ ਯੋ ਕੁ ਰਾ ਵ ਨ ਕੇ ਹ
ਬ ਮ ਰੇ ਕੁ ਡ ਮ ਉ ਜ ਰ ਵ ਠੀ ਡੁ ਲੇ ਹੈ ੯) ੧੦) ੧੧) ੧੨) ੧੩) ੧੪) ੧੫) ੧੬) ੧੭) ੧੮) ੧੯) ੨੦) ੨੧) ੨੨) ੨੩) ੨੪) ੨੫) ੨੬) ੨੭) ੨੮) ੨੯) ੩੦) ੩੧) ੩੨) ੩੩) ੩੪) ੩੫) ੩੬) ੩੭) ੩੮) ੩੯) ੪੦) ੪੧) ੪੨) ੪੩) ੪੪) ੪੫) ੪੬) ੪੭) ੪੮) ੪੯) ੫੦) ੫੧) ੫੨) ੫੩) ੫੪) ੫੫) ੫੬) ੫੭) ੫੮) ੫੯) ੬੦) ੬੧) ੬੨) ੬੩) ੬੪) ੬੫) ੬੬) ੬੭) ੬੮) ੬੯) ੭੦) ੭੧) ੭੨) ੭੩) ੭੪) ੭੫) ੭੬) ੭੭) ੭੮) ੭੯) ੮੦) ੮੧) ੮੨) ੮੩) ੮੪) ੮੫) ੮੬) ੮੭) ੮੮) ੮੯) ੯੦) ੯੧) ੯੨) ੯੩) ੯੪) ੯੫) ੯੬) ੯੭) ੯੮) ੯੯) ੧੦੦)

੮੫

ਕਾਰੇ ੧) ਸੁਗਬੀ ਗਮ ਜਿ ਤ ਬ ਡੇ ਇ ਕ ਕ ਲ ਵ ਟੀ ਮ ਨ ਸੁ ਰ ਕ ਰ ਾ ਰੋ ਕੋ ਉ ਨ ਨਿ ਤੁ ਸ ਕੀ ੬੦੦
ਯੋ ਇ ਨ ਕੋ ਨ ਰ ਟੇ ਵ ਮ ਟੇ ਵ ਸ ਕੁ ਪ ਚ ਹ ਾ ਰੋ ਜ ਤੁ ਡੀ ਡਿ ਜ ਆ ਜ ਤੁ ਰ ਯ ਯ ਵ ਟੇ ਵ
ਬੀ ਗ ਮ ਜਿ ਤੁ ਅ ਖ ਡੇ ੨) ਕ ਰ ਚਿ ਜੋ ਜ ਗ ਜੇ ਰ ਅ ਜਿ ਤੁ ਬ ਜ ਮ ਪ ਨੇ ਡੋ ਬ ਕੋ ਟੁ ਸ ਚਿ
ਫਾ ਹੇ ਚ ਜ ਾ ਰੋ ਮ ਪਿ ਰ ਬ ਡੇ ਇ ਜ ਤੋ ਪ ਨੇ ਕ ਵ ਪ ਤ ਵ ਤ ਸ ਹ ਕਿ ਜੀ ਬਿ ਧ ਜੋ ਰੋ ਚ
ਚ ਲ ਚਿ ਤ ਕ ਠੇ ਰ ਥ ਡੇ ਕੁ ਮ ਵ ਹੇ ਤਿ ਲੇ ਕ ਜਿ ਚ ਾ ਗ ਡ ਸ ਦ ਟੁ ਰ ਤੀ ਨਿ ਜ ਟਿ ਨ ਚਿ
ਤ ਬ ਡੇ ਸੁ ਮੇ ਰ ਨ ਜ ਤ ਨਿ ਡੇ ੩) ਲੇ ਕ ਮ ਲੋ ਕ ਕ ਪ ਠ ਏ ਪੁ ਡ ਮ ਨ ਚ ਹ ਤੁ ਮ ਉ ਰ
ਧ ਮ ਉ ਰ ਥ ਨਿ ਠ ਹੈ ਮਿ ਸ ਕੋ ਰ ਜ ਜੁ ਰੇ ਜ ਕੋ ਰ ਜੋ ਚ ਚ ਯ ਨਿ ਠਿ ਹੋ ਤੁ ਡ ਡਿ ਯ ਏ ਨ ਰੇ ਸ ਕੋ ਰ ਥ
ਨ ਤੋ ਖ ਰੋ ਡਿ ਜ ਨ ਆ ਘ ਤ ਨ ਕ ਪੁ ਡ ਨਿ ਠਿ ਹੋ ਤੁ ਪ ਟ ਰ ਤੁ ਪੇ ਟੁ ਨ ਜੋ ਕ ਡ ਟਿ ਰ
ਟ ਕਾ ਏ ਚ ਡੀ ਤੁ ਡੀ ਲੋ ਕ ਜਿ ਨਿ ਠਿ ੪) ਲੇ ਕ ਬ ਡੇ ਸ ਕੁ ਡ ਡੇ ਜ ਕੁ ਪ ਚ ਨ ਤੁ ਲ
ਅ ਘ ਤ ਨ ਕੋ ਜੋ ਕ ਠੇ ਰ ਥ ਡੇ ਮ ਨ ਕੁ ਡ ਡੇ ਨਿ ਜ ਕੁ ਡ ਡੇ ਡਿ ਬ ਜ ਸ ਚ ਤੋ ਐ ਜੋ ਜੀ
ਤੁ ਡਿ ਬਿ ਜ ਜ ਜ ਮ ਪੁ ਤ ਲੀ ਮ ਰ ਕ ਟ ਸ ਚ ਤੁ ਪੋ ਮ ਨ ਪ ਟ ਰ ਜੋ ਜੋ ਲੋ ਕੁ ਕੋ ਜ ਆ ਮੇ ਠੀ
ਚ ਕੁ ਪ ਰ ਚਿ ਸ ਕੁ ਜੀ ਮ ਜ ਕੁ ਕੋ ਡ ਠ ਠਿ ਠਿ ਤੋ ਜੋ ੫) ਤੁ ਤੇ ਤਿ ਜੇ ਕ ਰ ਥ ਮ ਨ ਹੀ ਨ
ਬ ਮ ਨ ਕੋ ਠਿ ਜ ਮ ਰ ਡਿ ਡੇ ਰੋ ਜ ਜ ਮ ਜ ਜ ਮ ਤੇ ਡਿ ਡੀ ਅ ਨ ਜ ਤ ਮ ਨ ਉ ਤ ਰ ਮ
ਨੇ ਤੁ ਹ ਟੇ ਰੋ ਤੁ ਡ ਹਿ ਚਿ ਘ ਠ ਪੁ ਡਿ ਆ ਘ ਨ ਪੁ ਜ ਚ ਵ ਡਿ ਸੇ ਸ ਰ ਨ ਕ ਤੁ ਪ ਨ ਉ ਥ ਾ ਰੋ
ਚੋ ਨ ਕ ਡ ਡਿ ਰ ਚੋ ਤ ਕੀ ਥ ਮ ਨ ਡੇ ਅ ਚਿ ਕ ਨਿ ਚਿ ਕ ਪ ਯ ਰੋ ੬) ਮ ਨ ਬ ਆ ਕੁ ਰ ਚਿ ਠ
ਸ ਚਿ ਠ ਕ ਥੋ ਡੁ ਵ ਥ ਚੰ ਥ ਾ ਰ ਜ ਠ ਰ ਚੰ ਨ ਡ ਡੇ ਲੋ ਕੁ ਕੋ ਕੀ ਚੇ ਟ ਆ ਬ ਪ ਰ ਚਿ ਠਿ ਤ
ਬ ਮ ਨ ਹੀ ਕੁ ਵ ਥ ਤੁ ਮੇ ਪ ਡੇ ਤ ਤੇ ਨ ਵ ਚ ਤ ਮ ਨ ਡਿ ਡੀ ਮ ਨ ਕੀ ਉ ਨ ਆ ਵ ਪੁ ਜ ਚ
ਏ ਕ ਕ ਲ ਡੇ ਮ ਨ ਮ ਾ ਰੇ ਪੁ ਨ ਮ ਆ ਪ ਠਿ ਮ ਨ ਜ ਚ ਕੋ ਡੁ ਤ ਮੋ ਜ ਗ ਏ ਸ ਮ ਡੇ ੭)
ਜੁ ਖ ਜ ਗ ਰ ਠ ਥੋ ਕੋ ਡ ਟ ਟ ਜਿ ਕੁ ਪ ਮੋ ਡਿ ਗ ਰ ਠ ਚੀ ਰ ਕੁ ਉ ਨ ਜ ਮ ਡੇ ੮) ਥ ਾ ਰ ਮੇ ਬ
ਰ ਨ ਡੀ ਜੁ ਲ ਪ ਚ ਜ ਮ ਐ ਕੋ ਡੋ ਰ ਨ ਮ ਪ ਲ ਡੇ ੯) ਮ ਠ ਮ ਠਿ ਪੋ ਥ ਹ ਮ ਪ ਡ
ਹ ਡੇ ਜਿ ਠ ਹ ਮ ਮ ਗ ਮ ਸੀ ਗ ਮ ਨ ਡੇ ਤੁ ਤੇ ਨ ਡੇ ਪ ਮ ਤੁ ਤੇ ਜ ਠ ਠ ਾ ਗ ਨ ਥ ਾ
੨

ਨੇ ਸ ਕੋ ਰ ਥ

ਮੇਰੀ ਮਰਦਮਿ ਬਿਸੁ ਜੀ ਤੇ ਕੇ ਜੀ ਆ ਆ ਦੇ ਜਾ ਦੇ ॥ ਤਾ ਤਨ ਜੁ ਨ ਕੀ ਦਾ ਕੁ ਨ ਜੀ ਮ ਕ
 ਪ੍ਰੀ ਕ ਸ ਚ ਚਿ ਰਾ ਚੀ ਜੁ ਨਾ ਦਿ ਖਾ ਦੇ ॥ ਬਾ ਮ ਨ ਕ ਰਾ ਮ ਪ ਦਾ ਏ ਜ ਬ ਹੀ ਥੀ ਰੀ ਬਾ ਰ ਜੀ ਮ
 ਰਾ ਵ ਖ ਪ ਏ ॥ ਬਾ ਮ ਨ ਕ ਰ ਤੇ ਲੇ ਮ ਕੇ ਜ ਤ ਨ ਨੀ ਚਾ ਮ ਰ ਉ ਰ ਜ ਮੇ ਠੁ ਗ ਤਾ ਦੇ ॥ ਬਾ
 ਜ ਨ ਟੁ ਰ ਨ ਜ ਗ ਦੀ ਸ ਕ੍ਰਿ ਪਾ ਬਿ ਨ ਕਾ ਊ ਕੀ ਨੇ ਕ ਨ ਮ ਤੇ ਜਾ ਦੇ ॥ ੬ ॥ ਅ ਸੁ ਰੀ ਦੇ ਗ ਮ
 ਲਾ ਛ ਮ ਹਾ ਤ ਮ ਕੀ ਕੇ ਗ ਨ ਬਾ ਚੀ ਜਾ ਰੇ ॥ ਜੇ ਸੁ ਰੇ ਸ ਮ ਹੇ ਜਾ ਦਿ ਨੇ ਜ ਨ ਜਿ ਸੇ ਪ੍ਰ
 ਕੁ ਨ ਹ ਜਾ ਤਾ ਬਿ ਚਾ ਰੇ ॥ ਜਿ ਪ ਮ ਨੀ ਦੁ ਨ ਤ ਪ ਜੀ ਜੇ ਰੇ ॥ ਦੁ ਨ ਕੀ ਪੁ ਬ ਜ ਛ ਹ ਮ ਕ ਰ ਪ
 ਰੇ ॥ ਜ ਸ ਰ ਦਾ ਉ ਮ ਸੁ ਕ ਏ ਟ ਚ ਰਾ ਚ ਰ ਕ ਊ ਤੇ ਨ ਹ ਜਾ ਤ ਸੁ ਪਾ ਰੇ ॥ ੭ ॥ ਤਾ ਹੀ ਕੇ ਹੋ ਜ
 ਰ ਨ ਗ ਤ ਰੇ ਮ ਨ ਜ ਕੀ ਸ ਰ ਨ ਗ ਤ ਹੇ ਜ ਗ ਮ ਰੇ ॥ ਜੇ ਸ ਤ ਰਿ ਚ ਸੁ ਰੇ ਸ ਤ ਰਿ ਚ ਮ ਰੇ
 ਸੁ ਤ ਰਿ ਚ ਜ ਗ ਜੀ ਤ ਨ ਤ ਰੇ ॥ ਜ ਛ ਤ ਰੇ ਖ ਰਾ ਮ ਨ ਤੁ ਰੇ ਪ ਸੁ ਪਾ ਵ ਰ ਮ ਨ ਖੀ ਟੇ ਹ ਉ
 ਪਾ ਰੇ ॥ ਕੁ ਗ ਏ ਤੇ ਕ ਰ ਤੇ ਰੇ ਮ ਨ ਮ ਚ ਟੁ ਜ ਰੇ ॥ ਮ ਪ ਰਾ ਮ ਆ ਵ ਗ ਮ ਰਾ ਰੇ ॥ ੮ ॥ ੧੫੨੮
 ੬ ॥ ੧੫੨੯ ॥ ਬਿ ਸ ਨ ਪ ਦ ਮੇ ਪ ਰਾ ਗ ਤ ਰ ਹ ਦੁ ਜੀ ॥ ਕ ਬਿ ਥਾ ਰਾ ਕ ਰੇ ਕੇ ਰੀ ਟੁ ਦ ਏ
 ਮ ਮ ਨੇ ਪ ਕੇ ਰੇ ॥ ਕੀ ਟੁ ਤੇ ਹੇ ॥ ਲ ਪ ਜਿ ਮ ਰ ਨ ਕ ਰ ਗ ਨ ਮ ਠਿ ਕੁ ਨ ਕਿ ਛੁ ਨ ਹੀ ਚਿ ਤੇ ਰੇ
 ਹੇ ਏ ਪ ਮ ਨ ਟਿ ਨ ਬ ਰ ਨਿ ਜ ਰ ਮ ਨ ਬ ਛ ਤ ਤੇ ਰੇ ਏ ਜ ਥੇ ਰੇ ॥ ਬਾ ਮ ਨ ਮ ਨੁ ਜ ਤ ਪ
 ਬੁ ਖ ਤੁ ਰ ਸ ਮੈ ਬ ਹੁ ਰ ਹੇ ਏ ਮ ਮ ਰ ਰ ਨ ਬ ਸੇ ਰੇ ॥ ੧ ॥ ਚਾ ਹ ਤ ਹੁ ਤੇ ਜੇ ਏ ਬ ਰ ਪ ਏ ਟੁ ਗ
 ਬ ਕੇ ਖਿ ਜ ਨ ਦ ਹਿ ਤੇ ਰੇ ॥ ਕੀ ਨੇ ਚ ਕ ਠੀ ਨ ਜੇ ਜ ਪ ਤ ਪ ਜਿ ਮ ਰ ਨ ਜ ਗ ਜ ਪ ਪੁ ਨ ਬ ਤ ਚੀ
 ਰੇ ਰੇ ॥ ਪੁ ਨ ਦ ਨ ਸੁ ਪ ਨ ਏ ਦੀ ਮ ਨ ਜਾ ਤ ਨ ਕ ਹਿ ਚ ਮ ਸੁ ਰ ਜ ਬ ਰੇ ਰੇ ॥ ਜੀ ਪ ਰ ਹੀ ਮ
 ਛ ਕੇ ਬਿ ਯੇ ਤ ਠੁ ਜੇ ਬ ਰ ਪ ਏ ਚਿ ਮ ਨ ਬ ਛ ਤ ਜੇ ਹੇ ॥ ੨ ॥ ਜਿ ਹ ਕ ਰਾ ਜ ਸੁ ਰ ਚ ਚ
 ਰੀ ਪੁ ਬ ਜ ਛ ਜ ਨ ਕਾ ਦਿ ਨਿ ਤ ਪੁ ਤ ਟੇ ਰੇ ॥ ਜ ਨ ਤ ਰੁ ਮ ਰ ਜ ਨ ਤ ਨ ਜੇ ਦ ਤ ਜੇ ਸ ਰ ਟ ਤ
 ਮੁ ਖ ਜ ਹਿ ਜ ਟੇ ਰੇ ॥ ਪ ਦ ਮ ਠਿ ਮ ਬਿ ਰੰ ਰ ਛੁ ਟ ਨ ਰ ਦ ਸ ਚ ਦਾ ਦ ਲਿ ਟੁ ਲੀ ਨ ਤਿ ਖੇ ਰੇ
 ਚਾ ਚ ਨ ਜਿ ਪ ਕ ਲ ਜ ਮ ਪ ਰ ਮ ਬ ਰ ਨ ਕੁ ਖੇ ਰ ਕ ਰਾ ਵ ਤ ਚੇ ਰੇ ॥ ੩ ॥ ਰ ਬ ਜ ਸਾ ਸਿੰ ਪ ਏ ਟ
 ਸੁ ਰ ਏ ਟ ਮ ਨ ਦੁ ਨ ਤੁ ਪ ਜ ਰਿ ਖ ਹੇ ਰੇ ॥ ਜ ਗ ਜਾ ਪ ਤ ਪੁ ਬੁ ਤ ਨ ਜੇ ਪ ਤ ਨੇ ਮ ਮ ਰ

ਰ ਸਿ ਮ ਬ ਹੁ ਤੇ ਰੇ ॥ ਨਿ ਰ ਪ ਚ ਏ ਕੁ ਪ ਗ ਰੁ ਪ ਤ ਬਾ ਏ ਟੁ ਪ ਤ ਪਾ ਵ ਕ ਰ ਨ ਏ ਰੇ ॥ ੪ ॥ ੧੫੩੦ ॥ ੨
 ਤ ਵ ਤ ਤ ਪ ਜਿ ਮ ਬਿ ਪ ਵ ਤ ਕੇ ਟ ਜੁ ਗ ਕ ਲ ਪ ਨ ਬ ਰ ਕੇ ਰੇ ॥ ਤ ਦ ਪ ਨ ਰੀ ਟੁ ਤ ਟੇ ਰੇ ਪੁ ਦੰ ਦ
 ਕੁ ਲ ਪ ਨ ਸ ਕ ਤ ਕੇ ਉ ਮ ਰ ਮ ਤਿ ਜੇ ਰੇ ॥ ਲ ਹਿ ਚ ਨ ਬ ਰੇ ਮੇ ਸੇ ਕੇ ਉ ਕ ਸ ਹੀ ਮ ਸ ਛੁ ਤ ਕ
 ਲਾ ਤ ਮ ਰੇ ਰੇ ॥ ਬ ਤੇ ਟੁ ਗ ਨਿ ਜ ਚ ਰ ਕੇ ਲ ਹੀ ਮ ਤ ਕ ਰ ਤ ਬਿ ਰਾ ਪਾ ਵ ਤ ਦ ਰ ਸੇ ਰੇ ॥
 ਕੁ ਰ ਚਿ ਨ ਜ ਗ ਜਾ ਪੁ ਬੁ ਤੁ ਪੁ ਜਾ ਜਿ ਤਿ ਚਿ ਨ ਏ ਦੀ ਮ ਨ ਮ ਨ ਕੇ ਮ ਰੇ ॥ ਅ ਲ ਪ ਮ ਰਾ ਪ
 ਨ ਤੇ ਬ ਰ ਪਾ ਏ ਚਿ ਕ ਰੇ ਡੇ ਬਿ ਰੇ ਪ ਬੇ ਜ ਸ ਗ ਲਾ ਰੇ ॥ ਬ ਮ ਮ ਜਿ ਪ ਜ ਗ ਦੀ ਸ ਦ ਏ ਮ
 ਕ ਰਿ ਗ ਨ ਮ ਦ ਗ ਨ ਤਿ ਜ ਨ ਪ ਠਿ ਬਿ ਚ ਰੇ ॥ ਕ ਰ ਤ ਮ ਨ ਕੁ ਤ ਪ ਜਾ ਪ ਨ ਜੁ ਰ ਨ ਗ ਮ ਨ ਦ ਸ
 ਰ ਤਾ ਕਿ ਜ ਨ ਹ ਜੁ ਤੇ ਰੇ ॥ ੫ ॥ ਮ ਨ ਕ ਉ ਪਾ ਵ ਕ ਰ ਤ ਮ ਨ ਕ ਰ ਨ ਹੇ ਤ ਨ ਬ ਮ ਕੇ ਸ ਹੀ ਤਿ
 ਤੇ ਰੇ ॥ ਕ ਰ ਤ ਨੇ ਛਾ ਸ ਜੇ ਕ ਜ ਪ ਮ ਤੁ ਨ ਬਿ ਬਿ ਯ ਤੇ ਕੁ ਨ ਮ ਘ ਟੇ ਰੇ ॥ ਨੇ ਦ ਲੀ ਕ ਰ
 ਮ ਮ ਟ ਗ ਜੇ ਕ ਕ ਪ ਨ ਯ ਮ ਠਿ ਪ ਏ ਪ ਨੇ ਰੇ ॥ ਤੁ ਦ ਪ ਨ ਮੁ ਚ ਤ ਤਿ ਸ ਨ ਮ ਮ ਠਿ
 ਜਾ ਦਿ ਨ ਬਿ ਖੇ ਚਾ ਸ ਨ ਪੇ ਰੇ ॥ ੭ ॥ ਤ ਨ ਮ ਨ ਗ ਲ ਤ ਮ ਯ ਮ ਮ ਰ ਮ ਗ ਏ ਕ ਟੇ ਨ ਹੇ ਤ
 ਨ ਏ ਨ ਤੇ ਨੇ ਯ ਰੇ ॥ ਬ ਕ ਪ ਰੇ ਜ ਕੁ ਹੀ ਪ ਚ ਹ ਰੇ ਮ ਨ ਬ ਜ ਗ ਤ ਕ ਊ ਨ ਕ ਰੇ ਰੇ ॥ ਜ
 ਬਾ ਪੁ ਰੇ ਕ ਕ ਰੇ ਬਿ ਚ ਰੇ ਜ ਗ ਦੀ ਜ ਮ ਠਿ ਮ ਪੁ ਛੁ ਰ ਚ ਨ ਬ ਜੇ ਰੇ ॥ ਬਿ ਰ ਪਾ ਕ ਰੇ ਜ
 ਦੀ ਜ ਜਾ ਸ ਪ ਰ ਮ ਨ ਬੁ ਪ ਚਿ ਤ ਤਿ ਸ ਨ ਬ ਜ ਟੇ ਰੇ ॥ ੮ ॥ ੧੫੩੧ ॥ ੨੯੭੦ ॥ ੧੫੩੧ ॥ ਬਿ
 ਨ ਪ ਦ ਮੇ ਪ ਰਾ ਗ ਮ ਮ ਟ ਪ ਵੀ ਮ ਠਿ ॥ ਸੁ ਏ ਪ ਮ ਨ ਜੁ ਪ ਦਾ ਨ ਤੇ ਜ ਰ ਬ ਲੇ ਹ ਜ ਰ ਸ
 ਚਾ ॥ ਮ ਠਿ ਪ ਦ ਦ ਨ ਮ ਏ ਚ ਹ ਰਿ ਜੀ ਜੇ ਮ ਏ ਚਿ ਕੁ ਮ ਰ ਉ ਚਾ ਕ ਰਾ ਕ ਲ ਪ ਪੁ ਜੀ
 ਤੁ ਕੁ ਪ ਹ ਠਿ ਮ ਠਿ ਡੇ ਟੇ ਰਾ ਜ ਜੇ ਗ ਸੁ ਰ ਗ ਪ ਲੇ ਪ ਰਾ ਜ ਜੁ ਪ ਦ ਰੁ ਨ ਚ ਚ ਏ ਕ
 ਕੀ ਸੁ ਖ ਜਾ ਰਾ ॥ ੧ ॥ ਬ ਨਿ ਯੇ ਜ ਯ ਦ ਨ ਦ ਸੇ ਗ ਜੁ ਗ ਜੁ ਗ ਜਿ ਪ ਨਿ ਖੇ ਰ ਕ ਰ ਤੇ ॥ ਜ
 ਸੁ ਜ ਜੇ ਕ ਹੁ ਤੇ ਜੇ ਯਿ ਜ ਚ ਰ ਤੇ ਜੇ ਟੇ ਕ ਹ ਰਿ ਟੇ ਰੇ ॥ ਜ ਬ ਜ ਬ ਮ ਚ ਤ ਜੀ ਗ ਮ ਮ ਠਿ
 ਪ ਨ ਮ ਜੁ ਰ ਪ ਬ ਲ ਛੁ ਦ ਪ ਰੇ ॥ ਤ ਬ ਤ ਬ ਬਿ ਸੁ ਨ ਬ ਜ ਗ ਤੇ ਕ ਰ ਜ ਮ ਰ ਮ ਪੁ ਰ ਬ ਲ
 ਰ ਤੇ ॥ ੨ ॥ ਨ ਮ ਤਿ ਕੇ ਜੇ ਹੁ ਤੇ ਬ ਰ ਨ ਨ ਬ ਚੈ ਠੀ ਬ ਹੇ ਏ ਚਿ ਜ ਰ ਰਾ ॥ ਜ ਤੇ ਗ ਨ ਤੁ ਪ ਜਿ

ਕਰਨਗੀ ਖੇਕੇ ਕਥਾ ਪ੍ਰੀਤਾ ਅਤ ਦੁਸਰਾ ਘੰਚਾ ਸੀ ਰਬ ਖਮਾ ਪਕੈਟ ਕੁਰੀਗ ਜਨਕ
 ਟਨ ਕਥਾ ਗੁਜ ਟਨ ਕੁਪ ਪ੍ਰਬਲ ਨ ਭੀ ਖਮੁ ਪਚ ਗਟ ਸਿ ਮਰਤ ਮਰਜਾ ਸ ੩ ੩
 ਤੇ ਜ ਪ੍ਰਕਾਰ ਜੁ ਪਦੇ ਵ ਸੁ ਕ ਚੁ ਗੁ ਗੁ ਗੁ ਹੇ ਤਾ ਮਯੇ ਪਨਾ ਸਿ ਸਤ ਕੇ ਪ੍ਰੀ ਗ ਰੀ ਬਨ
 ਮਾਰੇ ਕਹਿਯੋ ਦੇ ਵ ਸਰਾ ਬਿ ਯੋ ਮਨ ਲੋ ਖ ਰ ਤ ਸ ਭੁ ਹੀ ਕੁਿ ਨ ਭੀ ਨ ਕੁ ਤ ਸਾ ਸ ਤ ਮ ਰ
 ਸਿ ਮ ਰ ਤ ਨਾ ਜਿ ਮ ਜਿ ਮ ਕੁ ਯੋ ਸੀ ਕਾ ਮ ਮ ਖ ਡ ਲ ਹੇ ਸ ਕ ਲ ਸ ਭੁ ਕੀ ਬ ਨ ਾ ਰੀ ਮ ਮ
 ਗੇ ਰ ਸ ਰ ਸ ਲ ਚੇ ਨ ਜ ਗ ਪ੍ਰ ਥਿ ਪ ਜ ਗ ਤਿ ਸੁ ਕਾ ਰ ਰ ਤ ਜ ਗ ਤ ਹੇ ਵ ਨ ਵ ਤ ਨ ਪ ਨ ਚੇ
 ਕ ਰ ਤ ਪ ਮੇ ਸੁ ਕਾ ਰ ਨੀ ਥੇ ਨ ਤੀ ਨਿ ਮ ਰ ਰ ਹ ਰਿ ਸੁ ਕੁ ਏ ਪ੍ਰੀ ਨ ਪ੍ਰ ਨੇ ਕੁ ਗ ਮ ਨ ਸ ਡ
 ਤੁ ਰਿ ਸ ਟ ਨ ਟੀ ਡਿ ਪੁ ਰ ਜ ਕ ਰ ਚ ਨ ਕੁ ਡ ਨੇ ਕੁ ਗ ਮ ਾ ਕਾ ਮ ਕੁ ਤ ਮੇ ਲੇ ਯ ਤ ਜ ਗ ਕੀ ਜਿ
 ਰੇ ਚ ਰ ਚ ਰ ਜੀ ਤੇ ਏ ਮ ਦੇ ਵ ਮ ਨ ਵ ਜ ਖ ਰ ਮ ਸ ਪ ਜਾ ਸ ਕ ਲ ਸੁ ਰ ਚ ਚੀ ਤੇ ਏ ਨ ਕਾ
 ਲਾ ਟਿ ਵ ਜ ਨਿ ਜ ਥ ਰ ਖ ਜੁ ਰ ਮ ਸ ਕ ਲ ਪ ਪ ਰ ਜੀ ਤੇ ਸੁ ਤ ਪ ਤ ਪ ਰ ਲੇ ਲੇ ਸ ਭ ਟੇ ਵ
 ਨ ਕੁ ਤ ਗ ਮ ਕੁ ਰ ਡੇ ਤੀ ਮ ਮ ਨ ਕ ਪ ਲੇ ਊ ਤ ਪ ਤ ਨ ਨ ਚੁ ਗੁ ਹੇ ਤਾ ਏ ਚਿ ਹੇ ਜ ਏ ਠੀ
 ਮ ਮ ਨ ਕ ਰ ਹ ਮ ਕੁ ਖੰ ਤ ਮ ਚੁ ਪਿ ਚੁ ਹੇ ਤੁ ਭੁ ਯੇ ਜ ਥ ਕ ਥ ਹੀ ਤੁ ਥ ਤ ਥ ਮ ਚੁ ਰ ਪ ਥ ਲ ਤ ਨ ਚੁ
 ਖ ਮ ਕੁ ਤੁ ਭੁ ਏ ਚਿ ਜ ਥ ਤ ਥ ਹੀ ਤੁ ਥ ਤ ਥ ਪ ਰ ਤੁ ਮ ਵ ਤ ਰ ਜ ਨ ਤ ਨ ਕ ਰ ਤ ਸਿ ਥੇ ਜੇ ਜ ਥ
 ਠੀ ਤੁ ਥ ਤੁ ਥ ਕਿ ਥ ਪ੍ਰੀ ਗ ਹ ਰਿ ਚੀ ਲ ਹੇ ਤ ਚੁ ਚ ਰਾ ਰੀ ਬ ਨ ਰਿ ਖ ਨ ਸ ਖ ਭ ਟ
 ਪ ਨ ਪ ਤੁ ਥ ਥ ਪੁ ਰ ਨ ਸੁ ਤ ਸਿ ਚਿ ਤ ਨ ਕ ਲ ਪ ਕ ਲ ਪ ਮ ਵ ਤ ਰ ਜੁ ਕੇ ਗੁ ਗ ਪ ਰ
 ਤੁ ਗੁ ਏ ਚਿ ਜ ਨ ਰ ਟ ਨ ਤੇ ਜ ਭੁ ਤ ਜ ਥ ਲੇ ਹ ਸੀ ਗ ਮ ਪ ਲੇ ਗੁ ਰ ਥ ਕੁ ਏ ਸੀ ਤੁ ਨ ੯੧
 ੧੦੦ ੨੯੧ ੧੫੨ ੧੬੨ ਸਿ ਜ ਸ ਪ ਏ ਮੇ ਘ ਰਾ ਗੁ ਮ ਮ ਟ ਪ ਟੀ ੧ ਏ ਕ ਸ ਮੇ ਥਾ ਸ
 ਵ ਤ ਨ ਮ ਰ ਸ ਕੁ ਏ ਚਿ ਟੇ ਵ ਨ ਤ ਜੇ ਜੇ ਤੁ ਕੇ ਕ ਥ ਪ੍ਰੀ ਗ ਚੇ ਨ ਚੁ ਕ ਰ ਤ ਜ ਥ ਮ ਤ ਤੇ ਜੇ ਕ
 ਲੇ ਕ ਏ ਕ ਟੇ ਤ ਥ ਜ ਥ ਪ ਲੇ ਤ ਕ ਏ ਚਿ ਭੁ ਵ ਜੇ ਜੇ ਕ ਚਿ ਯੇ ਰ ਟ ਨ ਸਿ ਗ ਏ ਵ ਵ ਤ
 ਜਾ ਜਿ ਮ ਹੇ ਜੇ ੧੦ ਮ ਹ ਕ ਏ ਕੀ ਖ ਮ ਥ ਪ ਨਿ ਜ ਚ ਰ ਟ ਕੁ ਰ ਕ ਲ ਕ ਠੇ ਰ ਏ ਕ ਵ ਡ
 ਮ ਕ ਸਿ ਮ ਹੇ ਪ ਰ ਟ ਟੀ ਮ ਏ ਡ ਨ ਕੁ ਟੇ ਜੇ ਤੇ ਜੰ ਤ ਪ ਸੁ ਪ ਡ ਮ ਨ ਖੰ ਜ ਡੁ ਪ ਨ ਜ ਗ

ਕੇਰੇ ਸੁ ਯੁ ਨ ਜ ਥ ਭੁ ਰ ਮੁ ਖ ਮ ਠੀ ਥ ਪ ਜ ਹਿ ਤ ਥਿ ਖ ਯੇ ਰੇ ੨ ਸ ਨੇ ਜ ਨੇ ਜ ਗ ਜੰ ਤ ੧੨
 ਮ ਨੁ ਖ ਨ ਪਿ ਡੀ ਜ ਗ ਜ ਗ ਰੇ ਘ ਤੁ ਗੁ ਏ ਚਿ ਚੁ ਨ ਚੁ ਨ ਚ ਨ ਚ ਨ ਲੇ ਚੇ ਲੇ ਕ ਮ ਹ ਥਿ ਰ ਪ ਮ
 ਚੇ ਥ ਚਿ ਚਿ ਨ ਕੇ ਨੇ ਜੰ ਤ ਮ ਡ ਨ ਪਿ ਰ ਖ ਏ ਗ ਏ ਚਿ ਚੁ ਰ ਭੁ ਜ ਗ ਰੇ ਖ ਗ ਮਿ ਗ ਮ ਡੁ ਕੁ
 ਜ ਲ ਜੰ ਤ ਨ ਏ ਨ ਕ ਰਿ ਚਿ ਸ ਭੁ ਠੇ ਰੇ ੩ ਏ ਕ ਰ ਕ ਲ ਹ ਕ ਘ ਨ ਘੇ ਖ ਤ ਕੁ ਮ ਮ ਕ ਸੁ
 ਜ ਲ ਕੰ ਪ ਤਾ ਵ ਯ ਲ ਤ ਜੇ ਸ ਪੁ ਰੀ ਕੁ ਰ ਮ ਪੁ ਰ ਥ ਰ ਹ ਗ ਥਿ ਰ ਪ ਗ ਲੇ ਪ ਡ ਘ ਮ
 ਕ ਪ ਗ ਨ ਬ ਚੁ ਯ ਯ ਸ ਮ ਕ ਤ ਕ ਨ ਕ ਮੇ ਰ ਕ ਰ ਸੁ ਪ ਤਾ ਪ ਲੇ ਕ ਲੇ ਕੁ ਰ ਯ ਮਿ ਜ ਚ
 ਰ ਖ ਏ ਗ ਏ ਚਿ ਚਿ ਯ ਸਿ ਥ ਤ ੪ ਚੁ
 ਜਾ ਰੇ ਰਾ ਪ ਕ ਰ ਪ ਕ ਰ ਕੁ ਜ ਖ ਥ ਰੰ ਗ ਨ ਕੁ ਚੁ ਤ ਜ ਚ ਤੁ ਹ ਯ ਕ ਰਾ ਗੁ ਜ ਚੁ ਜੁ ਜ ਖ
 ਪ ਕੀ ਥ ਰੰ ਗ ਨ ਟੇ ਰੇ ਸ ਕੁ ਰਿ ਚ ਕੰ ਟ ਚਾ ਗ ਯ ਡ ਰੇ ਰੇ ਸੁ ਰ ਪੁ ਰ ਮ ਘ ਰੇ ਚ ਕੁ ਕੁ ਚੁ ਹ
 ਚ ਪ ਰਾ ੫ ਕ ਚਿ ਖ ਕ ਰ ਟੇ ਵ ਗ ਨ ਸ ਗ ਰੇ ਹੀ ਘ ਥ ਜ ਖ ਥ ਰੰ ਗ ਨ ਗ ਮ ਪ ਮ ਪ ਨੇ ਲੇ
 ਕ ਲੇ ਕ ਮ ਹ ਸਿ ਵ ਸੁ ਹ ਮ ਸੁ ਰ ਨ ਟ ਨ ਜ ਮ ਗ ਨ ਜ ਮ ਡਿ ਗ ਬ ਰੁ ਨ ਗ ਨ ਜ ਗ ਰੇ ਥਿ
 ਮ ਨ ਲੇ ਕ ਜ ਨ ਚ ਟ ਨ ਕੁ ਚੇ ਰ ਪੁ ਰੀ ਮ ਘ ਜ ਏ ਪੁ ਕ ਰੇ ਜ ਕੁ ਸੁ ਨ ਚ ਤ ਟੇ ਵ ਗ ਨ ੬
 ਤੁ ਜੀ ਮੇ ਜੀ ਟ ਨ ਕੀ ਮ ਸ ਮ ਹ ਰ ਜ ਕੇ ਮ ਡੁ ਤ ਗ ਥਿ ਡ ਕੁ ਲ ਚੁ ਏ ਟੇ ਵ ਗ ਨ ਸ
 ਰੇ ਪੁ ਗ ਟਿ ਚਿ ਟੇ ਤ ਪ ਚੁ ਤ ਕ ਚਿ ਕ ਵ ਡ ਟੀ ਹ ਚੁ ਟੇ ਵ ਤ ਕ ਖ ਏ ਗ ਏ ਚਿ ਜ ਗ ਪ ਤ ਕ
 ਚ ਡ ਚੁ ਮੇ ਰ ਚੁ ਰ ਗ ਨ ਕ ਚ ਖ ਡ ਤ ਚੁ ਨ ਚੁ ਨ ਥਿ ਚਿ ਮ ਨ ਘ ਵ ਤ ੭ ਟੇ ਵ ਥ ਚ ਮ ਡੁ ਪ
 ਤਿ ੮ ਜੇ ਸੀ ਮ ਹ ਰ ਜ ਚਿ ਤ ਮ ਟੇ ਕ ਰੀ ਮੇ ਮ ਥੋ ਜੇ ਟੀ ਕੁ ਗ ਡ ਨ ਘ ਨ ਡ ਨ ਟੀ ਜੇ
 ਟੇ ਵ ਨ ਕ ਰ ਤੁ ਗ ਤੁ ਹ ਜ ਗ ਥਿ ਟ ਨ ਕੀ ਤੁ ਨ ਜ ਸਿ ਕ ਟ ਤੇ ਚੁ ਜ ਹੇ ਨੇ ਚੁ ਚਿ ਜ ਨ ਘ ਨੇ ਕ
 ਸ ਟ ਹੇ ਨ ਥ ਸ ਚੀ ਪੁ ਲ ਖ ਲ ਜ ਮ ਕ ਲ ਮ ਰ ਟ ਨ ੯ ੧ ੩ ੧ ੧ ੨ ੨ ੨ ੪ ੨ ੨ ੧ ੧ ੧ ੧
 ਨ ਪ ਟ ਮੇ ਘ ਰ ਗ ਮ ਮ ਟ ਪ ਟੀ ਮ ਪ ਟੇ ਵ ਸੁ ਸ ਕੁ ਚੁ ਏ ਟਿ ਵ ਸ ਚ ਟਿ ਵ ਨ ਥ ਕੇ ਵੁ ਚੁ
 ਰੇ ੧ ਸ ਟ ਪ ਟ ਮ ਕੁ ਟ ਥੀ ਰ ਘ ਨ ਚ ਪ ਰ ਲੇ ਕ ਲੇ ਕ ਕੇ ਨਿ ਜਾ ਰੇ ਠਿ ਡੇ ਰ ਮੁ ਟ ਤੁ ਸੁ ਰੇ
 ਰ ਨ ਟੁ ਰ ਡੁ ਰ ਖ ਵ ਰੇ ਕ ਰੀ ਚੇ ਕ ਸੀ ਯ ਮ ਯ ਮ ਮ ਹ ਰ ਹ ਗ ਰ ਪ ਹ ਚੁ ਠ ਰੇ ੧ ੧

ਅੰਗ ਸਰ ਕੁਏ ਓ ਨਿ ਜਾ ਰ ਬ ਯ ਸੰ ਗ ਲੀ ਲੀ ਨਾ ਜਾ ਨ ਸ ਹੋ ਸੁ ਮੀ ਦੁ ਕ ਨ ਮੀ ਦੇ ਓ ਰਾ
 ਪ ਦੀ ਕ ਬਿ ਬ ਚ ਾ ਮ ਆ ਖੇ ਏ ਪ ਰ ਨੋ ਸਿ ਪ ਮ ਹਿ ਨਿ ਜ ਚ ਰ ਬੀ ਤਿ ਓ ਕੁ ਕੁ ਨ ਮ ਪ
 ਰਾ ਮੁ ਰ ਛਿ ਤ ਕੇ ਟ ਨ ਥਿ ਯ ਲ ਫ ਜ ਸਿ ਗ ਮੀ ਕੁ ਜ ਕ ਤ ਬ ਜ ਪ ਰਾ ਰੋ ਮਿ ਮ ਆ ਰ
 ਬੀ ਦੁ ਏ ਟ ਮ ਹਿ ਓ ਰ ਗ ਫ ਾ ਸ ਕ ਹ ਮ ਆ ਰਾ ਮੁ ਗ ਛਿ ਤ ਕੇ ਸਿ ਗ ਲ ਕ ਰ ਨਿ ਜ ਚ ਰ ਬੀ ਕੁ ਜ ਸਿ
 ਦੁ ਕ ਨ ਰਾ ਰਾ ਮੀ ਮੁ ਏ ਜੀ ਤ ਜ ਰ ਪ ਤ ਰ ਟ ਨਿ ਜ ਚ ਰ ਫ ਤ ਹ ਰ ਤੀ ਜੋ ਕ ਰਾ ਫੁ ਤ
 ਹ ਨਿ ਜ ਨ ਬ ਆ ਓ ਟ ਲ ਟੇ ਵ ਨ ਜੋ ਜੋ ਕ ਰ ਓ ਚ ਾ ਰਾ ਟੇ ਤ ਥ ਪ ਏ ਮੀ ਮ ਲ ਮ ਲ ਜ ਕੁ ਹੀ
 ਲੋ ਲੋ ਭੇ ਟ ਆ ਪ ਰਾ ਹੀ ਰ ਚੀ ਰਾ ਮ ਜ ਕ ਜ ਮ ਨ ਲਾ ਲ ਨ ਬ ਆ ਸ ਟ ਨ ਜ ਕੁ ਜ ਚ ਾ
 ਨ ਆ ਏ ਗ ਹ ਟੇ ਵ ਨ ਨਿ ਜ ਪ ਓ ਚ ਨ ਖੇ ਲ ਟੀ ਕੋ ਗ ਰੁ ਟ ਆ ਰਾ ਸੋ ਲੋ ਭੇ ਟ ਪ ਦ ਹੀ
 ਮ ਆ ਜ ਰੇ ਟੇ ਤ ਥ ਰ ਪ ਏ ਜ ਚ ਾ ਦੂ ਰ ਟੂ ਰ ਪ ਰ ਨ ਓ ਥ ਤ ਥ ਆ ਜ ਤ ਘ ਯ ਪ ਰ ਮੀ ਕ ਲ
 ਚ ਾ ਰਾ ਘ ਨ ਪੀ ਨ ਜੁ ਰ ਪ ਲ ਜ ਚੀ ਪ ਤਿ ਟੇ ਵ ਨ ਪ ਨ ਓ ਥ ਚ ਾ ਤੁ ਮ ਜੁ ਰ ਨ ਰਿ ਨੀ ਮ
 ਲ ਸੰ ਗ ਲ ਗ ਟ ਵ ਤ ਰੀ ਪ ਸ ਤ ਲ ਬ ਜ ਟ ਵ ਤਾ ਨਿ ਰ ਤ ਪ ਰੀ ਪ ਟ ਸ ਨੀ ਮ ਪ ਛ ਰ ਰਾ
 ਜ ਸ ਠ ਮ ਹਿ ਕੁ ਟ ਵ ਤਾ ਚਾ ਵ ਤ ਗ ਤਿ ਜੀ ਤ ਜੁ ਰ ਪ ਤ ਕੋ ਆ ਨੰ ਦ ਓ ਚ ਨ ਜ ਮ ਟ ਵ ਤਾ ਮ
 ਰ ਤੀ ਕ ਰ ਤ ਟੇ ਵ ਨ ਨ ਓ ਪ ਟ ਤ ਜੋ ਸ ਲ ਪ ਹ ਟ ਵ ਤਾ ਯਾ ਜ ਮ ਤ ਨ ਹ ਰ ਖ ਹੀ ਮ
 ਜੁ ਰ ਪ ਤਿ ਕੇ ਥ ਟੇ ਓ ਰ ਕ ਤ ਨ ਫ ਰੀ ਮ ਆ ਪ ਜ ਮ ਨ ਗ ਨ ਤ ਨ ਕ ਪੁ ਜੋ ਪ ਥਿ ਥ ਰ ਨ
 ਕ ਰੀ ਕੁ ਟ ਥਿ ਪ ਥ ਰ ਨ ਕ ਥੇ ਰ ਜ ਮ ਆ ਦ ਕੁ ਮ ਪ ਤੇ ਲ ਘ ਹ ਥਿ ਚ ਚੀ ਮ ਲ ਤੇ
 ਓ ਰਾ ਮ ਪ ਕ ਰ ਜ ਨਿ ਓ ਟੇ ਵ ਜ ਕੁ ਆ ਥਿ ਕ ਰੀ ਘ ਮ ਘ ਟ ਵ ਥ ਓ ਟੇ ਵ ਨ ਪ ਤੇ ਚ ਾ
 ਲ ਬ ਜ ਐ ਜ ਛੀ ਜੁ ਰ ਮ ਐ ਪ ਚਿ ਓ ਕੇ ਤ ਥ ਥ ਜੋ ਮ ਥ ਡੇ ਥ ਡੇ ਸ ਰ ਦ ਚ ਜੁ ਰ ਜ ਜ
 ਜ ਨ ਮੁ ਖ ਜ ਮ ਰ ਨ ਗ ਜੋ ਕ ਲ ਬ ਰ ਨ ਜ ਮ ਥਿ ਜ ਨ ਮ ਹ ਟੇ ਵ ਥ ਗ ਪੁ ਰ ਨ ਤਿ ਕੇ
 ਟੋ ਮ ਮ ਓ ਰ ਕਿ ਜੀ ਕੀ ਕ ਹ ਪ ਛ ਰੀ ਥ ਡੇ ਥ ਡੇ ਟ ਟ ਆ ਜੋ ਮ ਮ ਕ ਰ ਕ ਥ ਥ ਡੇ ਓ
 ਓ ਰ ਥ ਆ ਸ ਟੇ ਵ ਨ ਜੁ ਰ ਟ ਵ ਤਾ ਯਾ ਜੀ ਯਾ ਜ ਥਿ ਲ ਤ ਜ ਕੁ ਮਿ ਲੀ ਮ ਲ ਬ ਤ ਥ ਨ

੬੩: ਅੰਤ ਨ ਕੋ ਉ ਕ ਠ ਤ ਤ ਹ ਮੁ ਰ ਬ ਤ ਨ ਗ ਰ ਥ ਥ ਟ ਵ ਤਾ ਪੁ ਰ ਜ ਮ ਨ ਕੁ ਟ ਆ ੬੦੫
 ਵ ਰ ਨ ਦੁ ਮ ਰ ਮ ਜ ਕ ਹ ਰੀ ਟੁ ਪ ਜ ਟ ਵ ਤਾ ੮੭੬ ੭੭੬ ੨੮੭ ੫੫੫ ੫੫੫ ਵਿ ਜ ਨ
 ਪ ਟ ਮੇ ਪ ਰ ਆ ਮ ਮ ਜੁ ਪ ਟੀ ਕ ਬਿ ਬ ਚ ਾ ਜੇ ਜੇ ਓ ਤੇ ਇ ਟੁ ਕੋ ਅ ਨੁ ਰ ਆ ਮ ਓ ਰ
 ਤੁ ਜ ਮ ਟ ਵ ਟ ਚ ਾ ਤਿ ਕੇ ਹੀ ਸ ਕੁ ਸ ਠ ਚ ਾ ਤੀ ਮੁ ਖ ਟੇ ਖੀ ਕ ਹ ਜ ਚ ਾ ਹੁ ਤੇ ਜੇ ਜੇ
 ਪ ਰ ਪ ਨ ਪ ਨੁ ਰ ਪ ਰ ਤਿ ਨੇ ਕ ਚਿ ਓ ਚਿ ਤ ਠ ਚ ਾ ਕ ਹੀ ਥ ਚ ਤੁ ਵਿ ਜ ਨ ਕੁ ਠ ਆ ਛਿ ਕ
 ਮ ਹ ਟੇ ਵ ਪ ਹ ਚ ਾ ਰੇ ਮੀ ਟੇ ਵ ਥ ਚ ਥਿ ਜ ਨ ਜੁ ਪ ਯਾ ਨਿ ਟ ਤ ਜ ਛੀ ਮ ਆ ਨ ਟੇ ਵ ਕ ਹ
 ਮ ਪ ਟ ਵ ਰ ਥ ਗ ਰੀ ਲ ਆ ਕ ਹ ਰ ਮ ਥ ਰੁ ਜੇ ਰ ਨ ਤ ਜ ਕੇ ਉ ਤੇ ਜੇ ਜੁ ਰ ਹ ਟੀ ਲ ਆ ਲੋ
 ਲੋ ਨ ਮ ਮ ਕੁ ਸੁ ਰ ਹਿ ਨ ਟ ਵ ਤੁ ਜੇ ਕ ਕ ਰ ਹੀ ਲ ਆ ਜੁ ਰ ਕੁ ਰ ਹ ਮ ਜ ਠ ਪ ਰ ਕੇ ਥ ਤੇ
 ਥ ਤੇ ਚ ਰ ਥੀ ਲ ਆ ਮ ਮ ਚਿ ਤ ਕ ਹ ਤ ਜ ਕੁ ਮ ਹ ਜ ਕੁ ਹ ਨਿ ਮੇ ਪੈ ਕ ਹ ਓ ਨ ਜ ਏ ਮ
 ਨ ਨ ਆ ਸ ਕੇ ਓ ਨਿ ਟ ਪ ਛ ਕੇ ਰੀ ਤ ਤ ਛਿ ਨ ਓ ਓ ਰਿ ਥ ਏ ਟੀ ਕ ਵ ਨ ਕ ਟ ਏ ਇ ਕ ਨਿ ਜ ਚ ਰ
 ਜੇ ਥਿ ਓ ਛ ਲ ਥ ਲ ਸਿ ਪ ਰੁ ਥ ਏ ਤੁ ਕੋ ਏ ਤੇ ਗ ਰ ਥ ਚਿ ਤ ਕੀ ਨਿ ਓ ਮੇ ਤੁ ਤ ਥ ਹੁ
 ਤੁ ਥ ਟ ਹੀ ਤੁ ਮ ਛਿ ਗ ਵ ਨੇ ਥ ਚ ਚ ਕੇ ਵਿ ਜ ਨ ਟੇ ਵ ਨ ਪ ਰਿ ਥੇ ਲੋ ਓ ਨੇ ਸ ਡੇ ਚਿ ਤ
 ਲ ਏ ਪੁ ਚ ਤੁ ਪ ਏ ਕ ਹੀ ਮ ਟ ਹੀ ਰਿ ਤ ਟੇ ਵ ਹੀ ਮ ਏ ਜੇ ਜੇ ਇ ਟੁ ਪ ਟ ਵ ਟੀ ਕੁ ਏ
 ਪ ਟ ਵ ਰ ਤਿ ਨ ਤਿ ਨ ਕ ਰ ਥ ਜ ਨ ਟ ਏ ਮ ਚ ਏ ਏ ਟੁ ਤ ਅ ਜ ਥਿ ਟ ਆ ਹ ਨ ਪ ਰ ਮੇ ਸੁ ਰ ਕ
 ਹ ਤੁ ਏ ਯਾ ਜੇ ਜੇ ਜੇ ਜੇ ਜੇ ਪ ਟ ਵੀ ਪ ਏ ਮ ਕੁ ਕ ਰ ਰ ਚ ਥ ਨ ਜ ਏ ਓ ਚਿ ਤ ਕ ਕ
 ਲ ਪ ਆ ਏ ਜੇ ਪੁ ਤ ਤੁ ਤਿ ਨ ਕ ਰ ਰ ਹ ਨ ਪ ਆ ਏ ਓ ਜ ਥ ਜ ਥ ਕ ਥਿ ਯੋ ਕੁ ਥ ਕ ਛ ਸਿ
 ਮ ਮ ਹ ਰ ਥ ਤ ਥ ਜ ਆ ਥਿ ਪ ਨ ਏ ਓ ਚ ਚ ਥ ਨਿ ਵ ਰ ਨ ਪੇ ਤ ਤੇ ਕੋ ਟ ਛ ਜ ਪੁ ਛ
 ਓ ਪ ਜ ਆ ਏ ਓ ਮ ਮ ਟ ਕੁ ਟ ਮ ਮ ਰ ਟ ਤੀ ਲੀ ਜ ਤ ਕੇ ਜ ਚੀ ਤੁ ਰ ਛਿ ਨ ਏ ਓ ਓ ਓ
 ਨ ਛਿ ਨ ਹੇ ਤ ਓ ਯ ਜ ਗ ਰੇ ਤੁ ਮ ਪੁ ਤੇ ਟੇ ਖ ਤ ਆ ਏ ਓ ਪੁ ਤੁ ਤੁ ਜ ਕ ਲ ਬ ਠ ਪ ਨ ਏ
 ਵੁ ਤੁ ਮ ਜੁ ਰ ਨ ਕ ਰ ਨ ਕ ਟ ਏ ਓ ਓ ਲੋ ਲੋ ਪ ਨ ਸੁ ਰ ਤ ਜ ਕੁ ਜ ਤ ਲੋ ਕ ਲ ਚ ਥ ਥ
 ਰ ਆ ਏ ਓ

ਗੁਰੂਕਰਮਸੁਗ੍ਰਹਾਰਵਰਕੁਲਪਰੀਸਯਮਾਦ੍ਰਤਾਪੁਕਉਦਿਵਕੀਲਾਜਥੇਗੁਰੂ
ਗਹਿਤਮਦਤਾਰਪਰਦ੍ਰਾਮਮੁਕਨਪਾਤਦੇਵਪੁਨਸਪੁਤਾਦ੍ਰਿਅਕਿਖੇਖਕਰ
ਦ੍ਰਾਮੁਤੈਜੇਹੀਅਥਯਾਕੋਫਲੰਜੇਗੁਥਯਨੇਘਰਗਾਇਓਗੋਇਹੋਨਮੁਦ੍ਰਿ
ਪਦਵੀਤੇਕਲਪੁਕਹਿਉਗਾਇਓਭਿਜਨਦੀਨੇਜਰਰਕੇਰਸੁਹੀਮਨਮਹਤ
ਭਿਜਨੀਭੇਥੈਹੋਜਥੇਜਰਸਾਕਤਪਰੇਤੋਥਹਰਿਹੋਰਾਜਹਾਏਓ ॥੧੫੫॥੨੭
੬॥੫੬॥ਭਿਜਨਪਦਮੇਘਰਾਕਕਥਿਥਾਰਾਗਰਥੁਰਾਨੁਕਕਵਾਦੁਆਰਾਯੋ
ਥਚਕਰਚਲੀਓਗਰਥਯਨੇਘਰਪਾਲੇਮਨਕੇਥਕਰਦੇਜਖਰਲੀਓਦੇਵ
ਮਦੇਵਗਰਥਕੁਰਪਚਰੇਗਰਥਕਰਕਥੁੰਨਫਲੀਓਮਨਕਥੁਰੇਕਿਹਮਾਹ
ਕਹਵਤਰਥਉਤਕਨਫਲੀਓਮਨਕਥਉਗਨੁਤੇਕਥਗਾਖਫੇਪਰਮੇਸੁਰਨ
ਕੁਦ੍ਰਾਗਥਕੰਜਹੇਨਮਧਨੀਕੋਗਰਥਉਤਰਤਪਚਾਦ੍ਰਾਜੇਜੇਕਥਕੀਨਹਰਿ
ਸੈਤੀਤਕੋਫਲਅਸਪਾਦ੍ਰਾਚਾਜਤੇਰੋਕੋਤਾਫਿਨਮਾਹੀਸਨਮਹਤਯੋਦ੍ਰਾ
ਪੁਕਾਧਕੀਦਸਿਖਸੁਗਾਦਕਰਨਥਥਸਿਜੇਧਾਰਕਤਥੀਜਮਹ
ਯਾਨੁਰਦਾਨਦਚੰਤੁੰਡਕਹਿਸੇਧਾਭਿਫਲਾਫਲਪੁਮੁਫਲਸਰਕਤਫਲਚਿਫ
ਚਪਕਰਨਿਰੇਧਾਯੁਭਅਨਦੀਭੁਰਾਦਨਮਹਿਰਾਦਨਕੰਭਕਾਨੁਥੇਧਾਤੁਯਦ੍ਰਿ
ਦ੍ਰੁਜੀਗਿਉੰਡੁਅਕੰਧਨਥਿਤਾਚਰਥੁਕੰਥੇਰਾਥਕਥਕੁਰਾਦਿਖਥੀਤ੍ਰਦ੍ਰ
ਤਪਲਿਥਕਾਠਾਸਿਰੇਟੇਰਾਕੇਸੀਕੰਥਚੰਚੁਰਾਸਟਕਾਜੰਫਕੰਠਾਮਥੇਰਾਥਕ
ਨਤਨਮਾਦ੍ਰਾਮਗਨਤਜੇਧਮਾਰਕਾਦਕੋਫੇਥਾਠਮਨਕੋਨਿਰੁਠੁੰਨੇਕਥਹੀ
ਕਉਥਿਚਸੁਜਗਕਸੀਸਾਰਾਥੈਦਿਚਿਦੰਦੁਰਸਮਸੁਰਪਰਥੈਦਿਚਾਨਿਰਖ
ਤਰੇਨਾਰਾਥੈਦਿਚਿਧਰਤੀਧਉਲਾਕਾਥੈਦਿਚਾਨਿਧਥੈਠਾਰਾਥੈਦਿਚ
ਪ੍ਰਿਜਤੀਥਿਨਾਕੋਥੈਦਿਚਿਸਰਲਾਮਕਾਰਾਧਾਥੈਠਾਰਾਥੈਦਿਚਾਨਨਰਕਕਾਪੁਲਪਫ
ਨੇਅਹੰਕਾਰੁਰਕਤੇਥੈਠਾਰਾਥੈਦਿਚਿਪਫੁਤਾਪਤਚੁਦਾਜੁਗਾਅਹੰਕਾਰਥੈਦਾਰ

ਕਰਮਾਰਾਥੈਠਾਰਾਥੈਦਿਚਿਪਫੁਤਾਪਤਚੁਦਾਜੁਗਾਅਹੰਕਾਰਥੈਦਾਰ ੬੦੬
ਹਾਇਕਰਮੁਤਜਗਮੰਦਰਉਚਨੀਰਕਰਥੈਠਾਰਾਥੈਦਿਚਿਪਫੁਤਾਪਤਚੁਦਾ
ਨਧਰਨੀਜਹੇਠਨਾਏਠੀਕਰਤਪੁਕਰਗਾਏਥਪੁਕਕਰਿਪੁਠੈਠੇਦ੍ਰੁਧਾਏਠੀ
ਕੁਰਾਠਿਤਪਰਨੀਅਤੇਥੈਠੀਮਨੁਕਨੋਤੇਅਧਕਏਠੀਉਪਜਤਕਾਰਥੁਰਾਜੁ
ਰਤਥੈਠੀਥਕਰਮਾਤਲਜਾਏਠੀਠੀਥਜੁਧਾਥਿਠਮਧਹਿਤਪੁਕਜੀਧਰਤਮਦ੍ਰਾ
ਰਪੁਨੀਤਾਪਾਦਨਪੁਧਰਨੀਧਰਜਦਹਿਤਾਚਤਪਤਿਰਾਥੀਤਾਥਿਤਨਦੁਥੀ
ਆਪਦੁਖਪਾਦਤਜੁਧਾਥੁਕਰਗੀਤਾਥਿਤਹਥਥੈਠੀਅਧਾਰਾਥਿਤਮਨੀਤਾਏ
ਪੁਕਾਧਕੀਦਸਿਖਸੁਗਾਦਕਰਨਥਥਸਿਜੇਧਾਰਕਤਥੀਜਮਹ
ਯਾਨੁਰਦਾਨਦਚੰਤੁੰਡਕਹਿਸੇਧਾਭਿਫਲਾਫਲਪੁਮੁਫਲਸਰਕਤਫਲਚਿਫ
ਚਪਕਰਨਿਰੇਧਾਯੁਭਅਨਦੀਭੁਰਾਦਨਮਹਿਰਾਦਨਕੰਭਕਾਨੁਥੇਧਾਤੁਯਦ੍ਰਿ
ਦ੍ਰੁਜੀਗਿਉੰਡੁਅਕੰਧਨਥਿਤਾਚਰਥੁਕੰਥੇਰਾਥਕਥਕੁਰਾਦਿਖਥੀਤ੍ਰਦ੍ਰ
ਤਪਲਿਥਕਾਠਾਸਿਰੇਟੇਰਾਕੇਸੀਕੰਥਚੰਚੁਰਾਸਟਕਾਜੰਫਕੰਠਾਮਥੇਰਾਥਕ
ਨਤਨਮਾਦ੍ਰਾਮਗਨਤਜੇਧਮਾਰਕਾਦਕੋਫੇਥਾਠਮਨਕੋਨਿਰੁਠੁੰਨੇਕਥਹੀ
ਕਉਥਿਚਸੁਜਗਕਸੀਸਾਰਾਥੈਦਿਚਿਦੰਦੁਰਸਮਸੁਰਪਰਥੈਦਿਚਾਨਿਰਖ
ਤਰੇਨਾਰਾਥੈਦਿਚਿਧਰਤੀਧਉਲਾਕਾਥੈਦਿਚਾਨਿਧਥੈਠਾਰਾਥੈਦਿਚ
ਪ੍ਰਿਜਤੀਥਿਨਾਕੋਥੈਦਿਚਿਸਰਲਾਮਕਾਰਾਧਾਥੈਠਾਰਾਥੈਦਿਚਾਨਨਰਕਕਾਪੁਲਪਫ
ਨੇਅਹੰਕਾਰੁਰਕਤੇਥੈਠਾਰਾਥੈਦਿਚਿਪਫੁਤਾਪਤਚੁਦਾਜੁਗਾਅਹੰਕਾਰਥੈਦਾਰ

੩

ਪਰਬੋਪਣੀ ਸਮਸਾ ਬਿਚਾਰ ਪਰਮ ਨਲਕੁੰਦ ਨਲਪੇਣੀ ਏਰੰਕਲਲ ਉਪਸਿਓ
ਦਿਰਓਪੁਨ ਬੈਠੇ ਹੋ ਕਰਤਾ ਬਿਚਾਰ ਕੁਨ ਪੁਨ ਤਹਾ ਮਥਲ ਪਰਮ ਉਟਾ ਸਹੋ ਗੁਇ
ਓਦੇ ਵਾਨੀ ਮਧੁਰ ਸੁਨ ਸਿਧ ਸਰਸ ਉਲਾ ਸਹੋ ਦੇ ਵਾਨੀ ਬਾਗ ਬਿਧਾ ਤਾ ਪੁਰ
ਲਹੇ ਨਕਿ ਨਹੀ ਸਾਹਾ ਕ੍ਰਿਪਾ ਸਿਧਿ ਪ ਜਲ ਰਾਜ ਹੋ ਬਹੁ ਮ ਕੋਟਾ ਅ ਸਿ ਬੁਢ ਦੇ ਵਟੇ
ਵਾ ਧ ਪ ਖਿ ਯਾ ਸਹੋ ਦ ਨ ਲ ਪ ਖਿ ਸਿ ਪ ਲ ਹੇ ਨ ਜਾ ਸਹੋ ਆ ਰਿ ਵ ਸ ਨ ਕ ਦ ਕ ਰਿ ਪਾ ਦ
ਨ ਪ ਦ ਤ ਆ ਸਹੋ ਜਾ ਹੋ ਮ ਨ ਲ ਕੋ ਮ ਭ ਲਾ ਹਿ ਓ ਨ ਕ ਹੁ ਹੋ ਤਾ ਕੋ ਕੋ ਜੇ ਪ ਆ ਪ ਦ
ਹੀ ਚ ਹੋ ਗਾ ਕਾ ਪ ਚਿ ਸਿ ਸੁ ਰ ਗ ਮ ਰ ਆ ਚ ਨ ਪ ਦ ਤ ਕੋ ਸ ਹੀ ਨੇ ਤ ਨੇ ਤ ਕ ਹ ਗ
ਵ ਹੀ ਮੇ ਨ ਕੁ ਦੇ ਨ ਲ ਹੇ ਸ ਹੀ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨
ਰ ਖਿ ਯਾ ਨ ਜ ਹਾ ਬੇ ਬੁ ਇ ਓ ਹੋ ਗ ਚਿ ਵ ਨੀ ਸਿ ਤ ਰੁ ਪ ਤੇ ਹ ਮੇ ਸੁ ਸ ਕ ਰਿ ਓ ਹੋ ਗ ਸ ਨੀ ਗ
ਗ ਨ ਗੀ ਤੀ ਕਾ ਨ ਕੁ ਇ ਓ ਪੀ ਗ ਬਿ ਧ ਹੀ ਮ ਹੋ ਪ ਏ ਖ ਤ ਗਿ ਆ ਨ ਦਿ ਸੁ ਖ ਕ ਰ ਵ ਰ ਮ
ਕੁ ਇ ਓ ਕ ਖ ਜੀ ਦੋ ਜਾ ਨੀ ਓ ਕ ਰ ਤ ਕੋ ਤ ਕੋ ਨੀ ਵ ਰਿ ਓ ਗ ਰ ਬਾ ਮ ਖ ਰ ਬ ਹੋ ਜ ਗ ਤ
ਰਾ ਸ ਖੇ ਰ ਵ ਰ ਗਿ ਬਿ ਕ੍ਰਿ ਬਿ ਕੁ ਤ ਗ ਨ ਜ ਰ ਬ ਹੋ ਆ ਗਿ ਆ ਕੁ ਏ ਹੀ ਬੇ ਰੰ ਚ ਹ ਰਿ ਜ ਹ
ਜ ਹਾ ਜੇ ਨ ਰਾ ਜ ਹੋ ਬਿ ਜ ਨ ਵ ਨੀ ਗ ਹ ਰਿ ਜ ਪ ਠ ਠੇ ਰਿ ਤ ਹ ਕੁ ਇ ਓ ਖ ਕ ਲ ਸ ਮ ਜ ਹੋ
ਜੇ ਗ ਨੀ ਦੁ ਦੁ ਏ ਜਾ ਗਿ ਓ ਕੁ ਇ ਓ ਓ ਖ ਨ ਜ ਮ ਯ ਹੋ ਨਿ ਰ ਖਿ ਓ ਬੁ ਓ ਰ ਨ ਹ ਵ ਰ ਗ
ਮ ਜ ਲ ਨ ਹਾ ਨਿ ਰ ਖਿ ਓ ਬਾ ਰ ਉ ਪ ਯ ਹੋ ਨਿ ਰ ਖਿ ਓ ਨ ਹ ਪੁ ਨ ਕ ਮ ਲ ਦ ਲ ਨ ਹ ਨ ਲ ਨੀ
ਚ ਖਿ ਓ ਤ ਹ ਹੋ ਬ ਹ ਮ ਲੋ ਕ ਨਿ ਜ ਲੋ ਕ ਪਿ ਸ ਮ ਬੇ ਕੁ ਇ ਓ ਯ ਪ ਤਿ ਜ ਹ ਹੋ ਸਿ ਰ ਗ
ਹੁ ਮੇ ਰ ਮ ਨ ਕੁ ਤ ਬ ਹ ਬ ਹੇ ਬ ਚਿ ਤ ਰ ਤ ਨ ਜ ਕ ਲ ਹੋ ਕੁ ਏ ਜਾ ਕੁ ਤ ਲੋ ਥੁ ਪ ਨ ਕੁ ਇ ਓ
ਖਿ ਨ ਸੁ ਖੇ ਪ ਤ ਪ ਖ ਲ ਹੋ ਪ ਲੋ ਕ ਲੋ ਕੋ ਚ ਰਿ ਕਾ ਸਿ ਖ ਰ ਨ ਕੁ ਇ ਓ ਖਿ ਯ ਖਿ ਯ ਜ ਗ ਲ ਯ
ਚੰ ਕਿ ਰ ਤ ਕੁ ਇ ਓ ਮ ਨੇ ਮੇ ਖ ਚ ਰਿ ਤ ਮ ਦ ਕੁ ਤ ਮ ਛ ਲ ਹੀ ੨੨ ੨੨ ੨੨ ੨੨ ੨੨ ੨੨ ੨੨ ੨੨ ੨੨
ਨ ਪ ਦਾ ਜ ਲ ਈ ਪ ਰ ਆ ਕੁ ਇ ਓ ਈ ਨਿ ਜ ਗ ਤ ਹ ਰਿ ਸੁ ਪੁ ਯੇ ਕਾ ਲਾ ਮ ਕ ਰ ਖ ਓ
ਉ ਪ ਜਿ ਓ ਚੁ ਹੀ ਮ ਨ ਲ ਤੇ ਜ ਲਾ ਬੇ ਬ ਨੀ ਪ ਜਿ ਓ ਉ ਵ ਕ ਰ ਖ ਹੋ ਗੁ ਨ ਨ ਬ ਚ ਬੇ ਰ

੨

ਟਕੋ ਪ ਵ ਓ ਰ ਵ ਓ ਗ ਓ ਪ ਛ ਖ ਹੋ ਗ ਰ ਓ ਰ ਬੇ ਵ ਕੰ ਠਾ ਜ ਤ ਪ ਠ ਚਿ ਚ ਆ ਲੁ ਕ੍ਰਿ ਤਿ ੬੦
ਖ ਹੋ ਮ ਗ ਨ ਗ ਇ ਓ ਖਿ ਪ ਖੇ ਖ ਕ ਉ ਤੁ ਕ ਹ ਰ ਖ ਮ ਨ ਹਾ ਮ ਨੇ ਦੋ ਤੁ ਦ ਸੁ ਮੇ ਰ ਜ ਗ
ਦੀ ਜ ਨਿ ਰ ਖ ਤੁ ਕ ਰ ਜੋ ਨ ਸੁ ਖ ਕੰ ਦੋ ਵੇ ਖ ਤੁ ਬਿ ਕ੍ਰਿ ਸੁ ਗੀ ਰ ਤ ਨ ਮ ਹ ਓ ਓ ਖਿ ਪ ਮ ਖ ਖ
ਹੀ ਸ ਹੋ ਨਿ ਕ ਸ ਤ ਜ ਹ ਸੁ ਰ ਬ ਕ ਲ ਹ ਰਿ ਵ ਪੁ ਸ ਕੁ ਜ ਨ ਰ ਦ ਨ ਹ ਮ ਹੋ ਰ ਬ ਸ ਜ
ਬ ਹ ਨ ਕੁ ਓ ਚ ਪ ਮ ਜ ਮ ਜ ਖ ਪੁ ਜਾ ਬਿ ਰਾ ਜ ਹੀ ਨਿ ਜ ਰ ਬਿ ਕ੍ਰਿ ਬਿ ਕੁ ਤੇ ਜ ਸ ਕ ਕ ਮ
ਕੁ ਨ ਪ ਰ ਰਾ ਜ ਹੀ ਪ ਦ ਮ ਉ ਮ ਆ ਸੁ ਰ ਸ ਕ ਤ ਸੁ ਕੁ ਹੀ ਸੁ ਹ ਮ ਮ ਕ ਰ ਸੀ ਹੋ ਜ ਕੁ ਬ ਪੁ
ਕੁ ਨ ਦੀ ਚੰ ਵ ਨੀ ਸੁ ਰ ਕੁ ਬ ਤੁ ਨਿ ਧ ਚ ਆ ਗੀ ਹੋ ਵੇ ਖਿ ਯਾ ਮਿ ਕ ਲ ਜ ਕ ਤ ਨੇ ਕੋ ਟੀ ਕ
ਲ ਕ ਪ ਲ ਖੇ ਕ ਲ ਹੋ ਪ ਦ ਮ ਗ ਨੇ ਜ ਕ ਰ ਤ ਕੇ ਕ ਲ ਕ ਜੁ ਕੁ ਨ ਚ ਉ ਠ ਕ ਲ ਹੋ
ਕ ਪ ਯੁ ਏ ਕ ਲ ਈ ਸਿ ਟ ਯ ਪ ਰ ਚ ਰ ਨ ਜਿ ਧ ਜੇ ਖ ਬੇ ਠ ਠਿ ਚਿ ਕੁ ਪ ਤ ਪਿ ਤੁ ਕ ਨ
ਜ ਮ ਕ ਨ ਕੁ ਤ ਪਿ ਜਾ ਚ ਤੁ ਕਿ ਨ ਕੰ ਕ ਲੀ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨ ੨੨
ਕੁ ਚ ਚ ਰ ਨਿ ਰ ਪੁ ਜ ਪ ਤ ਦੀ ਪ ਨ ਦੇ ਸ ਏ ਸ ਕੇ ਏ ਜ ਪ ਯਾ ਨੀ ਧ ਰ ਤ ਮ ਕਾ ਜ ਖ ਓ ਓ ਓ
ਮਿ ਤੁ ਪਾ ਦ ਕ ਪ ਦ ਨ ਪ ਤ ਲ ਚ ਚਿ ਰ ਤ ਰ ਨੀ ਕ ਨ ਨ ਪ ਸੁ ਨ ਖ ਗ ਮਿ ਕ ਜ ਖ ਰ ਖ ਖ
ਅ ਸੁ ਰ ਕੁ ਜੀ ਗ ਮਿ ਗ ਵ ਜ ਲ ਤੁ ਰ ਨੀ ਆ ਵ ਰ ਗ ਮ ਪ ਬ ਰ ਗ ਮ ਰੁ ਲ ਮ ਰ ਕੁ ਤ ਲ
ਨ ਰ ਕ ਮ ਖ ਖ ਨ ਕ੍ਰਿ ਤ ਰੋ ਨ ਏ ਵ ਸ ਹੋ ਮਿ ਜਾ ਵ ਕੁ ਗ ਨ ਮ ਮ ਖ ਕ ਲ ਪ ਨ ਘ ਟੀ
ਮ ਹੁ ਰ ਤ ਜ ਮ ਬ ਰ ਸ ਹੋ ਆ ਰਿ ਖ ਪੁ ਨ ਤ ਪੀ ਅ ਉ ਤ ਰ ਕੁ ਤ ਓ ਮਿ ਤ ਜ ਮ ਤੁ ਚ ਸ ਚਿ
ਦ ਮ ਤ ਓ ਨੀ ਕ ਆ ਚੀ ਬ ਚਿ ਨ ਕੁ ਨ ਮ ਤੁ ਨਿ ਜ ਨਿ ਕੁ ਖ ਮ ਆ ਰ ਜੇ ਬ ਰਿ ਪ ਕ ਕੀ
ਰ ਚ ਨ ਮ ਕ ਲ ਜ ਗ ਤੁ ਨਿ ਕ ਜੀ ਬਿ ਕ੍ਰਿ ਬਿ ਕੁ ਤ ਬਿ ਕੁ ਤੋ ਬਿ ਕ੍ਰਿ ਬ ਹ ਲ ਹੋ ਬਾ ਵ ਖਿ
ਬਾ ਵ ਖਿ ਪ ਆ ਖਿ ਉ ਚ ਨ ਜ ਗ ਲ ਪ ਦ ਰੋ ਮ ਅ ਉ ਜ ਪਿ ਫ ਲ ਹੋ ਮ ਮ ਵ ਚ ਓ ਨ ਈ
ਪ ਤੁ ਮ ਰ ਪ ਕ ਲੋ ਤੁ ਤੁ ਸ ਕ ਲ ਨ ਚ ਤ ਫੁ ਰ ਨੀ ਆ ਕੁ ਰ ਕ ਮ ਪੇ ਨ ਵ ਰ ਬ ਜ ਗ ਲੇ
ਹੇ ਤ ਛ ਏ ਖਿ ਪੁ ਰ ਬ ਪ ਰ ਨੀ ਬਾ ਹ ਨ ਸ ਗ ਲ ਜ ਖ ਨ ਜੁ ਰ ਮ ਵ ਕ ਮ ਪ ਆ ਪ ਨੇ

ਜੇਕੇ ਕਥਨੀ ॥ ਜੇ ਮਾਏ ਜੈ ਸ੍ਰੀ ਰੁਪ ਰੀ ਜੇ ਪ ਕੰ ਦਾ ਮਾ ਬਿਨਾ ਸੀ ॥ ਜੇ ਪੁ ਕ ਨਾ ਮ ਕਾ ਸਾ
 ਰਿ ॥ ਦਾ ਮ ਪੁ ਕ ਨਾ ਮ ਕਾ ਸਾ ॥ ਜੇ ਜ ਰ ਦ ਨੰ ਦ ਰਿ ਦ ਘ ਨ ਸ ਖ ਤ ਮ ਰੁ ਖ ਰਾ ਮ
 ਜੇ ਅ ਰੁ ਪ ਮ ਸ ਬੁ ਲਾ ਮ ਤ ਲ ਬ ਲ ਰੁ ਛੁ ਮ ਪੁ ਮ ਬਿ ਲਾ ਸੀ ॥ ਮ ਕ ਲਾ ਮ ਬਿ ਯ ਕ
 ਰਾ ਮ ਰੁ ਨੀ ਸਿ ਉ ਸੁ ਤ ਹ ਰਿ ਘ ਪ ਕਾ ਸੀ ॥ ਜੇ ਅ ਸਿ ਹ ਪ ਰ ਘ ਮ ਪ ਰ ਘ ਮ ਮ ਤ
 ॥ ਸੁ ਤ ਮ ਸ ਸੀ ॥ ਮ ਸ ਸ ॥ ਸੁ ਤ ਚਿ ਦ ਘ ਨ ਪ ਰੁ ਪ ਰ ਨ ਸੁ ਹ ਸ ਸ ਤ ਨਾ ਸੀ ॥ ਬਿ
 ਸ੍ਰੁ ਪ ਪ ਦ ਨ ਪ ਰ ਮੇ ਸੁ ਰ ਪ ਰ ਨਿ ਖ ਲ ਨ ਸੀ ॥ ਪ ਉ ਰ ਤ ਨ ਬਿ ਮ ਪ ਕ ਸ ਰ ਬ
 ਤ ਮ ਅ ਤ ਰ ਗ ਤ ਸੁ ਬ ਸ ਸੀ ॥ ਨਿ ਰ ਕ ਰ ਨਿ ਰ ਨਿ ਛੁ ਪ ਨਿ ਰ ਨ ਰੁ ਪ ਅ ਕਾ ਸੀ
 ਸ੍ਰਿ ਰੁ ਨ ਰੁ ਪ ਅ ਤ ਰ ਗ ਨ ਨ ਕ ਰ ਮ ਰ ਗ ਨ ਗ ਨ ਪ ਕਾ ਸੀ ॥ ਜੇ ਅ ਨ ਤ ਮ ਦੋ ਤ ਅ ਲ
 ਖ ਪ ਦ ਗ ਨ ਤ ਬਿ ਯ ਵ ਕਾ ਸੀ ॥ ਮ ਕੋ ਅ ਨ ਘ ਠ ਬਿ ਪੇ ਮ ਮ ਰ ਤ ਮ ਚ ਲਾ ਮ ਛੇ ਦ
 ਉ ਲਾ ਸੀ ॥ ਜੇ ਪ ਰ ਘ ਮ ਪੁ ਨ ਪੁ ਰ ਤ ਨ ਨਿ ਰ ਕ ਰ ਸ ਰ ਬੇ ਸੀ ॥ ਦਾ ਹਿ ਮ ਸਿ ਘ
 ਰ ਨਾ ਨਿ ਘ ਮ ਘਿ ਮ ਸੁ ਦ ਨ ਪੁ ਰ ਨਾ ਸੀ ॥ ਮ ਕ ਲ ਰੁ ਪ ਅ ਛੇ ਮ ਪ ਨ ਜ ਨ ਮ ਹਾ ਜੇ ਪ
 ਰਿ ॥ ਦਿ ਵ ਸੀ ਸੀ ਸੁ ਕੰ ਦ ਨ ਹ ਰਿ ਨ ਚ ਐ ਨ ਕ ਵ ਲ ਨ ਰੁ ਅ ਨ ਪ ਸੀ ॥ ਘਾ ਦ ਮ ਗ
 ਪ ਨਿ ਤ ਪੁ ਨੰ ਦ ਤ ਰ ਨ ਅ ਚੋ ਰਾ ਸੀ ॥ ਬਿ ਸ ਫੰ ਰੁ ਗ ਬਿ ਸੁ ਰੁ ਪ ਨਿ ਰੰ ਜ ਨ ਦ ਪ ਬੇ ਕ ਦ
 ਅ ਰ ਨਾ ਸੀ ॥ ਮ ਹਾ ਬਾ ਹੁ ਮੰ ਗ ਲ ਮੈ ॥ ਹੁ ਰ ਤ ਮੰ ਗ ਲ ਰੁ ਪ ਬਿ ਲਾ ਸੀ ॥ ਕ ਮ ਲ ਨੇ ਨ ਕ
 ਮ ਲ ਪ ਰ ਕੇ ਜੇ ਰਿ ਪ ਮ ਸਿ ਪ ਸਿ ਦ ਹਾ ਸੀ ॥ ਜੇ ਖ ਜਾ ਠੇ ਸਿ ਰ ਜ ਹ ਸੁ ਮੁ ਦ ਹ ਰ ਸ
 ਪ ਸ ਹ ਸੁ ਛੀ ॥ ਬਾ ਨੀ ਪ ਰੇ ਚੁ ਪ ਗ ਮ ਨਿ ਕ ਮ ਚਾ ਮ ਐ ਤ ਹਾ ਸੀ ॥ ਰੁ ਦ ਗ ਨ ਐ ਜ ਕ
 ਹ ਠੇ ਚੁ ਨ ਉ ਪ ਹੁ ਪ ਹੁ ਅ ਬਿ ਨਾ ਸੀ ॥ ਹੋ ਮ ਤ ਮੰ ਦ ਸ ਰ ਨ ਚ ਰ ਸ ਖੁ ਜ ਸ ਕ ਨ ਸ ਕ ਨ ਘ
 ਨਾ ਸੀ ॥ ਮ ਕ ਹ ਮ ਕ ਬਾ ਚਿ ਦ ਘ ਨ ਸਿ ਵ ਮੁ ਰ ਤ ਨਿ ਜ ਸਿ ਵ ਰੁ ਪ ਮ ਗ ਨਾ ਸੀ ॥ ਸੁ ਛੀ
 ਜੇ ਤ ਸ ਬ ਲੇ ਹ ਜ ਨੇ ਸੁ ਰ ਜੈ ਜ ਕ ਨਾ ਬ ਜ ਗ ਹੋ ਸੀ ॥ ਸੁ ਹ ਸ ਨੀ ॥ ਜੈ ਜੈ ਵਾ ਸ ਦੇ
 ਏ ਜ ਨੀ ਜੈ ਜੈ ਬਿ ਯ ਪਾ ਬਿ ਠਿ ਮ ਘ ਤ ਨ ਮੀ ॥ ਨਿ ਹ ਕ ਲੰ ਕ ਜੈ ਜੈ ਨਿ ਹ ਕੇ ਵ ਲ ਨ ਖ
 ਨਿ ਰੰ ਜ ਨ ਅ ਤ ਰ ਜਾ ਮੀ ॥ ਜੇ ਮ ਹ ਨ ਮ ਹੁ ਤ ਮੰ ਕ ਲ ਕ ਰ ਜੈ ਜੈ ਹ ਨ ਮ ਘੋ ਪੁ ਪ ਮੀ ॥ ਜੈ

ਅਗਮ

ਸਿ ਖ ਚ ਕ੍ਰ ਮਿ ਨਾ ਲ ਗ ਦ ਘ ਰ ਜੇ ਅ ਸਿ ਛ ਜੈ ਜੈ ਸ ਰ ਨਾ ਮੀ ॥ ਜੇ ਪੁ ਰ ਨੀ ਪ ਰ ਜੇ ਪ ਰ ਮ ਰ ੬੭
 ਛੁ ਕ ਜੈ ਪ ਨਾ ਦੁ ਮ ਸ ਪੁ ਜ ਸੀ ਛੁ ਮੀ ॥ ਜੇ ਥਿ ਘ ਬਿ ਦਾਰ ਨ ਠੇ ਮੇ ਪ ਰ ਮ ਤ ਠਿ ਮੰ ਕ ਰ
 ਸ ਖ ਦ ਦ ਨ ਮ ਮੀ ॥ ਜੇ ਅ ਚੁ ਤ ਅ ਨ ਕੁ ਰੀ ਮ ਜ ਨ ਸੀ ਮਾ ਦ ਪੁ ਰ ਖ ਮ ਬਿ ਮਾ ਪ ਸ ਦ
 ਮੀ ॥ ਜੈ ਜੈ ਏ ਮ ਜੈ ਏ ਜ ਦ ਏ ਦ ਨ ਜੈ ਏ ਮੁ ਗ ਏ ਦ ਵ ਕ ਨ ਮੀ ॥ ਜੈ ਜੈ ਸੁ ਦ ਘ
 ਦ ਸ ਨ ਕਾ ਦ ਕ ਜੇ ਜ ਸੁ ਛ ਜੇ ਵ ਤੁ ਗ ਹਿ ਗ ਮੀ ॥ ਜੇ ਹ ਬਿ ਹ ਰੀ ਹ ਚੇ ਪ ਟ ਕ ਤ ਨ ਹ ਰ ਦਿ
 ਸੁ ਬ ਛ ਹਿ ਰ ਨ ਛੁ ਹ ਤ ਮੀ ॥ ਜੈ ਕ ਰ ਤ ਕ ਰ ਨਾ ਨਿ ਪ ਕੇ ਸ ਦੁ ਕ੍ਰਿ ਪ ਨੈ ਨ ਕ ਲ ਮ ਲ ਦ ਹ
 ਨਾ ਮੀ ॥ ਮਿ ਮਾ ਸਿ ਘ ਖ ਲ ਟ ਰੁ ਖਿ ਲੋ ਕੁ ਰ ਬਿ ਮਾ ਰੁ ਪ ਖ ਗ ਪ ਨ ਖਿ ਮ ਮੀ ॥ ਜੈ ਹਿ ਰ
 ਜ ਟ ਗ ਬਿ ਦੋ ਗ ਪ ਲ ਗ ਰੁ ਤ ਨ ਗ ਨ ਕ ਰ ਨ ਗ ਰ ਮੀ ॥ ਜੈ ਘ ਨ ਰ ਮ ਰਿ ਦ ਘ ਨ
 ਪ ਟਾ ਕ ਟ ਘ ਟ ਦਾ ਸੀ ॥ ਘ ਤੁ ਕ ਰਿ ਪ ਥ ਮੀ ॥ ਜੈ ਚਿ ਟ ਰੁ ਪ ਚਿ ਰੰ ਜੀ ਫਿ ਸ ਦੋ ਟੀ ਰ
 ਕ ਨ ਜ ਸ ਰ ਨ ਕੇ ਵਾ ਮ ਮੀ ॥ ਜੈ ਵ ਵੀ ॥ ਹੁ ਤੁ ਪ ਨ ਛੁ ਰੁ ਹਿ ਗ ਕ ਰ ਛੇ ਚ ਪ ਛੁ ਰੁ
 ਰੁ ਛੁ ਲਾ ਮੀ ॥ ਜੈ ਜ ਕ ਦੀ ॥ ਟੀ ਹ ਜੇ ਪੁ ਕ ਖ ਜ ਰ ਘ ਖ ਜ ਕ ਦ ਸ ਮ ਹੁ ਜ ਮ
 ਸੁ ਛੁ ਲ ਤੁ ਨ ਕ ਰ ਨੁ ਰ ਤ ਮੀ ॥ ਮੁ ਤ ਮੁ ਖ ਟੀ ਨ ਸੁ ਛੁ ਮੁ ਤੁ ਮੁ ਰ ਝ ਮੀ ॥ ਟੀ ਕਾ ਅ ਰ ਮ ਨਿ
 ਗ ਮ ਨ ਹੀ ਪ ਚ ਤ ਦ ਹ ਲ ਕ ਰ ਤੁ ਠ ਰ ਮ ਚ ਰ ਸ ਲ ਮੀ ॥ ਠ ਰੁ ਠ ਰੁ ਪ ਏ ਜ ਗ ਮੀ
 ਤੁ ਰ ਠੇ ਰ ਠੇ ਰ ਮ ਰ ਹੇ ਜੁ ਮ ਮੀ ॥ ਰੁ ਰੁ ਦ ਤ ਬ ਨੇ ਡੀ ਗ ਰ ਜ ਰੁ ਬਾ ਰੇ ਛੁ ਰੁ ॥ ਗ ਰ ਤੇ
 ਰ ਖ ਹੁ ਰਿ ਮੀ ॥ ਟੀ ਠ ਬ ਰੇ ਹਿ ਮ ਛੁ ਮੇ ਜ ਨੇ ਸੁ ਰ ਛੁ ਕ ਚੁ ਛੁ ਦੁ ਪ ਖ ਗ ਪ ਤ ਗ ਮੀ ॥ ਤੁ ਰ
 ਨ ਤ ਰ ਨ ਤੀ ਰ ਖ ਮੇ ਵ ਰ ਸ ਨ ਤੇ ਏ ਰ ਕੇ ਮ ਰਿ ਰ ਸ ਮੀ ॥ ਖ ਨ ਬ ਨੰ ਤ ਰ ਸੁ ਬਾ ਨਿ ਰੰ ਤ ਰ
 ਰੇ ਮ ਰੇ ਮ ਰ ਮ ਰ ਹੇ ਮ ਲ ਮੀ ॥ ਟੀ ਨ ਨ ਖ ਦ ਨ ਦੁ ਖ ਚੁ ਜ ਨ ਦਾ ਰਿ ਦ ਹ ਰ ਨ ਟ ਏ ਮ
 ਨਿ ਪ ਦ ਮੀ ॥ ਪੁ ਨੀ ਪ ਰ ਘ ਨੁ ਪ ਸਿ ਤ ਮਾ ਸੀ ॥ ਪ ਨੁ ਰ ਪ ਨ ਸ ਚਿ ਲ ਨੁ ਗ ਘ ਮੀ ॥ ਨਾ ਰ ਏ
 ਨ ਨ ਰ ਹ ਰ ਨਿ ਪ ਕੰ ਵ ਨੀ ਲ ਵੰ ਠ ਨਿ ਰੰ ਕ ਰ ਨ ਮ ਮੀ ॥ ਪ ਰ ਮੇ ਸੁ ਰ ਪ ਨ ਪ ਰਿ ਹ ਰ ਪ
 ਦ ਸ ਮ ਤਿ ਤੁ ਪੁ ਨੀ ਤੁ ਪੁ ਨ ਮੀ ॥ ਫਾ ਜੇ ਛੁ ਹ ਛੁ ਪ ਮ ਏ ਆ ਕੇ ਛੇ ਰ ਨਿ ਦੁ ਰ ਹੁ ਪ ਰ ਗ ਰ ਮੀ
 ਬਿ ਕੁ ਨ ਖ ਬੇ ਟ ਨ ਹ ਰਿ ਮ ਚੁ ਤ ਬ ਹੁ ਚੇ ਮ ਤ ਬਿ ਮ ਪ ਕ ਖ ਹੁ ਨ ਮੀ ॥ ਕੁ ਦ ਨ ਠੇ ਛਾ ਰ ਪ

ਗਨਿਪਤੋਦੇਦਫੁਮੋਰਮਾਨਾਸਕਰਸੁਖੇਬਖਨਰਦੁਮਪੁਤਧਨਪਾਮਰੁਰੇ।।ਮਾਤੁਮ
ਰਾਮਰਾਮਮਾਹਿਉਜਰਤਚਾਰਗੁਤਕੇਮਖਕਰੇਪਾਛੁਤਦਰਹੇਮਾਪੁਹਜਪੁਰੁਮੇ।।
ਮੁਰਤਦੰਡਠੇਮਨਾਕਤਪਦੀਨੇਓਮੇਜਨਹੀਮਜੇਮਿਮੈਜੋਧਯਯਰੇਪੀਨਠਾ
ਕਾਕਥਜਨਹਜਰਾਹੁਰਾਮਦਾਸਜੋਜੋਤਹੇਦਰਸੁਨੀਕਦਰਲਕੁਦਰਸਾਰਕਮੁ
ਮੋਮਹਿਤਤਦਪਚਪਰੇ।।ਰਾਖਹੁਪੇਜਇਦਾਇਤਮਪਨੇਜਰਨਪਰੇਕੀਲਾਜਕਰੇ।।
੨੮੮੦।।੨੯੦।।ਬਿਸੁਪੁਜਬਲੀਪਕਾਦੋਨਬਾਚਛੇਦਾਹੋਕੋਲਾਬਿਜਾਲੇ।।ਪੁਰੁਕ
ਹਪਾਇਮਦਰਕਿਮਮਾਰੇ।।ਜਰਬਨਿਪਨਤਦਦਰਸਦਈ।।ਚਾਰਗੁਤਕੀਪੁਕਤਕ
ਹਾਦੁਰਿਪਨਿਪਕੀਚਾਰਗਈ।।ਬਾਛੁਮੂਰ ਗਕੀਕਮਨਨਾਥਿਕਤਬਾਸਨਾਈ
ਨਠੁਈ।।ਜਰਬਖੈਛੰਟਦਰਸਕਰਪਾਪਤਿਚਰਨਕਦਲਕੀਓਟਲਈ।।ਕਾਖਾਗ
ਓਪੁਰੋਕੋਨਕਿਜਾਹਿਗਾਣੇਕੋਰੇਤਈ।।ਜਰਬਪਦਾਰਥਜੁਖਜਮੁਹਾਪੁਠਪਗਦ
ਰੇਨਿਪਕਈ।।ਲਵੇਨਜਮਾਰੇਮਾਏਕਗਨਮਨਕਥਮਰੁਜਖਛੀਨਠਈ।।ਜੋ
ਸੁਖਭਾਇਓਦਰਸਕਰਮਾਤਮਾਏਕਜਹਨਹੀਜਤਕਹੀ।।ਕੀਤਕੁਤਭਾਇਓਦਰ
ਸਪਦਪਾਦਨਮਮੇਯਦਰਸਹਰਸੁਹਮਈ।।ਰੋਮਰੋਮਰਸਨਾਹੋਏਕੋਟਕਤਦ
ਪਨਜੁਖਯੋਹਬਰਨਠਈ।।ਮਗਨੇਹੇਤਮੁਕਸਾਕਰਚਖਮਨਮਤਿਗਤਿਜਗਮਾਦ
ਪਈ।।ਦੋਤਠੁਏਓਓਤਕਛੁਛਠਾਬਿਸਮਾਜੁਮਾਦਨਹੀਜਤਕਹੀ।।ਦਰਜਮ
ਮੀਅਪਨਮਤਨੈਨਨਚਭਿਖਮਾਚਮਥੰਗਮਈ।।ਪਾਪਤਿਕਾਇਓਮਾਤਮਜੁ
ਖਮਥਿਚਲਨਿਤਪੁਪਾਤਿਚਰਨਈ।।ਸਗਾਅਭਿਲਾਖਸਦਜੀਮਿਰੋਮਨਬ
ਚਕਮਾਇਹਚਾਰਥਨੀ।।ਤਿਪਤਿਨਹੇਤਦਰਸਨਜਗਥੈਦਲਨਿਤਨਊਰਨਪਗਪੀਤ
ਠਈ।।ਮਪਤਨਰਸਨਾਗੁਨਕਉਚਰਤਮਤਿਹਕਰਨਹਾਰਿਅਧਿਕਰਨੀ।।ਨਿਦ
ਰਿਓਤਪਦੁਖਮਨਕੁਖਾਤਿਪਤਿਠਾਫਿਜੁਖਪੁਜਮਣੀ।।ਸੰਕਲਪਗਮਦਿ ਬਪੁਰੁਟ
ਰਸਨਪਾਦਨਮਾਧਿਕਥਹਮਰੁਪਨੀ।।ਦਰਜਮਮੇਯਸਫਲਜਗਪਾਦਨਥਿਗਤਥਿਕ

ਰਪਿਖਟਰਸਖਿਨੀ।।ਮਮਾਥਿਯਾਪਤਪਕੈਨਸੇਰੇਗਹਿਤਮਰੋਕਜਨੀ।।੨੯੧
ਜਮਲਪਾਪਕਿਲਾਦਿਖਮਲਪੁੰਤਰੇਓਭਾਇਓਪਾਦਿਤਪਤਦਰਸਕਰੇ।।ਮਪਕਿਤਦ
ਹਨਤੁਏਯਮਨਕੋਨਿਰਮਲਮਨਤਨਪਪਜਰੇ।।ਬੀਰਰਾਗਮਥਿਰਥਪਦ
ਤਰੇਮਰੇਮਮਥਿਜਤੁਪਰੇ।।ਦੁਰਮਤਦਰਤਪੁਰਾਛਿਤਾਬਿਨਸੇਦਰਾਕੀਏਜਮਦੁਤ
ਰੁਰੇ।।ਬਿਧਨਮੇਛੁਛੁਛੇਜਠਨਕੋਜਰਨਮਚਨਕੁਦਪਚਪਰੇ।।ਮਮਾਗੁਮਿਥਿਲਾ ਗਮ
ਨੀ।।ਬਸਰਚਰਨਰੇਨਲੇਜਗਤਰੇ।।ਬਿਰੁਪੁਦਰਜੇਜੁਕਲੇਚਨਦਿਜਾਟਿਮ
ਗੁਰਗਾਦੰਤਰੇ।।ਪਚਮਲਕੁਨਹਿਦੁਸਰਯਮਮਜਾਹਿਭਾਣੁਕਕੇਰੇ।।ਬਾਦੁ
ਰਲਠਬਸਤਲਾਠੁਠਯੋਦੇਦਨਬਰਗਾਹੀਪੁਠਸਕਲਕਰੇ।।ਮਾਦਰਸੁਮੁਠਠਥਿ
ਸੇਸਟਰਥਿਸੂਰੁਪਜਨਓਦੇਕਰੇ।।ਕਰਹੁਨਿਦਾਸਜਦਮਨਮਤਿਕਥੁਨੀਠਿ।।
ਗੁਹਲਾਇਗਰੇ।।ਦਾਸਨਦਾਸਦਾਸਮਹਿਕੀਜਿਕਰਨਮਿਸਕਰਨਏਠੁਰੇ।।ਚਰ
ਨਕਮਲਪੁਕਦਾਸਰੇਮਾਥੇਸਰਨਜਦੀਦਿਸਿਹਹਜਤਧਰੇ।।ਏਬਰਦਮਮਾਗਤਰੇ
ਪੁਕੁਪਹੇਦਹਦਈ।।ਨਿਸਰਨਪਰੇ।।੨੮੮੦।।੨੯੦।।ਛੇਤਜਈ।।ਓਏ
ਲਈ।।ਜਾਪਦਰੇਨਜੰਗੁਓਦਦਰਲਕੁਸੇਖਸਾਰਦਾਚਾਰਕਰੇ।।ਬੁਹਮਾਓਮਮ
ਦੁਮਾਜਨਕਾਦਕਰਥਜਥਕਲਕਥੇਰਪਰੇ।।ਥਿਖਮੁਨਪਮਜਛਰੀਪਥਜਿਪ
ਕਿੰਨਰਚਾਰਨਮਚਰਕਰੇ।।ਕੁਤੁਪਿਜਾਚਾਮਪਸਰਦੇਦਗਨਦੇਦੀਦੇਵਸਥੁਟਰ
ਤੁਦਰੇ।।ਦਾਨਦੇਦੇਰਾਖਜਛਾਤਿਆਦਕਜੜਦੇਹੰਨਜੁਗਮਜੁਰਨਰੇ।।ਮਜਥਾਦ
ਰਜੰਗਮਨੰਤਜਜੇਰਜੇਤਜਉਤਕੁਜਾਮਪਰਪਰੇ।।ਪਰਤਮਕਥਾਛਾਅਪ
ਦਕਖਾਨਬਨਪਰਕਿਤਪਰੇ।।ਜੁਖਮਮਜਬੁਲਾਤਿਗਦਪਤੰਗਮਹਸਤਕੀਦ
ਹਜਨਪਰੇ।।ਜਗਪਠਪੁਨਦਤਨੈਮਨਤੰਮਿਨਹਜੇਠਜੁਰੇ।।ਤਰਿਥਥਰਤ
ਜੁਪਜਾਮਾਠਜੇਗਨਿਆਸਥਟਕਰਮਜਰੇ।।ਨਿਦਲਛੁਛੇਠਨਸੈਨਮਾਰਗਮ
ਜਨਿਆਸਥੁਹਮਚਰਜਪਰੇ।।ਪਨਾਛਾਮਾਧੋਧੁਖਜਿਪੈਮਾਮਰਤਰਪਨੇਕੋ

ਲਪਕਾ ਪੜਤਨਪਨਕੋ ਸਹੂਕੇ ਸਦਾ ਕ੍ਰਿਪਾ ਸਿੰਘ ਰੁਗਵੰਤ ਹਰੇ ਗੀ ਵਧੁ ਨਰਦਗਰੇ
 ਸਨਿਆਰੀ ਕੋ ਊਨ ਜਲਤ ਕੋ ਸਰੋ ਗੁਗਤ ਵਫ਼ਾ ਊਨ ਘਰਿ ਚਨਤ ਪ੍ਰਮਕੀ ਦੇ ਹਰਿ ਪ
 ਨਪਰੇ ਪ੍ਰੇਮ ਬਾਸਿ ਊਨਾ ਟੂਤ ਪ੍ਰਕਰਾ ਅਥਗਤ ਕੀ ਗਤ ਲਖ ਨਪਰੇ ਪ੍ਰੇਮ ਪ੍ਰਤਿ ਰ
 ਪ੍ਰੀਤਾ ਇਹ ਨਿਸਚੈ ਜੋ ਕੇ ਕਰੇ ਜੋ ਜਗਤ ਰੇ ਮੇ ਜਮ ਕੇ ਬਾ ਅਸ ਬੁਝ ਚੀ ਕੋ ਹੋ ਪ੍ਰਕਰਵ
 ਤੁ ਪ੍ਰਭਾ ਵਿਸਟ ਤਰੇ ਬਾਸੁਦ ਪਦ ਮਜਨ ਮਾ ਬੁਝ ਲਭ ਚਿ ਬ੍ਰਹੁ ਪਹਾਰਿ ਦ੍ਰਿਸਟ ਕਰੇ
 ਅ ਸਪ੍ਰਕਾਰ ਜਕਲ ਸੁਰੇ ਲੋ ਸਿ ਵੀ ਖਿਰੇ ਜਸ ਸ ਸੁਰ ਠ ਰੇ ਬੁਝਨ ਕੇ ਬਰਜੇ ਮਸ
 ਰਦ ਸਾਰ ਦਾ ਦਾ ਨ ਕਾ ਦੁ ਰੇ ਜਮ ਜ ਕ ਲ ਮਿ ਰ ਤ ਗ ਨ ਰੀ ਪੁ ਬ ਸਿ ਧ ਸਾ ਧ ਕ
 ਈ ਊ ਬਿ ਨੇ ਕ ਰੇ ਜਾਰ ਸ ਪ ਰੀ ਆ ਪ ਫੁ ਰਾ ਕੋ ਨ ਰ ਫੁ ਤ ਪਿ ਸਾ ਰ ਚ ਰਾ ਅ ਚ ਰ ਤ ਰੇ ਪ ਦ
 ਮਾ ਊ ਮਾ ਕ ਲ ਖੀ ਕ ਲੀ ਦੇ ਵਾ ਅ ਦੇ ਵ ਬਿ ਨ ਵੰ ਤ ਖੰ ਟੀ ਨੀ ਗ ਰੁ ਤ ਮ ਸਿ ਤ ਕ ਰ ਨਾ ਦ
 ਕ ਬੁ ਚ ਨ ਮਾ ਦ ਰ ਸ ਨ ਉ ਚ ਰੇ ਪ ਲੋ ਆ ਕ ਖ ਉ ਦ ਕ ਰ ਖ ਉ ਪ ਰਾ ਜ ਨ ਅ ਸ ਖ ਸੁ ਹ ਅ
 ਡ ਕ ਵ ਫੁ ਕ ਰੇ ਮੇ ਪੁ ਭਾ ਦ੍ਰਿ ਸ ਟ ਮ ਰ ਮ ਸ ਦ ਰ ਸ ਤ ਪ ਭ ਕੋ ਫੁ ਤਾ ਬਿ ਬਿ ਚਾ ਹ ਕ ਰੇ ਭ
 ਗ ਤ ਦ ਨ ਮ ਚ ਤ ਹੋ ਪੁ ਭੁ ਪ ਹ ਬਿ ਸੁ ਰੁ ਪ ਉ ਰ ਬਾ ਸ ਕ ਰੇ ਜੇ ਪੁ ਭਾ ਮ ਤੁ ਪ੍ਰੀ ਨ ਕੀ ਕ ਰ
 ਪ੍ਰਿ ਤ ਰੁ ਗ ਤ ਮ ਪ ਨੀ ਦੇ ਹੁ ਰੇ ਜਾ ਧ ਸ ਧ ਤ ਥ ਮ ਤ ਪੁ ਭ ਕੋ ਲੇ ਜ ਰ ਬਿ ਮ ਮ ਤ ਦ
 ਮ ਰ ਪ ਧ ਰੇ ਪਾ ਪਾ ਕ ਦ ਪ ਪ ਚੀ ਹੀ ਰੋ ਭੋ ਲੀ ਜ ਬ ਲੀ ਧ ਰਾ ਬਿ ਜ ਨ ਵ ਬਾ ਚ ਮ ਨ
 ਜਿ ਮ ਬਿ ਸ ਮੇ ਕੁ ਭੋ ਦੇ ਖ ਕੋ ਤੁ ਕ ਕ ਹ ਮ ਨ ਬਿ ਚ ਰ ਦੇ ਵ ਰ ਕੀ ਚ ਜ ਕ ਉ ਨਿ ਰ ਮ ਮ
 ਖਿ ਲ ਕ ਰ ਬ ਰ ਨ ਤ ਸੇ ਇ ਹ ਸ ਨ ਮੁ ਖ ਜ ਮ ਰ ਬੀ ਚ ਜਾ ਕੋ ਬੁ ਹ ਮੰ ਫੁ ਦ ਜ ਨ ਕਾ ਦ ਕ ਜੇ
 ਜ ਸਾਰ ਦਾ ਜ ਪ ਤ ਜੀ ਚ ਨਾਰ ਦਾ ਦ ਪ ਹ ਲਾ ਦ ਜੋ ਰੇ ਸੁ ਰ ਤ ਸਾ ਜ ਰੁ ਗ ਨ ਬ ਕ ਨ
 ਕੀ ਚਾ ਦੇ ਵ ਦੇ ਤ ਦੁ ਰਾ ਅ ਚ ਰ ਜਿ ਨ ਸਿ ਰ ਜਿ ਭੋ ਜੇ ਸੁ ਰ ਤ ਪ ਰ ਸ ਮ ਰ ਠਾ ਟੀ ਚਾ ਤਾ ਜੇ
 ਕੁ ਪ ਜੁ ਗ ਨ ਮੇ ਕੀ ਸਾ ਸ ਕ ਲ ਸ ਮ ਰੀ ਸੁ ਚਿ ਦ ਹੀ ਭੋ ਸ ਮੁ ਪ੍ਰੇ ਤਾ ਆ ਦ ਮ ਹਾ ਬ ਲ ਜੇ ਮ
 ਈ ਨ ਹੀ ਹ ਤ ਕੋ ਜ ਮ ਰ ਲੀ ਚਿ ਨ ਨ ਕ ਰੁ ਪ ਪ ਰ ਸ ਫੀ ਸ ਯ ਚਿ ਫੁ ਲ ਬ ਲ ਕੋ ਬ ਹ ਚਿ
 ਰ ਕੀ ਚੋ ਪ ਲੋ ਜ ਸ ਰ ਦਾ ਰ ਨ ਈ ਨ ਕ ਨਿ ਚ ਯਾ ਸ ਮ ਸੁ ਠੇ ਨ ਹ ਖੀ ਚੀ ਨਿ ਜ ਮ ਹ ਲੀ

ਨਸਕਲ ਪੁ ਜ ਕ ਰ ਏ ਕ ਲ ਮੇ ਸੰ ਗ ਰੁ ਪ ਲੀ ਚਾ ਪੁ ਨ ਨ ਉ ਤ ਨ ਗ ਚ ਕ ਰ ਜ ਕ ਰੇ ਬਾ ਚਿ ਤ
 ਜੀ ਗ ਰ ਮੇ ਖੇ ਲ ਕੀ ਚੀ ਗ ਨਾ ਤੇ ਜ ਗ ਉ ਪ ਜੈ ਬਿ ਨ ਮੇ ਯਾ ਹ ਮ ਪਾਰ ਸ ਭੁ ਜ ਗ ਤੁ ਬੀ
 ਚਿ ਗ ਦੇ ਵ ਨ ਦੇ ਵਾ ਪ ਜੋ ਸੁ ਰਾ ਗ ਰ ਦ ਮ ਮ ਚਿ ਯਾ ਨ ਚੀ ਹ ਉ ਹੀ ਰ ਚਿ ਭੋ ਯਾ ਹੀ
 ਚੀ ਜ ਤ ਮ ਤ ਰੁ ਪ ਰ ਮ ਯਾ ਫਿ ਨ ਗ ਚਿ ਯਾ ਯ ਮੇ ਜ ਰੇ ਡ ਮ ਰ ਕ ਨਿ ਚਾ ਚੀ
 ਪ ਠੀ ਕੁ ਪ ਮ ਚ ਚਾ ਚ ਤੇ ਕ ਲ ਮ ਪ ਮ ਯਾ ਯਾ ਮ ਜ ਰਾ ਮ ਦ ਵੰ ਤ ਨ ਕ ਰ ਮ ਡ
 ਜ ਯਾ ਚੇ ਵ ਪ ਨ ਗ ਪ ਮ ਡ ਜ ਗ ਤਾ ਤੁ ਮੇ ਮ ਸੁ ਰਾ ਯ ਤ ਕ ਰ ਮੇ ਕਾ ਰੀ ਵ
 ਫੁ ਨ ਰੇ ਗ ਰ ਪ ਕ ਤ ਮ ਰੇ ਮੇ ਮ ਯ ਮ ਕੇ ਕ ਰ ਚ ਚ ਚਿ ਚਿ ਚਾ ਕੇ ਚੇ ਤ ਕ ਰ ਚਿ
 ਪ ਰੀ ਤ ਬੁ ਮ ਨ ਮ ਤ ਹ ਉ ਕ ਨਿ ਚਿ ਮ ਤੁ ਹੋ ਕ ਹ ਉ ਜ ਵਿ ਕ ਚਿ ਯਾ ਮ ਚ ਰੀ ਜੁ ਨ ਪ ਕ
 ਰ ਤ ਮ ਮ ਮ ਪ ਮ ਟ ਪ ਚੁ ਭਾ ਟ ਤੇ ਬੇ ਰ ਚ ਚਿ ਚ ਪੁ ਰ ਬ ਜ ਮ ਨ ਮੇ ਉ ਪ ਜੇ ਅ ਬ ਚੇ ਤੇ ਚ ਪ
 ਫੁ ਤ ਪ ਤੁ ਯੋ ਯਾ ਤੇ ਟ ਡ ਦੇ ਨ ਹੋ ਨੀ ਕੋ ਮ ਚ ਰੀ ਵ ਪ ਭੋ ਮ ਨ ਉ ਰ ਜ ਰੇ ਚਾ ਪਿ ਗ ਮ ਮ
 ਮ ਨ ਬੁ ਪ ਮ ਪਾ ਮ ਪ ਰ ਪੀ ਬੁ ਤ ਮ ਨ ਹ ਰ ਬਿ ਗ ਰ ਚਿ ਚ ਚੋ ਚ ਚ ਚ ਚ ਚ ਚ ਚ ਚ ਚ ਚ
 ਰੇ ਤਿ ਯਾ ਗ ਈ ਨ ਦ ਮ ਦ ਬ ਰ ਚਿ ਚ ਮੇ ਤ ਉ ਚ ਯਾ ਮ ਚ ਮ ਚਿ ਤ ਪ ਨ ਈ ਨ ਬੇ ਰ ਨ ਸੀ ਕ ਚੀ
 ਵ ਭ ਯੋ ਗੁ ਖ ਦੁ ਪ ਕੋ ਡ ਰੀ ਹ ਉ ਤ ਉ ਬ ਨ ਕ ਰ ਨ ਕ ਚ ਰ ਗ ਬ ਚ ਜ ਨ ਮ ਪ ਰ ਚਿ ਚ ਚ
 ਨ ਤੇ ਉ ਨ ਹੋ ਚੋ ਮ ਚ ਮ ਹੀ ਜ ਲ ਤ ਰੰ ਗ ਨ ਹੀ ਕੁ ਦ ਪ ਚਿ ਚ ਚੋ ਉ ਪਾ ਚ ਚਿ ਕ ਰੇ ਮੇ ਅ ਬ
 ਹੀ ਜਾ ਤੇ ਅ ਤ ਮ ਹੋ ਬਿ ਚ ਰੇ ਗ ਬਿ ਸੁ ਬਿ ਤੁ ਤੁ ਮ ਚ ਮ ਮਿ ਲ ਕ ਰ ਚੇ ਤ ਮ ਨ ਹ ਦੁ ਪ ਪ
 ਰੋ ਦੇ ਮ ਚ ਗ ਬ ਕੇ ਚ ਚਿ ਚ
 ਰਾ ਪੇ ਚ ਯਾ ਕੋ ਸ ਰੇ ਚ ਚਿ ਰੇ ਪਾ ਅ ਪ ਰਾ ਧ ਬ ਨਿ ਚ ਜੋ ਕ ਫੁ ਕ ਫੇ ਚ ਮ ਚ ਯਾ ਸਿ ਗ ਚ
 ਹੀ ਕ ਫੁ ਨ ਸ ਫ ਲ ਗ ਮੇ ਚ ਪੁ ਮ ਪ ਤ ਹੇ ਤ ਅ ਜ ਅ ਚ ਚਿ ਚਿ ਮ ਪ ਚ ਚਿ ਰੇ ਪ ਦ ਹੀ ਪ ਰ
 ਬ ਨੀ ਚ ਪ ਸ ਦ ਨ ਜੀ ਵ ਤ ਕੇ ਯਾ ਜ ਹ ਮੇ ਦੇ ਹ ਅ ਮੀ ਤਾ ਆ ਵ ਸ ਮ ਰ ਨੇ ਗ ਮੇ ਲ ਰ ਮ
 ਰ ਯਾ ਮੇ ਮਿ ਲ ਕ ਰ ਮ ਤ ਮ ਜੁ ਬ ਬ ਡ ਲ ਚੁ ਕ ਠੋ ਜ ਤੀ ਸੁ ਰ ਕੋ ਬਿ ਤ ਪੈ ਦੇ ਕੋ ਰਾ ਬ
 ਸਿੰਧ ਉ ਰ ਲੇ ਤ ਬ ਨੇ ਚ ਜ ਕੇ ਮ ਰੇ ਬਿ ਨਾ ਸਿ ਪ ਨਾ ਫ਼ੀ ਅ ਤੁ ਪ ਨ ਨਿ ਬਾ ਹੇ ਲਾ ਗ ਕੇ ਡ

ਦਰਬਾਰ ਨਗੀਰੀ ਦੁਖ ਨੀ ਦਰਬਾਰ ਗਿਆ ਦਰਾ ਜਗੁ ਕੁ ਜੀ ਕਾ ਬਰੀ ਗ ਪਤੀ ਕਾ ਮਰੀ
 ਟ ਫ ਨੀ ਦੁਖ ਪਰਾ ਯਰਾ ਦੁਖ ਸੇ ਸ ਸੁ ਰੇ ਸ ਮ ਹੇ ਸ ਕ ਨੇ ਜ ਮ ਲੇ ਮ ਮੁ ਨੇ ਜ ਪ ਨੇ ਸ ਸ ਰ
 ਹ ਤਾ ਲੇ ਕ ਅ ਲੇ ਕ ਨ ਲੇ ਕ ਜ ਨ ਕੇ ਮ ਸ ਨ ਤ ਨ ਨ ਤ ਨ ਅੰ ਤ ਨ ਪ ਦ ਤਾ ੩੫੨
 ੨ ੫੫੨ ੫ ੫ ਬਿ ਸ ਨ ਪ ਦਾ ਜ ਬ ਲੀ ਧ ਰਾ ਤੁ ਰ ਹ ਦੁ ਜੀ ੫ ਪ ਰ ਬੁ ਹ ਮ ਪ ਰ ਮੇ ਜੁ ਰ
 ਪੁ ਰ ਨ ਪੁ ਰ ਮੇ ਤੁ ਮ ਪੁ ਤ ਜ ਕ ਤ ਕੁ ਰੋ ਪ ਯ ਰ ਸ ਮ ਦ ਤ ਕੇ ਉ ਤਿ ਹ ਰੇ ਬੁ ਹ ਥੇ ਅੰ ਤ ਹ ਰਿ ਕ
 ਲ ਪ ਰੇ ਾ ਦੀ ਨ ਨ ਬ ਦੀ ਨ ਦੁ ਖੁ ਤੁ ਜ ਨ ਦੇ ਖ ਰ ਨ ਅ ਪ ਰਾ ਧ ਰੇ ਾ ਮ ਪੋ ਮ ਕੰ ਦ ਮ
 ਰਾ ਰ ਮ ਹਾ ਸਿ ਮ ਯ ਸੁ ਦ ਨ ਮੁ ਰ ਰ ਫ ਕ ਰੋ ਕ ਮ ਲ ਨੇ ਨ ਕ ਰ ਨ ਨਿ ਪ ਕ ਰ ਤਾ ਕੁ ਪ ਾ ਸਿ
 ਧ ਕ ਲ ਮ ਲ ਚ ਨੀ ਸ ਨਿ ਰ ਥਿ ਕਾ ਰ ਨਿ ਰ ਜੁ ਰ ਨਿ ਹ ਕੇ ਵ ਲ ਨਿ ਰ ਕ ਰ ਕਾ ਰ ਨ ਕ ਰ ਨੀ
 ਿ ਬਿ ਯ ਪ ਕ ਥਿ ਦਿ ਤ ਬੇ ਦ ਥਿ ਧ ਬੰ ਦ ਨ ਮ ਲ ਮ ਲੀ ਬਿ ਸ ਫ ਫ ਰ ਨੀ ਤਾਰ ਨ ਤੁ ਰ ਨ ਤੁ
 ਤ ਪ ਬਿ ਨ ਸ ਨ ਤਿ ਮ ਰ ਨੀ ਦ ਰ ਨ ਤੁ ਸੁ ਰ ਨੀ ਅ ਜ ਰ ਨ ਜ ਰ ਨ ਜ ਤੁ ਚਿ ਦਾ ਨੰ ਦ ਸੁ ਤ
 ਸਿ ਧ ਰੁ ਪ ਸ ਚਿ ਦ ਘ ਨ ਘ ਨ ਨੀ ਸੁ ਕੰ ਤੇ ਤੁ ਚੁ ਫ ਚ ਦ ਸੁ ਖ ਨਿ ਪ ਸੁ ਖ ਜ ਗ ਰ ਧ ਨ
 ਨੀ ਪ ਨੀ ਸ ਚਿ ਤ ਮ ਨ ਰਿ ਕ ਲ ਚ ਈ ਤ ਨ ਤਿ ਤ ਚੋ ਤ ਹੀ ਕੁ ਜ ਤ ਮ ਘ ਨੀ ਸੁ ਕ ਲ
 ਬੁ ਤ ਰੁ ਪ ਜ ਨ ਤ ਨ ਸ ਤ ਨ ਮ ਪ ਰ ਚਿ ਸ ਮ ਨੀ ਜ ਰੀ ਨ ਬ ਜ ਰਾ ਦੀ ਸ ਜ ਨੇ ਜ ਦ ਰ ਜ ਨ
 ਰ ਜ ਨ ਨ ਜ ਨ ਪ ਤ ਜੀ ਦ ਨੀ ਪ ਪਿ ਰਾ ਬ ਰੁ ਪੁ ਰ ਨ ਸੀ ਪੁ ਰ ਨ ਪ ਦ ਨ ਮ ਰ ਮ ਤੁ ਮ ਪ ਦ ਨੀ
 ਰੋ ਥਿ ਟ ਰੋ ਪ ਲ ਬਿ ਸੁ ਰ ਰ ਚ ਰੋ ਦ ਧ ਰ ਗ ਕ ਰ ਜ ਨ ਖ ਗ ਪ ਤੁ ਰਾ ਦ ਨੀ ਕੁ ਰੰ ਜ ਨ ਕੁ ਰ
 ਦ ਨ ਭ ਦ ਨੇ ਸੁ ਰ ਬੁ ਦ ਨ ਸ ਨ ਸ ਕੁ ਰ ਚ ਦ ਨੀ ਮੇ ਨ ਮ ਯ ਕ ਮ ਨੇ ਹ ਰ ਮੇ ਨੇ ਕੁ ਰੀ ਮ ਤੁ ਮੇ ਮ
 ਿ ਈ ਆ ਦੰ ਤ ਨਿ ਜ ਦਿ ਨ ਮ ਗ ਨੀ ਮ ਗ ਲ ਕ ਰ ਮ ਗ ਲ ਪੇ ਜ ਦ ਹੀ ਮ ਦਿ ਤ ਮ ਦ ਨ ਮੁ ਰ
 ਸੁ ਰ ਨੀ ਬ ਨ ਖ ਨੰ ਤ ਰ ਜ ਰ ਖ ਨਿ ਰੰ ਤ ਗ ਬਿ ਰਾ ਆ ਜ ਬਿ ਰ ਆ ਮ ਰੀ ਸ ਨਿ ਜ ਕ ਲੀ ਕ ਨਿ
 ਬ ਨ ਨੀ ਦ ਬਿ ਨ ਨੇ ਨੇ ਨੇ ਰ ਹ ਗ ਮ ਜ ਰੀ ਸ ਹ ਠ ਜ ਯ ਜ ਸ ਬਿ ਤੁ ਜ ਮ ਰ ਕ ਰ ਸ ਚ ਬਿ
 ਜੇ ਜੇ ਯ ਆ ਮ ਰੀ ਮੁ ਨੀ ਲ ਕੰ ਤ ਿ ਬਿ ਖ ਨਿ ਹ ਕੇ ਵ ਲ ਕ ਲ ਕ ਲ ਮ ਰ ਹ ਤਿ ਨਿ ਕੁ ਰੀ ਾ ਰ
 ਮ ਰ ਮ ਪ ਰ ਰ ਜੀ ਦ ਲੇ ਰ ਨ ਰ ਫ ਕ ਰ ਨ ਪੇ ਖ ਨ ਰ ਰ ਨੀ ਕ ਲ ਰ ਹ ਤੁ ਮ ਨ ਕ ਲ ਮ ਲ

੨

੫

ਸਿੰਘ ਕ ਲ ਨ ਕ ਸ ਮ ਲ ਹ ਨੀ ਨੀ ਲੁ ਬੁ ਜ ਪ ਦ ਨੀ ਲ ਖ ਮ ਨ ਪੁ ਰ ਨੀ ਲ ਬ ਧ ਰ ਨੀ ੬੧੫
 ਧ ਰ ਨੀ ਜੇ ਰੇ ਸੁ ਚ ਜੇ ਰੇ ਦੁ ਜੇ ਸੁ ਰ ਜ ਕ ਨ ਸ ਬ ਜ ਕ ਪ ਤ ਜ ਕ ਨੀ ਗੀ ਤੁ ਮ ਆ ਨਿ ਤ
 ਕੁੰ ਲ ਰ ਜ ਤ ਪੀ ਨ ਪ ਰਾ ਧ ਰ ਧ ਨ ਕ ਦ ਮ ਨੀ ਾ ਬਿ ਕੁ ਨ ਬ ਬਿ ਸੁ ਪ ਲ ਬਿ ਧ ਰ ਬਿ ਮ ਲ
 ਸ ਰੇ ਜ ਮ ਕੁ ਨ ਰ ਰ ਨੀ ਬਿ ਸ ਨ ਬਿ ਯ ਪ ਕ ਬਿ ਘ ਨ ਬਿ ਨ ਬ ਮ ਬ ਆ ਦ ਬਿ ਜੇ ਜ ਮ ਲ ਬ
 ਰ ਨੀ ਮ ਆ ਧ ਦ ਮ ਹ ਜੇ ਪ ਮ ਕੰ ਦ ਮ ਪੁ ਨ ਜ ਨ ਮ ਗ ਲ ਬ ਦ ਨੀ ਮ ਹਾ ਦੇ ਦ ਮ ਪ ਪ ਲ ਮ ਹ
 ਮਿ ਹ ਪ ਪੁ ਰੇ ਪ ਨੀ ਜ ਦ ਨੀ ਤੁ ਕੁ ਯ ਦ ਰੇ ਿ ਪੁ ਰ ਕ ਨ ਰ ਤੁ ਰ ਆ ਆ ਯ ਕ ਲ
 ਮ ਬ ਦੀ ਮ ਨ ਸੁ ਰ ਮ ਸੁ ਰ ਮ ਸੁ ਰ ਮ ਸੁ ਰ ਮ ਸੁ ਰ ਮ ਸੁ ਰ ਮ ਸੁ ਰ ਮ ਸੁ ਰ ਮ ਸੁ ਰ ਮ ਸੁ ਰ ਮ
 ਪ ਰ ਮ ਨੰ ਦ ਪੁ ਜੇ ਤ ਮ ਪੁ ਰੇ ਪ ਦ ਨ ਮ ਹ ਾ ਰ ਪ ਟ ਕੰ ਜ ਬੰ ਦੀ ਬੇ ਰਾ ਟ ਰੁ ਪ ਰਾ ਜ ਤ ਰ ਨ ਕ
 ਜ ਤ ਰੁ ਜ ਤ ਮ ਤ ਉ ਦ ਰ ਮ ਦ ਨੀ ਮ ਹ ਮ ਕੁ ਛ ਜ ਹ ਜ ਨ ਨ ਜ ਰ ਜ ਪ ਦ ਸੁ ਲ ਯ ਆ ਸ
 ਰ ਨ ਸ ਰ ਨੀ ੫ ੫ ੨ ੨ ੫ ੫ ੨ ੨ ੫ ੫ ੨ ੨ ੫ ੫ ੨ ੨ ੫ ੫ ੨ ੨ ੫ ੫ ੨ ੨ ੫ ੫ ੨ ੨
 ਜ ਗ ਬੰ ਦ ਜ ਨੇ ਜੁ ਕੁ ਸੁ ਤਿ ਸਿੰ ਮੁ ਤ ਤੁ ਮ ਸੁ ਮ ਰੋ ਸੁ ਮ ਅ ਨਿ ਤ ਮ ਨਿ ਤ ਕ ਰਾ ਦ ਤ ਨਿ ਰ
 ਮ ਆ ਗ ਨਿ ਤ ਪੁ ਕੁ ਉ ਰੋ ਦ ਜ ਮ ਅ ਸ ਦੀ ਮਿ ਲ ਤੁ ਮੇ ਸ ਰ ਹ ਤ ਨੇ ਤ ਕ ਹ ਜ ਰ ਪ ਰੋ
 ਜੇ ਗੀ ਜ ਤੀ ਤ ਪੀ ਪ ਚ ਰੇ ਪ ਾ ਹ ਪ ਹ ਕ ਹ ਦ ਰ ਠ ਰੋ ਉ ਚ ਤੇ ਉ ਰ ਪੁ ਰੋ ਅ ਤਿ ਕੁ ਰੋ
 ਪ ਨ ਰ ਤ ਮਿ ਤ ਮ ਪ ਜ ਨੇ ਮ ਆ ਭਿ ਰ ਨ ਤੇ ਨ ਚ ਜ ਤੁ ਬ ਖ ਨੇ ਚ ਮ ਮ ਨ ਜ ਨ ਤੇ ਕੇ ਉ ਤ ਨੇ
 ਤੁ ਮ ਰੀ ਮ ਹੀ ਮ ਸੁ ਮ ਹੀ ਬ ਨੀ ਆ ਦ ਰ ਬ ਕੇ ਤੁ ਰੋ ਮ ਨੀ ਬੰ ਦ ਘ ਨੇ ਘ ਾ ਹ ਪ ਪ ਦ ਨ
 ਪੁ ਮ ਨੰ ਦ ਹ ਉ ਮ ਸ ਦ ਮ ਪ ਰ ਆ ਘ ਨੇ ਮ ਨੇ ਨਿ ਰ ਜ ਨ ਸ ਰ ਆ ਚਿ ਰ ਨਿ ਤ ਮ ਨੰ ਦ ਮ ਦ
 ਮ ਆ ਬਿ ਕ ਰ ਸ ਦ ਮ ਮ ਮ ਕ ਰ ਜ ਰ ਬੇ ਦ ਜ ਗ ਤੁ ਰ ਸੋ ਨੇ ਨੇ ਨਿ ਤ ਮ ਨੰ ਦ ਮ ਦ
 ਨੇ ਮੇ ਮ ਹ ਨ ਰ ਹ ਰ ਨ ਰਾ ਈ ਟ ਨ ਮ ਬ ਕ ਰ ਕੁ ਚ ਸਿੰ ਪ ਜ ਦਾ ਸੇ ਮ ਮ ਹ ਪੁ ਨ ਮ ਪ
 ਮੇ ਸੁ ਰ ਜ ਗ ਤ ਮ ਧ ਚ ਸੁ ਖ ਰੁ ਪ ਮ ਨ ਦ ਮ ਮ ਮ ਕ ਰ ਕ ਰ ਤੁ ਕ ਰ ਨ ਨਿ ਪ ਕੁ ਪ ਸਿੰ
 ਪ ਕ ਲ ਮ ਲ ਧ ਰ ਨੀ ਗੇ ਨੇ ਕੁ ਰ ਤ ਚੰ ਤ ਕੁ ਰ ਤੁ ਕੁ ਖ ਟ ਲ ਖ ਨ ਜ ਤ ਸੁ ਰ ਬ ਰ ਨੀ
 ਨੇ ਮੇ ਨ ਮ ਹ ਰ ਕੁ ਰੁ ਜ ਨ ਰੋ ਥਿ ਟ ਰੋ ਸੁ ਤ ਰ ਫ ਕਾ ਸਿੰ ਕੁ ਜ ਰ ਰ ਨੀ ਨ ਮ ਮ ਕ ਰ ਕ ਲ
 ਨੇ ਮੇ ਨ ਮ ਹ ਪੁ ਨ ਮ ਪ ਮ ਤ ਮ ਕ ਲੀ ਬੁ ਥ ਰਿ ਰ ਬ ਰ ਨੀ

੨

ਨਮੋ ਨਾਮੋ ਪੁਨਮਾ ਹੇ ਸੁ ਰਵੇ ਵ ਦੇ ਵ ਪੁ ਨ ਕ ਤ ਗੁ ਰੀ ॥

ਜੇ ਨ ਨਿ ਵ ਸੀ ਨੇ ਨੇ ਮੇ ਪੁ ਧਾ ਪ ਰੀ ਨੇ ਨਾ ਸ ਕਾ ਰ ਛੁ ਤੀ ਸ ਛੁ ਤੀ ਪ ਤਿ ਨੇ ਨੇ ਸੀ ਸਿ ਰ
ਛੁ ਤ ਪ ਰੀ ਆ ਮੀ ਕ ਆ ਦੇ ਨ ਕ ਗ ਨਿ ਸ ਨਾ ਏ ਕ ਤ ਰ ਤਾ ਵ ਤ ਛੁ ਤਾ ਅ ਮਿ ਤ ਪ ਰੀ ਨ ਮੇ
ਨ ਸੁ ਤੀ ਸਿ ਸ ਨਿ ਹ ਕੇ ਵ ਲ ਕੰ ਪੁ ਰੀ ਵ ਕ ਰ ਪੁ ਰ ਗ ਤੀ ਕਿ ਵ ਲ ਨੀ ਘ ਆ ਜ ਨ ਸ ਯੁ
ਪੁ ਰ ਕ ਆ ਲ ਨੇ ਨਾ ਅ ਮਿ ਤੇ ਜ ਮ ਤੀ ਸਿ ਖ ਯੁ ਪਾ ਵ ਨ ਕ ਵ ਕੇ ਹ ਰ ਰਾ ਜ ਰ ਨਿ ਖ ਤ ਭੁ ਜਾ
ਅ ਸ ਪ ਨ ਸਿ ਤੀ ਨੀ ਸ ਜ ਰੇ ਵ ਹ ਜ ਮ ਸ ਨੇ ਹ ਰ ਜੇ ਸੁ ਖ ਲੇ ਹ ਤੇ ਲੇ ਕ ਪ ਤੀ ਮ ਹ ਖ ਨ
ਰਾ ਗ ਸ ਕ ਲਾ ਮਾ ਸੁ ਪ ਪ ਤਿ ਮ ਆ ਜ ਚ ਰ ਜ ਰੂ ਪ ਅ ਬ ਚ ਲ ਹ ਰੀ ਯੀ ਮੁ ਖ ਮ ਡਿ ਲ ਛੁ ਤ
ਲਾ ਜ ਤ ਪੁ ਛੁ ਕ ਰ ਮ ਵ ਨਾ ਅ ਕ ਛੁ ਵ ਪ ਰੀ ਸੀ ਮ ਮਿ ਤੇ ਜ ਵ ਤ ਪੁ ਛੁ ਮ ਨੇ ਹ ਰ ਥਿ ਮ
ਲਾ ਅ ਮ ਲ ਖ ਚ ਜ ਖ ਵ ਨੀ ਮ ਸਿ ਘ ਨ ਵ ਨ ਰ ਸਿ ਘ ਨਿ ਰ ਲ ਖ ਨਿ ਰ ਘ ਚ ਪੈ ਨਿ ਪ ਖ ਵ
ਨੀ ਜੇ ਅ ਰੁ ਪ ਅ ਬ ਚ ਲਾ ਮ ਨ ਹੀ ਜ ਨ ਜੈ ਸਿ ਵ ਰੁ ਪ ਅ ਜੈ ਮ ਸਿ ਨਾ ਜੀ ਜੈ ਮ ਨ ਮ ਮ
ਸਿ ਤ ਮ ਰ ਘ ਤ ਮ ਮੂ ਰ ਜੇ ਨ ਸ ਕ ਲ ਘ ਵ ਚਾ ਜੀ ਜੈ ਮ ਕ ਮ ਮ ਨ ਰ ਜ ਮ ਭੁ ਜ ਨਾ ਮ
ਤੁ ਲਾ ਅ ਖ ਹ ਖ ਵੀ ਕੰ ਨ ਨਿ ਵ ਚੀ ਜੇ ਅ ਭੁ ਜੀ ਮ ਨ ਡਿ ਜ ਜੁ ਖੀ ਕੁ ਵ ਰੁ ਤ ਹ ਨਿ ਪ ਸ ਰ
ਰੁ ਪ ਮ ਸ ਚੀ ਆ ਵ ਮ ਪ ਰਾ ਅ ਲੇ ਖ ਏ ਨ ਮ ਹ ਨੇ ਨੇ ਸ ਤੇ ਗ ਰੁ ਤਾ ਜ ਨਾ ਰਾ ਜੀ ਵ
ਜੇ ਨ ਮੇ ਨ ਛੁ ਸ ਸੁ ਏ ਵ ਪੁ ਛੁ ਪ ਰ ਨ ਜਿ ਤ ਨ ਸੁ ਖ ਰ ਆ ਨ ਨ ਮਿ ਸ ਕ੍ਰਿ ਤ ਪ ਵ ਕੰ ਜ ਨ
ਥਾ ਰੇ ਵ ਏ ਆ ਸਿ ਪ ਸਿ ਤ ਨ ਰਿ ਵ ਥਾ ਸ ਨ ਮਿ ਖ ਰ ਕੁ ਗ ਵ ਕ ਰ ਚਾ ਜ ਤ ਪ ਵ ਮ ਪ ਨ
ਜੇ ਜੇ ਪ ਵ ਮ ਸ ਨਾ ਮ ਪ ਮ ਉ ਪ ਚ ਨ ਸੁ ਰ ਹਿ ਤ ਕਾਰ ਨਾ ਮ ਸੁ ਰ ਜੀ ਘ ਰ ਨ ਤ ਵ ਜ ਰ ਨੀ
ਪ ਆ ਹ ਜੇ ਸਿ ਕੁ ਖਿ ਭੁ ਤੀ ਅ ਮਿ ਮ ਮੁ ਰ ਰ ਛੁ ਕ ਰ ਨੀ ਸਿ ਤ ਜ ਹ ਏ ਕੁ ਰੀ ਵ ਦੁ ਖ ਵ ਏ
ਕ ਜੇ ਜੇ ਜ ਗ ਸ ਯ ਕ ਰ ਵ ਜ ਰ ਨੀ ਅ ਸ ਪ ਨਾ ਅ ਸ ਪੁ ਜ ਅ ਚ ਪ ਚੀ ਚ ਕੁ ਪ ਨ ਥਿ ਸ ਵ
ਕ ਰ ਨੀ ਮ ਚ ਰ ਗ ਪ ਰ ਭ ਗ ਵ ਨ ਸਿ ਸੇ ਸੁ ਖਿ ਜੁ ਨਾ ਥ ਥੇ ਰ ਵ ਥ ਪੀ ਸੁ ਜ ਮ ਫ ਆ ਖ
ਹ ਮ ਡਿ ਕ ਏ ਜੇ ਨਿ ਬ ਤੁ ਮ ਤਿ ਗੁ ਡੁ ਚ ਪੀ ਸੁ ਰ ਚਾ ਜੀ ਜ ਸ ਠ ਪ ਸੁ ਚਿ ਰ ਨ ਕ ਰ ਉ ਵ ਰ ਜ
ਸੁ ਵ ਕ ਥ ਤ ਮ ਨ ਗ ਥੀ ਸ ਚ ਵ ਦ ਸਿ ਖ ਕੇ ਸ ਪੁ ਭੁ ਜੇ ਹ ਤ ਡਿ ਤ ਜੇ ਰ ਮ ਵ ਡੀ ਕੁ ਤ ਕ ਥੀ
ਅ ਨ ਲ ਮੁ ਖ ਚ ਸਿ ਵ ਪ ਰ ਨੀ ਪ ਰ ਏ ਜ ਵ ਸ ਕ ਰ ਨ ਮੁ ਨੀ ਸੁ ਰ ਗ ਵ ਤ ਵ ਥ ਸ ਸ ਏ ਕ

ਨਈ ਨ ਦੁ ਖ ਠੰ ਜ ਨ ਥਾ ਸ ਦ ਰੁ ਜ ਮੁ ਚੀ ਰਿ ਚਾ ਥ ਚ ਵ ਤਾ ਰੁ ਜ ਏ ਗ ਅ ਖੰ ਡੁ ਪੰ ਡੁ ਭੁ ਯ ॥ ੧੬ ॥
ਜ ਨ ਭੁ ਨ ਖੇ ਵ ਪੁ ਰਾ ਨ ਡੇ ਠ ਗ ਵ ਤਾ ਸੁ ਹ ਮ ਸੁ ਪ ਰੁ ਵ ਅ ਹੰ ਕ ਰਾ ਗ ਜ ਨ ਖ ਚ ਨ ਪ
ਉ ਰ ਨ ਮ ਰ ਘ ਤਾ ਪ ਵ ਨ ਪ ਨ ਲ ਥੀ ਜ ਕ ਥੀ ਅ ਲੇ ਪ ਲ ਕ ਲ ਗ ਵੰ ਸੁ ਜ ਰ ਰ ਜ
ਨੀ ਸੁ ਖ ਭੁ ਰ ਮੁ ਖ ਚ ਮ ਡੁ ਨੀ ਅ ਨੇ ਸੁ ਖ ਜ ਰ ਮ ਕ ਲ ਘ ਵ ਥ ਸ ਨੀ ਸੁ ਖ ਡਿ ਆ ਪ
ਸੁ ਖ ਭੁ ਤ ਮੇ ਜ ਕ ਲ ਨੇ ਨ ਦਿ ਰ ਮ ਵ ਭੁ ਰ ਸ ਰ ਨੀ ਰੋ ਮ ਰਿ ਮ ਰ ਹੇ ਰ ਮ ਪ ਰ ਤੁ ਮ ਥਿ ਨ ਸੁ
ਨ ਨ ਕਿ ਨ ਹੰ ਚ ਰ ਸੀ ਥੇ ਜ ਗ ਥੀ ਵ ਸ ਕ ਲੋ ਕੇ ਜੀ ਵ ਨ ਸੁ ਖ ਭੁ ਤ ਥੀ ਮ ਪ ਕੁ ਜ ਤ ਗ ਵ
ਤਾ ਸੁ ਖ ਜੇ ਤੇ ਮੇ ਜੇ ਤ ਤਿ ਹ ਰੀ ਸੁ ਖ ਰੁ ਪ ਥਾ ਰੇ ਵ ਰ ਚ ਵ ਤਾ ਸੁ ਖ ਨਿ ਰੰ ਤ ਰ ਨ ਰੁ ਘ ਵ ਆ
ਤੁ ਰ ਮ ਨ ਥਾ ਜੀ ਜ ਭੁ ਤੁ ਮ ਹਿ ਜ ਨ ਵ ਤਾ ਜੈ ਥਿ ਸੁ ਥੇ ਰ ਵ ਜ ਗ ਵੀ ਜੇ ਨੇ ਸੁ ਰ ਥਿ ਜ ਨ ਵ
ਵ ਰ ਮ ਨ ਖ ਲ ਜਾ ਵ ਤਾ ਜੈ ਜੇ ਖ ਚਾ ਜੀ ਜ ਭੁ ਤੁ ਵ ਥਾ ਜੀ ਸੁ ਹ ਮ ਥਿ ਲਾ ਜੀ ਥੇ ਵ ਥਿ ਮ
ਵ ਤਾ ਸੁ ਚ ਆ ਰੁ ਖ ਮ ਕ ਅ ਉ ਖ ਸ ਦ ਜ ਨ ਕ ਮ ਨ ਵ ਨ ਮ ਰ ਨਿ ਪ ਵ ਤ ਮ ਮ ਰ ਮ
ਕ ਮ ਮ ਮ ਖ ਲ ਵ ਰ ਸੁ ਰ ਵ ਸੁ ਖ ਤ ਮੇ ਰੁ ਪ ਰ ਚ ਵ ਤਾ ਥਿ ਸੁ ਰੁ ਪ ਰੇ ਵ ਤਾ ਮ ਮਿ ਲ
ਜ ਰ ਥੀ ਵ ਨ ਸੁ ਲੇ ਹ ਵ ਰ ਜ ਨੇ ਭੁ ਵ ਤਾ ਘ ਚ ਵ ਚ ਪ ਵ ਤਾ ਸੁ ਚ ਪ ਵ ਤਾ ਜ ਚ ਚ ਮ
ਹੇ ਠ ਥੇ ਮ ਪੁ ਵ ਵ ਜਾ ਵ ਵ ਠੇ ਠ ਵ ਰੇ ਮੁ ਰ ਵ ਰੇ ਮੁ ਚ ਵ ਠੇ ਮ ਠੇ ਮ ਠੇ ਮ ਠੇ ਮ ਠੇ ਮ
ਮੁ ਰ ਚ ਮ ਚ ਮ ਵ
ਵ ਚ
ਵ ਚ
ਅ ਜ ਰ ਮ ਰ ਪੇ ਖ ਕ ਜ ਖ ਚੀ ਹੇ ਵ ਵ ਪ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ
ਕ ਚ ਰੀ ਹੇ ਥਿ ਸੁ ਕੁ ਭੁ ਹੇ ਥਿ ਜੇ ਸ ਵ ਥਿ ਲ ਨੁ ਹੇ ਥੇ ਕੰ ਤ ਨਿ ਵ ਸ ਏ ਜੀ ਸੇ ਹੇ ਕ ਚ ਤ ਰ ਮ
ਘ ਥਿ ਘ ਪੁ ਜ ਚ ਨ ਹੇ ਮ ਪੁ ਦ ਨ ਹੇ ਜ ਗ ਵੀ ਹੀ ਹੇ ਅ ਚ ਤ ਹੇ ਪ ਰ ਥੁ ਮ ਪੁ ਭੁ ਹੇ ਅ ਭੁ
ਤੁ ਪ ਰ ਨੀ ਪ ਰ ਮੀ ਸੀ ਹੇ ਭੁ ਗ ਵੰ ਤ ਭੁ ਗ ਤ ਮ ਨ ਰੰ ਜ ਰ ਹੇ ਅ ਨੀ ਹ ਗ ਰ ਕੁ ਪੁ ਜ ਪੀ ਸੀ ਹੇ

੧੧ ਜਾ ਭਗਵਤ ਰਿਸੀ ਨਾ ਸੁ ਖੇ ਟਾਂ ਸੁ ਜਿ ਹਿ ਤੇ ਜ ਜੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ
ਨ ਮਹਾ ੧੨੦ ੨ ਜਾ ਭਗਵਤ ਗਿਆ ਨੀ ਨਾ ਸੁ ਜਿ ਹਿ ਤੇ ਜ ਜੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ
ਮ ਈ ਸ੍ਰੀ ਭਗਵਨ ਨਾਮ ਨ ਮਹਾ ੨੧ ੩ ਜਾ ਭਗਵਤ ਕੁ ਰਾ ਤ ਜ ਨ ਭੁ ਕੁ ਸੁ ਬਾਰ
ਜ ਲ ਗ ਈ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੨੨ ੪ ਜਾ ਭਗਵਤ ਅ
ਸੁ ਰ ਕਾ ਨ ਨਾਂ ਕਾ ਕਿ ਰੇ ਪੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੨੩ ੫ ਜਾ ਭ
ਗਵਤ ਬੁ ਯ ਜ ਨ ਕੇ ਥਿ ਟਾਂ ਨ ਸੁ ਖ ਟ ਗ ਠ ਜ ਪੁ ਨ ਉ ਚ ਰੀ ਤੀ ਤੁ ਸਮ ਈ ਸ੍ਰੀ ਭਗਵਨ
ਨਾਮ ਨ ਮਹਾ ੨੪ ੬ ਜਾ ਭਗਵਤ ਟ ਰੀ ਰ ਥ ਨਾਂ ਕੁ ਮ ਹਾਂ ਕੁ ਮ ਹਾਂ ਕੁ ਮ ਹਾਂ ਕੁ ਮ ਹਾਂ ਕੁ ਮ
ਕ ਸ ਮ ਖ ਹ ਠ ਈ ਟੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੨੫ ੭ ਜਾ ਭਗਵਤ
ਥਿ ਰ ਹੀ ਜ ਨ ਨਾਂ ਕੁ ਮ ਹਾਂ ਮੇ ਹ ਨੀ ਰੁ ਪ ਥ ਈ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ
੨੬ ੮ ਜਾ ਭਗਵਤ ਰੁ ਰ ਟ ਪ ਜੁ ਪ ਤੀ ਨਾਂ ਕੁ ਰਿ ਟੇ ਚ ਰ ਨ ਪ ਰੀ ਤੀ ਤੁ ਸਮ ਈ ਸ੍ਰੀ
ਭਗਵਨ ਨਾਮ ਨ ਮਹਾ ੨੭ ੯ ਜਾ ਭਗਵਤ ਸੁ ਹ ਸ ਨ ਥਿ ਟ ਨ ਕਾ ਨ ਥੀ ਨਿ ਗ ਮ
ਟ ਕ ਨੇ ਤ ਨੇ ਤ ਡ ਖ ਡ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੨੮ ੧੦ ਜਾ ਭਗਵਤ
ਪੇ ਮੀ ਜ ਨ ਨਾਂ ਕੁ ਪੀ ਤ ਜ ਨ ਨਾਂ ਕੁ ਪੀ ਤ ਪੁ ਰ ਥ ਕ ਪੇ ਮ ਸ ਹ ਤਾ ਮ ਰਾ ਪ ਤੀ ਤੁ ਸਮ ਈ ਸ੍ਰੀ
ਭਗਵਨ ਨਾਮ ਨ ਮਹਾ ੨੯ ੧੧ ਜਾ ਭਗਵਤ ਨੇ ਸੀ ਨਾ ਕੁ ਮ ਰ ਕ ਸ ਹਿ ਤੀ ਕੁ ਨ ਕੁ
ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੩੦ ੧੨ ਜਾ ਭਗਵਤ ਪੁ ਨ ਜ ਨਾਂ
ਪ ਮ ਨਾਂ ਕੁ ਤ ਚ ਤ ਰ ਨ ਨਾਂ ਮ ਸਿ ਮ ਰੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੩੧ ੧੩
ਜਾ ਭਗਵਤ ਨਾਂ ਕੁ ਚ ਰ ਡ ਖ ਡ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੩੨ ੧੪
ਜਾ ਭਗਵਤ ਅ ਥਿ ਚ ਲ ਅ ਕ ਲ ਭੁ ਕੁ ਤ ਜ ਨਾਂ ਸਿ ਮ ਰੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ
ਨਾਮ ਨ ਮਹਾ ੩੩ ੧੫ ਜਾ ਭਗਵਤ ਸ ਰ ਚ ਚ ਟ ਡ ਡ ਖ ਡ ਤੁ ਸਮ ਈ ਸ੍ਰੀ ਭਗਵਨ
ਨਾਮ ਨ ਮਹਾ ੩੪ ੧੬ ਜਾ ਭਗਵਤ ਰ ਥਿ ਸ ਸਿ ਨ ਖ ਤੁ ਖ ਕੁ ਜੋ ਤੇ ਜ ਸ੍ਰੀ ਪੁ ਰ ਥ ਰੀ
ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੩੫ ੧੭ ਜਾ ਭਗਵਤ ਲ ਖ ਮੀ ਪ ਯੁ ਨੀ ਰੀ
੧੮

ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੩੬ ੧੮ ਜਾ ਭਗਵਤ ਕ ਮ ਲ ਚ ਰ ਨ ਮ ੬੨੦
ਰੇ ਟੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੩੭ ੧੯ ਜਾ ਭਗਵਤ ਕ ਥਿ ਤ ਕ ਮ
ਸਿ ਖ ਚੋ ਕੁ ਰ ਟ ਪ ਟ ਮ ਪ੍ਰਿ ਟੇ ਹ ਸ ਰ ਥਿ ਰਾ ਜ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ
੩੮ ੨੦ ਜਾ ਭਗਵਤ ਕੁ ਰਿ ਗ ਸਿ ਪ ਥੀ ਜ ਲ ਜਾ ਸੇ ਖ ਡ ਤੀ ਤੁ ਸਮ ਈ ਸ੍ਰੀ ਭ
ਗਵਨ ਨਾਮ ਨ ਮਹਾ ੩੯ ੨੧ ਜਾ ਭਗਵਤ ਸੇ ਸੇ ਹੇ ਜੀ ਅ ਜੇ ਸ ਚ ਰੀ ਤੁ ਸ
ਮ ਈ ਸ੍ਰੀ ਭਗਵਨ ਨਾਮ ਨ ਮਹਾ ੪੦ ੨੨ ਜਾ ਭਗਵਤ ਪ ਨ ਜਿ ਜਾ ਮ ਹਾਂ ਮੇ ਹ
ਕ ਡ ਪ ਗ ਈ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੪੧ ੨੩ ਜਾ ਭਗਵਤ ਸ
ਹੀ ਸੀ ਰ ਜ ਸੁ ਚੋ ਚ ਨ ਕ ਮ ਲ ਨੇ ਨ ਥ ਰ ਨ ਨੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ
੪੨ ੨੪ ਜਾ ਭਗਵਤ ਸੁ ਹੀ ਕੁ ਧ ਰ ਨ ਹੀ ਸ ਡ ਨ ਯ ਹ ਸੁ ਹ ਸੁ ਹ ਸੁ ਹ ਸੁ ਪ ਟ
ਗਾ ਸੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੪੩ ੨੫ ਜਾ ਭਗਵਤ ਪੈ ਗ ਡ
ਥੇ ਟ ਥ ਡ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੪੪ ੨੬ ਜਾ ਭਗਵਤ ਸੁ ਰ
ਜਾ ਸੁ ਅ ਨੀ ਤ ਥ ਨੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੪੫ ੨੭ ਜਾ ਭਗਵ
ਤੁ ਸਿ ਕ ਨ ਉ ਪ ਅ ਕ ਨਾਂ ਕੁ ਸ ਕ ਗ ਸਿ ਮ ਰੀ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੪੬
੨੮ ਜਾ ਭਗਵਤ ਸੁ ਹ ਨ ਕੁ ਪਾ ਜ ਕ ਨਾਂ ਕੁ ਸ ਕ ਗ ਸਿ ਮ ਰੀ ਤੀ ਤੁ ਸਮ ਈ ਸ੍ਰੀ
ਭਗਵਨ ਨਾਮ ਨ ਮਹਾ ੪੭ ੨੯ ਜਾ ਭਗਵਤ ਸ ਰ ਥ ਤੁ ਤੇ ਜ ਤੁ ਸਮ ਈ ਸ੍ਰੀ ਭਗਵ
ਨ ਨਾਮ ਨ ਮਹਾ ੪੮ ੩੦ ਜਾ ਭਗਵਤ ਸ ਰ ਥ ਗ ਪੁ ਰ ਨ ਕੁ ਥਿ ਜਾ ਪ ਰਿ ਥ ਡ ਤੀ
ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੪੯ ੩੧ ਜਾ ਭਗਵਤ ਥਿ ਕੁ ਨ ਥਾ ਥਿ ਕੁ
ਰ ਥੇ ਟ ਗ ਡ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੫੦ ੩੨ ਜਾ ਭਗਵਤ ਥੈ
ਕੁ ਠ ਧਾ ਸਿ ਪ ਧਾ ਮੀ ਤੁ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੫੧ ੩੩ ਜਾ ਭਗਵਤ
ਰ ਥ ਪੁ ਜ ਗ ਰੁ ਪ ਨੀ ਅ ਨੀ ਤ ਜੋ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ ੫੨ ੩੪
੩੫ ਜਾ ਭਗਵਤ ਨ ਰ ਯ ਨ ਨੀ ਰ ਥੈ ਥੇ ਟ ਗ ਈ ਤੀ ਤੁ ਸਮ ਈ ਸ੍ਰੀ ਭਗਵਨ ਨਾਮ ਨ ਮਹਾ

ਸ੍ਰੀਮਦਸ੍ਰੀਮਦਸ੍ਰੀਮਦ


੧੧੦੧੦੨ ॥ ਤੁਮਕੁਗਦਤਪੁਨਦੁਪੇਰੁਪਾਪੀਨਾਕੁਪਾਪਖੰਡਨੀਕ੍ਰਿਤਮਾ ॥ ਤੁਮੇਦਰਾਦੁ
ਤੁਰਨਸਮਰਥਤਸਮਈਸਿਰਥਲੋਹਣੇਨਮਹਾ ॥ ੧੮ ॥ ੧੦੩ ॥ ਤੁਮਕੁਗਦਤਮਹਾਤ
ਮਾਮਹਾਜੇਜਾਤੁਮੇਦਮਧੁਦਨਹਾ ॥ ਤੁਮੇਦਜਨਰਦਨਰਿਖੀਕੇਜਾ ॥ ਤੁਮਮਈਸ੍ਰੀ
ਸਰਥਲੋਹਣੇਨਮਹਾ ॥ ੧੯ ॥ ੧੦੩ ॥ ਤੁਮਕੁਗਦਤਪੁਰਿਤਾਨਾਕੁਪਾਦਨੀਕਰਤਾ ॥ ਤੁਮੇ
ਦੁਪਦਿਤੁਪਾਦਨਹਾ ॥ ਤੁਮੇਦਵਾਜਦੇਵਾਬਿਘਨੀਹਰਤਾ ॥ ਤੁਮਮਈਸ੍ਰੀਸਰਥਲੋਹਣੇਨ
ਮਹਾ ॥ ੨੦ ॥ ੧੦੪ ॥ ਸ੍ਰੀਕੁਗਦਤਮੀਗਲਾਕੁਰਤਮਹਾਮੇਹਨੀਕੁਪੇਨਾ ॥ ਤੁਮੇਦਮਦਨਪੁ
ਰਤੁਮਕੁੰਦਹੀਯੀ ॥ ਤੁਮਮਈਸ੍ਰੀਸਰਥਲੋਹਣੇਨਮਹਾ ॥ ੨੧ ॥ ੧੦੪ ॥ ਤੁਮਕੁਗਦਤ
ਬੇਰਦਦੁਪਾਬਿਸੁਮੁਰਤੀਚਈਥਾ ॥ ਤੁਮੇਦਪ੍ਰਿਤਿਬਰਹਾ ॥ ਤੁਮੇਦਸੀਖਚਕੁਗਦਾਥੀ
ਤੁਮਮਈਸ੍ਰੀਸਰਥਲੋਹਣੇਨਮਹਾ ॥ ੨੨ ॥ ੧੦੫ ॥ ਜਾਕੁਗਦਤਪਰਥਮਮਹਾਪਰਾ
ਪੁਮਾਤੁਮਾਨੀ ॥ ਤੁਮੇਦਪਰਮਾਨੰਦਪੁਰਜੇਤਾ ॥ ਪੂਰੋ ॥ ਤੁਮਮਈਸ੍ਰੀਸਰਥਲੋਹਣੇ
ਮਹਾ ॥ ੨੩ ॥ ੧੦੫ ॥ ਤੁਮਕੁਗਦਤੁਜਨਤਨੰਪੁਰਾਤਨੀਤਿਯੀ ॥ ਤੁਮੇਦੁਪਪਾਨਚ
ਤੁਮਸੁਤਸਾਸ੍ਰਗਾਇਤੀ ॥ ਤੁਮਮਈਸ੍ਰੀਸਰਥਲੋਹਣੇਨਮਹਾ ॥ ੨੪ ॥ ੧੦੫ ॥ ਤੁ
ਮਕੁਗਦਤਮਪਥਰਗਥਈਕੁੰਠਮਲੋਜੁ ॥ ਤੁਮੇਦਮਰਥਧਰਮੁਕਮਾਦਦਾਏਕ
ਹਾ ॥ ਤੁਮੇਦਕੁਰਤੁਰਜੁਰਧਨੇਖੁ ॥ ਤੁਮਮਈਸ੍ਰੀਸਰਥਲੋਹਣੇਨਮਹਾ ॥ ੨੫ ॥ ੧੦੬ ॥
ਤੁਮਕੁਗਦਤਸਿਵਕੁਧਜਗਨੀ ॥ ਜਸਾਚਜਗਦਾਮਧਾ ॥ ਤੁਮੇਦਕੁਰਤਮੀਰ
ਈਰਈਥਾ ॥ ਤੁਮਮਈਸ੍ਰੀਸਰਥਲੋਹਣੇਨਮਹਾ ॥ ੨੬ ॥ ੧੦੬ ॥ ਤੁਮਕੁਗਦਤਸਿਥਾ
ਰਸਾਰਗਨਿਜਕੁਗਰਨਕੁਰਤਾਰੀਕ੍ਰਿਤਮਾ ॥ ਤੁਮੇਦਨਮਊਚਾਰਤੀ ॥ ਕੁਠਿਮਇ
ਤ੍ਰੇਤਾਪਰਾਨੰਹਰਹਰਾ ॥ ਤੁਮਮਈਸ੍ਰੀਸਰਥਲੋਹਣੇਨਮਹਾ ॥ ੨੭ ॥ ੧੦੭ ॥ ਤੁਮਕੁਗ
ਦਤਸਾਧੁਜਨਾਨੰਕੁਕੁਗਤਾਨੰਕੁਕ੍ਰਿਦੇਰਿਸੰਤੀ ॥ ਤੁਮੇਦਗਕੁਜਨਹਾ ॥ ਤੁਮੇਦਬਿਸੁ
ਨਾਬਿਰੀਕੁਰੀਬਿਸੁ ॥ ਤੁਮਮਈਸ੍ਰੀਸਰਥਲੋਹਣੇਨਮਹਾ ॥ ੨੮ ॥ ੧੦੮ ॥ ਤੁਮਕੁ
ਗਦਤਕੁੰਦਰਨੀਨੇਤੋਯੀ ॥ ਤੁਮੇਦਕੁੰਦਰੀਯੀ ॥ ਤੁਮੇਦਰਿਮਾਚੀਆਰੀਆਨਬਿਨਾਸੀ

ਕੁਗਤ

ਹਰੀਯੀ ॥ ਤੁਮਮਈਸ੍ਰੀਸਰਥਲੋਹਣੇਨਮਹਾ ॥ ੨੯ ॥ ੧੦੯ ॥ ਤੁਮਕੁਗਦਤਜਗਤ ੬੨੨
ਕਾਰਨਕੁਰਤ ॥ ਤੁਮੇਦਜਗਦੀਕੁਰਹਾ ॥ ਤੁਮੇਦਜਗਨਲਬਜਗਥਲੁਗੀਸ੍ਰੀਕੁ
ਤੁਈਤਤਸ੍ਰੀਸਰਥਲੋਹਣੇਨਮਹਾ ॥ ੩੦ ॥ ੧੧੦ ॥ ਤੁਮਕੁਗਦਤਪੁਰੀਨੀਬਿਤੁਮੇਦੁ
ਜਾਪਾਲਕਹਾ ॥ ਤੁਮੇਦਪਾਤਾਦਾਤਾਬਿਜੇਜਰੀ ॥ ਤੁਈਤਤਸ੍ਰੀਸਰਥਲੋਹਣੇਨਮਹਾ
੨ ॥ ੧੧੧ ॥ ਤੁਮਕੁਗਦਤਮਸਟਕੁਜੇਕੁਗਦਨ ॥ ਤੁਮੇਦਮਾਕੁਧਧਰਤਾ ॥ ਤੁਮੇਦ
ਛਿਸਾਦਤਾ ॥ ਤੁਮੇਦਪਾਤਾਦਾਤਾਬਿਜੇਜਰੀ ॥ ਤੁਈਤਤਸ੍ਰੀਸਰਥਲੋਹਣੇਨਮਹਾ ॥ ੩੧ ॥ ੧੧੧ ॥ ਤੁਮਕੁਗਦਤਮ
ਹਾਕਾਲਕਾਲਕੁਰਪੀ ॥ ਤੁਮੇਦਸ ॥ ਸਤੁਬਰਖੀ ॥ ਤੁਮੇਦਮਜਰਾਨਾ ॥ ਕੁਠਿਨਾਸ
ਕਾਰੀ ॥ ਤੁਈਤਤਸ੍ਰੀਸਰਥਲੋਹਣੇਨਮਹਾ ॥ ੩੨ ॥ ੧੧੨ ॥ ਤੁਮਕੁਗਦਤਮਾਦਚਕੁ
ਕੁਪੇਨਾ ॥ ਤੁਮੇਦਪਨਾਨੰਤੁਮੇਦਵੰਧਾਰੇਜਾਪਖੰਹਰਤਾ ॥ ਤੁਈਤਤਸ੍ਰੀਸਰਥਲੋ
ਹਣੇਨਮਹਾ ॥ ੩੩ ॥ ੧੧੩ ॥ ਤੁਮਕੁਗਦਤਚਕੁਜੇਗਰੁਯਾਨੀਬਿਜਲਾ ॥ ਤੁਮੇਦਪੁਤਚ
ਨਕਾਰਨਹਾ ॥ ਤੁਮੇਦਸ੍ਰੀਧਰਲਖਮੀਕਾ ॥ ਤੁਈਤਤਸ੍ਰੀਸਰਥਲੋਹਣੇਨਮਹਾ
੬ ॥ ੧੧੪ ॥ ਤੁਮਕੁਗਦਤਮਛੁਰਕੁਧਮਾਰਾ ॥ ਤੁਮੇਦਥੀਮੀਤਨਹਾ ॥ ਤੁਮੇਦਨਿਸ਼
ਪੰਦਜਪੰਦਜਚਾ ॥ ਤੁਈਤਤਸ੍ਰੀਸਰਥਲੋਹਣੇਨਮਹਾ ॥ ੧ ॥ ੧੧੫ ॥ ਤੁਮਕੁਗਦਤਕੋ
ਕਾਲਦਰਸੀ ॥ ਜਮਦਰਸੀ ॥ ਚਈਥਾ ॥ ਤੁਮੇਦਕੁਥਕਾਥੁ ॥ ਤੁਮੇਦਸਿਧਿਆਪੁਤ
ਕਾਲੇਨ ॥ ਤੁਈਤਤਸ੍ਰੀਸਰਥਲੋਹਣੇਨਮਹਾ ॥ ੨ ॥ ੧੧੬ ॥ ਤੁਮਕੁਗਦਤਜਗਨਦਾਤਾ
ਤੁਮੇਦਰਖਛਕੁਥਦਾ ॥ ਤੁਮੇਦਪੇਖਨੀਕੁਰਨੀ ॥ ਤੁਈਤਤਸ੍ਰੀਸਰਥਲੋਹਣੇਨਮ
ਹਾ ॥ ੩ ॥ ੧੧੭ ॥ ਪਾਹਪਾਹਜਗਨਸੁਥੀ ॥ ਪਾਹਪਾਹਮਦਜੁਦਨਹਾ ॥ ਪਾਹਪਾਹ
ਦੇਦਾਧਦੇਦੀ ॥ ਸਮਪਾਹਜਗਰਕੁਰੀ ॥ ੧ ॥ ੧੧੮ ॥ ਪਾਹਪਾਹਜਗਦਕਰਤਾ ॥ ੦
ਹਪਾਹਸਿਰੇਮਨਹਾ ॥ ਪਾਹਪਾਹਪਾਰਖੰਹਰਤਾ ॥ ਮਮਪਾਹਕੁਠਿਯਾਤੋ ॥ ੨ ॥ ੧੧੯ ॥
ਪਾਹਪਾਹਮੀਗਲੀਕਰਤਾ ॥ ਪਾਹਪਾਹਪਾਤਿਤਪਾਦਨਹਾ ॥ ਪਾਹਪਾਹਪਦਮਾਕੁੰ
ਮਮਪਾਹਪਰਨੀਧਰਾ ॥ ੩ ॥ ੧੨੦ ॥ ਪਾਹਪਾਹਕੁਰਦੁਪੇਨਾ ॥ ਪਾਹਪਾਹਮਨੇਹਰੀ ॥

ਤਨਾ ਤੁਮਚੇ ਪਾਕਰਾਮ ਲੇਸਟ ਨਿਦਾ ਨਾ ਤੁਮਾ ਕ ਬਿਮਾ ਪ ਕ ਮ ਮ ਤੁਰਾ
 ਮ ਰੇ ਮ ਰ ਮ ਰ ਹੇ ਨਿ ਰੰਤ ਰਾ ਤੁ ਮ ਮ ਮ ਤ ਗ ਤੁ ਮ ਪ ਤ ਜੇ ਰਾ ਰੁ ਮ ਪ ਤਿ ਪ ਲ ਰੁ
 ਤ ਵ ਤ ਪ ਰ ਲੇ ਰਾ ਤੁ ਮ ਚੇ ਟੇ ਆ ਲ ਦੀ ਨ ਠਿ ਕ ਰੀ ਮ ਰੇ ਮ ਹ ਮ ਨਿ ਕੁ ਖ ਰੀ ਤੁ
 ਮ ਚੇ ਵੀ ਨ ਬੰ ਧ ਕ ਰ ਨ ਠੀ ਯਾ ਮ ਰੇ ਦਾ ਜ ਨ ਦਾ ਸ ਨੀ ਡਾ ਠੀ ਮ ਰੁ ਮ ਚੇ ਪ ਨੀ ਧ ਨ
 ਫੁ ਲ ਖ ਮੀ ਬ ਰਾ ਮ ਰੇ ਚੇ ਰੇ ਅ ਨੁ ਚ ਰ ਕਿ ਕ ਰਾ ਤੁ ਮ ਚੇ ਸੁ ਆ ਮ ਨਿ ਠ ਕੁ ਰ ਚੇ ਰਾ ਮ
 ਚੇ ਤੁ ਫੁ ਅ ਲ ਪ ਅ ਤ ਹ ਠੀ ਰਾ ਤੁ ਮ ਚੇ ਗ ਹ ਰ ਠੀ ਰੀ ਗ ਅ ਤ ਰੁ ਡੇ ਮ ਰੇ ਅ ਪ ਮ ਨੀ
 ਚ ਲ ਪ ਮ ਚੇ ਤੁ ਹੀ ਤੁ ਹੀ ਤੁ ਹੀ ਮ ਮ ਪ ਨ ਤੁ ਹੀ ਤੁ ਹੀ ਤੁ ਹੀ ਪ ਨਿ ਪ ਨ ਤੁ ਹੀ ਤੁ ਹੀ ਤੁ
 ਹੀ ਤੁ ਹੀ ਵੇ ਆ ਤੁ ਹੀ ਤੁ ਹੀ ਤੁ ਹੀ ਪ ਤ ਪ ਆ ਤੁ ਹੀ ਤੁ ਹੀ ਤੁ ਹੀ ਪ ਰ ਧ ਮ ਰੁ ਹੀ ਤੁ ਹੀ
 ਤੁ ਹੀ ਤੁ ਮ ਸ ਮ ਮ ਤੁ ਹੀ ਤੁ ਹੀ ਤੁ ਹੀ ਰ ਫੁ ਪ ਆ ਤੁ ਹੀ ਤੁ ਹੀ ਤੁ ਹੀ ਅ ਨ ਕ ਲ ਤੁ ਹੀ ਤੁ
 ਹੀ ਤੁ ਹੀ ਜ ਤੁ ਹੀ ਤੁ ਹੀ ਤੁ ਹੀ ਤੁ ਹੀ ਆ ਪ ਕ ਚ ਤੁ ਹੀ ਤੁ ਹੀ ਤੁ ਹੀ ਤੁ ਹੀ ਸ ਰ
 ਸ ਤੁ ਜ ਤੁ ਜ ਤੁ ਤੁ ਹੀ ਤੁ ਹੀ ਤੁ ਹੀ ਤੁ ਹੀ ਤੁ ਹੀ ਤੁ ਹੀ ਤੁ ਹੀ ਤੁ ਹੀ ਤੁ ਹੀ ਤੁ ਹੀ ਮ ਪ ਨ
 ਤੁ ਹੀ ਤੁ ਹੀ ਤੁ ਹੀ ਨ ਰ ਡਾ ॥ ੨ ॥ ੧ ॥ ਠੀ ਤਿ ਸੀ ਸੁ ਬ ਲ ਹ ਕ ਵ ਚ ਸਿ ਪੁ ਰ ਨੀ ਸੁ ਠੀ ਮ ਸ ਤ ੨ ॥
 ॥ ੧ ੨ ੮ ੯ ॥ ਜ ਬ ਲੀ ਧ ਕੇ ਪ ਦ ਸੀ ਪੁ ਰ ਨ ਤ ਏ ॥

੩੫



॥ ੧ ॥ ਸੁ ਬ ਲ ਹ ਕੁ ਬ ਚ ॥
 ਵਿ ਜ ਨ ਦ ਜੋ ਗ ਬਿ ਜ ਨ ਪ ਦਾ ਰਾ ਚੁ ਪੁ ਨੀ ਆ ਪ ਕ ਰ ॥ ਹੇ ਵਿ ਜ ਨ ਦ ਦਾ ਜ ਮ
 ਤੁ ਹੀ ਤੁ ਮ ਮ ਕੁ ਗ ਤ ਪੇ ਮ ਅ ਤਿ ਪ ਮ ਰੇ ਸਿ ਰ ਜਾ ਤੇ ਹੀ ਅ ਤ ਹਿ ਤ ਸੇ ਮ ਜ ਮ
 ਰ ਕ ਰ ਨ ਹਿ ਤ ਅ ਤ ਰ ਚ ਰਾ ਗ ਮ ਰ ਜੋ ਗ ਤੁ ਹੀ ਜੋ ਧ ਕੁ ਠੇ ਚਿ ਰੰ ਕ ਲ ਲੇ ਚ ਡੇ
 ਚਿ ਜੁ ਡੇ ਰਾ ਅ ਗੁ ਨ ਤ ਬੀ ਰ ਪ ਰਿ ਕੁ ਰੀ ਦ ਲ ਨ ਸ ਕ ਰੇ ਠੀ ਪ ਤ ਨ ਸ ਰਾ ॥ ਤੇ ॥

ਸ ਮ ਰ ਹੇ ਡੇ ਮੇ ਖੇ ਠੀ ਥੰ ਪ ਨ ਥੰ ਨ ਚੁ ਰੇ ਤੇ ਗ ਠੀ ਸੁ ਬ ਸ ਆ ਪ ਨੇ ਤੁ ਹੀ ਵੀ ਠੇ ਨਿ ਜ ੬੨੫
 ਤੁ ਗ ਤ ਨ ਪ ਰ ਹ ਠੀ ਬ ਲ ਹ ਰੇ ਮੇ ਰੀ ਜ ਠਿ ਨ ਦਾ ਸ ਮ ਮ ਕ ਰੀ ਅ ਤਿ ਹ ਠੀ ਦਾ ਸ ਨ ਕੇ
 ਦਾ ਸ ਹ ਮ ਰੇ ਦਾ ਸ ਨ ਤੇ ਠ ਕੁ ਰ ਠੀ ਮ ਰੇ ਦਾ ਸ ਬਿ ਨ ਨ ਠੀ ਅ ਨ ਪਿ ਆ ਰੇ ਦਾ
 ਜ ਨ ਮ ਤ ਮੇ ਤਿ ਕੁ ਮ ਨ ਰ ਚੀ ਅ ਲੇ ਸ ਕ ਲ ਪ ਦ ਰ ਬ ਦਾ ਸ ਬਿ ਚ ਰੇ ॥ ਧ ਰ ਨ
 ਅ ਕ ਸ ਦਾ ਸ ਹਿ ਤ ਸਿ ਰ ਜ ਮੇ ਸਿ ਰ ਚੇ ਦਾ ਸ ਹ ਮ ਰੇ ਹੇ ਤ ਨ ਦਾ ਸ ਜ ਗ ਤ ਮੇ
 ਮੇ ਰੇ ਦਾ ਸ ਬਿ ਨ ਸ ਫ ਜ ਗ ਮੀ ਠੀ ਆ ਰੇ ॥ ਦਾ ਸ ਨ ਤੇ ਸੇ ਡਾ ਸ ਮ ਪ ਦ ਵੀ ਦਾ ਸ ਨੇ
 ਮੁ ਰ ਭ ਵ ਨ ਉ ਜੀ ਆ ਰੇ ਪਿ ਆ ਤੇ ਜ ਰ ਦਾ ਸ ਮ ਮ ਕ ਰੀ ਤਿ ਕੁ ਚੁ ਅ ਤੁ ਮੀ ਸੀ ਗ
 ਦਾ ਸ ਹ ਮ ਰੇ ॥ ਦਾ ਸ ਨ ਤੇ ਹ ਠੀ ਠੀ ਸ ਕ ਹ ਵ ਤ ਦਾ ਸ ਹ ਮ ਰੇ ਪੁ ਨ ਅ ਧ ਰੇ ॥ ਦਾ ਸ
 ਹ ਮ ਰੇ ਜੀ ਅ ਕੇ ਜੀ ਅ ਨ ਹ ਠੀ ਦਾ ਸ ਨ ਕੇ ਅ ਧਿ ਕ ਮ ਆ ਰੇ ॥ ਕ ਥ ਨ ਜੁ ਤ ਦਾ ਸ
 ਜ ਸ ਮੇ ਪੈ ਰ ਜ ਨਾ ਠੀ ਤਿ ਜਾ ਤੁ ਠੀ ਚ ਰੇ ॥ ਨਿ ਤ ਪ ਤਿ ਬ ਸੇ ਜਾ ਧ ਰਿ ਦ ਰ ਜ ਨ ਸ ਚ
 ਕ ਰ ਤ ਹ ਠੀ ਪਾ ਸ ਤਿ ਹ ਰੇ ॥ ਕੁ ਲੇ ਪ ਸਿ ਨ ਕੁ ਨਿ ਠਿ ਤ ਮੇ ਸੀ ਗ ਸੀ ਤੁ ਜ ਟ ਜ ਲ ਮੇ
 ਕੇ ਰੇ ਪਿ ਆ ਰੇ ॥ ਅ ਰੇ ਆ ਯੇ ਕ ਹ ਤ ਹ ਠੀ ਤੇ ਕ ਤ ਜ ਠਿ ਲੇ ਬ ਮ ਠ ਜ ਮ ਰ ਸੀ ਕੁ ਰੇ ॥
 ॥ ਗ ਮ ਠੀ ਸ ਰ ਬਿ ਨ ਤੁ ਨ ਹੀ ਠ ਜ ਤ ਫੁ ਡੇ ਧ ਰ ਮ ਕੇ ਬੀ ਗ ਚਿ ਤ ਰੇ ॥ ਲੇ ਰ ਪ ਲੇ ਕ ਸੁ ਹ
 ਰੇ ਹ ਠੀ ਬ ਰੇ ਠੀ ਤੁ ਹੀ ਤੁ ਮ ਸੇ ਖ ਬੀ ਚ ਰੇ ॥ ਜ ਤੀ ਜੁ ਰ ਭ ਗ ਤ ਨ ਕੇ ਸੇ ਡਾ ਨਿ ਜ ਨਿ ਜ ਧ
 ਰ ਮ ਪ ਲ ਨੇ ਰਾ ॥ ਜ ਤੀ ਵ ਤੁ ਸ ਟ ਲ ਮ ਠੇ ਠੀ ਮੁ ਕ ਤ ਜੋ ਤ ਜੋ ਤ ਮ ਲ ਹੇ ਤ ਨਿ ਰੰ ਕ
 ਰੇ ॥ ਜ ੪ ॥ ਲ ਪ ਤੁ ਨ ਹੀ ਠੀ ਜ ਮੇ ਗ ਧ ਰ ਤੁ ਹੇ ਤੁ ਗ ਤਿ ਸ ਮ ਰੇ ॥ ਤੁ ਮ
 ਚ ਸ ਮ ਮ ਰੇ ॥ ਮੇ ਰੀ ਜ ਠ ਠ ਰੇ ਕੁ ਪ ਆ ਰੇ ॥ ਜ ਤੁ ਹੀ ਦਾ ਸ ਕ ਰ ਤੁ ਹੀ ਜ
 ਠ ਰ ਹ ਸੇ ॥ ਤੇ ਸੁ ਪ ਕ ਠ ਤੁ ਮ ਰੇ ॥ ਜ ਪ ਆ ਰ ਠ ਮ ਕ ਰ ਤੁ ਹੀ ਗ ਮ ਮ ਮੀ ॥
 ਲ ਤੁ ਠੀ ਜ ਗ ਲ ਪ ਜ ਰੇ ॥ ਠੀ ਕ ਰੇ ਪੁ ਗ ਤੁ ਜ ਭੁ ਜ ਗ ਠੀ ਸਿ ਬ ਠ ਤੇ ਪ ਲੇ ਸੀ
 ਪ ਆ ਰੇ ॥ ਰੀ ਠੁ ਨ ਮੇ ਰ ਸੁ ਗ ਮ ਮ ਤਿ ਜ ਨੇ ਪੇ ਮ ਬ ਸ ਬਿ ਬ ਜ ਰੀ ਠੇ ਰਿ ਠੁ ਡੇ ਰਾ ਚ
 ਰ ਪ ਦ ਰ ਬ ਜੇ ਤੇ ਮ ਠੇ ਸੁ ਰ ਗ ਮ ਪ ਬ ਰ ਗ ਸ ਮ ਪ ਦੋ ਤੁ ਰੇ ॥ ਜਾ ਜੁ ਜ ਸੁ ਲੇ ਕ

ਸਿ ਠੀ ਤੇ ਵ ਸ ਨੀ ਦਾ ਸੁ ਹੀ ਰੇ ਰੇ ਮ ਦਾ ਸੀ ਮ ਰੀ

ਜਾ ਕੁਪਤੇ ਲੇਖਕ ਲਹੋ ਸਾਰੇ। ਤੁਜਾ ਬਿ ਲੇਖਕੁ ਰਸ ਪੁਨਕੀ ਜੈ ਜੈ ਮੇ ਮਿਲ ਕਰ ਨਿਤ ਬਿ
ਹਾਰੇ। ਰਾਖ ਨਰਾ ਹੋ ਦੇ ਹਪਿ ਚਕੁ ਉਤਕ ਸਮਰ ਛੇਤ ਬਈ ਕ੍ਰਿਪ ਪਾਰੇ। ਬਿਸੁ ਪ੍ਰਜੀਤ
ਰੋਹੇ ਜਗ ਜੀਵ ਤੁਜੇ ਚਿਤੁ ਬੁਝੈ ਸੋ ਲੇ ਹੁ ਪਾਰੇ। ਜੇ ਖਰੋ ਜਾ ਰਖ ਖਜ ਦਹੀ ਤੁ
ਉ ਮੇ ਮੇ ਰੁ ਬਿ ਮਿਲੇ ਪਿਆਰੇ। ਅਜੇ ਦ ਗਰ ਜ ਕੀ ਨ ਜਗ ਬੀ ਦ ਨ ਪ ਨੁ ਖੁਟ ਕਾਰ ਕੁਝ
ਅਤਿ ਭਾਰੇ। ਕ੍ਰੋਧ ਪ੍ਰਚੰਡ ਅਤਿ ਪ੍ਰਕ ਕੀ ਨੇ ਜ ਸ ਮ ਹੇ ਤੁ ਬਿ ਜ ਨ ਦ ਹ ਕਾਰੇ। ਜਿ ਨੇ
ਸਾਧ ਜ ਨ ਹ ਕ ਲੀ ਲਾ ਬਿ ਜ ਨ ਦ ਜੇ ਕ ਵ ਚ ਉ ਚਾਰੇ। ਬਿ ਨੇ ਦਾ ਸ ਮ ਬ ਕ ਰ ਤੁ ਹੇ ਅ ਪ
ਨੀ ਕ ਚੋ ਬਾਰੇ ਕ੍ਰੋਧ ਦ ਨਿ ਮਾਰੇ। ਜ ਹ ਜ ਹ ਮ ਤੁ ਹੀ ਨ ਪ ਦ ਕੁ ਸ ਦ ਤ ਕੋ ਲੀ ਮੇ ਸੇ ਕ
ਬਿ ਸ ਦ ਚੇ। ਦਾ ਸ ਗ ਬੀ ਦ ਫੁ ਤ ਹ ਸ ਤੁ ਕੁ ਰ ਕੀ ਜੈ ਸੁ ਬ ਲੇ ਯ ਜ ਕੀ ਦ ਤਿ ਹਾਰੇ।
੨੯੯੭। ਬੁ ਹ ਦ ਜੀ। ਕਾ ਬਿ ਯੋ ਬ ਚ। ਬਿ ਸ ਨ ਪ ਦ। ਪੁ ਨੀ। ਆ ਫੁ ਦ। ਬ ਹ ਰ ਤ ਵੀ ਲ
ਪੁ ਨੇ ਪੁ ਮ ਤੁ ਮ ਪ ਧ ਮ। ਅ ਮ ਜ ਮ ਨੀ ਹ ਮ ਨ ਤ ਮ ਕ ਮ। ਪੁ ਰ ਸੇ ਤ ਮ ਪ ਉ ਰ ਤ
ਨ ਪੁ ਰ। ਅ ਤ ਸ ਨ ਤ ਨ ਸ ਚ ਉ ਜੁ ਰ। ਬੀ ਦ ਹਿ ਬੁ ਹ ਮ ਬਿ ਜ ਨ ਮ ਹੇ ਸ। ਬੀ ਦ ਹਿ ਕੇ
ਟ ਤੇ ਤੀ ਸ ਜੁ ਰੇ ਸ। ਬੀ ਦ ਹਿ ਪ ਦ ਨ ਪ ਨੀ। ਆ ਕਾ ਸ। ਬੀ ਦ ਹਿ ਪ ਰ ਤੇ ਪੇ ਆ ਲ ਰ ਤ।
ਜ। ਬੀ ਦ ਜ ਬ ਸ ਪ। ਸਾ ਗ ਖੰ ਠ। ਬੀ ਦ ਹਿ ਵੀ ਪ ਉ ਪ ਵੀ ਪ ਬੁ ਹ ਮ ਠ। ਬੀ ਦ ਹਿ ਪ।
ਦ ਕ ਰ ਬ ਸ ਤ। ਰ। ਬੀ ਦ ਹਿ ਰਿ ਸ ਮੁ ਨ ਮ ਨ। ਅ ਉ ਤ। ਰ। ਬੀ ਦ ਹਿ ਰਿ ਸ ਮੁ ਨ। ਅ ਉ ਤ।
ਰ। ਬੀ ਦ ਹਿ ਜੇ ਸ ਸ ਚ ਦ ਨ ਰ ਦ। ਬੀ ਦ ਹਿ ਸਿ ਪ ਜ ਮ। ਧਿ ਬਿ ਸ ਰ ਦ। ਬੀ ਦ ਹਿ
ਕਾ ਲ ਕ ਰ ਲ। ਮਿ ਤ ਜ ਮ ਗ ਨ। ਬੀ ਦ ਹੁ ਤੁ ਪਿ ਜ। ਰ ਬ। ਕ ਜ ਘ ਨ। ਬੀ ਦ ਹਿ ਨ ਫੁ ਕੀ
ਨ ਰ ਬ। ਰੰ ਗ ਨ। ਬੀ ਦ ਹਿ ਕ੍ਰੋ ਰੇ ਕੁ ਦੁ ਕ ਲ ਜ ਖ ਨ। ਬੀ ਦ ਹਿ ਗ ਉ ਰੀ ਕ ਮ ਲ। ਮ ਹ ਠ।
ਬੀ ਦ ਹਿ ਰੋ ਸ ਠ ਜੇ ਗ ਨ ਫੁ। ਠ। ਬੀ ਦ ਤ ਬ ਨ ਉ ਪ ਬ ਨ ਤਿ ਨ ਮੇ ਰ। ਬੀ ਦ ਤ ਬ ਤੁ ਨ ਬ।
ਸ ਕੀ ਕ ਚੋ ਰ। ਬੀ ਦ ਖ ਗ। ਮਿ ਕ ਚ। ਰੇ ਖ ਨ। ਬੀ ਦ ਤ ਮ ਨ ਮ ਨ। ਬੁ ਧ ਬ ਨੀ। ਬੀ ਦ ਠ।
ਜੁ ਰ ਰ ਗ। ਅ ਚ ਰ ਜੀ ਤ। ਬੀ ਦ ਰ ਕੀ ਟ ਪ ਤੰ ਗ। ਅ ਨੰ ਤੀ। ਬੀ ਦ ਤ ਬੁ ਹ ਮ। ਸੀ ਰੁ ਵੀ। ਬੀ
ਦ ਤ ਬੁ ਤ ਨੀ। ਫੁੰ ਵ ਨੀ। ਬੀ ਦ ਰ ਤ ਰ ਠ ਰੀ ਬ ਬ ਖ ਟ ਦ ਰ ਸ ਨ। ਬੀ ਦ ਰ ਤ ਦੇ ਵ ਦੇ ਵ ਲ। ਜ

ਹ ਰ ਸ ਨ। ਬੀ ਦ ਤ ਕ੍ਰਿ ਗ। ਜ ਮ ਨ ਤ ਰ ਠ ਰੀ ਬ। ਬੀ ਦ ਰ ਜ। ਗ ਰ ਤ ਪੇ ਕੁ ਰੀ ਬ। ਬੀ ਦ ਹਿ ੨੨੬
ਜੋ ਗੀ ਜੀ ਗ ਮ ਨ ਬ। ਬੀ ਦ ਤ ਜੁ ਰ ਸ। ਸ ਤ ਬ ਟ ਗ। ਬ। ਬੀ ਦ ਹਿ ਜ ਤੀ ਜ ਤੀ ਸੇ ਨੇ ਅ ਖ।
ਬੀ ਦ ਹਿ ਤੁ ਪੀ ਤੁ ਪੇ ਜਾ ਗ। ਅ ਖ। ਬੀ ਦ ਹਿ ਬਿ ਆ ਸ ਪ ਰ ਸ ਰ ਜੇ ਮੁ ਨੀ। ਬੀ ਦ ਤੁ ਗੇ। ਤੁ ਮ।
ਬ। ਜਿ ਸ ੨। ਅੰ ਗ। ਰਾ ਜ ਨ। ਬੀ ਦ ਹਿ ਪੁ ਪ ਹ ਲ। ਦ ਜ ਨ ਕਾ ਵ। ਬੀ ਦ ਤ ਜੁ ਕ। ਅੰ ਬ ਰੀ ਕ। ਅ ਹ
ਲ ਦ। ਬੀ ਦ ਤ ਚ ਕੁ ਵੈ ਪਿ ਥੀ। ਫੁ ਤੀ ਸ। ਬੀ ਦ ਹ ਸੇ ਕੁ ਮ ਨ ਗਿ ਰੇ ਸ। ਬੀ ਦ ਤੁ ਕ੍ਰਿ ਨ ਰ ਜ
ਫੁ ਭੁ ਜੀ ਗ। ਬੀ ਦ ਹ ਕੀ ਟ ਪ ਤੰ ਗ। ਬਿ ਹੰ ਕ। ਬੀ ਦ ਤੁ ਜੇ ਪ ਮ ਹ। ਬ ਲ ਰੁ ਪੇ ਤ। ਬੀ ਦ ਹ
ਜੁ ਰ ਬੀ ਰਿ ਜ ਗ ਤੁ ਪੇ ਨੇ। ਅ ਸੀ ਖ ਤੁ ਪੀ ਜ ਰ ਜ। ਧ ਤ ਤੁ ਪੇ ਨੇ। ਅ ਸੀ ਖ ਤੁ ਗ ਤ। ਅ ਰ ਧ
ਤ ਤੁ ਪੇ ਨੇ। ਅ ਸਿ ਖ ਜੇ ਗੀ। ਜੁ ਪੇ ਮ। ਵ ਤੁ ਪੇ ਨੇ। ਅ ਸੀ ਖ ਮ। ਪੀ ਜੁ ਗ। ਵ ਤੁ ਪੇ ਨੇ। ਅ
ਸਿ ਖ ਸੇ ਖ ਨ। ਰ ਦ ਬੁ ਹ ਮ। ਦ ਕ। ਅ ਸਿ ਖ ਵੇ ਟ ਪ ਉ ਰ ਟ। ਫੁ ਵ। ਦ ਕ। ਗ। ਦ ਤੁ ਪਿ ਸ।
ਦ ਤੁ। ਅੰ ਤ ਨ ਪ। ਦ ਤੁ। ਹ। ਰ ਪ ਰੇ ਸ ਕੁ ਨੇ ਤ ਬ ਤ। ਦ ਤੁ। ਅ ਤੁ। ਅ ਤੁ। ਅ ਤੁ। ਅ ਤੁ। ਅ ਤੁ। ਅ ਤੁ।
ਦ। ਸ ਜ ਨ ਕ ਰ ਹੇ ਹੁ ਸ ਹਾਂ ਮੀ। ਜ ਦ ਬ। ਲਿ ਹ। ਰ ਜ। ਵੇ ਲ। ਖਿ ਬ। ਕੀ। ਦ। ਸ ਜ। ਨ। ਮੁ ਹਿ
ਲੇ ਹੁ ਉ ਬ। ਰੀ। ਹ ਉ ਮ ਤੁ ਮ ਦ। ਮ ਲ ਪ ਮ ਤ ਹ ਉ ਰ। ਤੁ ਮ ਸ ਮ ਰ ਬ ਕੁ ਨ। ਜਿ ਰ ਮ ਉ ਰ।
ਜ ਕ ਲ ਦ। ਆ ਰ ਤ ਜ ਪ ਰਿ ਰਿ ਜ ਰ ਨ। ਵੀ। ਦ। ਸ ਜ ਮ ਮੁ ਹਿ। ਲੇ ਹੁ ਬ ਚ। ਵੀ। ੨੯੯੮
੯੮। ਅ ਮ ਬ ਮੁ ਨ ਜ ਤ। ਬੀ ਦ ਬੁ ਹ ਰ ਤੁ ਵ। ਲਿ ਪ ਯ ਤੇ। ਬੀ ਦ ਯੀ ਜ ਜ। ਮੇ। ਖ। ਲ ਕ। ਗ
ਫ। ਰ ਤ ਕੀ ਵੇ ਗ। ਹ ਹ ਰ ਦੇ। ਮ। ਲ ਮ ਦੇ ਜ ਹ। ਹ ਮੇ ਹ। ਸੁ ਬ। ਸਿ ਜ ਦੇ ਠ ਕੁ ਬ ਦ ਵੇ ਤੇ ਸਿ
ਜ ਦੇ ਰ ਸ। ਵ ਸ ਫੁ ਫੁ ਨ। ਹ ਜ ਰ ਤੇ ਬੇ ਚੁ ਨ ਖੁ ਦ ਵੇ ਦ। ਪ। ਕ ਮ ਬ ਰ। ਜੇ ਹ ਮੁ ਸੈ। ਹੇ
ਹੁ ਹੀ ਤੁ। ਅ ਸ ਤ ਦ ਰ ਹ ਮੇ ਜੇ। ਜੁ ਸ। ਬੈ ਨੇ। ਅ ਜ। ਅ ਸ ਤ ਜੇ ਹੇ ਮੇ। ਹ ਲ ਕੇ ਬੀ ਦ ਰੀ। ਅ
ਤ ਦ ਰੋ ਸ ਮ ਲ। ਏ ਕ ਰ ਵ। ਬਿ ਕ ਮ ਤ। ਅ ਤ। ਇ ਤ ਬ ਸ ਤੇ। ਦ ਰ ਜ ਤੇ। ਹ ਕੁ ਮ ਤੁ
ਅੰ ਦ। ਫੁ ਰ ਮ। ਬ। ਅੰ ਦ। ਪੇ ਦ ਤੁ ਲ ਬੀ ਦ ਦ ਵੈ ਤੇ ਖੁ ਵੈ ਦ। ਅ ਜੁ ਖ ਦ। ਨ। ਬ। ਜ ਕ ਤੇ
ਪੁ ਵ ਰ। ਅੰ ਦ ਰ ਰੁ ਲ ਜੇ ਸੁ ਬ ਰ ਹੁ ਜ। ਰ। ਅੰ ਦ। ਸੋ। ਇ ਜ ਜੇ ਵੈ ਨੇ। ਅ ਜ। ਬ ਦ ਰੇ
ਘ। ਕ ਤ ਹ ਲੀ ਦ। ਤੇ ਬੈ ਕੁ ਨ ਦ। ਬ ਬ ਖ ਸ। ਜੁ ਰ ਮ ਹ। ਵੇ ਸੀ ਰੀ ਨ ਮ। ਰ ਸ ਮ ਦ ਰ ਮ।

ਬੀ ਦ ਹਿ ਜ ਤੀ ਜ ਤੀ ਸੇ ਨੇ ਅ ਖ।
ਬੀ ਦ ਹਿ ਤੁ ਪੀ ਤੁ ਪੇ ਜਾ ਗ। ਅ ਖ।
ਬੀ ਦ ਹਿ ਬਿ ਆ ਸ ਪ ਰ ਸ ਰ ਜੇ ਮੁ ਨੀ।
ਬੀ ਦ ਤੁ ਗੇ। ਤੁ ਮ।
ਬ। ਜਿ ਸ ੨। ਅੰ ਗ। ਰਾ ਜ ਨ।
ਬੀ ਦ ਹਿ ਪੁ ਪ ਹ ਲ। ਦ ਜ ਨ ਕਾ ਵ।
ਬੀ ਦ ਤ ਜੁ ਕ। ਅੰ ਬ ਰੀ ਕ। ਅ ਹ
ਲ ਦ। ਬੀ ਦ ਤ ਚ ਕੁ ਵੈ ਪਿ ਥੀ।
ਫੁ ਤੀ ਸ। ਬੀ ਦ ਹ ਸੇ ਕੁ ਮ ਨ ਗਿ ਰੇ ਸ।
ਬੀ ਦ ਤੁ ਕ੍ਰਿ ਨ ਰ ਜ
ਫੁ ਭੁ ਜੀ ਗ। ਬੀ ਦ ਹ ਕੀ ਟ ਪ ਤੰ ਗ।
ਬਿ ਹੰ ਕ। ਬੀ ਦ ਤੁ ਜੇ ਪ ਮ ਹ।
ਬ ਲ ਰੁ ਪੇ ਤ। ਬੀ ਦ ਹ
ਜੁ ਰ ਬੀ ਰਿ ਜ ਗ ਤੁ ਪੇ ਨੇ।
ਅ ਸੀ ਖ ਤੁ ਪੀ ਜ ਰ ਜ। ਧ ਤ ਤੁ ਪੇ ਨੇ।
ਅ ਸੀ ਖ ਤੁ ਗ ਤ। ਅ ਰ ਧ
ਤ ਤੁ ਪੇ ਨੇ। ਅ ਸਿ ਖ ਜੇ ਗੀ।
ਜੁ ਪੇ ਮ। ਵ ਤੁ ਪੇ ਨੇ। ਅ
ਸੀ ਖ ਮ। ਪੀ ਜੁ ਗ। ਵ ਤੁ ਪੇ ਨੇ। ਅ
ਸਿ ਖ ਸੇ ਖ ਨ। ਰ ਦ ਬੁ ਹ ਮ।
ਦ ਕ। ਅ ਸਿ ਖ ਵੇ ਟ ਪ ਉ ਰ ਟ।
ਫੁ ਵ। ਦ ਕ। ਗ। ਦ ਤੁ ਪਿ ਸ।
ਦ ਤੁ। ਅੰ ਤ ਨ ਪ। ਦ ਤੁ।
ਹ। ਰ ਪ ਰੇ ਸ ਕੁ ਨੇ ਤ ਬ ਤ।
ਦ ਤੁ। ਅ ਤੁ। ਅ ਤੁ। ਅ ਤੁ। ਅ ਤੁ।
ਦ। ਸ ਜ ਨ ਕ ਰ ਹੇ ਹੁ ਸ ਹਾਂ ਮੀ।
ਜ ਦ ਬ। ਲਿ ਹ। ਰ ਜ। ਵੇ ਲ।
ਖਿ ਬ। ਕੀ। ਦ। ਸ ਜ। ਨ। ਮੁ ਹਿ
ਲੇ ਹੁ ਉ ਬ। ਰੀ। ਹ ਉ ਮ ਤੁ ਮ ਦ।
ਮ ਲ ਪ ਮ ਤ ਹ ਉ ਰ। ਤੁ ਮ ਸ ਮ ਰ ਬ ਕੁ ਨ।
ਜਿ ਰ ਮ ਉ ਰ।
ਜ ਕ ਲ ਦ। ਆ ਰ ਤ ਜ ਪ ਰਿ ਰਿ ਜ ਰ ਨ।
ਵੀ। ਦ। ਸ ਜ ਮ ਮੁ ਹਿ। ਲੇ ਹੁ ਬ ਚ।
ਵੀ। ੨੯੯੮
੯੮। ਅ ਮ ਬ ਮੁ ਨ ਜ ਤ।
ਬੀ ਦ ਬੁ ਹ ਰ ਤੁ ਵ। ਲਿ ਪ ਯ ਤੇ।
ਬੀ ਦ ਯੀ ਜ ਜ। ਮੇ। ਖ। ਲ ਕ। ਗ
ਫ। ਰ ਤ ਕੀ ਵੇ ਗ। ਹ ਹ ਰ ਦੇ।
ਮ। ਲ ਮ ਦੇ ਜ ਹ। ਹ ਮੇ ਹ। ਸੁ ਬ।
ਸਿ ਜ ਦੇ ਠ ਕੁ ਬ ਦ ਵੇ ਤੇ ਸਿ
ਜ ਦੇ ਰ ਸ। ਵ ਸ ਫੁ ਫੁ ਨ।
ਹ ਜ ਰ ਤੇ ਬੇ ਚੁ ਨ ਖੁ ਦ ਵੇ ਦ।
ਪ। ਕ ਮ ਬ ਰ। ਜੇ ਹ ਮੁ ਸੈ। ਹੇ
ਹੁ ਹੀ ਤੁ। ਅ ਸ ਤ ਦ ਰ ਹ ਮੇ ਜੇ।
ਜੁ ਸ। ਬੈ ਨੇ। ਅ ਜ। ਅ ਸ ਤ ਜੇ ਹੇ ਮੇ।
ਹ ਲ ਕੇ ਬੀ ਦ ਰੀ। ਅ
ਤ ਦ ਰੋ ਸ ਮ ਲ। ਏ ਕ ਰ ਵ।
ਬਿ ਕ ਮ ਤ। ਅ ਤ। ਇ ਤ ਬ ਸ ਤੇ।
ਦ ਰ ਜ ਤੇ। ਹ ਕੁ ਮ ਤੁ
ਅੰ ਦ। ਫੁ ਰ ਮ। ਬ। ਅੰ ਦ।
ਪੇ ਦ ਤੁ ਲ ਬੀ ਦ ਦ ਵੈ ਤੇ ਖੁ ਵੈ ਦ।
ਅ ਜੁ ਖ ਦ। ਨ। ਬ। ਜ ਕ ਤੇ
ਪੁ ਵ ਰ। ਅੰ ਦ ਰ ਰੁ ਲ ਜੇ ਸੁ ਬ ਰ ਹੁ ਜ।
ਰ। ਅੰ ਦ। ਸੋ। ਇ ਜ ਜੇ ਵੈ ਨੇ।
ਅ ਜ। ਬ ਦ ਰੇ
ਘ। ਕ ਤ ਹ ਲੀ ਦ। ਤੇ ਬੈ ਕੁ ਨ ਦ।
ਬ ਬ ਖ ਸ। ਜੁ ਰ ਮ ਹ। ਵੇ ਸੀ ਰੀ ਨ ਮ।
ਰ ਸ ਮ ਦ ਰ ਮ।

ਜਵਿਕਨਤੁਰਫੁਤੁਲੋਮਿਨਿਗਾਜਮਜਾਗਜਾਕਿਰਦਾਰਖੁਦੀਫਰਾਏਫਜਲਾ
 ਫੇਗਮਤਾਚਹੋਚਾਰੇਨਬੀਨੀਦਿਗਾਹਏਫਰਯਾਦਾਬਦਰਗਾਹਰਜਾਨੀਦਾਉਜ
 ਰਖਹਾਮੀਦਪੁਨਹਤੁਆਮਦੀਦਾਜਲਮਤੁਹਸਰੀਦਾ। ਸਕੋਅਜਬੰਦਗਾਨਬੰਦੇ
 ਦਰਗਾਹਤੁਮਨਬੰਦੇਬੋਰੀਗਉਦਬਾਰੀਗ। ਆਫੇਗਕਾਰੇਬਜਾਗੈ। ਬਰਗੈ।
 ਟੀਟਨੈਗਓਜਉਦਾ। ਸਿਫੁਲੈਗਓਕਮਿਨੀਦੁਨੈਗ। ਗਾਉਬਾਇ। ਹੋਏਸੋ। ਬੁਲਹਦੁਨੈ
 ਮਮਬਲਹਜੇਹੇਤਉਰਤਰੇ। ਕਤਨਾਅਦਬਾ। ਜਸਬੇਅਦਬਾ। ਉਬੇਤਮੀਜਾ। ਕੁ
 ਰਮਕਾਰਾ। ਗੁਨਹਗਾਰਾ। ਇਦਬਾਰਾ। ਸਾਦਾਰਾ। ਉਫਤਾਜੈ। ਬੇਚਾਰੇ। ਬੁਦ
 ਕਾਰੈ। ਕਮਾਖਿਰਦੈ। ਬੇਖਿਰਦੈ। ਕਮਜਰਫੈ। ਬੈਹਨਰਹੈ। ਪੁਰਚੁਨਹੈ। ਮਮਣੀ। ਸੈ
 ਮਉਬਾਜੈਗਾਮੁਨਕੈ। ਗਮਨਕੋ। ਗਮਖੁਰਦੈ। ਮਜੁਰਦੈ। ਮਮਲੁਦੈ। ਬੋਧੁਦੈ।
 ਫੁਰਸੁਦੈ। ਠਾਬੁਦੈ। ਰੀਜੀਦੈ। ਪੇਚੀਦੈ। ਪਯਮਾਦੈ। ਦਰਮਾਦੈ। ਪੇਜੀਦੈ। ਪਯਮਾ
 ਨੈ। ਗਮਖੁਰਦੈ। ਗਮਖੁਰਦੈ। ਮਜੁਰਦੈ। ਮਮਲੁਦੈ। ਕਮਤੁਕਜਹੈ। ਦਾਸਤ
 ਬਸਤੋ। ਟੇਲਖਿਸਤੋ। ਸੇਕਕਤੋ। ਅਜੁਫਤੋ। ਗੁਜਿਸਤੋ। ਸਬਜਿਜਦੈ। ਦੋਜਾਹੀ
 ਰਜਮਾਫੁਕਾਰੀਹੈ। ਫਕਤਨਾਲਾ। ਫਿਫਰੇ। ਮਦਾ। ਮਾਹਕਸਾ। ਤੁਬੈਫੇਜਮਸਾਰੇ।
 ਤਪਕਾ। ਮਜਬੂਰੀ। ਮਜੁਰੀਹਰਲਹਜੈ। ਮਜਬੂਰੀ। ਤਿਜਨੈਕਮਾਮ। ਮਾਰਸੀਏ
 ਜੇਠਾਲਫੇਬਜਲਹਮੁਨਮਿਨਬੰਦੈ। ਕਮਨੈਬੋਧੈ। ਮਮਾ। ਦਬੇਬੇਜਮਨਾ। ਇਕ
 ਮਾਜਨਿਓਕਕਾ। ਫੁਟਮੁਨਜਾਤ। ਮਾਫੈ। ਮਨਹੈ। ਤਉਰੀ। ਮਜਤਪਰਦਰਦਰਾ
 ਰਬੇਚੀ। ਲਾਜਾਨੀਫੇਬੇਨਮੂੰਨ। ਅਜਤਾਗਫਰਬੇਚਗੁਨਾਅਜਤਾ। ਹੇਮੇਦਰਦਸਫ
 ਤੇਲਾਲਾਮੀਦਬਕਮਕਿਜਾਗਾਫੇਹਮਓਖਿ। ਮਲੁਪਜਮਾਦੈਜੇਚੀਬਜਾ। ਮੁਬਰਾ
 ਜੇਹਮੇਜੇਅਜਤਾ। ਮਜਕਿਆਜੇਗੁਮਾਨਬੁਹਤਗਾਨਾ। ਮਾਜਤਜੁਲਜੁਲਾਲਲਾ
 ਤਕਦੈ। ਏਮੁਤਮਸਤਾ। ਬਖਸਿਦੈ। ਹੇਕਤਮਸਤਾ। ਏਹਮੇਖਲਾਅਜਤਾ। ਮੁਬਦਾਏਹੇਮੇ।
 ਕਲਾਅਜਤਾ। ਚੇਇਨਗੀ। ਚੇਜਿਨਜੀ। ਚੇਅਲਦੀ। ਚੇਜਿਫੁਲੀ। ਚੇਨਜੇਬੀ।

ਕਮਜਰ

ਤਕਦੈ

ਚੇਫਰਾਮੀ। ਚੇਜਿਨੀ। ਚੇਇਨੀ। ਜਮਾਤਗਾ। ਜਮਾਤਗਾ। ਚਿਹੇਨਾਤਾ। ਮੁਬਾਤਗਾ ੬੨
 ਪਥਿਦਕਾਨਾ। ਚੇਅਰਬੀਚੇਬਾਈ। ਚੇਨੂਕੀਚੇਫੁਰਾ। ਚੇਫੇਰਾਚੇਮੇਰਾ। ਚੇਫੇਦੁਮਥ
 ਕਰੁਹਾਚੇਅਫਰੀਰਾਮਾਹਰਮਨਗਾ। ਚੇਫੁਲਾ। ਚੇਫੇਰਾ। ਚੇਫੇਦੁਮਥਦਮਾਰੇ।
 ਚਿਨਜਾ। ਚੇਫੁਰੀ। ਤਹਉਚਤੁਪਰਾ। ਉਨਕਾਫੀਕਾਬਾ। ਚਰਗਾ। ਸੀਮੁਰਗਾ।
 ਮਲਖਮੇਰਾ। ਰੂਹੀ। ਫੇਕੀ। ਫੇਕੋਹੀ। ਚੇਮਾਰੀ। ਚੇਜੁਗਾ। ਚੇਫਾਈ। ਚੇਕ
 ਦੁਮਾ। ਬੁਨੀਚੇਰਾ। ਪਲੀਗੈ। ਚੇਕਾਰਾ। ਫਜਨਗੈ। ਚੇਜਲਮਾਰਾ। ਸੁਹੇਜੇਰਾਕ
 ਮਜੇਰਾ। ਸਬਬੇਰਾ। ਕਮਖੇਰਾ। ਗਾਰੀਬਾ। ਇਤਮਿਮ। ਬੇਪਾਇਆ। ਬੇਜਮੰਮ।
 ਕਮਫਜਲ। ਚੁਫਨਾ। ਚੁਫਨਾ। ਬੁਰਾਨ। ਚੇਪੀਰਾ। ਤਿਫਲਾਂ। ਬੇਚਾਰੈ। ਬੇਚਾਰੈ।
 ਚੇਚਾਰੈ। ਬਿਖਰਦੈ। ਬੇਖਿਰਦੈ। ਦਨਾ। ਚੇਨਾ। ਫੁਰਜਨਾ। ਹੁਕਮਇਆ। ਮਜ
 ਚਾ। ਤਨਦਰਜਤਾ। ਮਮਪੁਜਤਾ। ਕਜਾਯਾ। ਚੇਬੇਕਜਾਯਾ। ਗਦਾਯਾ। ਸੁਪਹੀਦਾ।
 ਨਦਾ। ਇਥਾ। ਬੇਨਦਾ। ਇਥਾ। ਬਖਜੇ। ਮਾਰਾ। ਬੇਬਦਬਖਤਾ। ਕਮਜਰਟਾ। ਹੁਜਨ
 ਸੀਰਤਾ। ਕੁਫਰਾ। ਗਬਤਰਜਾ। ਸੀਨਾਬੀਨਾ। ਚੇਫੁਖਰਹਚੇਬਾਰਾ। ਚੇ
 ਫੁਲਾ। ਚੇਫੁਕਰਾ। ਚੇਮਿਜਕੀ। ਚੇਕਾਰਾਗਾ। ਹਕਪੁਜਤਾ। ਕੁਫਰਾ। ਮਮਫੇ
 ਮਾਰਾ। ਚੇਯਾਰੀ। ਇਗਾਨੈ। ਚਿਥਿਗਿ। ਅਥੈ। ਜਲਜਲੈ। ਨਜਦੀਕੀ। ਚੇ
 ਫੁਰੀ। ਮਹਜੁਰੀ। ਰੀਜੂਰੀ। ਮਜਬੂਰੀ। ਚੇਸਾਬਰਦੇਜਬਰਾ। ਮਜੁਦਾ। ਮਲੁ
 ਦਾ। ਨਬੁਦਾ। ਬੋਹੁਦਾ। ਚੇਚਕਜਾ। ਚੇਜੀਯਾ। ਚੇਗਿਰੀਯਾ। ਚੇਬੁਦਾ। ਮ
 ਲਹਾਨੀ। ਫੁਕਨੀ। ਚੁਰਾਸੀ। ਜਬੂਰੀ। ਤਉਚੇਤੀ। ਮਮਜਿਲੀ। ਮੁਬਹਾਨੀ।
 ਬੁਤਾਨੀ। ਮਸਤਾ। ਮਲਮਸਤਾ। ਬੁਲਹਦੁਜਾ। ਟੇਲਖਿਜਤਾ। ਚੀਫਲੈਦ
 ਰਜਨੈ। ਕਮਖੁਖਨਾ। ਨਾਕਪਨਾ। ਚੀਚੁਰਾ। ਬੁਜੁਦਾ। ਬੋਹੁਦਾ। ਮੁਜਬੂਦਾ।
 ਗਿਰੀਮਨਾ। ਨਲਨਾ। ਚੇਨਦਾ। ਚੇਜਾਦਾ। ਚੇਫੁਹਾਗਮਜਦਗਾਨਲੀ
 ਦੈ। ਪੇਚੀਦੈ। ਬੁਦੀਦੈ। ਚਫੁਫੀਦੈ। ਜੇਸੀਦੈ। ਕਮਸੀਦੈ। ਪੇਇਦੈ। ਜੇਫੀਦੈ।

ਕਮਖੁਖ

ਲ

ਜਨਬੇਜਾਨਾ ਚੇਟੀਨਾ ਬੇਟੀਨਾ ਸੁਪਹੀਟਾ ਮਹਕੁਮਾ ਚੇਰਾਬੀ ਚੇਸਰਕੀ ਮ
ਮਾਲਾ ਦੇ ਨੁਕੁਲਾ ਚੇਮਸੀ ਚੇਕੁਰਮੀ ਚੇਫਰਸੀ ਚੇਮੁਕੀ ਚੇਮੀਨਾ ਚੇ
ਚੀਨਾ ਚੇਤਿਬਤਕਪਾਰੀ ਗਰਦੇਜੀ ਚੇਤੁਜੀ ਚੇਹੁਸੀ ਚੇਰੁਮੀ ਚੇਜੀਪੀ
ਕਾਉਸੀ ਜਾਮੁਸੀ ਜਾਮੀ ਹੀਟੀਨੀ ਜਾਬਲਾਜਤ ਨੀ ਖਾਰਜ ਮੀ ਖਾਰਾ ਸੁਖ
ਰਾ ਚੇਕਾਬੁਲਾ ਚੇਬਾਬੁਲਾ ਚੇਜਾਬੁਲਾ ਜਲੋਮੀਨੀ ਟਾਉਟੀ ਮਸੀ ਮਾਮ
ਲਮਾਏ ਚੇਅਰਮਨ ਚੇਫਾਏ ਚੇਚੀਨੀ ਮਾਰੀ ਨੀ ਮੁਰਾਜ ਨੀ ਚੇਬਲਕੀ
ਬਦਖਸੀ ਚੇਹਬਜ ਚੇਜੀਰੀ ਬੁਰਟਾ ਚੇਜੇਰੀ ਚੇਗਰੀ ਮੁਲਕਾਰਾ

78 ਫੁਟੁਨਾ ਜਾਤਾ ਟਕਟੀ ਤੁਣੀ ਲੀਕੀ ਮਰਹਾਜਟੀ ਗੁਜਰਤੀ ਮਦਰਜੀ
ਅਠਪੁਲੀ ਚੇਬਰਮਾ ਚੇਖਿਰਦੀ ਚੇਖੀਰੀ ਚੇਖੀਰੀ ਮਿਟਕੀ ਮਕਰਾਨੀ ਟੁਰ
ਹੀਰੀ ਕਜਮੀਰੀ ਟੋਲਟੁਲੀ ਲਾਹੋਰੀ ਮੁਲਤਾਨੀ ਪਜਉਰੀ ਉਪਾਧੀ ਚਿ
ਰਟਾਸੀ ਉਟਾਸੀ ਮੀਨੋ ਮਸੀ ਬੇਰ ਕਤੀ ਮਾਮ ਕਤੀ ਚੇਸਕਤੀ ਚੇਜਟੀ ਸੀ
ਨਿਜਪੇਹੀ ਬੇਰਾਗੀ ਚੇਖਿਰਗੀ ਚੇਜੇਰੀ ਪ੍ਰਿਰਗੀ ਉਤਜੇਰੀ ਤੇ ਮਾਰੀ ਚੇਠਰੀ
ਬਹਮਚਾਰੀ ਪਮਹੀਸਾ ਚੇਟੰਡੀ ਚੇਮੁਕੀ ਚੇਉਜੀ ਚੇਉਜੀ ਚੇਕਾਬ ਨੀ ਜ
ਕਚਨਾ ਨੇਮੀ ਚੇਪੇਮੀ ਮਾਰਾ ਰੀ ਬਿਚਾਰੀ ਮਨਚਾਰੀ ਬਿਦਹਾਰੀ ਮੁਜਾਰੀ
ਮਾਧਿਕਾਰੀ ਬਿਤਧਾਰੀ ਮਨਮਹਾਰੀ ਬਿਨਹਾਰੀ ਟੁਲਹਾਰੀ ਜਲਹਾਰੀ ਬਹੁ
ਹਾਰੀ ਮਉਨਹਾਰੀ ਇਕਮਹਾਰੀ ਬਹਮਹਾਰੀ ਚੇਤੁਪਜਾ ਚੇਜਪਜਾ ਚੇਰ
ਖਚੇਬੁਖਜਾ ਮਾਸਟਾਰੀ ਪੁਜਾਬੇਜਾਮੀ ਜਾਰੇਟੀ ਚੇਜੀਤੀ ਚੇਤੀਤੀ ਚੇ
ਮਤੀ ਜੁਤੀਤੀ ਚੇਕਰਮੀ ਚੇਧਰਮੀ ਚੇਕੁਰਮੀ ਕੁਮੀ ਬੇਟੀ ਪਉਰਾਣੀ ਕੁ
ਮਕਾਰੀ ਪਮੀਤੀ ਚੇਜੇਨੀ ਨਿਜੇਪੀ ਚੇਮੇਹੀ ਨਿਮੇਹੀ ਮਾਰਾਪੀ ਮਾਪੇ
ਲਾ ਚੇਬੀਗਸੀ ਬੁਟੇਲੇ ਟੋਲਟੁਲੀ ਬੀਚਾਲੀ ਮਨ ਤਾਲੀ ਦੁਖਨਪੀ ਮਿ

ਪੀ ਨਕੀਧੀ ਨਲਬੇਟੀ ਮਾਰਾਗੀ ਪਤਾਲੀ ਕੁਛੀ ਟਿਜਕੁਛੀ ਪੁਰਦਕੇ ੬੨੮
ਜੀਗੇਖਾ ਮਾਇਆ ਵੀਏਤਾ ਸਕਾ ਟੇਵ ਨਜਕਾ ਤੁਤਨਕਾ ਮਕੁਰਾ ਨਕਕਾ
ਨਿਫੁੜੀ ਜਤਾਰੀ ਬਿਤਹਾਰੀ ਟਿਗ ਮੀਬਰਾ ਮੁਮੁਨੇਜੁਗਾ ਤਮੇਜੁਗਾ ਬਿਖੇ
ਰਾ ਜੇਰਾ ਜੁਗਾ ਚੇਗੇਜੁਗਾ ਚੇਜੇਜੁਗਾ ਚੁਖਕਾ ਚੁਖਕੀ ਪੇਮਾਜੀ ਮਪੇਮਾਜੀ
ਮਨਿਮਾਜੀ ਉਪਟਾਮੀ ਕ੍ਰਿਤੀ ਮਮਪਕ੍ਰਿਤੀ ਮੁਕ੍ਰਿਤੀ ਮਨਕ੍ਰਿਤੀ ਕ੍ਰਿਤੀ ਮੁ
ਜਕ੍ਰਿਤੀ ਜੀਟੀ ਉਪਜੀਟੀ ਬਿਤੀ ਮਨਬਿਤੀ ਮਪਕ੍ਰਿਤੀ ਟੀਟੀਪੀ ਜਰਨ
ਟੀਪੀ ਉਪਟੀਪੀ ਖਤੀਟਰਠੀ ਸੀਕੀ ਗਠੀ ਚੇਨਾ ਰਕਾ ਚੇਨਿਤਕਾ ਚੇ
ਰਾਇਨ ਚੇਟੰਤੀ ਖੜਗਾ ਜਤੀ ਟੇਟਾਤੀ ਨੁਭਯਾਕ ਬਹਮਗਿ ਮਪੀ ਬਿਕਿ
ਮਨੀ ਮੁਰਗਿ ਮਸੀ ਗੁਰਗਿ ਮਸੀ ਮਮਗਿ ਮਸੀ ਬਿਟੇਜਾ ਮਾਥਿਟਯਾ
ਜੁਥਿਟੀ ਮਾਥਿਟੀ ਪਕਿਟੀ ਮਚੇਪਕ੍ਰਿਤਾ ਚੇਕੇਬੇਟਾ ਤੇਟਰਜਾ ਚੇਜੁਕਜਾ ਚੇ
ਜਨਨਾ ਮਮਜਨਕੇ ਮੀਤੀ ਚੇਜਤੀ ਚੇਮਠੀ ਚੇਤਰੀ ਮਸੀ ਮਪਮਸੀ ਮਨ
ਮਸੀ ਮਮਤਮਸੀ ਮਮਤੁਮਸੀ ਕਮੀ ਮਨਕਮੀ ਜਕਮੀ ਮਮਕਮੀ ਚੇਕੇਪੀ
ਚੇਬੇਪੀ ਚੇਜੇਪੀ ਜੇਮੇਪੀ ਬਿਰੇਧੀ ਮਨਕ੍ਰੇਸੀ ਬੇਮੀ ਮਖੇਮੀ ਜੁਗਿ ਮਸੀ
ਚੇਸਿਧਾ ਟਿਛੁਤਾ ਮਨ ਟਿਛੁਤਾ ਉਪ ਟਿਛੁਤਾ ਨਿਛੁਤੀ ਨਿਕੀਰੀ ਮਮਮਪੀ
ਮਨਜਪੀ ਮਬਿਮਪੀ ਮਨਬਿਮਪੀ ਉਪਟਾਮੀ ਚੇਬਾਟੀ ਉਪਟਾਮੀ ਬਿ
ਜਾਟੀ ਬਾਟੀ ਬਿਬਾਟੀ ਗਕਿਠੀ ਚੇਕੇਪਕ ਨਿਜਮਤੀ ਉਨਮਤੀ ਮਪਕੇ ਬਿਪ
ਤੇ ਬਿਕੁਤੇ ਮਮਪੀ ਮਮਮਰਠੀ ਜੁਥਪਾ ਉਪਜੁਥਪਾ ਚੇਮਤਲੀ ਚੇਬਿਤਕੀ
ਚੇਮਤਲੀ ਚੇਤਲਤਲਾ ਮਹਤਲਾ ਮਰਜਾਤਲਾ ਮਰਲੀ ਚੇਕੁਮੀ ਚੇਰਗ
ਨੀ ਚੇਕੁਰੀ ਮਪਬਰਗੀ ਮਪਜਰਗੀ ਚੇਮਤਲਾ ਚੇਕੁਤਲਾ ਚੇਮੇਖਛੀ
ਚੇਮਕਤਾ ਮਰਾਪੀ ਬਿਰੇਧੀ ਜੀਪ੍ਰਿਜੀ ਜਿਕੀ ਮਾਰੀ ਕੀ ਮਨਿ ਹਿਜੀ ਕੀ ਨਕਮਾ
ਯਕਾ ਬੇਯਕਰਨੀ ਬੇਟੀ ਉਪਏਟੀ ਚੇਰਿਚਈ ਚੇਜਾਪੀ ਮੀਮਾਜੀ ਪਤੀ

ਮੰਗਲਕਰਨਹਾਦਿਸਪਨਪੁਸ਼ਪਰਦਨਹੀਰੇਤੁਜਖਭਚੜਪੁਲਾਨਿਕੇਕੀ
ਖੁਜਾਚੜਪਨੀਖਸਿੰਹਦਰੋਸਿਖਤਨਹੀਰੇਦਮਉਲਕੁਜਮਭਾਚੜਪਦੁਖ
ਹਸਰੰਕਠਕੁਫਕੋਤਮਾਭਰੰਨਮਨਹੀਰੇਤੁਪੁਰੇਖਤਾਭਿਜਨਪਦੁਪਿਯਾ
ਅਸਟਾਬਿਨਸੁਰਦੇਵਾਗਨਗਿਨਨਿਜਨੇਨਸੁਪਰਨਿਸਾਚਰਲੇਮਿਜਲ
ਨਤੇਪਉਲਾਇਦਾਇਕੋਹੁਇਹਉਜਨਪਉਰਿਭਕੋਭਲੇਰੰਦਸੀਪਠਾਛਥਭੁਰਨ
ਭਨਾਇਕੋਕਾਕਪਛਉਰੇਸਿਰਤਨਨਮਨਪੁਜਭਚਕਕੁਰਲਮਨਮਕਤਾਭ
ਲਕੋਗੁਠਾਇਕੋਮੁਕਤਨਕੋਮਲਉਰਨਲਲਾਨਕੋਕੰਠਜੁਤਰਕੰਕਨਕੋਉਰਾਜਿ
ਗਾਕਲਗੀਛੁਕਾਇਕੋਭਿੜ੨੨ਭਿਰੇਖਤਾਭਿਸਨਪਦਪੁਨੀਅਠਾਭਿਜਦੰਦ
ਸਬਜੇਜੇਠਮੇਜੰਗਜੇਏਮਲਾਕਨਨਚੁਖਜਮਸਾਮਗੁਰਜਹਰਥੋਰਥਥ
ਕੋਕਮੰਦਤੇਗਾਤੀਰਕਮਾਸਿਲਾਹਹਾਏਗੁਨਾਉਕਰਦੰਦਉਰੀਅਨਥਾਥਕੋ
ਰੇਗਜਹਰਨਾਥਜੇਉਜਥਾਖੁਖਾਰਥਹਰਥੁਏਚੁਦੰਦਬਿਹਾਰਿਦਕਰਦੰਦਪੈਰ
ਮਨਮਾਫਰੀਤਨਸੋਲਾਥਜੇਹਾਭਿਹੁਮਹੁਰਾਦਿਲਾਵਰਥਾਰਥਰਥੁਉ
ਲਨਗਾਇਰਾਪਾਰੀਦੇਹੋਜਕੋਭਿੜ੨੨ਭਿਰੇਖਤਾਭਿਸਨਪਦਪੁਨੀਅਠਾਭਿ
ਰੁਜੇਰਾਗਟਰਥੁਕਦਲਹਜਾਏਚੰਗਾਜਦਾਏਉਲਨਕਗਾਟਦਮਕਰਚਰ
ਗੇਸੁਦੈਰਕੋਕੋਆਮਦਪਦੀਦਉਦੇਜਗਾਜਾਏਸੁਰਗਰਫੀਲਨਫਖਜਰ
ਜਦਮਾਗੇਹਜੁਦੈਹਜਾਹਜਪੁਜਖਰਚਕਚਾਕੁਤੀਰਪਾਹਜੁਮਮਉਜਉਮ
ਚਰੇਆਏਸੁਹਰਜੇਸੁਦੈਤਲਾਤਮਮਾਮਦਜਬਹੁਰਾਜਿਪਰਸਾਲਰਗਾਨਰ
ਕਸਠਥਰਕਫਿਜਦੇਸੁਦੈਭਿੜ੨੨ਭਿਸਨਪਦਪੁਨੀਅਠਾਭਿਰੇਖਤਾਭਿਹੁਮ
ਨੀਚਲਨੇਲਗੋਹਥਲਦਹੁਨਉਏਟਲਚਤੁਰੰਗਨੀਯਾਜਤਾਰੇਲਾਜ
ਲਾਠਨਜਨੀਕੋਮਨਜਨੀਲਾਗਤੇਕੁਟਖੇਚਟੇਮਨੀਦੋਕੋਹਜਰੀਪਰੀਉਦੈਅਠ
ਤਪਤੰਗਲੋਛੁਟਕੁਰਤੁਕੋਜੇਰਾਜੁਰੀਯਾਸਮਾਸੁਦਹਾਸਤਜਗਾਜੁਤੇਜਮੀਦੀ

੨੩

੨੪

ਦਸਿਜੰਗਾਹਸੁਦਦਰੀਮਮਾਨਦੇਹਜਥਹੀਗਾਹਮਜਮਹਰਥੋਚਾਹਰੀਕੋ ੨੩
ਕੋਬਰੀਯਮਗੁਰਜਜਮਪਰਤੀਰਨਾਚੁਖਹਰਥੋਕੋਕਾਕਰਦੰਦਜੰਗਾਦਿਲਾਵਰ
ਮਨਦਲਜਮਾਦਿਲਾਵਰੀਯਮਮਾਨਕੁਉਰਿਯਮਦਾਦੁਨਹਉਲਨਕਖੀਖਚ
ਗੀਅੰਬਾਰਜੁਦਮਜਕੁਜਤੁਗਾਈਆਫਰਾਫੁਰਫੁਰਫੁਰਾਥਗੀਪਰਥਮਾ
ਕਰਦੰਦਫੁਏਜੋਗਾਨਸਥਸਚੀਕਗੀਕੋਚੁਜਤਕੀਹਮਰਨੀਮੁਸਾਫੁਜੁਦ
ਅਫਰੀਰਗਾਥਾਪੁਖਤਗੀਪਸਦਗਾਨਪਸਦਕਰਦੰਦਜਹਰਜਾਹਉਫਤ
ਮਾਫਰੀਹਰਕੋਏਨਦਦਈਕਲਮਾਫਰੀਗਾਮਾਫਰੀਭਿੜ੨੨ਭਿਸਿਸ
ਪਦਪੁਨੀਆਭੇਖਤਾਮਮਚਾਜੰਗਾਹਦੇਦਲਕਦਲੇਰਾਸਦਮੁਹੁਏਕਰਉ
ਸਹਸਥਦੇਕੀਲਕੀਹੋਨੇਹਮਾਚੁਏਕਦਮਜਥਤੋਮੇਅਨੇਜੰਗਾਜੰਗੀਚ
ਦਜਾਨਗਾਚੁਲੀਤਥਤੇਗਦੇਦਜਤੀਜਦਨਖੁਜਨੁਮਾਚੁਏਅਮਦੀਖੁਲੀਮ
ਚਲਲਜਕਰੀਅਚਿਅਲਦੀਹਮਨਗਨਾਦਮਾਦਮਥਜਰੇਬੁਗਦੀਮਸ
ਲੇਖੁਤਕਗੁਫਤੁਗੁਏਰਦਰਤਰਿਹਾਥਾਰਥਕੋਹਚੁਮੇਯਥਾਰਨਾਃ
ਜਮੀਸੁਦਚਰਖਮਜਤੀਰਨਹੁੰਦਾਰੀਨਕਸਹੁਏਜਖੀਰੋਕੁਜਤੁਗਾਮਜਥ
ਜਸੁਦੈਅੰਬਾਰਚੁਕੋਹਾਮੁਸਲਜਲਜਲਫਮਹਉਥਾਹਮੇਜੁਜਾਥਜਾਕੁਏਕੋ
ਹਾਥੀਕਹੀਮੇਰਕੁੰਦਾਨਦਕਹੂਚੁਰਕਨਾਕਹੂਰਥਜਾਥਥੀਪਿਦਲਾਦਿਲਾਵ
ਰਮਾਰਕਰਮੁਏਥਿਥੀਆਰਾਮਜੀਦੇਖਸਗਜੀਤਗੀਮਾਰਥੀਫੁਫਰੀਯ
ਗਮਾਦੈਗਨਾਮਜਜਮਲੈਦੋਲਜਕਰਮਦਰਾਮਾਮਦੰਦਚਉਚਾਨਗੇਏ
ਕਸੀਦੰਦਸਫਦੋਕਲਥੋਮਉਜਉਮਥਜਗਰੇਹੋਗਾਰੇਵਥਰਥਾਸਤਦੇਸੁਗ
ਲਗਲੇਥਜਾਏਹੁਏਏਲਾਮੇਦਾਨਕੁਕਰਦੰਦੇਸੁਜਮੀਦਾਤੇਜਮਾਫਰੀਦੰਦ
ਏਏਰੋਅਠਫੋਫੀਲਜੁਤੇਧਾਏਕਰਥੀਦੇਫੈਹਮਲੋਕਰਦੰਦਹੁਨਥੋਏ
ਹਜਮਕਰਦੰਦਜਥਕਥਾਹਮਾਜਥਮਹਾਤੋਗਨਾਚੁਖਹਰੇਹੁਏਚੁਸਥਾਰਜ
ਬੁਰਦੰਦ

ਕੋਬਰੀਯਮਗੁਰਜਜਮਪਰਤੀਰਨਾਚੁਖਹਰਥੋਕੋਕਾਕਰਦੰਦਜੰਗਾਦਿਲਾਵਰ
ਮਨਦਲਜਮਾਦਿਲਾਵਰੀਯਮਮਾਨਕੁਉਰਿਯਮਦਾਦੁਨਹਉਲਨਕਖੀਖਚ
ਗੀਅੰਬਾਰਜੁਦਮਜਕੁਜਤੁਗਾਈਆਫਰਾਫੁਰਫੁਰਫੁਰਾਥਗੀਪਰਥਮਾ
ਕਰਦੰਦਫੁਏਜੋਗਾਨਸਥਸਚੀਕਗੀਕੋਚੁਜਤਕੀਹਮਰਨੀਮੁਸਾਫੁਜੁਦ
ਅਫਰੀਰਗਾਥਾਪੁਖਤਗੀਪਸਦਗਾਨਪਸਦਕਰਦੰਦਜਹਰਜਾਹਉਫਤ
ਮਾਫਰੀਹਰਕੋਏਨਦਦਈਕਲਮਾਫਰੀਗਾਮਾਫਰੀਭਿੜ੨੨ਭਿਸਿਸ
ਪਦਪੁਨੀਆਭੇਖਤਾਮਮਚਾਜੰਗਾਹਦੇਦਲਕਦਲੇਰਾਸਦਮੁਹੁਏਕਰਉ
ਸਹਸਥਦੇਕੀਲਕੀਹੋਨੇਹਮਾਚੁਏਕਦਮਜਥਤੋਮੇਅਨੇਜੰਗਾਜੰਗੀਚ
ਦਜਾਨਗਾਚੁਲੀਤਥਤੇਗਦੇਦਜਤੀਜਦਨਖੁਜਨੁਮਾਚੁਏਅਮਦੀਖੁਲੀਮ
ਚਲਲਜਕਰੀਅਚਿਅਲਦੀਹਮਨਗਨਾਦਮਾਦਮਥਜਰੇਬੁਗਦੀਮਸ
ਲੇਖੁਤਕਗੁਫਤੁਗੁਏਰਦਰਤਰਿਹਾਥਾਰਥਕੋਹਚੁਮੇਯਥਾਰਨਾਃ
ਜਮੀਸੁਦਚਰਖਮਜਤੀਰਨਹੁੰਦਾਰੀਨਕਸਹੁਏਜਖੀਰੋਕੁਜਤੁਗਾਮਜਥ
ਜਸੁਦੈਅੰਬਾਰਚੁਕੋਹਾਮੁਸਲਜਲਜਲਫਮਹਉਥਾਹਮੇਜੁਜਾਥਜਾਕੁਏਕੋ
ਹਾਥੀਕਹੀਮੇਰਕੁੰਦਾਨਦਕਹੂਚੁਰਕਨਾਕਹੂਰਥਜਾਥਥੀਪਿਦਲਾਦਿਲਾਵ
ਰਮਾਰਕਰਮੁਏਥਿਥੀਆਰਾਮਜੀਦੇਖਸਗਜੀਤਗੀਮਾਰਥੀਫੁਫਰੀਯ
ਗਮਾਦੈਗਨਾਮਜਜਮਲੈਦੋਲਜਕਰਮਦਰਾਮਾਮਦੰਦਚਉਚਾਨਗੇਏ
ਕਸੀਦੰਦਸਫਦੋਕਲਥੋਮਉਜਉਮਥਜਗਰੇਹੋਗਾਰੇਵਥਰਥਾਸਤਦੇਸੁਗ
ਲਗਲੇਥਜਾਏਹੁਏਏਲਾਮੇਦਾਨਕੁਕਰਦੰਦੇਸੁਜਮੀਦਾਤੇਜਮਾਫਰੀਦੰਦ
ਏਏਰੋਅਠਫੋਫੀਲਜੁਤੇਧਾਏਕਰਥੀਦੇਫੈਹਮਲੋਕਰਦੰਦਹੁਨਥੋਏ
ਹਜਮਕਰਦੰਦਜਥਕਥਾਹਮਾਜਥਮਹਾਤੋਗਨਾਚੁਖਹਰੇਹੁਏਚੁਸਥਾਰਜ
ਬੁਰਦੰਦ

ਜਦੋਂ ਪੈਕਲ ਬਰਾਨਸ ਦੇ ਬੇਜ ਪਮ ਕੁਸਤਗਾ ਪੋਏ ਕਸਿਅਜ ਦਸਤ ਬਸਾ ਮਜਪਾ ਸਿ
ਕਸਤੀ ਦਾ ਕਸਿਅਜ ਕਮਰ ਕਾਸਤੀ ਦਸੀ ਮਦੋਏ ਕਸ ਜੇ ਕਾਜੇ ਬਸਾ ਪਹਲ ਦਰੀ ਬੇ
ਬਸੇ ਬਾਜੁ ਬੁਢੀ ਦੇ ਜਪ ਮਜੇ ਏ ਬੇ ਸਥੇ ਸਰ ਬ ਦਸ ਤੇ ਤੇ ਗਊਰੀ ਆ ਬਸਾ ਕੁਸਤੀ ਦ
ਮੁਰਦੰਗ ਮਤ ਜੇ ਏ ਮੀ ਜਰ ਬਾ ਪ ਦਰ ਹ ਮ ਲ ਹ ਕ ਰ ਦ ਹ ਰ ਥੇ ਪ ਦ ਰ ਬਾ ਪ ਜ
ਤ ਜ ਮੇ ਖਾ ਸਤ ਗੁ ਏ ਮ ਮ ਜਾ ਜੁ ਆ ਹ ਰ ਮ ਨ ਗਾ ਜੀ ਗ ਕ ਰ ਦੰ ਦਾ ਜੇ ਹ ਰ ਬੇ ਨ ਦ ਬ ਨੇ
ਪ ਰ ਖਾ ਸਤ ਜੇ ਏ ਮ ਮ ਜੁ ਕੁ ਹੀ ਮਾ ਮ ਰ ਜ ਮ ਕ ਰ ਦੰ ਦ ਸ ਦੰ ਦ ਗ ਲ ਬ ਥ ਣੀ ਕੇ
ਨੇ ਕ ਥੇ ਏ ਮ ਸ ਥ ਨੇ ਰੇ ਜ ਮੁ ਦ ਜੀ ਕਾ ਹ ਹ ਰ ਦੋ ਮ ਜ ਥ ਖ ਥ ਮ ਸ ਤ ਨ ਰੇ ਜ ਮ ਰਾ ਮ
ਕੋ ਏ ਮ ਰ ਦ ਰ ਥੇ ਦੁ ਪੈ ਹ ਰ ਥੇ ਜ ਨ ਸਾ ਜ ਖ ਮ ਬ ਰ ਜ ਖ ਮ ਤੇ ਕੇ ਤੀ ਰ ਗੇ ਏ ਮੇ ਸੁ
ਰ ਕ ਨੇ ਜ ਤੇ ਜੀ ਦੇ ਜੀ ਗ ਮੁ ਸ ਤੰ ਦਾ ਮੁ ਸਾ ਦੇ ਕੁ ਰ ਕ ਤਾ ਜ ਥ ਹ ਰ ਥੇ ਜੇ ਨਾ ਹੇ ਕ ਲ
ਗ ਮ ਫ ਰ ਤੁ ਤੁ ਗੀ ਆ ਜੇ ਫ ਰ ਸੇ ਫੀ ਲ ਪੀ ਦ ਨ ਅ ਰ ਥੇ ਪੋ ਏ ਹ ਮੇ ਹ ਰ ਥੇ ਜ ਨ ਪ ਤ
ਪ ਥ ਰ ਮ ਅ ਮੁ ਦੋ ਅ ਜ ਦ ਹੇ ਬ ਰ ਕੇ ਜੇ ਲ ਖ ਤੇ ਹਾ ਜ ਹੁ ਏ ਜੇ ਸੇ ਰ ਸ ਦ ਹ ਲ ਦ ਰਾ ਜੇ
ਜ ਗ ਬ ਸੇ ਪੁ ਰ ਚੰ ਕੇ ਜੇ ਦ ਹ ਸੁ ਪੁ ਰ ਸੁ ਦੇ ਬ ਸ ਫੀ ਰ ਨ ਏ ਮ ਰ ਸ ਜੀ ਕੇ ਫੇ ਖ ਲ
ਖ ਲੇ ਖ ਰੇ ਥਾ ਰ ਬੁ ਏ ਮ ਜ ਮ ਗ ਜ ਹੇ ਜ ਦੋ ਗ ਸ ਜ ਨ ਏ ਏ ੨ ੩ ੪ ੫ ਖਿ ਜ ਨ ਪ
ਦ ਪੁ ਨੀ ਆ ਮ ਰ ਗੀ ਤਾ ਰਿ ਖ ਤ ਫੀ ਦ ਮ ਰ ਈ ਪੁ ਮ ਦੇ ਦ ਲ ਰੀ ਸੁ ਰ ਸੁ ਰ ਜੇ ਪ ਮਿ ਲ
ਮਿ ਲਾ ਈ ਘੇ ਦੇ ਵ ਗ ਨ ਜ ਕ ਰੇ ਮ ਰ ਈ ਘੇ ਦ ਮ ਕੀ ਪਿ ਲਾ ਪ ਲਾ ਖ ਦੀ ਹੇ ਰੁ ਕੁ ਟ
ਬ ਕੇ ਲ ਕਾ ਈ ਜੀ ਵ ਵੀ ਬਾ ਜੀ ਗਾ ਦੇ ਠੇ ਰ ਹ ਜੁ ਪ ਕੇ ਚ ਉ ਸ ਠ ਜ ਰ ਸੁ ਰ ਕੁ ਟ
ਦਿ ਲਾ ਦਿ ਲਾ ਬ ਨ ਕ ਰ ਸੁ ਰ ਤਾ ਠੇ ਟੀ ਪ ਰਾ ਕੁ ਮ ਸ ਰ ਪਾ ਸਾ ਕ ਰਾ ਲ ਕੇ ਤ ਹ ਖੇ ਰ
ਨੇ ਕੁ ਟ ਬ ਠ ਵਿ ਖ ਰ ਚ ਉ ਕ ਹਿ ਲ ਹਿ ਲਾ ਤਿ ਰੀ ਤਿ ਰ ਸੁ ਲ ਤ ਹ ਚ ਲ ਤੀ ਚ ਉ ਪਾ ਰ ਚੇ
ਕ ਤ ਗ ਮ ਠੇ ਫੁ ਕ ਪ ਜਾ ਦੁ ਹੁ ਦ ਲ ਸੇ ਹੁ ਆ ਮ ਰ ਗ ਠੇ ਲ ਠੇ ਲਾ ਕ ਰਾ ਈ ਨ ਰ ਦੰ ਦ
ਦ ਲ ਕੀ ਕ ਰੇ ਪ ਕੁ ਨੇ ਸੁ ਗੇ ਪਾ ਜੇ ਪ ਕੀ ਹੇ ਨ ਦ ਵ ਹੁ ਕੀ ਜੇ ਨਾ ਦੀ ਦ ਲ ਹੇ ਪ ਲ ਪ ਲਾ ਘ
ਮ ਰ ਸੁ ਤ ਰ ਪੀ ਮ ਤ ਕੀ ਸ ਦ ਹੇ ਜੀ ਤ ਸ ਰ ਬਾ ਈ ਜੀ ਨਾ ਦੀ ਦ ਲ ਹੇ ਸਾ ਈ ਤਿ ਨ ਦੀ ਜੀ

ਤ ਹੇ ਪ ਲ ਪ ਲਾ ਜੇ ਬੇ ਮੁ ਖ ਹੇ ਪ ਕੁ ਮੇ ਤੀ ਤਿ ਨਾ ਦੀ ਹਾਰ ਦੇ ਜ ਗ ਮੇ ਨ ਈ ਤ ਕੇ ਰੇ ਨ ਉ ਤ ਕੇ ੬੩੪
ਪੈ ਸ ਕੁ ਰੀ ਬਿ ਪ ਹ ਰ ਗੇ ਬਿ ਲ ਬਿ ਲਾ ਗੁ ਰ ਮੁ ਖਿ ਸਿ ਤ ਕੁ ਰੀ ਪ ਮਾ ਰੇ ਕੁ ਗ ਤ ਸੁ ਰ ਜ ਨ ਪ ਕੁ
ਕੇ ਗੇ ਤਿ ਨਾ ਦੇ ਮੁ ਖ ਮ ਦ ਉ ਜ ਲ ਗ ਏ ਜ ਕੁ ਨਿ ਕ ਮ ਕ ਸ ਮ ਲ ਮ ਲਾ ਅ ਨ ਮੁ ਖ ਯ ਕ ਤ
ਮ ਕੁ ਚ ਕਾ ਬਿ ਮੁ ਖ ਪ ਹ ਕੁ ਗ ਤ ਹੇ ਜੇ ਤੇ ਹ ਲ ਤ ਮ ਰ ਪ ਲ ਤ ਤਿ ਸ ਬਿ ਗ ਕ ਨ ਰ ਕ ਗ ਮ
ਕੁ ਦੇ ਦ ਗ ਲ ਨਾ ਮ ਬਿ ਖ ਕੁ ਦੇ ਏ ਜਿ ਨ ਚ ਲੇ ਰੇ ਗੁ ਰ ਮੁ ਖ ਕੁ ਗ ਤ ਹ ਰਿ ਪੇ ਆ ਰੇ ਕ ਕੇ ਬ
ਈ ਲੇ ਕ ਮ ਘੀ ਨੀ ਤਿ ਨ ਪ ਕ ਲ ਗੇ ਤ ਰੇ ਫੁ ਲ ਮ ਲਾ ਜੇ ਸੀ ਬਾ ਜ ਤਿ ਉ ਕੁ ਰ ਮੁ ਖਿ ਲ ਰੇ ਜੀ ਤੀ
ਹ ਰਿ ਸਿ ਤੁ ਪ ਕੁ ਪ ਰ ਗੀ ਮ ਸੇ ਤ ਮ ਰ ਸਿ ਤ ਮ ਰ ਸਿ ਤ ਕ ਨ ਬਿ ਬੁ ਦ ਤੁ ਸੁ ਰ ਸ ਅ ਤ ਮਿ ਲੀ ਮ
ਲਾ ਤਿ ਨ ਦੀ ਰੀ ਸਾ ਕੇ ਆ ਕੀ ਠੇ ਜੇ ਨਾ ਪੁ ਰ ਕੁ ਗ ਤ ਤਿ ਖ ਪਾ ਈ ਆ ਤਿ ਨ ਦੇ ਜੀ ਗ
ਨਿ ਸ ਤ ਰਾ ਜੇ ਕੁ ਰ ਮੁ ਖ ਸਿ ਤ ਤਿ ਨ ਬ ਲ ਬ ਲ ਚ ਲੇ ਤੇ ਜੀ ਤ ਜ ਗ ਬਾ ਜੀ ਪਿ ਕੇ ਪੈ ਥਾ ਰਾ ਪੜੇ
ਨ ਦ ਮ ਠ ਪ ਕੀ ਮ ਸੁ ਰੀ ਪਾ ਜੇ ਪ ਕੇ ਪ ਕੁ ਤੇ ਜ ਤ ਰ ਪੇ ਅ ਠ ਰ ਜੁ ਗ ਰ ਲ ਰ ਲਾ ਸ ਰੁ ਰੀ
ਮ ਬਿ ਯ ਜੀ ਤ ਕੁ ਰੀ ਤਿ ਨ ਕੀ ਲੇ ਘੇ ਸ ਕੁ ਦਾ ਉ ਤੇ ਬਿ ਖ ਕੁ ਦੇ ਜ ਗ ਮੇ ਜੀ ਤ ਕੁ ਰੀ ਤਿ ਨ ਕੀ ਜੇ ਸ
ਨ ਮੁ ਖ ਯ ਰ ਮ ਗ ਏ ਚ ਲ ਚ ਲਾ ਬੁ ਧਾ ਈ ਜਾ ਜ ਨਾ ਮ ਹਿ ਮਿ ਜ ਨਿ ਤ ਪੁ ਰ ਪ ਕੁ ਆ ਨੰ ਦਾ
ਗ ਲਾ ਲ ਈ ਹੇ ਜੀ ਤ ਬਾ ਜੀ ਜ ਗ ਰ ਕੀ ਬਾ ਸੁ ਗ ਏ ਜ ਲ ਜ ਲਾ ਫੁ ਦ ਮ ਤ ਜੇ ਕੁ ਏ ਮ
ਨ ਮੁ ਖ ਕ ਚ ਰੀ ਕੁ ਈ ਨ ਦ ਜ ਕੁ ਤਿ ਸ ਕੀ ਮ ਸੁ ਰੀ ਪਾ ਜੇ ਪ ਕੇ ਕ ਚੇ ਰ ਲੇ ਤੇ ਹ ਰ ਜੀ ਮੇ ਜ ਨ ਮ
ਪ ਲ ਪ ਲਾ ਈ ਹੀ ਉ ਪ ਦੇ ਜ ਹੇ ਪ ਮ ਰੇ ਸੁ ਨ ਪੁ ਤੁ ਮ ਸਿ ਤ ਕੁ ਰ ਮੁ ਖ ਜ ਨਾ ਜੇ ਚ ਹੇ ਜੀ ਤ
ਬਾ ਜੀ ਜ ਗ ਰ ਦਾ ਲਿ ਫ ਲੀ ਨ ਪ ਗ ਪ ਲ ਪ ਲਾ ਮ ਸ ਠੀ ਮ ਰਿ ਦੇ ਪ ਰ ਪ ਮ ਨ ਪ ਦ
ਮ ਬਿ ਜ ਸੀ ਪ ਤ ਨ ਬ ਜ ਗ ਤ ਗ ਰਾ ਚ ਤੁ ਰ ਕੁ ਜ ਮੁ ਰ ਤੁ ਮ ਘ ਯਾ ਸ ਨ ਕ ਮ ਲ ਦ ਲ ਜ
ਫੁ ਜ ਗ ਬੰ ਦਾ ਜ ਹ ਮ ਗ ਲ ਮੇ ਦ ਰ ਸ ਨ ਪ ਰ ਮ ਪਾ ਕ ਨ ਨੀ ਲ ਮ ਨ ਜੇ ਫਾ ਮੇ ਪੀ ਕਾ ਅ ਰ
ਮੇ ਨ ਉ ਰ ਗ ਨ ਸੁ ਰ ਦੁ ਤ ਫੁ ਬ ਕ ਰ ਲ ਕੇ ਦ ਮ ਨ ਪੁ ਕੁ ਮੁ ਖ ਫੁ ਟਾ ਮ ਘ ਥ ਦ ਨਾ ਫੀ
ਬ ਤ ਜ ਤਿ ਤ ਨ ਅ ਤ ਮੀ ਕ ਬਿ ਰ ਜੇ ਕੁ ਉ ਸ ਤ ਕ ਮ ਨੀ ਮ ਠੇ ਕ ਮ ਕ ਰਾ ਕ੍ਰਿ ਤ ਪਿ ਰ ਕੰ ਠ
ਲਾ ਸੁ ਦ ਰ ਜ ਨ ਚ ਕੁ ਮ ਘ ਖ ਤ ਨ ਮ ਰਾ ਮ ਗ ਲ ਮੇ ਪ ਦ ਨ ਕੁ ਦ ਫੁ ਬ ਕ ਰੀ ਬ ਰੇ ਦਿ

ਜੀ ਤੀ
ਪੜੇ

੯੨

ਖਰਬ ਤਨ ਮਾਨ ਮੁਜ ਨਾ ਕੇ ਰਬੁ ਸਾ ਬਿਦਮ ਸੀ ਆ ਰੇ ਛ ਟ ਕਰ ਪ੍ਰਫਾ ਮਹਿ ਤੇ ਨਾ ਛੁ ਨ
 ਮਨ ਮਾਲ ਮੁਕਤ ਕੈ ਬੈ ਨੈ ਤੀ ਬਿਯੁ ਮਾਲ ਛੁ ਛਾ ਟ ਰ ਸ ਕ ਰ ਪਾ ਮਾ ਪ ਛੁ ਛੁ ਤ
 ਮਹਾ ਮੁਨ ਪ ਰ ਤ ਪਾ ਮ ਨ ਨੰ ਟ ਨੰ ਟ ਨ ਬ ਜ ਤ ਕ ਟੀ ਹ ਛੁ ਟ ਯ ਟ ਕਾ ਕੋ ਕ ਨੀ ਪੁ ਨ ਮ ਯੁ
 ਰਾ ਆ ਨੰ ਟੀ ਮ ਹਾ ਪੁ ਨ ਪੰ ਚ ਜ ਨ ਸੁੰ ਦ ਰ ਸ ਛ ਛ ਆ ਨੰ ਟੀ ਮ ਰਿ ਜ ਨਾ ਪੀ ਤਾ ਥ ਰ ਕੰ ਜ
 ਪੁ ਰਾ ਸ ਮ ਸੁੰ ਟ ਪ ਰ ਨ ਪੀ ਤ ਪੀ ਛੁ ਟੀ ਟ ਰ ਤ ਤੋ ਤ ਪ ਕ ਸ ਮ ਲਾ ਰਿ ਰ ਦ੍ਰ ਸ ਨੀ ਮ
 ਮੁੰ ਨ ਜ ਗ ਬੰ ਟ ਨਾ ਕਿ ਟ ਛੁ ਉ ਟ ਛੁ ਜ ਅ ਜ ਨ ਸਾ ਰੰ ਗ ਪ ਰਾ ਨ ਟ ਨੇ ਟ ਰ ਚ ਰ ਨ ਜੁ ਗ
 ਰਾ ਜੈ ਕੁ ਜੈ ਸੋ ਕੁ ਛੁ ਛੁ ਆ ਗ ਨਾ ਮ ਪੁ ਰ ਪੁ ਨ ਟੀ ਨ ਨੇ ਪੁ ਰ ਕੋ ਛੁ ਨ ਤ ਦੁ ਰ ਮ ਤਾ ਮ ਘ ਰ ਜ
 ਤੁ ਆ ਚ ਰ ਨ ਰੀ ਗਾ ਬ ਜ ਤਾ ਅ ਹਿ ਨਿ ਸਿ ਸੀ ਮ ਰ ਚ ਰ ਨ ਟ ਕ ਛੁ ਜ ਨਾ ਮ ਮ ਪ ਮ ਜੋ ਤੁ
 ਸਿ ਰ ਛੁ ਨ ਜ ਰ ਤ ਮ ਗ ਲੁ ਮੇ ਟ ਰ ਸ ਪਾ ਟ ਨਾ ਜਾ ਪ ਟ ਕੰ ਜ ਰਿ ਦ ਪਾ ਰੀ ਮੇ ਮ ਹਾ ਪੁ
 ਛੁ ਆ ਟ ਨਿ ਰੰ ਜ ਨਾ ਮ ਜਾ ਮ ਘ ਨ ਚ ਤੁ ਰ ਕੁ ਜ ਮੁ ਰ ਤ ਜੇ ਖ ਰ ਕੁ ਟਾ ਮ
 ਜ ਪਾ ਰੀ ਕੰ ਛੁ ਕ ਟ ਪ ਟ ਮ ਹ ਸ ਤ ਗ ਜ ਤ ਪੀ ਤ ਬ ਸ ਨ ਬ ਨ ਮਾਲ ਬ ਨ ਟ ਰੀ ਮ
 ਕੁ ਰ ਲ ਖ ਮੀ ਬ ਰ ਕ ਰ ਪਾ ਆ ਨਾ ਸ ਤ ਜਿ ਟੁ ਪ ਜੋ ਛੁ ਛੁ ਤ ਹ ਸਿ ਪ ਸੁ ਟੀ ਜੇ ਤੁ ਛੁ ਪੁ ਰ
 ਰਿ ਟਾ ਕਾ ਸ ਰਿ ਦ ਘ ਨ ਮ ਸੁ ਰਾ ਰੀ ਟਾ ਜ ਸਿ ਪ ਕੁ ਛੁ ਨ ਨਿ ਪ ਕੇ ਸ ਵ ਕ ਮ ਲ ਨੈ ਨ ਮ
 ਦ ਪ ਕੰ ਜ ਰਾ ਰੀ ਸਾ ਰੰ ਗ ਪ ਰ ਕੋ ਪ ਆ ਨ ਪ ਰ ਤ ਜੈ ਕੁ ਲ ਸਿ ਛੁ ਹ ਤਿ ਨ ਕੀ ਚਿ ਉ ਪਾ ਰੀ
 ਮੇ ਜੋ ਪਾ ਆ ਨ ਜ ਗ ਬੰ ਟ ਨ ਕੁ ਕੋ ਕ ਮ ਲਾ ਜ ਨ ਕ ਮ ਲਾ ਪ ਤ ਪ ਆ ਰੀ ਗ ਰ ਰਾ ਸ ਨ
 ਗ ਰੁ ਰ ਪੁ ਜ ਮ ਆ ਜੇ ਟ ਰ ਸੁ ਟੀ ਬੈ ਕੰ ਟ ਨਾ ਬ ਖ ਰਾ ਰੀ ਸੁ ਬ ਨਿ ਪ ਨ ਜੁ ਖ ਜਾ ਗ ਰ
 ਟ ਟਾ ਕਾ ਮੇ ਖ ਛੁ ਮੁ ਪ ਟਾ ਰ ਥ ਰੀ ਟ ਪ ਰ ਮ ਆ ਪ ਬ ਰ ਗ ਪ ਰ ਪ ਤ ਏ ਕ ਨਿ ਸ ਖ
 ਟ ਟਿ ਕ ਚਿ ਤ ਜੇ ਪਾ ਰੀ ਸੇ ਸੇ ਸੇ ਪ ਆ ਡ ਪ ਟ ਨ ਪ ਰ ਮੇ ਛੁ ਛੁ ਪ ਰ ਮ ਨੰ ਟ ਪ ਰ ਜੋ ਤ ਮ ਤ
 ਰੀ ਜਾ ਤੁ ਛੁ ਲਾ ਟ ਆ ਘ ਪੁ ਜ ਰਿ ਰ ਨ ਕੇ ਕ ਰ ਤ ਪ ਆ ਨ ਪ ਟ ਨ ਘ ਛੁ ਤੁ ਪਾ ਰੀ ਸ ਨਿ
 ਰ ਗੁ ਨ ਰੁ ਪ ਚ ਥੁ ਹ ਮ ਪਾ ਤ ਮ ਜਾ ਮੈ ਮੇ ਮ ਰ ਤੋ ਨ ਆ ਕਾ ਰੀ ਮ ਨ ਮ ਰ ਸੁ ਪ ਚਿ
 ਤਾ ਮ ਹੰ ਕਾ ਰੋ ਕੇ ਲੈ ਤਾ ਬਾ ਨੀ ਅ ਗ ਮ ਆ ਟ ਰ ਨਿ ਕੰ ਕਾ ਗੀ ਮ ਆ ਪ ਆ ਮੇ ਛੁ ਕ ਰ ਹੇ ਚਿ

ਤੁ ਮ ਛੁ ਰ ਤ ਜ ਗ ਤ ਬ ਟ ਰਾ ਰੀ ਨਾ ਕੋ ਉ ਰ ਕੁ ਰ ਨ ਪ ਨ ਚੋ ਰੇ ਉ ਕ ਲ ਪ ਨ ਦੀ ਨੇ ਛੁ ਰੀ ੯੨੫
 ਨਿ ਹ ਸ ਪੰ ਟ ਬ ਟਾ ਪ ਰ ਪੁ ਰ ਨ ਜ ਤਾ ਬੁ ਹ ਮ ਦੁ ਰੀ ਮ ਬਿ ਕਾ ਰੀ ਮ ਆ ਟਿ ਨਿ ਰੰ ਜ ਨ ਜੋ ਰਿ
 ਪੁ ਕ ਸ ਰ ਸੁੰ ਕ ਲ ਪ ਟਿ ਕ ਲ ਪ ਰ ਹ ਤ ਬ ਨ ਟ ਰੀ ਤੁ ਰ ਮ ਛੁ ਜ ਤਿ ਤਿ ਛੁ ਨ ਪ ਲ ਘ ਛਾ
 ਜੀ ਦ ਬੁ ਹ ਮ ਹ ਛੁ ਪ ਨ ਟਿ ਰਾ ਰੀ ਟਿ ਕ ਸੁ ਹ ਮ ਆ ਸੁ ਮ ਆ ਬਿ ਨ ਜੀ ਟੁ ਤੀ ਮ ਨ ਤੁ ਆ
 ਤੁ ਨਿ ਟੁ ਮ ਸਿ ਪ ਰੀ ਗ ਜਾ ਸੁ ਖ ਕੋ ਕੇ ਟੀ ਟਿ ਰ ਲੇ ਗ ਬਿ ਕ ਜ ਨਾ ਰਾ ਮ ਰ ਜ ਮ ਤੇ ਪਿ ਰ
 ਕਾ ਰੀ ਸੁ ਰ ਕੁ ਨ ਰੁ ਪਾ ਮ ਨ ਨ ਉ ਪਾ ਸ ਕ ਛਾ ਕੁ ਚ ਸੇ ਟ ਕ ਰੁ ਛਿ ਬਿ ਰਾ ਰੀ ਤਾ ਤੇ ਸ ਕੁ
 ਨ ਰੁ ਪ ਹ ਰ ਪਿ ਆ ਨ ਛੁ ਖੇ ਛਿ ਕੁ ਹ ਤ ਕੰ ਛੁ ਟੁ ਛੁ ਰੀ ਗੀ ਸਾ ਨੀ ਟੁ ਲ ਟਿ ਛੁ ਗਾ ਬੁ ਰ
 ਤ ਟ ਛੁ ਲ ਪ ਟ ਕੰ ਜ ਰ ਮ ਪ ਤ ਜੇ ਟੁ ਜ ਟਾ ਚ ਰ ਨ ਚ ਰ ਨ ਚ ਰ ਨ ਨਾ ਹ ਰ ਹਾਂ ਚਾਂ ਛੁ
 ਟੁ ਤ ਛੁ ਗ ਆ ਵ ਕ ਜ ਨ ਕ ਟ ਗ ਟਿ ਟਾ ਵ ਕ ਸੁ ਨ ਸ ਚ ਨ ਨ ਚ ਰ ਨ ਨ ਸ ਰ ਨ ਨ ਸਿ
 ਟੁ ਲ ਟ ਟੁ ਹਾਂ ਹਾਂ ਚਾਂ ਗ ਪ ਆ ਟੁ ਤ ਟੇ ਟ ਟ ਟਿ ਰ ਟ ਨ ਟ ਕੁ ਲ ਛੁ ਤ ਪੈ ਤ ਜ ਮ ਪ ਨ
 ਬ ਰ ਨ ਨ ਬ ਰ ਨ ਨ ਬ ਰ ਨ ਸਿ ਸ ਰ ਤੁ ਰ ਮ ਗ ਹਾਂ ਚਾਂ ਗ ਅ ਜ ਟ ਟ ਸ ਖ ਟ ਰ
 ਜੁ ਰ ਨਿ ਗ ਮ ਗ ਮ ਨੇ ਤ ਨੇ ਤ ਉ ਚ ਰ ਤੁ ਪ ਰ ਨੀ ਪ ਰ ਗੁ ਰ ਨੰ ਰੁ ਰ ਨੰ ਰੁ ਰ ਨੰ ਰੁ ਰ ਨੀ ਬਿ ਚਿ
 ਕੁ ਰ ਗ ਹਾਂ ਹਾਂ ਚਾਂ ਗ ਮ ਮ ਮ ਮ ਮ ਮ ਮ ਮ ਮ ਮ ੧੨ ਟਾ ਟੁ ਤ ਮ ਰ ਸ ਪੁ
 ਮ ਮਿ ਖ ਛੁ ਟ ਕ ਟ ਤ ਰ ਮ ਪ ਤ ਨਿ ਸਾ ਟਿ ਨੇ ਜੇ ਜੋ ਟੁ ਟ ਮੇ ਕੁ ਟ ਟ ਤ ਰ ਸੁ ਖ ਠ ਠ
 ਘ
 ਆ
 ਟ ਟ ਤਿ ਟੇ ਟੇ ਟੇ ਜ ਗ ਬੰ ਟ ਨ ਨੰ ਟ ਨ ਨੰ ਟ ਨ ਨੰ ਟ ਨ ਸ ਤਿ ਤੁ ਲਾ ਹਿ ਮ ਟ ਨ ਨੰ ਟ
 ਨੰ ਟ ਨ ਨੰ ਟ ਨ ਨੰ ਟ ਨ ਨੰ ਟ ਨ ਨੰ ਟ ਨ ਜ ਗ ਬੰ ਟ ਨ ਜ ਗ ਬੰ ਟ ਨ ਜ ਗ ਬੰ ਟ ਨ ਜ ਗ
 ਬੰ ਟ ਨ ਟੇ ਹੇ ਹੇ ਹੇ ੨ ਛੁ ਕ ਸ ਚ ਟ ਨ ਟ ਟ ਮ ਨੀ ਦੁ ਬਿ ਮ ਆ ਸ ਪ ਰ ਸ ਰ ਬ ਟ ਰ ਮ
 ਹਾ ਮੁ ਨੀ ਨਿ ਤੁ ਨੇ ਤ ਨ ਟਿ ਚਾ ਰੀ ਤੁ ਛੁ
 ਜ ਮ ਟ ਕੁ ਲ ਬ ਰ ਨ ਪੁ ਅ ਜ ਸ ਨ ਖ ਤੁ ਛੁ ਛੁ ਪਾ ਰ ਕਾ ਨੀ ਜ ਜ ਤ ਨਿ ਤੁ ਪ ਤਾ ਪੁ ਮੇ ਟੁ

ਨਰ ਸਨ

ਬਰ ਨ

ਨਮ ਮ ਮ

ਘ ਘ ਘ ਘ

ਗੀ ਅਨੁਸਾਰੀ ਸਦਾ ਪੁਸਤਕ ਗੁਰਮਤਿ ਗਿਆਨੀ ਨੇ ਤਨ

੨੩ ॥ ਬਿਜਨਪਦ ਪੁਨੀਆ ਗੀਤ ਸਨੀ ॥ ਸੁਹਸਾਨੀ ॥ ਸਰਗੁਨ ਨਿਰਗੁਨ ਦੇ ਰੂਪ ਹਰੀ
ਕੇ ਉਪਾਸ ਨਾ ਬੁਗਤ ਕੋ ਅਤ ਨੀ ਕੋ ॥ ਬੁਗਤ ਗਿਆਨੀ ਗਿਆਨੀ ॥ ਬੁਗਤ ਉਪਾਸ ਨ ਕਉ
ਕੇ ਬੁਗਤ ਹਰਿ ਜੀ ਕੋ ॥ ਬੁਗਤ ਪਛਾ ਅਗਿਆਨ ਪਛਾ ਦੇ ਉਪਾਸ ਨੀ ਕੋ ॥ ਫਿਰ ਹੇਤ
ਜਥੇ ਇਹ ਪਾਚ ਨ ਪੀਮਤ ਮੇਠਾ ਨਿ ਪੁਮੀ ਮਨੀ ਏ ਰਿਜ ਹੀ ਕੋ ॥ ਤਾ ਕੇ ਖੇਪ ਛੇ ਪਨ ਹੀ ਲਾ
ਗਤ ਗੁਨ ਮੇ ਕੁ ਨ ਜਮ ਤੁਲਾ ਜੀ ਸੀ ਕੋ ॥ ਜਾ ਕੋ ਫਿਰ ਹਰ ਬਗਤ ਬਿਜਨ ਪੁਪ ਕ
ਪਤਾ ਕੇ ਬਹ ਮਨ ਹੇਤ ਪਰਾਪਤਾ ॥ ਤਾ ਏ ਵ ਕ ਰ ਮ ਪ ਰ ਮ ਤੁ ਕ ਰ ਮ ਨ ਕ ਰ ਨੇ ਉ ॥ ਬਿ ਤ ਬੇ ਏ
ਬੁ ਏ ਤਾ ॥ ਸਰਗੁਨ ਉਪਾਸ ਨ ਤੇ ਫਿਰ ਬੁਗਤ ਹੇ ਤ ਪੁ ਪ ਤਿ ਰੁ ਗ ਤ ਬੁ ਗ ਤ ਨ ਕੋ ॥ ਸਿਰ
ਕੁ ਨ ਉਪਾਸ ਨਾ ਗਿਆਨੀ ਫਿਰ ਗਿਆਨੀ ਹੇ ਤ ਗਿਆਨ ॥ ਗਿਆਨ ਨੀ ਕੋ ॥ ਫਿ
ਆ ਨ ਜੇ ਗ ਸਾ ਪ ਨ ਬੁ ਉ ਤ ਮ ਕੇ ਟ ਨ ਮੇ ਕੋ ਉ ਗਿਆਨ ਪ ਰਾ ਪ ਤਾ ॥ ਬੁ ਗ ਤ ਜੇ ਗ ਮ ਆ
ਗ ਮ ਤਿ ਵ ਰ ਗ ਮ ਮ ਨ ਨ ਬੁ ਗ ਤ ਫਿ ਰ ਲੇ ਕੇ ॥ ਪੀ ਮ ਤਾ ॥ ਜਾ ਪ ਰ ਕ ਰ ਤਾ ਮ ਨ ਗੁ
ਕ ਰ ਤਾ ਤਿ ਜੇ ਪ ਰਾ ਪ ਤਿ ਗਿਆਨ ਬੁ ਗ ਰ ਪ ਛਾ ਮ ਆ ਧ ਸੀ ਗ ਬਿ ਨ ਹੇ ਤ ਨ ਪੁ ਪ ਤਿ ਗੁ ਰ
ਲ ਛ ਨ ਮ ਤਿ ਮ ਛਾ ॥ ਨ ਉ ਪ ਕ ਰ ਤ ਜ ਕ ਤ ਹ ਰਿ ਕੇ ॥ ਤ ਪੁ ਰਾ ਤ ਨ ਜ ਰ ਤਾ ਜਿ ਮ ਤ ਹੀ
ਜ ਨ ਨ ਮ ਨ ਨ ਉ ਪੀ ਆ ਸ ਕ ਰ ਜੇ ਜਾ ਪ ਨ ਪ ਰ ਮ ਪ ਨੀ ਤ ਹੀ ਨਿ ਤ ਹੀ ॥ ਨ ਉ ਪ ਕ ਰ ਕੋ
ਬੁ ਗ ਤ ਰ ਜ ਲਾ ॥ ਰ ਸ ਰ ਸ ਗ ਨਿ ਕ ਪੇ ਮ ਚ ਰ ਮ ਤ ਤਾ ॥ ਬੁ ਗ ਤ ਕ ਰ ਮ ਮ ਖ ਨ ਉ ਪ ਕ ਹੀ ॥
ਤੁ ਮ ਰੰ ਗ ਕੁ ਨੇ ॥ ਫਿ ਸ ਏ ਮ ਨ ਆ ਸ ਕ ਰ ਤੇ ਚਿ ਨ ਮ ਹਿ ਮ ਤਿ ਰ ਮ ਕੋ ॥ ਫੀ ਕੁ ਨੇ ॥ ਸਿ
ਸ ਪ ਪ ਤ ਏ ਹ ਨਿ ਪ ਨੇ ਜ ਕ ਲਾ ਸਿ ਸ ਏ ॥ ਤਿ ਸ ਕ ਕ ਜ ਹ ਰੇ ॥ ਤਿ ਨ ਕੇ ਸਿ ਰਾ ਜੀ ਅ ਕ
ਨਿ ਜ ਤ ਰਾ ਬੁ ਗ ਤ ਗਿਆਨੀ ਕੁ ਗ ਤ ਨਿ ਰੰ ਕ ਰੇ ॥ ਗਿਆਨੀ ਕੁ ਗ ਤ ਬੀ ਤੁ ਗ ਗੀ ਜੇ
ਮ ਨੀ ਤੁ ਮ ਨਿ ਤ ਡੇ ਵ ਕ ਛ ਨ ਹੀ ॥ ਬੁ ਗ ਤ ਗਿਆਨ ਜ ਰ ਗੁ ਨ ਨਿ ਰ ਗੁ ਨ ਪ ਛ ਉ ਤ ਮ
ਦੇ ਉ ਜੇ ਤਾ ਬੁ ਖ ਮ ਹੀ ॥ ਬੁ ਗ ਤ ਕ ਰ ਜ ਰ ਗੁ ਨ ਲੀ ਲ ਪੁ ਡੁ ਤਾ ॥ ਖਿ ਰ ਜ ਮ ਰ ਗੀ ਤ ਕੇ
ਮ ਹੀ ਗ ਏ ਜ ਰੇ ॥ ਫਿ ਟ ਤ ਰ ਜ ਤ ਗੁ ਰ ਕੇ ਕੁ ਗ ਤ ਕ ਰ ਬੁ ॥ ਖੇ ਚਿ ਤੁ ਮ ਪ ਹੀ ॥ ੨੩ ॥

ਇਤੀ ਸੀ ਸਰਗੀ ॥ ਉਪਾਸ ਨਾ ਜਮ ਪਤ ਮ ਰ ਤ ਉ ਮ ਸ ਤ ॥ ਅਥ ਜੁ ਪ ਕ ਰੁ ਲਿ ਖ ਯ ਤੇ ॥ (੩)
ਬਿਜਨ ਪਦ ਪੁਨੀਆ ॥ ਰਿਖ ਰਾ ॥ ॥ ਸੀ ਰਿ ਠੇ ਸਿ ਰਾ ਮ ਦੇ ਏ ਸੀ ਜੁ ਰਾ ਜੁ ਰ ਚ ਟ ਕੁ ਟ
ਚਾ ॥ ਅਨੀ ਚ ਤੁ ਰੰ ਗ ਪਿ ਰੁ ਗ ਤ ਹ ਠੀ ਲੇ ॥ ਵੇ ਵ ਗ ਨ ਨਿ ਰੁ ਗ ਕ ਏ ਠੀ ਫ ਉ ਜ ॥ ਤੁ ਰੰ ਗੀ ਨਿ
ਜਾ ਚ ਰ ਰਾ ਜ ਵ ਲ ਨਿ ਸ ਚ ਰਾ ॥ ਜੁ ਏ ॥ ਏ ਏ ਜ ਨ ਤੇ ਬੁ ਕੁ ਟ ਨ ਬੁ ਏ ॥ ਫੁ ਰ ਮ ਏ ਬਿ ਜ ਮ ਏ
ਤ ਰਾ ॥ ਚ ਠੀ ਤ ਹ ਤੁ ਪ ਕ ਜੀ ਜਾ ਯ ਲ ਪ ਸ ਕ ਪਿ ਸ ਟ ਲੇ ਤੁ ਪ ਕਾ ਫੁ ਏ ॥ ਹ ਬ ਨ ਲ ਪੁ
ਰ ਨ ਲ ਜ ਤ ਰ ਨ ਲੀ ਜੀ ਬੁ ਰਾ ਠੀ ਬਿ ਪ ਉ ਸ ਟ ਕਾ ॥ ਮ ਚੀ ਹੇ ਜ ਚ ਆ ਤਿ ਰ ਫੀ ਹ ਫ ਏ
ਫੁ ਟ ਤੀ ਉ ਫੁ ਟ ਕਾ ਮਿ ਸ ਲ ਵ ਰੀ ਮ ਸ ਲ ਵ ਰੀ ਮਿ ਲ ਚੰ ਕ ਨ ਕੇ ਪ ਮ ਜੀ ਘ ਤੀ ਪੁ ਏ
ਕੁ ਪਿ ਖ ਗਾ ਅ ਮਿ ਤ ਕੁ ਟ ਜੁ ਖੁ ਗੇ ॥ ਏ ਲ ਪੁ ਹ ਰੇ ਗ ਲ ਨ ਹ ਏ ॥ ਏ ਠੀ ਕ ਰਾ ॥ ਅ ਮੀ ਗ
ਜ ਰ ਪੀ ਪੇ ॥ ਏ ਲ ਖ ਕੁ ਟ ਗੇ ਕ ਟ ਕ ਰ ਭ ਏ ॥ ਚ ਰ ਭ ਏ ਚ ਰਾ ॥ ਕ ਏ ਪੁ ਹ ਚ ਹੇ ਲ ਨ ਕੀ
ਕ ਏ ਫਿ ਗ ਤੀ ਤੁ ਪ ਕ ਖਿ ਜ ਰ ਕ ਏ ਠੀ ਗੁ ਨ ਬ ਲ ਬ ਰੇ ਖੇ ॥ ਕ ਹੀ ਸਿ ਬੀ ਜੁ ਆ ਜ ਮ ਪ ਰਾ ॥ ਕ
ਹੀ ਕ੍ਰਿ ਪ ਨ ਜੇ ਲ ਜੇ ਕ ਰੇ ਪ ਰ ਬ ਏ ॥ ਭ ਟ ਬ ਰਾ ॥ ਕ ਹੀ ਫੁ ਏ ਠੀ ਫਿ ਪ ਰ ਖੰ ਠਾ ॥ ਕ ਹੀ ਫੁ ਜ ਲ
ਗ ਏ ॥ ਚ ਕਾ ॥ ਕ ਹੀ ਕੁ ਲਾ ॥ ਕ ਹੀ ਬ ਰ ਫੁ ॥ ਕ ਹੀ ਸ ਰ ਚ ਪ ਤੇ ਮ ਰਾ ॥ ਕ ਹੀ ਕ੍ਰਿ ਪ ਨ ਜੇ ਲ
ਜਿ ਨ ਵ ਕ ਪ ਟ ਗ ਲੇ ॥ ਲ ਮੁ ਜ ਰ ਕ ਹੀ ਜੇ ॥ ਕ ਹੀ ਰੰ ਠਾ ॥ ਕ ਹੀ ਲ ਠੀ ਚ ਲੇ ਚ ਖ ਮਾ ॥ ਕ ਹੀ
ਚ ਕ ਤੀ ਕ ਹੀ ਚ ਪ ਰ ॥ ਕ ਹੀ ਸਿ ਗੁ ਖ ਠੇ ਠੀ ਪ ਏ ॥ ਲ ਜ ਟ ਕ ਠੀ ਟ ਫੁ ਫੁ ਲਾ ॥ ਕੰ ਠੀ ਕ
ਤੀ ਜੁ ਆ ਕੁ ਲ ਮਾ ॥ ਕ ਮੰ ਟ ਜਾ ਮਿ ਬ ਰ ਨ ਮਾ ॥ ਚੁ ਪ ਏ ਪ ਰੀ ਜੇ ਫ ਰ ਗ ਰ ਜੇ ਗ ਫ ਨ ਮਿ
ਲ ਤ ਰ ਮੇ ਰ ਬ ਰ ਫਾ ॥ ਵ ਨ ਤ ਮ ਲ ਮ ਰ ਤ ਲ ਜ ਰ ਪੁ ਜ ਨ ॥ ਸਿ ਖੇ ਚਿ ਰ ਗ ਕ ਪ ਏ
ਕ ਬ ਰ ਫੁ ॥ ਸਿ ਲ ਫੁ ਲੀ ਚ ਲੇ ਤੀ ਫੁ ਨ ॥ ਮੁ ਨਿ ਕ ਲ ਮ ਤੁ ਰ ਚ ਮੀ ਕ ਰ ਜ ਟਿ ਤ ਮ ਨ ਕ
ਨ ਨ ਗ ਲ ਲ ਨ ॥ ਪ ਰੀ ਪ ਫੀ ਜ ਰੀ ਫੇ ਕ ਖ ਏ ਗ ਨ ਵ ਕੇ ਨ ਚ ਚ ਰ ਸ ਖ ਮਿ ਨੀ ਫ
ਰੀ ਅ ਸ ਫ ਵ ਕ ਰ ਕ ਫੁ ਰੀ ਜੇ ਹ ਠੀ ॥ ਘ ਘ ਜ ਰ ਘ ਨ ਪ ਚਾ ॥ ਚੇ ਲ ਕ ਰ ਟ ਬੁ ਕ ਚ ਖ
ਨੇ ਠੀ ॥ ਘ ਨੇ ਏ ਖ ਜ ਤੁ ਏ ॥ ਲ ਜੇ ਚ ਲੀ ॥ ਏ ਕ ਬ ਰ ਏ ਕ ਠੀ ॥ ਚੁ ਖੇ ਘ ਮ ਜ ਨ ਕ ਨ ਏ
ਰੁ ਨ ਪ ਲੇ ਜ ਮ ਮ ਰ ਹ ਠੀ ॥ ਮ ਚੀ ਤੁ ਮ ਰ ਮ ਸ ਤੁ ਨ ਕੀ ॥ ਏ ਏ ਜ ਪੇ ਰ ਕ ਰ ਬ ਖ ਨ

ਮੁਕਤੀ ਪੁਸਤਕ

ਪਟਾਮਾ ਪੁਪਕੋਤਰੀ ਮੁਲੀਲ ਸੇਵਤ ਕਰਾਟੀ ਮਨਾ ਬਿਨੋਤ ਪਾਇਆ ਚਾਰ ਚੋਰੀ ਮਨ
ਸੁਪਟ ਮਾਰਤ ਪੁਲੇ ਕੁਖਿ ਨਾ ਪੁਰੋ ਨਰੁ ਦੁਪਾ ਕਾ ਖੇ ਮੇ ਪੁਲਾ ਗੁ ਚਾਰ ਮਰਦਾ
ਕੁਨਾ ੧੫੩ ੩੩ ਗ ਬਿਜਨ ਪਦੁ ਨਿੰਮਾ ਰੇਖੁ ੧ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਕੁਮਰੁ ਬਿਨ ਬਨ ਬਜਨ ਕਰਾ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਕੋਲਾ ਗਾਗਨ ਟਿ ਜਾ ਬਿ ਟਿ ਕੁ ਟ ਛ ਏ ਰ ਕਿ ਓ ਜ ਕੁ ਟਿ ਜਾ ਮਾ ਪੁ ਯੋ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਸਤੁ ਕਰ ਕੁ ਰ ਨ ਕੁ ਟੇ ਜ ਪ ਮੀ ਜੁ ਕੁ ਟ ਯਾ ਏ ਲਾ ਟੇ ਜਾ ਟੇ ਜ ਪੁ ਲ ਖ ਠ ਕ ਰੀ ਪੁ ਨੀ ਕ
ਤੁਰੰਗ ਨੀ ਟੁ ਠੀ ਜੋ ਕ ਰੀ ਨ ਹੀ ਨੇ ਕ ਜ ਨੇ ਪ ਦੇ ਕੁ ਮ ਤ ਗ ਟੇ ਸੁ ਟ ਹਾ ਯ ਲਾ ਕ ਰੀ ਟਿ
ਟ ਰੁ ਕ ਗ ਏ ਜ ਹ ਤ ਹ ਜਿ ਮੀ ਖ ਗ ਕ ਟ ਸ ਮ ਹੀ ਗੀ ਸੋ ਲ ਟਾ ਮ ਮੁ ਰ ਗ ਨ ਤ ਟੇ ਤੇ ਖ
ਨ ਕ ਰ ਜਾ ਏ ਲਾ ਕ ਟੀ ਬਿ ਪ ਰੇ ਜੇ ਜ ਖ ਜੇ ਤੀ ਰ ਜੇ ਲ ਨਾ ਕ ਟੀ ਮ ਜ ਜ ਖ ਮ ਖ ਜ ਕ
ਕ ਰ ਗ ਮਾ ਯ ਲਾ ਕਿ ਤੇ ਜੁ ਲ ਨ ਬਿ ਯੋ ਅ ਰ ਜਾ ਗ ਬ ਲ ਮਾ ਕੇ ਟੀ ਲ ਖ ਖੁ ਜ ਕ ਰੁ
ਟ ਰ ਟੇ ਜੀ ਮਾ ਬੇ ਜ ਰ ਬ ਤੇ ਜਾ ਯ ਲਾ ਕ ਸੇ ਰ ਜ ਖ ਮ ਟ ਰ ਜੀ ਨੇ ਜੇ ਰੀ ਰੇ ਗ ਰ ਕ ਤ
ਪ ਰ ਗ ਰਾ ਜੇ ਹ ਛੇ ਹ ਛ ਨ ਲ ਜੇ ਰ ਜ ਕ ਯ ਲਾ ਕ ਸੇ ਰ ਜ ਖ ਮ ਬ ਰ ਜ ਖ ਮ ਟ
ਊ ਲਾ ਟੀ ਤੇ ਗ ਹੀ ਟ ਗੀ ਸੁ ਟ ਟੇ ਨੀ ਮ ਬ ਰ ਗ ਜ ਰ ਬ ਤ ਕ ਟ ਟੇ ਬ ਟ ਟ ਹਾ ਯ
ਲਾ ਕ ਸੇ ਰ ਜ ਖ ਮ ਬ ਰ ਜਿ ਗ ਰੇ ਜਿ ਨੇ ਕੇ ਨਾ ਚੁ ਖੇ ਆ ਬੀ ੧ ਜਿ ਸ ਕ ਮ ਮ ਜ ਪੁ ਜ ਤ
ਬੇ ਕੁ ਰ ਟ ਤੇ ਬਿੰ ਜ ਨ ਬਿ ਜ ਨ ਜਾ ਯ ਲਾ ਬ ਜੇ ਜ ਖ ਮੇ ਮ ਮੁ ਟੇ ਬ ਰ ਕ ਜੁ ਟ ਕ ਰੀ ਜੇ ਜ ਮ ਤ
ਤ ਕ ਟ ਮ ਯ ਕ ਰ ਜਾ ਤ ਕ ਟ ਤੇ ਮੇ ਮ ਮ ਨ ਅੰ ਖ ਰੀ ਖ ਰੇ ਸਾ ਬਾ ਗ ਬ ਜ ਜ ਯ ਲਾ ਕ ਸੇ
ਰਾ ਜ ਖ ਮ ਲ ਖ ਤੇ ਕ ਰ ਗ ਰਾ ਮ ਜ ਬ ਜ ਨ ਟ ਕ ਤ ਫੀ ਗ ਮੁ ਲ ਕਾ ਕੁ ਯਾ ਟ ਟ ਰ ਜ ਮ
ਚੁੰ ਨ ਰ ਗ ਜ ਪੁ ਰ ਪਾ ਬੁ ਲ ਬ ਲ ਮਾ ਯ ਲਾ ਜਿ ਖੁ ਨੀ ਜੇ ਗ ਰ ਲਾ ਲੇ ਵਾਰ ਟ ਰੇ ਗ
ਲਾ ਬ ਲ ਬ ਜ ਮ ਹੀ ਮ ਤ ਪੀ ਫ ਤੇ ਕ ਰੁ ਲਾ ਰ ਹਾ ਊ ਮ ਫ ਰੀ ਤਾ ਚੇ ਮ ਲਾ ਏ ਕ ਰੇ
ਹਾ ਟ ਰ ਜੀ ਗ ਜ ਖ ਮੀ ਖ ਟ ਰੇ ਮ ਜ ਟ ਰੇ ਕ ਰੀ ਗ ਸਿ ਕ ਸ ਤੇ ਰਿ ਏ ਤ ਨ ਯਾ ਯ ਲਾ
ਜ ਖ ਮ ਬ ਰ ਜ ਖ ਮ ਖੁ ਰ ਟ ਟ ਪੁ ਚੈ ਪੁ ਚੈ ਜਿ ਸ ਮ ਗ ਸ ਤੇ ਟਾ ਬਾ ਟ ਜ ਟ ਏ ਟੀ ਰ ਸੀ ਠ

੪
੩

ਲ ਰ ਟੇ ਤਾ ਵ ਤਾ ਮ ਜ ਖ ਮ ਫ ਯ ਲਾ ਬੇ ਜ ਹੁ ਮ ਬੇ ਪਾ ਗ ਚੇ ਚੁ ਹੀ ਕੁ ਲ ਗ ਨਾ ੬੨
ਗ ਏ ਸ ਤ ਬ ਨ ਪ ਜ ਟ ਸ ਮ ਨੇ ਰੀ ਸ ਲੇ ਕ ਥਾ ਯ ਲਾ ੧ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਰਾ ਪ ਟ ਰੀ ਮਾ ਬ ਨ ਟ ਰੀ ਚਾ ਟ ਜ ਨ ਰੀ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਜਾਂ ਟ ਰੀ ਮਾ ਜੇ ਮ ਰ ਟ ਨ ਚੀ ਪ ਹ ਯੁ ਰਾ ਨੀ ਟ ਟ ਬ ਰ ਕਿ ਨ ਚੇ ਜੇ ਗ ਮ ਕ ਰੁ ਟੇ ਕ ਪੁ
ਟ ਲ ਮ ਰ ਮ ਟ ਯ ਲਾ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਟਾ ਮ ਜੁ ਰ ਕੁ ਲ ਕੇ ਪ ਠ ਮਾ ਏ ਬੇ ਜ ਮ ਰ ਬਿ ਜ ਨ ਟੀ ਕ ਰੀ ਯੇ ਤਿ ਨ ਸਾ ਮ ਪੁ ਰ ਖ ਪਿ ਬ
ਕ ਪਿ ਬ ਕ ਪ ਨੀ ਮਾ ਮ ਕ ਲ ਟੀ ਮ ਬ ਜੀ ਗ ਸੁ ਬ ਲੇ ਹ ਪੈ ਟ ਜ ਤ ਮ ਫ ਰੀ ਤਾ ਮੀ ਰੇ ਓ
ਮ ਚ ਜ ਮ ਸ ਮਾ ਮ ਬ ਗ ਲ ਮ ਬੁ ਟ ਮ ਮ ਟ ਓ ਬਿ ਸ ਲ ਰਾ ਮ ਮ ਰ ਕੁ ਲ ਲ ਸ ਕ ਰ
ਮਿ ਕ ਨ ਹਾ ਮ ਬ ਰ ਜ ਮੇ ਬਿ ਜ ਨ ਟ ਯ ਲਿ ਓ ਮ ਲ ਕ ਹਾ ਤੁ ਰ ਕ ਤ ਜਾ ਜੁ ਨ ਟੇ ਨ ਸੁ
ਬ ਲੇ ਹੀ ਸੁ ਟ ਟੇ ਲਾ ਬੀ ਮ ਸ ਲੇ ਬ ਹ ਰ ਉ ਮਾ ਮੀ ਸ ਲ ਟ ਰੀ ਮਾ ਹ ਮੇ ਜਾ ਮੇ ਲੇ ਸੇ
ਲੇ ਚੇ ਗੁ ਲੇ ਚੇ ਮ ਲਾ ਕ ਕ ਖੇ ਲ ਖੇ ਲੇ ਮੁ ਕ ਖ ਲੇ ਹ ਰ ਟੇ ਲ ਨ ਕ ਰਾ ਮ ਲ ਮ ਪੇ ਸ
ਕੁ ਮੀ ਟੇ ਮ ਕ ਕੇ ਮ ਫ ਤੁ ਨ ਮੇ ਲੇ ਹ ਮੇ ਜਾ ਚੁ ਬ ਜੁ ਤੁ ਗੀ ਮ ਨ ਜੇ ਲੇ ੧ ਬਿ ਜ ਨ ਪ ਟ
ਨੀ ਮਾ ਮੁ ਰ ਟੁ ਜੀ ੧ ਮ ਜਾ ਚੁ ਟ ਟਾ ਮਾ ਟ ਸ ਟ ਜੇ ਨ ਨਾ ਮ ਕੁ ਯੋ ਜਿ ਗ ਰੀ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
ਬ ਚੇ ਕੁ ਜੇ ਕ ਨ ਪ ਰ ਚ ਇ ਜ ਨ ਟ ਟ ਪ ਤਿ ਮ ਰ ਜ ਕ ਰੀ ਮ ਚੇ ਪ ਕਿ ਜ ਠੀ ਟ ਟ ਮ
ਫ ਜੁ ਮ ਰੇ ਕ ਰ ਜ ਮ ਰ ਖ ਰੀ ੧ ਪੁ ਬ ਲ ਕੁ ਏ ਟ ਟ ਸੁ ਬ ਲੋ ਹ ਕੇ ਨਾ ਜ ਸ ਤ ਨ ਮ
ਚ ਪੁ ਤੀ ਜੇ ਮ ਤ ਨ ਉ ਬ ਰਿ ਯੋ ਟੁ ਟ ਬ ਰ ਕੋ ਤੇ ਤੀ ਨ ਕੁ ਤ ਕੇ ਯ ਪ ਮੀ ਰੀ ੧ ਜ ਸ ਤ ਮ ਮ ਬ
ਮ ਲ ਟ ਨ ਟ ਵ ਰ ਸੁ ਚੇ ਰਾ ਟ ਨੇ ਓ ਮ ਰਾ ਮੀ ਰੀ ਜਿ ਪ ਕੁ ਯੋ ਨਿ ਪ ਨ ਜ ਚ ਰ ਮ ਮ ਹੀ ੧ ੨
੫ ਕਾ ਕ ਜ ਚਿ ਰ ਪੁ ਨ ਤ ਜੇ ਓ ਲ ਟੇ ਪ ਟੇ ਰ ਨ ਹ ਟੇ ਸ ਮ ਰ ਟ ਟੀ ਟੁ ਰ ਟ ਪ ਹਾ ਇ ਜ ਮ
ਚੇ ਭਾ ਜਿ ਓ ਕੀ ਨ ਜ ਮ ਰ ਪੁ ਟ ਟ ਹੁ ਨ ਕੁ ਮ ਰਿ ਲ ਰ ਨ ਮੀ ਕੁ ਲ ਮ ਹੀ ੧ ਮ ਜੀ ਗ ਜੀ ਪੈ
ਟ ਲ ਕੁ ਟ ਜ ਏ ਟ ਨ ਲ ਰ ਮੁ ਰ ਪ ਰੇ ਪਿ ਠੀ ਪ ਰ ਯਾ ਹੀ ੧ ਪੁ ਕੁ ਹੀ ਤ ਜ ਬ ਰੀ ਪੁ ਲ ਪੀ ਠ
ਟੀ ਨ ਜ ਮ ਬ ਜੇ ਚੇ ਪ ਕੁ ਕੁ ਲ ਟ ਰੀ ਮ ਮ ਰ ਕੁ ਪੁ ਨ ਤ ਜ ਤੁ ਯੋ ਪੁ ਯ ਲ ਬ ਚਿ

ਪੰਚਮ ਖੰਡ ਛੇਤੀ ਬੰਦ ਨਗਰੀ ਅਛਾਨਾ ਮਿਦਮ ਦੀ ਰਗ ਜੇ ਤਰਚ ਦੇ ਤਨੁ ਕ ਦੇ ਖ
ਮੇਰ ਵਤ ਅੰਤ ਨ ਬਨ ਕ ਲੁਟਿ ਗਜ ਸੇ ਖਾ ਸਕਤ ਯੀ ਵ ਪਾ ਪੁ ਬ ਲ ਮ ਦ ਮ ਚ ਖਿ ਖ
ਕਿ ਖ ਨ ਪ ਦ ਨ ਮ ਨ ਜ ਟਿ ਤ ਅ ਡੀ ਬ ਰ ਵੇ ਖਾ ਖਿ ਪ ਏ ਕੋ ਭ ਟ ਟ ਖੀ ਭ ਟ ਟ ਟ ਟ
ਵ ਰੀ ਏ ਪੁ ਯ ਟ ਅੰ ਗ ਮ ਲਿ ਗ ਪ ਲੇ ਨਾ ਖ ਜ ਲ ਤ ਰ ਨ ਕ ਹੀ ਯੇ ਕ ਟ ਕ ਟ ਨਿ ਕ ਟ ਟ
ਖੰ ਗ ਸ ਰੰ ਗ ਪ ਖ ਰੀ ਏ ਚ ਰ ਮ ਬ ਰ ਮ ਅ ਸ ਕ ਰ ਸ ਰੇ ਸ ਏ ਪ ਜ ਗੀ ਏ ਖ ਏ ਦ ਮ ਦਿ ਸ
ਨ ਭ ਫਿ ਤ ਟ ਏ ਅ ਨੀ ਦ ਨ ਖੀ ਪ ਯ ਰੀ ਏ ਚ ਚ ਰ ਤ ਯੀ ਏ ਨ ਭ ਟ ਗ ਬ ਚਿ ਟ ਸ ਪ ਰੀ ਏ ਖ
ਪੁ ਰ ਸੇ ਨ ਅ ਪੰ ਮ ਨੁ ਬ ਹ ਨੁ ਬਿ ਸ ਯ ਰੀ ਮ ਖ ਗ ਮਿ ਗ ਬ ਟ ਟ ਟ ਟ ਟ ਟ ਟ ਟ ਟ ਟ ਟ ਟ ਟ
ਗੀ ਖਿ ਮੇ ਕ ਸ ਪ ਟ ਨ ਚ ਟੇ ਜ ਲ ਯ ਰ ਗ ਰ ਵੇ ਤ ਨ ਖ ਡਿ ਬਿ ਸ ਟ ਟ ਟ ਟ ਟ ਟ ਟ ਟ ਟ ਟ
ਤ ਨ ਖਿ ਬਿ ਸ ਚਿ ਟੁ ਲ ਟੁ ਲ ਪ ਲ ਨ ਬ ਹ ਖੇ ਤ ਨ ਟੁ ਲ ਕ ਮੁ ਸ ਤ ਮ ਨ ਯ ਪੁ ਨ ਚ ਮੀ ਰ
ਚ ਖਿ ਡਿ ਤ ਨ ਖਿ ਚ ਚਿ ਰ ਮ ਨ ਪੰ ਜ ਡੇ ਕੇ ਅ ਗ ਨ ਤ ਪ ਤ ਮੇ ਗ ਨ ਕ ਲ ਗੀ ਕ ਟ ਟ ਟ
ਜ ਗ ਹ ਬ ਰ ਗ ਮ ਤ ਨ ਸੁ ਰੰ ਗ ਨ ਜਿ ਗ ਨੀ ਖ ਮ ਸ ਲ ਏ ਟ ਮ ਨ ਚ ਰ ਬ ਟ ਗ ਨ ਚ ਟ
ਰ ਡ ਤ ਟ ਟ ਮ ਚ ਡ ਰ ਤ ਮੇ ਖ ਨ ਵ ਨ ਵ ਗ ਨ ਖੇ ਏ ਏ ਏ ਏ ਏ ਏ ਏ ਏ ਏ ਏ ਏ ਏ
ਕੇ ਏ
ਪੁ ਕੇ ਏ
ਏ
ਏ
ਕ ਤੁ ਰੇ ਗ ਜ ਪੇ ਲ ਸ ਏ ਏ ਨ ਡਿ ਡੇ ਪ ਦ ਤ ਨ ਖਿ ਜ ਤ ਚ ਜ ਸ ਏ ਤ ਟੁ ਟ ਏ ਏ ਨੁ ਡਿ ਡੇ
ਖ ਹੀ ਅ ਚੁ ਟ ਡੁ ਟੁ ਨ ਏ ਡ ਡ ਨ ਮੰ ਤੁ ਜਾ ਰਿ ਸੇ ਪ ਖ ਰਿ ਏ ਪੇ ਡੇ ਹੁ ਥ ਦ ਸ ਮ ਰ ਪ ਚੇ ਡੁ ਨ
ਆ ਡ ਏ
ਮੁ ਡ ਡ ਮੁ ਡ ਵ ਤ ਮ ਆ ਜੁ ਰ ਨ ਆ ਤ ਰ ਨ ਜਾ ਨਿ ਏ ਪੁ ਨ

ਜ ਡ ਪ ਨੁ ਬ ਹ ਸ ਡ ਤ ਆ ਨਿ ਜ ਚ ਹ ਘੇ ਰ ਕ ਠੇ ਰ ਡਿ ਡੁ ਕੇ ਰਿ ਸ ਆ ਡ ਤ ਆ ਠ ਏ ਰ ਡ ਏ 6 ਕ
ਦ ਊ ਵ ਦ ਊ ਵ ਦ ਨੁ ਊ ਡੁ ਕ ਡ ਤ 7 ਆ ਰ ਹ ਊ ਡ ਕ ਨ ਡੁ ਪੁ ਨੀ ਆ ਆ ਕ ਸ ਕ ਜ ਕ ਮ ਰ
ਨਿ ਖੰ ਗ ਅੰ ਗ ਪ ਰ ਅੰ ਗ ਸ ਡੁ ਕ ਆ ਖ ਗ ਖੰ ਗ ਖ ਪ ਰ ਕ ਰੀ ਕ ਡੇ ਰ ਡੇ ਰ ਡੁ ਕ ਆ ਚ ਰ
ਮ ਖ ਗ ਮ ਚ ਡੁ ਮਿ ਮ ਰ ਜੇ ਖੀ ਸੁ ਆ ਲ ਕ ਚੁੰ ਗ ਚੁੰ ਗ ਖ ਡੁ ਮਿ ਗ ਚੁੰ ਗ ਮਿ ਮ ਡ ਏ ਰ
ਨ ਹ ਕ ਆ ਆ ਡੁ ਆ ਮ ਨਿ ਚੁ ਰ ਕੁ ਖਿ ਡੁ ਡੁ ਮਿ ਮ ਪ ਰ ਜ ਮ ਰ ਕ ਚੁ ਰ ਡੇ ਸਿ ਮ ਡ ਆ ਸੁ
ਏ ਸ ਸ ਤ ਨ ਮ ਸ ਤ ਨ ਏ ਗ ਦ ਤੁ ਪ ਕ ਡ ਡ ਕ ਗ ਡ ਡ ਡੇ ਸਿ ਡੇ ਜ ਆ ਡੁ ਆ ਡਿ ਗੇ ਡੁ
ਰੇ ਡੇ ਨ ਪ ਡ ਡ ਡੁ ਡੇ ਸੋ ਡ ਡ ਤ ਮੰ ਰੇ ਖ ਮ ਡੇ ਡ ਡ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ
ਏ ਡ ਡ ਡ ਡ ਡੁ
ਪੁ ਰ ਜ ਮ ਨ ਡੁ ਪ ਰ ਡ ਲ ਜ ਘ ਨ ਚ ਤੁ ਚਿ ਗ ਨ ਡ ਲ ਪ ਮ ਨ ਪ ਖੀ ਜ ਨੀ ਲ ਡ ਲ
ਏ ਡ ਤ ਨ ਡੁ
ਗ ਡ ਡੁ
ਰੀ ਤੇ ਮ ਰ ਬ ਲ ਮ ਅ ਜ ਸਿ ਪ ਰ ਚ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ
ਥ ਰ ਆ ਡੇ ਡੇ ਮ ਆ ਗ ਮ ਪ ਰ ਡ
ਕੁ ਡ ਲ ਡੁ ਤ ਤ ਜ ਤ ਆ ਡੁ
ਲ ਕੇ ਡੁ
ਗ ਖਿ ਲ ਤੁ ਖ ਤੀ ਡੇ ਡੁ
ਮਿ ਲ ਡ ਖ ਕ ਖ ਡੁ
ਆ ਡੁ
ਗ ਜ ਮ ਤ ਪ ਚ ਚ ਡ ਡ ਪੀ ਲ ਡ ਨ ਸਿ ਗ ਪੀ ਲ ਡ ਨ ਡੁ ਰ ਮ ਡ ਡੁ ਡੁ ਡੁ ਡੁ ਡੁ ਡੁ ਡੁ ਡੁ
ਰੀ ਸਿ ਗ ਡਿ ਰ ਤ ਡੇ ਡੁ
ਭਿ ਜ ਖ ਜ ਡ ਡਿ ਕ ਨ ਮ ਡੁ ਪ ਚ ਡ ਡ ਨ ਡੁ ਲੀ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ ਡੁ

ਸਿਖ ਪੁਸਤਕ

ਸਿਖ ਪੁਸਤਕ

ਜਮਿਹੁ ਸ੍ਰੀ ਜਗਦੀਸ਼ ਸਿਰੋਮਨੀ ਆਰੋਚਿਲੈ ਸੈਨ ਰੁਟਾ ਅਨਗਨਾ ਅਮਰ ਸਿਦੇਸ
ਪਠੇ ਚਿਤੁ ਤਖਿਨਾ ਸਾਚ ਬਾਨ ਪੁਰੁ ਜਾਚ ਕਨਾ ਫਾਖਤਾ ਅਜਟਾ ਗਜੇ ਗਬੀ
ਦੁਤ ਪਦ ਅੰਬੁ ਜਾ ਬਾਰ ਬਾਰ ਬਿਨ ਵਤਾ ਸੀ ਮਜ ਪਜਾ ਰੰਤ ਵਤ ਬਿਨੈ ਅੰਬੁ ਲੀ ਦਾ
ਨਜਾ ਕਰਤ ਚੁਹ ਚਾ ਦਕੁ ਜ ਨ ਕਤ ਪੁੰਜੀ ॥੩॥ ੭੭ ॥ ਸਬਿ ਜਨ ਪਦ ਪੁੰਨੀ ॥ ੩ ॥
ਲਫਾਖਤਾ ਜਮ ਨ ਪਦੀ ॥ ਕਰ ਪਨਾ ਮਧਰ ਨੀ ਘਰ ਬੰਦ ਤਾ ਪੁਨ ਪੁਨ ਮਮ ਕਾਰ
ਹਰਿ ਸੰਤ ਤਾ ਏ ਕ ਪ ਗ ਅੰ ਚੁ ਲ ਪੁ ਟ ਸਿ ਜ ਤਾ ਬਾਰ ਬੰਦ ਜ ਹ ਕ ਜ ਗ ਤ ਪ ਤਾ ਪੁੰਨੀ
ਆ ਫ ਖ ਤਾ ਸੈ ਨ ਪੁ ਲ ਕ ਹਿ ਯ ਹ ਰ ਖਾ ਬਿ ਜੇ ਪ ਆ ਰੇ ਮ ਰੇ ਮ ਰੇ ਮ ਚ ਅ ਜੇ ਖਾ ਗ ਟ ਕ
ਦਾ ਬਿ ਸ ਕੰ ਠ ਨ ਕ ਲ ਬਾ ਨੀ ॥ ਟ ਕ ਟ ਕ ਨਿ ਰ ਖ ਤ ਜਾ ਰੀ ਗ ਪ ਨੀ ॥ ਸੁ ਪੁ ਨੀ ਆ ਫ ਖ ਤਾ ਮ
ਨ ਮ ਹਿ ਪੇ ਮ ਅ ਨੀ ਦਾ ਛ ਠੀ ॥ ਟ ਕ ਟ ਕ ਨਿ ਰ ਖ ਤ ਨਿ ਸ ਰ ਰ ਨ ਪੁੰਨੀ ॥ ਟ ਕ ਟ ਕ ਬੰਦ ਬਿ
ਜ ਸ ਟ ਸ ਰਾ ਹੁੰ ॥ ਪੁੰਨੀ ਆ ਫ ਖ ਤਾ ਮ ਟ ਕ ਟ ਕ ਨਿ ਰ ਖ ਤ ਹਿ ਤ ਸੁ ਹ ਮ ਟ ਕ ਟ ਕ ॥ ਸੀ ਜਾ ਮ
ਸੁ ਪੁ ਨੀ ਕੁ ਮ ਚ ਜ ਨ ਕ ਟ ਕ ॥ ਏ ਨ ਤੇ ਮ ਟ ਕ ਟ ਕ ਨਿ ਰ ਖ ਤ ਹਿ ਤ ਜਾ ਪ
ਤ ਬੰਦ ਕਾ ਤਿ ਨ ਤੇ ਟ ਕ ਮ ਟ ਕ ਟ ਕ ਪੁ ਟ ਕ ਰ ਜਾ ਪ ਜੇ ਪ ਦ ਰੇ ਨ ਬਿ ਨਾ ਦ ਹਿ
ਪੁ ਰ ਜਾ ॥ ਅ ਬ ਗ ਤ ਕੀ ਕ ਤ ਕ ਹ ਨ ਕ ਟ ਕ ॥ ਨਿ ਜਾ ਰੀ ਟ ਕ ਟ ਕ ਲੋ ਹ ਰ ਜ ਠੀ ॥ ਪੁੰ
ਨੀ ਆ ਫ ਖ ਤਾ ॥ ਪੁ ਤ ਪ ਦ ਬੰਦ ਟ ਕ ਰ ਕ ਰ ਪ ਦ ਨਾ ॥ ਟ ਕ ਟ ਕ ਨਿ ਰ ਖ ਤ ਨਾ ਬਾ ਮ ਪ ਦ ਨ
ਨੀ ਬ ਪੁ ਜ ਮ ਲਿ ਆ ਗ ਰ ਬਾ ਦ ਨਾ ॥ ਟ ਕ ਟ ਕ ਪੁ ਨੀ ਰ ਕੀ ਟ ਕ ਟ ਕ ਦ ਨਾ ॥ ਪੁੰਨੀ ਆ ਫ ਖ ਤਾ
ਦ ਸ ਨ ਖੀ ਨ ਦ ਨ ਪ ਦ ਨੀ ਠੀ ॥ ਸ ਬਿ ਗ ਤ ਦਾ ਜ ਨ ਕੁ ਠੇ ਹੁ ਖੀ ਨੀ ॥ ਬੀ ਰ ਰਾ ਕ ਪੁੰ ਪ ਰਾ
ਪ ਦ ਲ ਠੀ ਠੀ ॥ ਜ ਮ ਰ ਛੇ ਤ ਪ ਦ ਨ ਤ ਨ ਕੀ ਠੀ ॥ ਫਾ ਖ ਤਾ ॥ ਖ ਰੁ ਗ ਛੇ ਤ ਪ ਰ ਮ ਛੇ ਤ
ਪੁ ਨੀ ਤਾ ॥ ਮ ਕ ਰ ਛੇ ਤ ਬ ਰ ਨ ਤ ਸੁ ਰੀ ਰ ਤਿ ॥ ਸਿ ਕ ਖ ਪ ਰ ਮ ਛੇ ਤੀ ॥ ਮ ਨ ਬ ਰ ਸੀ ॥ ਜੁ ਰ
ਕ ਰ ਮ ਛੇ ਤੀ ॥ ਕੁ ਠ ਕ ਰ ਸੀ ॥ ॥ ३ ॥ ੭੭ ॥ ਸਬਿ ਜਨ ਪੁ ਦ ਪੁੰਨੀ ॥ ਆ ਰੋ ਪ ਠੀ ॥ ਏ ਕ ਤ ਠੀ
ਜਮ ॥ ਦ ਲ ਕੁ ਤ ਜ ਮੁ ਹ ਯੋ ਪ ਯੋ ॥ ਅ ਜ ਗ ਜਾ ਏ ਪ ਦ ਯੋ ॥ ਠ ਨ ਯੋ ਬ ਲ ਨ ਰੀ ਰੀ
ਪ ਨ ਦ ਨ ਪ ਨ ਦ ਨਾ ॥ ਜ ਰ ਨ ਨਾ ॥ ਬ ਹ ਜ ਖ ਹ ਮ ਬ ਨ ਨ ਯਾ ਏ ਯੋ ਠ ਯੋ ॥ ਰੋ ਪ ਠੀ

ਏ ਕ ਰ ਠੀ ਜਮਾ ॥ ਬਿ ਜ ਨ ਦ ਰਿ ਜਾ ਏ ਠੀ ॥ ਆ ਏ ਠੀ ॥ ਹ ਰਿ ਜੀ ਗ ਜ ਮੁ ਹ ਏ ਠੀ ॥ ॥ ੩ ॥ ੭੭ ॥
ਹ ਨ ਨ ਨਾ ॥ ਚ ਉ ਪ ਚ ਉ ਪ ਸ ਰ ਲਾ ਏ ਠੀ ॥ ਲਾ ਏ ਠੀ ॥ ਯ ਤੀ ਟ ਰ ਲਾ ॥ ਏ ਕ ਰ ਠੀ ਜਮ
ਤੁ ਬ ਰ ਤੇ ਗ ਖੰ ਠ ਏ ॥ ਬਿ ਠ ਠ ਏ ॥ ਪ ਰਾ ਪ ਰੀ ਜ ਖ ਰ ਏ ॥ ਸੁ ਜ ਸੰ ॥ ਹ ਦ ਜ ਹ ਦ ਜ ਠੀ
ਨ ਘ ਏ ॥ ਮ ਘ ਏ ॥ ਟ ਨ ਰ ਜ ਤ ਲਾ ॥ ਏ ਕ ਰ ਠੀ ਜਮ ॥ ਜੈ ਨ ਏ ॥ ਚ ਟ ਏ ਹ ਰ ਠੀ
ਘ ਏ ॥ ਮ ਘ ਏ ॥ ਜੁ ਰ ਬਿ ਤ ਤ ਪ ਤ ਏ ॥ ਮ ਘ ਏ ॥ ਜ ਮ ਰ ਹ ਚ ਰੀ ਰੀ ॥ ਪੁੰਨੀ ਆ ਨਾ
ਪੁੰਨੀ ਆ ਨਾ ॥ ਪ ਨ ਨ ਨਾ ॥ ਆ ਕ ਟੀ ॥ ਅ ਬ ਜ ਕ ਟੀ ॥ ਅ ਬਾ ਜੀ ਤ ਤੇ ਜੋ ਜ ਰ ਨ ਏ ॥ ਮ ਘ ਏ
ਸੁ ਖ ਲੋ ਹ ਤ ਲ ਏ ਕ ਰ ਠੀ ॥ ਟ ਪ ਆ ਚ ਰੀ ਤ ਮ ਘ ਏ ॥ ਨੀ ਚ ਏ ॥ ਤੇ ਕ ਏ ਮ ਪ ਕ ਠੀ
ਨ ਰ ਠ ਏ ॥ ਜੈ ਜੈ ਜ ਰ ਨ ਆ ਏ ॥ ਹ ਰ ਕੁ ਏ ॥ ਮ ਨ ਰੀ ਰੀ ॥ ਪ ਰ ਟ ਨ ਪ ਰ ਟ ਨ ॥ ਜ ਨ ਨ ਨ
ਮ ਨ ਬ ਚ ਕੁ ਮ ਗ ਨ ਗ ਏ ॥ ਚਿ ਤ ਲ ਏ ॥ ਜੁ ਰ ਪੁ ਖਿ ਤ ਲ ਏ ॥ ਏ ਕ ਰ ਠੀ ਜਮ ॥ ਰ ਤ
ਨ ਜ ਨ ਮ ਤੇ ਪ ਏ ॥ ਕੁ ਏ ॥ ਜ ਕੁ ਜੁ ਨ ਨ ਚੁ ਏ ॥ ਜੈ ਗ ਏ ॥ ਸੁ ਨ ਨ ਰੀ ਰੀ ॥ ਗੁ ਰ ਗ
ਮ ਨ ਗੁ ਰ ਗੀ ॥ ਮ ਨ ਕੁ ਨੁ ॥ ਰ ਹ ਜ ਰ ਹ ਜ ਚੁ ਨ ਗ ਏ ॥ ਮ ਘ ਏ ॥ ਹੀ ਠ ਠ
ਏ ਕ ਰ ਠੀ ਜਮ ॥ ਟ ਪ ਆ ਚ ਰੀ ਮ ਲ ਏ ॥ ਪੈ ਚ ਏ ॥ ਗੁ ਰ ਗੀ ਰ ਮ ਪੁ ਠ ਏ ॥ ਪੁ ਤ ਪ
ਮ ਹ ਯ ਯੋ ਹ ਰ ਏ ॥ ਤੁ ਨ ਰੀ ਰੀ ॥ ਬੁ ਪ ਦ ਨ ॥ ਬੁ ਪ ਦ ਨ ॥ ਦ ਨ ਨ ਨਾ ॥ ਜ ਮ ਸੁ ਜ ਮੁ
ਜ ਖ ਪ ਏ ॥ ਉ ਮ ਹ ਏ ॥ ਪੁੰਨੀ ਆ ਏ ਕ ਰ ਠੀ ਜਮ ॥ ਜ ਨ ਸੁ ਜ ਮੁ ਹ ਏ ਠੀ ॥ ਲੁ ਠ
ਏ ਠੀ ॥ ਮੇ ਠ ਲੈ ਨਾ ਮ ਏ ਠੀ ॥ ਜ ਮ ਰ ਛੇ ਤ ਲਾ ਏ ਠੀ ॥ ਕੁ ਏ ਠੀ ਜ ਰ ਨ ਰੀ ਰੀ ॥ ਚ
ਖ ਹ ਰ ਖ ਮ ਨ ਨ ॥ ਜ ਮੁ ਲ ਜ ਮੁ ਲ ਰ ਪ ਏ ਠੀ ॥ ਪਿ ਲ ਚ ਏ ਠੀ ॥ ਏ ਕ ਰ ਠੀ ਜਮ ॥
ਕਾਰ ਮੁ ਕ ਰੋ ਜ ਰ ਲ ਏ ॥ ਚ ਲ ਏ ॥ ਤੁ ਕ ਰ ਕ ਰੋ ਪ ਰ ਲ ਏ ॥ ਬ ਨ ਰੀ ਰੀ ॥ ਮ ਨ ਕ ਨ ਆ
ਏ ॥ ਉ ਪ ਏ ॥ ਹ ਨ ਨ ਨ ॥ ਸੁ ਖ ਲੋ ਹ ਜੁ ਤ ਜੈ ਨ ਏ ॥ ਬਿ ਨ ਏ ॥ ਏ ਕ ਰ ਠੀ ਜਮ ॥ ਜੀ
ਮ ਜ ਬ ਰ ਚ ਲ ਏ ॥ ਮ ਅ ਜ ਤ ਏ ॥ ਪੁ ਲ ਮ ਕ ਰ ਏ ॥ ਮ ਘ ਏ ॥ ਟ ਕ ਰੀ ਰੀ ॥ ਸੁ
ਨ ਨ ਬ ਨ ਨ ॥ ਮ ਨ ਨ ॥ ਮ ਪ ਰ ਪਿ ਰ ਨ ਠ ਠ ਏ ॥ ਪੁੰਨੀ ਪੁੰਨੀ ਟ ਕ ਰ ਏ ॥ ਬ ਨ ਏ

ਸੁ ਖ ਲੋ ਹ ਤ ਲ ਏ ਕ ਰ ਠੀ ॥ ਟ ਪ ਆ ਚ ਰੀ ਤ ਮ ਘ ਏ ॥ ਨੀ ਚ ਏ ॥ ਤੇ ਕ ਏ ਮ ਪ ਕ ਠੀ ॥ ਨ ਰ ਠ ਏ ॥ ਜੈ ਜੈ ਜ ਰ ਨ ਆ ਏ ॥ ਹ ਰ ਕੁ ਏ ॥ ਮ ਨ ਰੀ ਰੀ ॥ ਪ ਰ ਟ ਨ ਪ ਰ ਟ ਨ ॥ ਜ ਨ ਨ ਨ ॥ ਮ ਨ ਬ ਚ ਕੁ ਮ ਗ ਨ ਗ ਏ ॥ ਚਿ ਤ ਲ ਏ ॥ ਜੁ ਰ ਪੁ ਖਿ ਤ ਲ ਏ ॥ ਏ ਕ ਰ ਠੀ ਜਮ ॥ ਰ ਤ ਨ ਜ ਨ ਮ ਤੇ ਪ ਏ ॥ ਕੁ ਏ ॥ ਜ ਕੁ ਜੁ ਨ ਨ ਚੁ ਏ ॥ ਜੈ ਗ ਏ ॥ ਸੁ ਨ ਨ ਰੀ ਰੀ ॥ ਗੁ ਰ ਗ ਮ ਨ ਗੁ ਰ ਗੀ ॥ ਮ ਨ ਕੁ ਨੁ ॥ ਰ ਹ ਜ ਰ ਹ ਜ ਚੁ ਨ ਗ ਏ ॥ ਮ ਘ ਏ ॥ ਹੀ ਠ ਠ ਏ ਕ ਰ ਠੀ ਜਮ ॥ ਟ ਪ ਆ ਚ ਰੀ ਮ ਲ ਏ ॥ ਪੈ ਚ ਏ ॥ ਗੁ ਰ ਗੀ ਰ ਮ ਪੁ ਠ ਏ ॥ ਪੁ ਤ ਪ ਮ ਹ ਯ ਯੋ ਹ ਰ ਏ ॥ ਤੁ ਨ ਰੀ ਰੀ ॥ ਬੁ ਪ ਦ ਨ ॥ ਬੁ ਪ ਦ ਨ ॥ ਦ ਨ ਨ ਨਾ ॥ ਜ ਮ ਸੁ ਜ ਮੁ ਜ ਖ ਪ ਏ ॥ ਉ ਮ ਹ ਏ ॥ ਪੁੰਨੀ ਆ ਏ ਕ ਰ ਠੀ ਜਮ ॥ ਜ ਨ ਸੁ ਜ ਮੁ ਹ ਏ ਠੀ ॥ ਲੁ ਠ ਏ ਠੀ ॥ ਮੇ ਠ ਲੈ ਨਾ ਮ ਏ ਠੀ ॥ ਜ ਮ ਰ ਛੇ ਤ ਲਾ ਏ ਠੀ ॥ ਕੁ ਏ ਠੀ ਜ ਰ ਨ ਰੀ ਰੀ ॥ ਚ ਖ ਹ ਰ ਖ ਮ ਨ ਨ ॥ ਜ ਮੁ ਲ ਜ ਮੁ ਲ ਰ ਪ ਏ ਠੀ ॥ ਪਿ ਲ ਚ ਏ ਠੀ ॥ ਏ ਕ ਰ ਠੀ ਜਮ ॥ ਕਾਰ ਮੁ ਕ ਰੋ ਜ ਰ ਲ ਏ ॥ ਚ ਲ ਏ ॥ ਤੁ ਕ ਰ ਕ ਰੋ ਪ ਰ ਲ ਏ ॥ ਬ ਨ ਰੀ ਰੀ ॥ ਮ ਨ ਕ ਨ ਆ ਏ ॥ ਉ ਪ ਏ ॥ ਹ ਨ ਨ ਨ ॥ ਸੁ ਖ ਲੋ ਹ ਜੁ ਤ ਜੈ ਨ ਏ ॥ ਬਿ ਨ ਏ ॥ ਏ ਕ ਰ ਠੀ ਜਮ ॥ ਜੀ ਮ ਜ ਬ ਰ ਚ ਲ ਏ ॥ ਮ ਅ ਜ ਤ ਏ ॥ ਪੁ ਲ ਮ ਕ ਰ ਏ ॥ ਮ ਘ ਏ ॥ ਟ ਕ ਰੀ ਰੀ ॥ ਸੁ ਨ ਨ ਬ ਨ ਨ ॥ ਮ ਨ ਨ ॥ ਮ ਪ ਰ ਪਿ ਰ ਨ ਠ ਠ ਏ ॥ ਪੁੰਨੀ ਪੁੰਨੀ ਟ ਕ ਰ ਏ ॥ ਬ ਨ ਏ

ਜੀ ਜਾ ਰਖੀ ਪਦਤਨਾ ਰਖਖਰ ਭਾਇ ਨਮਾ ਹਨਾਇ ਪੁਰ ਬਪਦ ਮਛਨਾ ਸਾ ਠੁਮਰ
 ਬਾ ਮਰਖਰ ਬਦਸ ਪਤਨ ਨਵੇ ਮੀ ਤਿਨਤ ਡਿਨ ਪਯੋ ਜਾ ਲ ਡ ਪਤ ਪਰਖ
 ਲੇਹੇ ਜਾਣੇ ਦਾ ਜੇ ਕੇ ਡਿਨ ਤਰ ਸੁਰ ਪਯੋ ਖਜਟ ਕਾ ੯ ੩ ੯ ੧ ੧ ਖਿਜ ਨ ਪ ਦ ਪੁ
 ਸੀ ਠਿਲ ਨਾ ਕ ਖਿ ਚਾ ਖ ਗੋ ਨਾ ਰ ਨ ਹ ਜ ਗ ਤ ਚ ਨ ਕਾ ਪੁ ਤੇ ਕਾ ਪੁ ਖਿ ਪਿ ਨ ਜ
 ਨੀ ਨ ਜ ਜੀ ਹੇ ਹ ਗੀ ਨ ਜ ਜੀ ਪੁ ਤੇ ਪਾ ਮਾ ਨ ਨ ਡੇ ਕੇ ਸੁ ਖਿ ਨ ਲ ਰਾ ਜ ਨਿ
 ਸੁ ਖਿ ਤਿ ਜ ਨੀ ਹੇ ਪ ਡ ਕ ਨ ਖ ਸੀ ਠਿਲ ਨਾ ਖਿ ਡ ਬੇ ਰ ਚ ਮ ਸ ਰ ਟ ਜ ਠ
 ਪ ਡ ਨ ਪ ਡ ਤ ਖਿ ਡ ਕ ਨੀ ਮ ਠਿ ਮ ਖਾ ਡੇ ਹ ਰੀ ਨ ਜ ਨੀ ਠ ਡ ਪ ਤ
 ਰ ਮ ਖੇ ਡ ਖ ਟ ਜ ਜ ਤੁ ਨ ਮ ਠ ਡ ਦ ਸ ਰਿ ਰ ਪੁ ਰ ਨੀ ਕਾ ਪੁ ਤੇ ਨੁ ਚ ਜ ਤ ਲ ਖ ਡ
 ਨੇ ਤ ਨੇ ਤ ਮ ਲ ਜ ਡ ਹ ਖ ਖ ਸੀ ਨ ਜ ਨੀ ਹੇ ਹ ਰੀ ਨ ਜ ਨੀ ਪੁ ਸੀ ਠਿਲ ਨਾ ਡੇ ਡੇ ਡੇ
 ਡ ਸ ਡ ਮ ਸੁ ਰਾ ਡ ਕਾ ਕਿ ਨ ਨ ਸਾ ਪੁ ਜੋ ਖ ਡ ਪ ਨੀ ਹਾ ਰ ਠ ਠ ਹ ਠ ਠ ਠੇ ਜ ਖ ਠ
 ਲ ਖੇ ਨ ਖੇ ਖ ਡੇ ਵ ਜ ਚ ਡ ਨੀ ਨ ਜ ਨੀ ਹੇ ਹ ਰੀ ਨ ਜ ਨੀ ਠਿਲ ਨਾ ਮ ਕ ਸ ਨ ਕ ਬ ਨ
 ਜ ਤ ਕਾ ਪੁ ਤੇ ਕੇ ਡ ਕੇ ਕੇ ਕੇ ਪ ਡ ਤ ਨੀ ਖੁ ਡ ਤੇ ਠ ਤੁ ਡ ਖ ਹੀ ਖ ਤ ਖਿ ਪ ਨ ਤੇ ਠ ਤਿ
 ਖਿ ਖ ਖਿ ਪ ਨੀ ਠ ਜ ਨੀ ਹੇ ਹ ਰੀ ਨ ਜ ਨੀ ਮ ਹਾ ਪੁ ਡ ਕਾ ਪੁ ਤ ਨਾ ਠ ਜ ਨ ਸੇ ਰਾ ਜ
 ਨ ਮ ਹਾ ਠ ਜ ਨ ਡੇ ਡ ਨ ਡੇ ਡੇ ਡੇ ਸੁ ਰਾ ਨੀ ਖੁ ਡ ਤ ਨੇ ਡ ਤੀ ਪ ਤਿ ਮ ਹ ਖਿ ਪ ਨ ਸੇ
 ਡਿ ਜ ਡ ਰ ਪ ਯਾ ਸੀ ਨ ਜ ਨੀ ਹੇ ਹ ਰੀ ਨ ਜ ਨੀ ਪੁ ਸੀ ਠਿ ਮ ਠ ਗੋ ਰਿ ਮ ਠੀ ਡ ਡ
 ਉ ਤ ਮ ਜੇ ਠ ਸੇ ਮੋ ਖ ਪ ਸੀ ਖੁ ਨਿ ਨ ਕੇ ਕ ਪ ਲ ਮੁ ਨੇ ਸ ਟ ਜ ਤਿ ਗੁ ਰ ਮੇ ਰੁ ਰ ਨ ਲ
 ਜਾ ਨੀ ਹੇ ਹ ਰੀ ਡੇ ਜਾ ਨੀ ਪੁ ਸੀ ਠਿ ਲ ਨਾ ਸੁ ਰ ਨ ਸੇ ਰਾ ਡ ਨਾ ਗ ਰਿ ਰੇ ਮ ਨ ਗ ਰਾ ਜ
 ਤੇ ਮੇ ਕੇ ਸ ਰ ਪ ਯਾ ਸੀ ਪ ਰ ਮ ਸੇ ਪ ਰ ਮ ਪੁ ਪ ਰ ਮ ਤ ਮ ਜੋ ਪ ਨ ਗੁ ਕੇ ਸੇ ਜੋ ਪ ਠ
 ਨੀ ਨ ਜ ਨੀ ਹੇ ਹ ਰੀ ਨ ਜ ਨੀ ਠਿਲ ਨਾ ਜਾ ਨੀ ਠ ਨ ਡ ਨ ਮ ਪ ਚ ਜ ਨ ਠ ਤਿ ਉ ਤ ਮ
 ਮ ਨ ਨ ਕੇ ਕ ਉ ਸ ਰ ਕ ਪ ਯਾ ਸੀ ਖੁ ਨ ਸੇ ਡੇ ਰ ਖ ਠ ਡ ਰ ਨ ਸੇ ਲ ਡ ਮੀ ਮ ਨ ਡ
 ਨੀ ਮ ਪ ਯਾ ਸੀ ਪੁ ਸੀ ਠਿਲ ਨਾ ਪੁ ਨ ਸੇ ਡੇ ਰ ਖ ਠ ਡ ਨਾ ਮ ਡ ਰ ਨ ਮੇ ਸ ਡੀ

ਕਿ ਸ

ਡੇ ਵ ਰ ਨੀ ਖੇ ਡ ਨੇ ਮੇ ਪੁ ਠ ਪ ਡ ਪ ਡ ਨੀ ੧ ੧ ੭ ੭ ੭ ਖਿ ਮ ਨ ਸੇ ਡੇ ਵ ਰ ਨ ਸੇ ਡੇ ਡੀ ਤ
 ਨੇ ਸੇ ਡੇ ਵ ਰ ਪੁ ਠ ਲ ਡ ਖ ਡ ਨੀ ਡਿ ਡ ਕਿ ਮ ਡੀ ਡਿ ਡ ਕੋ ਅ ਨੀ ਪ ਤਿ ਲ ਨਾ ਮ ਸੁ ਰ ਨੀ
 ਸ ਅ ਡ ਡ ਨ ਡ ਵੇ ਗ ਜੇ ਡ ਨੇ ਸੇ ਖ ਡ ਤ ਜ ਨੀ ਠ ਖ ਡੇ ਕਾ ਨੇ ਖ ਰ ਪ ਤ ਅ ਤ ਉ ਤ ਮ ਹੀ ਸ
 ਨੇ ਸੇ ਪ ਨ ਪ ਰ ਖ ਅ ਤ ਲ ਨੀ ਪੁ ਸੁ ਤੇ ਠ ਪੁ ਸੀ ਠਿਲ ਨਾ ਠ ਖ ਡ ਨ ਸੇ ਡਿ ਕ ਡ ਸ ਰ ਖ ਡ
 ਤ ਖ ਡ ਡ ਖ ਰ ਪੁ ਡ ਗ ਨ ਸੰ ਦੀ ਠਿ ਠਿ ਪ ਨ ਸੇ ਡੀ ਤ ਡਿ ਡ ਪ ਉ ਤ ਡ ਖ ਡ ਨੇ ਸੁ ਰ ਜ ਠੀ ਕ ਡੇ ਕ
 ਸੀ ਠ ਲੇ ਡ ਨੀ ਡੇ ਕ ਡ ਲ ਡ ਨੀ ਠਿਲ ਨਾ ਨ ਮ ਨ ਮ ਉ ਰ ਮ ਨ ਮ ਠਿ ਰੇ ਮ ਡ ਨ ਨੇ ਸੇ
 ਅੰ ਡ ਡ ਨੀ ਠ ਖ ਡ ਮ ਨੇ ਜੀ ਅ ਡ ਕੋ ਖ ਡ ਅ ਠੀ ਪ ਨੇ ਸੀ ਖੇ ਡ ਹਿ ਪ ਨੀ ਪੁ ਡ ਨੀ ਡ ਪ ਡ ਨੀ
 ਠਿਲ ਨਾ ਡੇ ਡ ਨ ਸੇ ਡਿ ਡ ਕ ਰ ਤੇ ਡ ਰ ਸੇ ਜੇ ਤ ਨ ਸੇ ਡਿ ਡ ਕ ਜ ਡ ਖ ਨੀ ਪੁ ਸੁ ਨੀ ਡਿ ਡ ਨੀ
 ਡੇ ਲ ਨਾ ਮਿ ਡ ਡ ਨੇ ਮੇ ਪੁ ਡ ਡ ਖ ਨੀ ਮ ਡ ਲ ਰ ਜ ਡ ਡ ਤ ਖਿ ਗਿ ਠ ਨੀ ਪ ਡ ਸ ਨੇ ਡ ਮ
 ਡ ਸੁ ਰੇ ਜ ਡ ਠ ਖ ਡੀ ਤ ਡੇ ਕ ਮ ਸ ਜ ਨੀ ਪੁ ਸੁ ਨੀ ਪੁ ਸੁ ਨੀ ਠਿਲ ਨਾ ਠਿਲ ਤੇ ਠ ਡਿ ਸ ਡ
 ਤੁ ਠ ਡ ਖਿ ਨ ਅ ਡ ਡ ਨ ਪੁ ਸੁ ਨੀ ਤੁ ਮੇ ਰ ਖੇ ਡ ਜ ਡ ਤੁ ਮੇ ਪ ਡ ਠ ਡ ਤੁ ਮੇ ਤੁ ਪੁ ਰ ਨ ਸ ਡ ਖ
 ਨੀ ਜ ਨੀ ਡੋ ਸ ਤੁ ਡੋ ਡੋ ਜ ਨੀ ੧ ੧ ੫ ੫ ੫ ਠ ਡ ਡ ੨ ੫ ੫ ਪੁ ਸੀ ਠ ਡ ਡ ਡ ਪੁ ਰ ਡ ਡ
 ਪੇ ਸੁ ਮੇ ਸਿ ਸ ਡ ਰ ਡ ਵ ਡੇ ਡ ਠ ਅ ਨਾ ਮ ਡ ਠ ਡ ਤੇ ਡ ਤ ਕ ਰ ਅ ਡ ਰ ਜੇ ਡੇ ਕ ਮ ਨ ਪੁ ਨ ਮ ਠ
 ਨੇ ਡ ਨ ਡ ਡ ਤ ਡ ਤੇ ਸਾ ਜ ਤੁ ਮ ਨ ਡੇ ਡ ਡ ਡ ਮ ਨ ਸ ਖ ਜੇ ਕ ਡ ਨੇ ਕ ਡ ਨੇ ਖਿ ਜ ਨ ਡ ਪ
 ਡ ਡ ਡ ਮ ਨ ਡੇ ਸ ਡਿ ਤਿ ਸ ਡ ਨੁ ਡ ਜ ਜਿ ਨੇ ੧ ੧ ੩ ੪ ੫ ਪੁ ਸੀ ਠ ਡ ਡ ਡ ਤੁ ਡੀ ਠ ਡਿ ਨ
 ਡੋ ਪ ਤ ਡ ਡੇ ਜੇ ਪੁ ਤ ਨ ਤ ਡ ਤ ਨ ਖ ਡ ਖੀ ਸ ਰ ਨ ਡ ਡ ਨੀ ਮੀ ਤੁ ਪੁ ਨ ਸੇ ਤੁ ਨ ਤ ਤੇ ਸ ਹੀ ਡੇ ਕ
 ਗ ਤ ਨਿ ਸ ਡ ਰ ਸ ਡ ਪੀ ਠ ਮ ਰ ਡ ਮ ਰ ਸ ਤੁ ਸੇ ਤਿ ਨ ਸੇ ਜੇ ਤੇ ਡੀ ਖ ਡ ਨ ਡ ਰ ਡੇ ਡ ਤੁ
 ਮੇ ਕੇ ਤੇ ਅ ਰ ਡ ਡ ਨੇ ਡੇ ਤੇ ਅ ਰ ਡ ਡ ਡ ਤੁ ਡ ਡ ਡ ੧ ੩ ੪ ੫ ਮ ਅ ਜ ਉ ਡੇ ਸ ਡੇ ਸ ਡ ਰ ਨ ਮ ਨ
 ਮ ਡ ਨ ਡ ਰ ਡ ਡ ਸਿ ਡ ਗੇ ਸਿ ਡ ਵ ਤ ਨ ਹ ਨ ਡ ਪ ਡ ਤੇ ਸ ਡ ਹ ਨ ਅ ਜ ਡ ਰ ਜ ਨ ਸੁ ਪ ਗ
 ਨਾ ਡੇ ਜ ਡੇ ਸੇ ਕੋ ਡ ਡ ਮੇ ਡੇ ਕੇ ਡੇ ਡੀ ਜ ਨੀ ਠ ਸੁ ਜ ਨ ਸ ਡੀ ਕ ਡ ਵ ਤ ਡ ਹੀ ਅ ਤ ਡੀ ਰ

ਨੀਰਕਉ ਬਿਲਗਤ ਸੇਯੋ ॥੨੩੫॥ ਕਾਰਜ ਸਾਖਰ ਤੇ ਚੈ ਅਰਥ ਸਾਖਰ ਹੋ ਜ ਚ ਕਰਨ
ਜੇ ਤੇ ਗੁਨ ਜਨ ਗੁਨ ਗਾ ਪ ਜ ਸੁ ਭੁ ਤ ਮ ਅ ਭਿ ਗੁ ਨੀ ਆ ਰੇ ਅ ਭਿ ਗੁ ਨ ਪੇ ਖੇ ਗੁ ਨ ਨ ਬ ਦ ਕੀ
ਰ ਤ ਨ ਅ ਸ ਤੇ ਤ ਰ ਸਿ ਕ ਆ ਕ ਪ ਭ ਥ ਕ ਏ ਯ ਜ ਸ ਤ ਹ ਸ ਰ ਸਿ ਗ ਸ ਲ ਤ ਆ ਲ
ਕ ਰ ਸੁ ਰ ਸ ਕ ਹੇ ਤ ਸਿ ਪੀ ਤ ਨ ਹੀ ॥੨੩੫॥ ਅ ਥ ਜੇ ਕ ਥ ਪ ਯਿ ਗ ਯ ਆ ਰੀ ਥ ਕੇ ਹੇ ਏ
ਗੋ ਅ ਕੇ ਜੇ ਜੇ ਤ ਕ ਪ ਤ ਪ ਥ ਲ ਸ ਕ ਲੇ ਹ ਮ ਪ ਭ ਭ ਖੇ ਹ ਕ ਮ ਕੁ ਮ ਤੇ ਸੇ ਨਿ ਸ ਚ ਕ
ਨਿ ਪ ਨ ਥਿ ਜੇ ਦੇ ਵ ਨ ਕੇ ਤੇ ਸ ਭ ਕ ਥ ਤ ਕ ਥ ਕ ਰ ਏ ਤੇ ਯੁ ਨੇ ਸਿ ਤ ਰ ਜ ਨ ਚੁ ਰ ਭ ਰ ਤ
ਸੀ ਸ ਕ ਲੇ ਹ ਕੇ ਸ ਮ ਰ ਥਿ ਜੇ ਕੇ ॥੨੩੫॥ ਅ ਮ ਤੁ ਕੀ ਜੇ ਜ ਨ ਹਿ ਤ ਅ ਰ ਸ ਰ ਪ ਕ ਹ
ਕ ਰ ਸ ਨ ਚੈ ਪ ਨ ਚੈ ਜੇ ਜੇ ਕੀ ਰ ਤ ਨ ਕੇ ਚੈ ਆ ਰ ਤੀ ਕ ਥਿ ਤ ਅ ਸ ਤੇ ਤ ਮ ਹ ਪ ਕ ਮ ਨ ਚਿ ਤ
ਕੇ ਮ ਹਿ ਮ ਆ ਹਿ ਰੇ ਗੋ ਚੈ ਆ ਪ ਹ ਕ ਰ ਤ ਅ ਵ ਰ ਸ ਚੁ ਤੇ ਕ ਰ ਵ ਤ ਤੇ ਨ ਹ ਚੈ ਪ ਦ ਥ ਸਿ ਕ
ਸੈ ਹੇ ਅ ਭਿ ਰ ਕ ਹ ਲ ਭਿ ਮ ਹ ਮ ਥ ਰ ਜੇ ਹ ਰ ਪ ਦ ਸੇ ਸ ਦ ਕ ਚੈ ਚੈ ॥੨੩੫॥ ਅ ਯ ਗ ਵ ਸ
ਸ ਪ ਨ ਵ ਕ ਤ ਨੇ ਮ ਨ ਏ ਨ ਤੇ ਆ ਦ ਕ ਰ ਮ ਥ ਹੁ ਤੇ ਗੇ ਤੇ ਸ ਭੇ ਥ ਸ ਨ ਥਿ ਸ ਨ ਪ ਚਿ ਤੇ ਵ ਸ
ਤ ਸ ਨ ਮ ਦੇ ਤ ਥ ਹੁ ਤੇ ਗੇ ਜ ਚੁ ਜ ਸ ਚਿ ਤੇ ਸੇ ਓ ਸ ਭਿ ਬ ਨ ਜ ਕ ਚ ਏ ਤੇ ਨ ਕ ਪ ਯ ਰ ਤ ਜੇ ਜੇ
ਪੁ ਨ ਪੁ ਨ ਅ ਰ ਪ ਭਿ ਕ ਯ ਕ ਹ ਦੇ ਖ ਤ ਵ ਸ ਨ ਥ ਰ ਮ ਪ ਤ ਨ ਹ ਕੇ ਸੇ ॥੨੩੫॥ ਅ ਚ ਚਿ ਚ ਚ
ਤ ਕ ਰ ਮ ਨ ਤੇ ਛੁ ਦ ਨ ਤ ਭਿ ਸ ਭ ਤਿ ਆ ਗ ਹ ਰ ਸ ਰ ਗ ਯ ਸ ਭੁ ਸੁ ਖ ਨ ਤੇ ਸ ਰ ਸੁ ਖ ਯ ਆ
ਨਿ ਸ ਥ ਸ ਰ ਰ ਮ ਨ ਮ ਚੋ ਹੇ ਨ ਮ ਕੁ ਲ ਜ ਗ ਜ ਪ ਨ ਵ ਰ ਤ ਨ ਅ ਰ ਥਿ ਕ ਵਿ ਰ ਲੇ ਹੀ ਲੇ ਹੇ
ਗ ਖੇ ਚਿ ਸਿ ਜ ਮ ਤ ਕੇ ਯ ਠੇ ਵ ਸੇ ਕ ਤਿ ਯ ਗ ਨਿ ਰ ਸਿ ਕ ਕੇ ਹੇ ॥੨੩੫॥ ਅ
ਥ ਜ ਸ ਰ ਪ ਖਿ ਅ ਸ ਕ ਥ ਤੇ ਥਿ ਸ ਨ ਪ ਦ ਪੁ ਨੀ ਆ ਥ ਥ ਲ ॥੨੩੫॥ ਅ ਚਿ ਸ ਨ ਨਿ ਕ ਖ ਮ
ਤੀ ਕ ਚੈ ਆ ਠ ਠ ਨਿ ਸ ਚ ਰ ਕੁ ਲ ਸ ਭ ਚੁ ਚ ਗ ਏ ਥ ਜ ਚਿ ਰੇ ਸਿ ਰ ਤ ਜ ਚਿ ਰੇ ਰ ਸੀ ਹ ਹ ਤੇ
ਚ ਤ ਰੇ ਗ ਹ ਏ ਕੁ ਲ ਥਿ ਗ ਲ ਦੇ ਕੁ ਠੀ ਰ ਛ ਦੇ ਜੇ ਕ ਥੈ ਨ ਹ ਏ ਤੇ ਏ ਰੁ ਦ ਪ ਯ ਏ ਅ ਹ ਰ ਥਿ ਨ
ਅ ਤਿ ਰ ਥ ਨ ਸ ਆ ਅ ਤਿ ਰ ਥਿ ਨ ਗ ਥਿ ਨ ਚੁ ਨ ਤ ਏ ॥੨੩੫॥ ਅ ਕੇ ਪ ਗ ਸ ਮ ਕ ਨ ਤੇ ਥ ਚ ਸ ਯ
ਸ ਜ ਤ ਰ ਸ ਤ ਲ ਨੀ ਰ ਚਿ ਤ ਰ ਤੇ

ਚ ਚ ਲ ਤ ਮੇ ਰ ਨ ਚੁ ਰ ਤ ਦ ਤੁ ਮੇ ਰ ਯ ਮੇ ਰ ਕੇ ਨ ਪ ਦ ਸ ਤੇ ਆ ਥ ਨ ਤੇ ਚੈ ਦ ਮ ਤੁ ਥ ॥੨੩੬॥
ਸ ਥ ਗ ਯ ਸ ਨ ਸ ਥ ਥ ਥ ਚਿ ਕ ਰ ਤੇ ॥੨੩੬॥ ਕ ਨ ਤੇ ਵ ਏ ਲਿ ਕ ਕੰ ਪ ਦ ਤ ਤੇ ਭ ਦ ਮ ਠੇ
ਪ ਰੇ ਥਿ ਥਿ ਆ ਤੇ ॥੨੩੬॥ ਚੈ ਚੈ ਵ ਤੇ ਆ ਏ ਸ ਥੀ ਚ ਰ ਪੁ ਤ ਨ ਕੇ ਚਿ ਨ ਕੇ ਸ ਚਿ ਤ ਤੇ ਕ
ਗੇ ॥੨੩੬॥ ਅ ਨੇ ਕ ਪ ਲ ਨਿ ਠੇ ਸੁ ਪ ਯ ਆ ਹੀ ਤੇ ਜ ਯ ਹਿ ਕੇ ਚਿ ਨ ਕ ਰ ਤ ਭ ਦ ਥ ਤੇ ਆ
ਦੁ ਥਿ ਪੇ ਓ ਦੁ ਤ ਨੇ ਦੁ ਤੇ ਲੇ ਏ ਨੇ ਸ ਨਿ ਜੇ ਸ ਥੀ ਰ ਰ ਆ ਤੇ ਆ ਸ ਨ ਤੇ ਚੈ ਪ ਤ ਚੈ ਆ
ਨ ਤ ਆ ਏ ਜ ਆ ਹ ਤੇ ਲੇ ਕ ਰ ਗ ਤੇ ॥੨੩੬॥ ਤੁ ਆ ਆ ਪ ਨਿ ਰ ਯ ਤ ਆ ਨਿ ਵ ਰ ਤ ਜ ਠੇ ਏ
ਦ ਨ ਦੀ ਚਿ ਤ ਆ ਸੁ ਖ ਤੇ ਆ ਏ ਦ ਨਿ ਤ ਆ ਤਿ ਪ ਚਿ ਰ ਨ ਚਿ ਮ ਰ ਕ ਰ ਸਿ ਪੁ ਏ ਕੇ ਆ ਗਿ ਆ
ਦੁ ਰ ਸ ਆ ਗੇ ਗ ਕ ਰ ਤ ਰੇ ਜ ਕ ਰ ਤ ਕ ਚੁ ਪ ਰ ਮ ਆ ਕੇ ਥਿ ਨ ਰੇ ਏ ਮ ਰ ਜ ਤੇ ਗੇ ਜੇ ਥ ਲੀ
ਦੁ ਰੇ ਆ ਮ ਨ ਦੁ ਜ ਰ ਚੁ ਚ ਨ ਚੈ ਹੇ ਹ ਗ ਤੇ ਹ ਗ ਤੇ ॥੨੩੬॥ ਏ ਕ ਸਿ ਚਿ ਤ ਨ ਕ ਚੁ ਚ ਹੀ ਜ
ਚਿ ਤ ਥਿ ਪ ਰੀ ਤੁ ਆ ਨ ਥ ਜ ਦ ਤੇ ਆ ਯ ਆ ਚੀ ਥਿ ਕੁ ਤ ਤੇ ਥਿ ਕੁ ਤ ਚੁ ਥੀ ਜੇ ਚਿ ਤ ਥਿ ਕੁ
ਤੁ ਥਿ ਕੁ ਤ ਦ ਚੈ ਹੇ ਛ ਲ ਏ ਤ ਥ ਚਿ ਸ ਚੁ ਯ ਕੇ ਕ ਚੁ ਤੇ ਯ ਪ ਤ ਨ ਚਿ ਕ ਦ ਪੇ ॥੨੩੬॥
ਏ ਏ ਛ ਲ ਥਿ ਚਿ ਤੁ ਚੈ ਜੀ ਅ ਰੇ ਤਿ ਆ ਕ ਨੇ ਚਿ ਚਿ ਤ ਜ ਦ ਤੇ ॥੨੩੬॥ ਆ ਚ ਆ ਚੈ ਮੇ ਚ ਥਿ ਚ
ਰ ਦੇ ਵ ਰ ਨ ਜੀ ਅ ਮੇ ਯੁ ਪ ਕ ਰ ਨ ਹ ਰ ਥਿ ਚ ਪ ਯ ਚਿ ਥਿ ਆ ਮ ਨ ਗ ਨ ਜੇ ਨ ਮ ਪ ਚ ਜ ਮ
ਜ ਯ ਚ ਸਿ ਗ ਲੀ ਓ ਅ ਰ ਥਿ ਗ ਨ ਚ ਆ ਏ ਓ ਆ ਜ ਸ ਤੁ ਆ ਰ ਚਿ ਕੁ ਆ ਸ ਤੁ ਅ ਨੇ ਕ ਨ ਪ ਥ
ਕੇ ਆ ਪ ਛ ਕਿ ਓ ਪੁ ਨ ਜੇ ਨ ਛ ਕ ਚ ਆ ਏ ਯੋ ਰੇ ਜ ਥ ਦ ਏ ਜੀ ਆ ਆ ਚਿ ਹੁ ਲ ਯ ਏ ਕੇ
ਚ ਨ ਦੁ ਦ ਚ ਏ ਹ ਨਿ ਜ ਨੁ ਦੇ ਵ ਏ ਯੋ ॥੨੩੬॥ ਅ ਏ ਤ ਹੀ ਹ ਰ ਜ ਨੁ ਖ ਹੁ ਏ ਕ ਰ ਜੇ ਰ
ਥਿ ਨੇ ਕ ਰ ਸਿ ਜ ਚ ਰ ਚੁ ਥਿ ਚ ਯੋ ਜ ਗ ਥਿ ਦ ਖੁ ਛੁ ਦ ਚ ਆ ਆ ਨਿ ਯੋ ਰੀ ਜੁ ਪੀ ਤ ਚ ਰ ਨ
ਚਿ ਗ ਰ ਥੋ ॥੨੩੬॥ ਏ ਨ ਚ ਰ ਨ ਥੁ ਜ ਚੋ ਜ ਚਿ ਏ ਹ ਚਿ ਆ ਗ ਕੇ ਥ ਚੈ ਹ ਚੁ ਲ ਥੋ ਜ ਨ
ਮ ਜ ਨ ਮ ਥੁ ਚੁ ਜ ਨ ਮ ਲੋ ਮ ਪੀ ਤ ਚ ਰ ਨ ਜੀ ਗ ਯ ਦ ਹੀ ਰ ਥੋ ॥੨੩੬॥ ਅ ਮ ਜ ਚੁ ਥ ਕੇ ਪ ਨ
ਕ ਮ ਲ ਲੀ ਚਿ ਗ ਚਿ ਜ ਏ ਕ ਤਿ ਛ ਹ ਰ ਚਿ ਚ ਯ ਏ ਯੋ ॥੨੩੬॥ ਏ ਕ ਤੇ ਲ ਥ ਕ ਰੇ ਰ ਚੁ ਏ ਚਿ
ਥ ਚੁ ਦ ਚੁ ਨ ਜ ਯ ਕ ਯੋ ਰ ਪ ਠ ਏ ਯੋ ਜਿ ਹ ਦੇ ਖ ਤ ਯੀ ਚ ਜ ਤਿ ਆ ਗ ਤ ਚੁ ਰ ਆ ਸ ਕ

ਲਖ ਨਾਨਕਾ ਸਿਰਿ ਭਾਗਿ ਅਰਪਾ ਕਰੁ ਪੇਸਾਰਿ ਰਿਖੁ ਏ ਵਰੁ ਹੁ ਨਾ ਨਿਨ
 ਤਾ ਏ ਜੀ ॥ ५ ॥ ਭੁਟ ਗੁ ਲਾ ਏ ਜਿ ਤ ਨ ਤ ਨ ਤ ਏ ਜੇ ॥ ੭ ॥ ਵਰੁ ਸੁ ਏ ਚਿ ਜ ਰ
 ਤ ਨ ਲਾ ਗੇ ॥ ਪੀਰ ਭੁ ਏ ਚਿ ਬੁ ਥੀ ਰ ਲਾ ਏ ਜਿ ਸ ਰ ਬੁ ਥੀ ਠਿ ਠਿ ਪੁ ਤ ਨ ਪੁ ਠਿ ਠਿ ਠਿ
 ਗੇ ॥ ਪਾ ਵ ਲਾ ਗੇ ਜਿ ਤ ਸੁ ਰ ਸ ਜਾ ਗਿ ਯੋ ਰ ਨ ਸੁ ਰ ਪਾ ਗਿ ਯੋ ਸ ਮੁ ਹੁ ਏ ਠਾ ਮਾ ਗੇ ॥ ਰਿ ਸੁ
 ਸ ਤ ਨ ਤੇ ਸੁ ਰ ਰ ਠਾ ਸਿ ਕ ਰ ਨ ਸ ਤ ਸ ਠੀ ਮ ਗੁ ਠਾ ਵ ਤ ਪਾ ਗੇ ॥ ੮ ॥ ਪੁ ਨ ਰੇ ਅ ਕੇ ਕ
 ਲਾ ਸ ਤ ਨ ਕੇ ਰ ਬਿ ਰ ਪ ਠੇ ਚਿ ਸ ਤ ਨ ਠ ਲ ਏ ਸ ਨ ਠ ਰਿ ਹ ਵੇ ਖ ਤ ਕ ਪ ਠੀ ਠੇ ਜ ਗ ਰੇ ਤ
 ਜ ਪ ਰ ਖ ਸੁ ਰ ਪ ਲਾ ਵ ਤ ਹ ਠਿ ਜ ਨ ਠ ਚ ਕੋ ਗੇ ਚਿ ਠ ਨ ਸ ਤ ਪੇ ਖ ਤ ਹ ਰਿ ਕ ਗੀ ਠਿ ਸ
 ਅ ਠਿ ਰ ਥਾ ਠਿ ਸ ਠਿ ਤ ਕੈ ਨ ਨੁ ਜ ਕ ਗੇ ਸ ਠਿ ਰ ਪੁ ਰ ਸ ਠ ਰ ਤੇ ਰ ਨ ਗਾ ਜ ਠਿ ਠੇ ਸਿ ਤ ਨ
 ਠੁ ਰ ਠੁ ਸ ਨਾ ॥ ੯ ॥ ਵ ਸ ਕ ॥ ੧ ॥ ॥ ॥ ਸਿ ਸ ਨ ਪ ਦਾ ਪੁ ਠੀ ॥ ੧ ॥ ॥ ॥ ॥ ਠੇ ਰ ਕੁ ਸੁ
 ਵ ਰ ਜ ਨ ਕੇ ਪ ਕ ਰੇ ਚਿ ਜ ਗ ਠਿ ਜਾ ਠਿ ਨਾ ਠੇ ਸੀ ਕ ਠਿ ਨ ਕੇ ਰੇ ॥ ਠਾ ਖ ਤ ਰੇ ਪੁ ਜਾ ਸ ਗ ਠਿ
 ਕ ਲਾ ਸ ਤੁ ਕੇ ਰਾ ਸ ਤੇ ਸੇ ਨ ਠ ਗੇ ॥ ਕ ਲਾ ਸੁ ਪ ਠੁ ਗ ਕ ਰੇ ਚਿ ਪੁ ਠ ਜੀ ਸੁ ਰ ਤ ਨ ਕ ਗੀ ॥
 ਪੁ ਤ ਨ ਠਿ ਬੁ ਠੇ ਠੇ ਜੇ ਹੀ ਜ ਕਾ ਜੀ ਠ ਨ ਜਿ ਤੇ ਪੁ ਠ ਜਾ ਪ ਤ ਕਾ ਲ ਤੇ ਰ ਠ ਕ ਗੇ ॥ ੧ ॥ ਪੁ ਠਿ
 ਸ ਠ ਠਿ ਪ ਠ ਕੇ ਰ ਕ ਕ ਲ ਕੋ ਠੇ ਤ ਰਿ ਜੇ ਚਿ ਰੁ ਗ ਠੇ ਤ ਰ ਦ ਰ ਜ ਨ ਲੈ ਹ ਤ ਰਾ ਕੇ ॥ ਸ ਵ
 ਰ ਹ ਨੇ ਅ ਠੁ ਤੁ ਖ ਠ ਰ ਹ ਨੇ ਗਾ ਜ ਠਿ ਸ ਠ ਹ ਨੇ ਪੈ ਠ ਲ ਠੁ ਬਿ ਠ ਗੇ ॥ ਸ ਠ ਠੇ ਠ ਨ ਠੁ ਰ ਹ ਨੇ
 ਪੁ ਤ ਨ ਅ ਠੁ ਜ ਠਿ ਤ ਠੁ ਠ ਠ ਸੁ ਰ ਸ ਠ ਠ ਗੇ ॥ ਵ ਲ ਪ ਠ ਠਿ ਕ ਠ ਠ ਨੁ ਠ ਠ ਹ ਨੇ ਰਾ ਜ ਠ
 ਜ ਸ ਠ ਠਿ ਵ ਪੁ ਤ ਨ ਹ ਤ ਰਾ ਕੇ ॥ ੧ ॥ ਠ ਠ ਰ ਪ ਕ ਠ ਰ ਕੀ ਸੇ ਨ ਹ ਨੀ ਕੁ ਲ ਠੁ ਰ ਹ ਨੇ ਪੁ ਤ ਨ
 ਹ ਤ ਰਾ ਕੀ ॥ ਰੇ ਜ ਕੋ ਠੇ ਤ ਬ ਰ ਨ ਠੁ ਪ ਕੋ ਹ ਠ ਰ ਪ ਠਿ ਠ ਕ ਰੇ ॥ ਖ ਠਿ ਠੁ ਰਾ ਕੀ ॥ ਸੁ ਰ
 ਨ ਵੇ ਵ ਨ ਤੇ ਨ ਤ ਠੇ ਜੇ ਠਿ ਸੇ ਨ ਪ ਰੇ ਠ ਕ ਰ ਰੁ ਪ ਕ ਰਾ ਕੀ ॥ ਠੇ ਤੁ ਸ ਠ ਪ ਠ ਰ ਸੇ ਨ ਨ ਕੋ
 ਬੁ ਠ ਠੀ ਰ ਨ ਪੀ ਰ ਨ ਸੁ ਰਾ ਬਿ ਠ ਲਾ ਕੀ ॥ ੧ ॥ ਠੁ ਠ ਵ ਠੇ ਵ ਸੁ ਠੋ ਬਿ ਠ ਲੋ ਤਿ ਹ ਅ ਠਿ ਜ ਰ
 ਬੁ ਰ ਨ ਠੁ ਪ ਠ ਠ ਪ ਰਿ ਠੇ ਜ ਬ ਹੀ ॥ ਠ ਠ ਠੀ ਠ ਠੇ ਰ ਨ ਠੇ ਰ ਠ ਲੋ ਕੁ ਲ ਠਿ ਸ ਠ ਸ
 ਠਿ ਠ ਠ ਲੋ ਜ ਠ ਹੀ ਪ ਠ ਠ ਕੁ ਮ ਲ ਵ ਰੀ ॥ ਠ ਠ ਠ ਲੋ ਬਿ ਠ ਲੋ ਸ ਠੁ ਪੁ ਰ ਨ ਠ ਠ ਹੁ ਠ ਠਿ

ਕੇ ਠਿ ਪੀ ਰ ਜ ਨ ਹ ਰ ਪੈ ਠਿ ਤਿ ਹ ਅ ਠਿ ਜ ਰ ਬੁ ਰੁ ਨ ਠੁ ਪ ਕ ਰ ਵ ਲ ਵੇ ਵ ਰੀ ॥ ੧ ॥ ॥ ਠ
 ਅ ਠਿ ਜ ਰ ਨ ਠ ਰ ਹ ਨੀ ਠ ਰੇ ਲੋ ਠੇ ਬ ਠ ਨ ਕ ਠ ਠ ਪ ਗੁ ਠ ਠ ਠ ਗੇ ਹੀ ਗ ਠ ਠ ਤੁ ਸੁ ਰੁ ਪ ਠਿ
 ਰ ਠ ਹੀ ॥ ਠ ਠ ਠ ਵ ਠੇ ਵ ਨ ਕੇ ਕ ਰ ਠ
 ਜ ਰਾ ਜ ਠਿ ਰੇ ਠਿ ਰ ਤੁ ਜ ਠਿ ਕੇ ਸੇ ਬਿ ਜ ਰ ਠ ਠ ਠ ॥ ੫ ॥ ਪੁ ਠਿ ॥ ਜ ਰ ਠ ਠ ਠ ਠ ਠ
 ਠੁ ਠ ਤ ਠੇ ਠ ਗ ਵ ਨ ਬ ਰ ਨ ਠੁ ਪ ਠ ਠ ਨ ਰੇ ਰ ਠ ਠੇ ॥ ਠ ਠ ਨ ਠ ਠ ਕੈ ਠ ਠੁ ਪ ਤ ਠਿ ਨ
 ਠੁ ਠੇ ਤ ਨ ਮ ਠ ਰ ਤੁ ਠ ਠ ਠੇ ॥ ਜ ਠ ਰ ਤੁ ਹ ਠੁ ਠੁ ਠਿ ਰ ਨਿ ਜ ਠ ਰ ਰ ਗਾ ਸ ਵ ਰੇ ਠ ਠ ਕ ਠਿ
 ਨ ਠੁ ਠੇ ॥ ਗਾ ਜ ਠ ਠ ਜ ਸ ਠ ਠਿ ਠੁ ਪ ਠ ਤੁ ਨ ਠ ਠ ਰ ਹ ਨੇ ਜ ਗ ਠ ਠ ਠ ਠ ਪ ਠ ਰ ਠੇ ॥ ੬ ॥
 ਠੁ ਠਿ ਜੋ ਨ ਤੇ ਕੁ ਠ ਜੁ ਠ ਤ ਠੇ ਠ ਠ ਵ ਠ ਠ ਠ ਵ ਸਿ ਗ ਠ ਠ ਠ ਠ ਠਿ ਸ ਠ ਠ ਠ ਠ ਠਿ ਕੇ ਕ
 ਰ ਜ ਠਿ ਰ ਪ ਰੇ ਰ ਨ ਜੁ ਠ ਤ ਕੁ ਠ ਠੀ ਮ ਠ ਠਿ ਸੇ ॥ ਰੁ ਜ ਕ ਨ ਸ ਠ ਠਿ ਕੁ ਠ ਜੁ ਠ ਤ ਠੇ ਗ
 ਹ ਪ ਠ ਠਿ ਪ ਠ ਨ ਨ ਠ ਠ ਠਿ ਤੁ ਠ ਠਿ ॥ ਗ ਠ ਨ ਠਿ ਠੁ ਹੁ ਠੁ ਠਿ ਮ ਨ ਤੇ ਪ ਰੇ ਪ ਮ ਠਿ ਰੇ ਗ
 ਗੁ ਠ ਠ ਠਿ ॥ ੭ ॥ ਅ ਸ ਠ ਕਾ ॥ ੧ ॥ ॥ ॥ ॥ ॥ ॥ ਸਿ ਸ ਨ ਪ ਦਾ ਪੁ ਠੀ ॥ ੧ ॥ ॥ ॥ ॥ ਠੇ ਰ ਕੁ ਸੁ
 ਰ ਪ ਠ
 ਨ ਵ ਤੁ ਰ ਠ ਠ ਠ ਠ ਕ ਠ
 ਨ ਕੁ ਠ ਠਿ ॥ ਗ ਮ ਜ ਗ ਜ ਰ ਠ ਪੈ ਠ ਲ ਠ ਲ ਠੁ ਠਿ ॥ ਸਿ ਠਿ ਪ ਠ ਤੁ ਠਿ ਪ ਸਿ ਨ ਠ ਠ ਠ ਠ
 ਬੁ ਠ
 ਪੇ ਠ ਕ ਠਿ ਤ ਕ ਕੇ ॥ ਠਿ ਪ ਲਾ ਠ
 ਰਿ ਠ ਲੀ ॥ ਠ
 ਕ ਰ ਠ ਠ ਠ ਕ ਠੁ ਨ ਠ ਠ ਜ ਤੁ ਠ ਨ ਪ ਜ ਠ ਠ ਠ ਠ ਠ ਕ ਠ ਠ ਪ ਤੁ ਪੁ ਨ ਬ ਜ ਰ ਪ ਤੁ ॥ ਗ ਠ ਠ
 ਕ ਠਿ ਪ ਠਿ ਰੁ ਤ ਬੁ ਹੁ ਠ ਤੁ ਠ
 ਕ ਠ ਠ ਤੁ ਗ ਕਿ ਲ ਕ ਠ
 ਕ ਠ ਠ ਠ ਠ ਤ ਕ ਠਿ ਪ ਠਿ ਕ ਰ ਠ

੬੫
 ॥ ੫ ॥ ਪੁ ਠਿ ॥ ਜ ਰ ਠ ਠ ਠ ਠ ਠ

ਨਰਕਤ/ਗਿਏਚਵੰਡਕਕਸਭੁਹਕਤ/੬ਉਭੁਕਸੁਪਥਿਮਾਘੁਡ
ਕਮੀ/ਭੁਬਰਬਾਜਕੁਹੀਫਿਯਕਾਰੈ/ਦਿਗਬਰਚਾਰੈ/ਨਕਨਪੇਤਾ/ਧਿਰ
ਧਿਰਹਸਤਕੁਤਬਪੁਯੇਤਾ/ਸੀਜਟਕਰਖਪੁਯਾਰੈ/ਭੁਡਿਨਗਨ
ਤ੍ਰਿਜਲਭੁਕਾਰੈ/ਕੀਮਦਾਕੁਆਨਕਪੁਭਾਤਨਾ/ਕਾਨ੍ਹੇਤਮੁਖਥਾਏਕੋਖਤ
ਨਾ/ਪੁਨੀਆ/ਗਰਜਤਘਰਹਕਭੇਕਾਰੀ/ਉਫਰਉਫਰਗਾਵਤਏ
ਤਾਤਮਾਨਿਜਨਨਾਦਸੁਨੀਅਤੁਰਪਾਵਨਾ/ਉਥਕਾਪਤਜਦਭੈਮਾਵਨਕ
ਭੇਤਥਾ/ਕੋਪੇਫੁਮਗਾਗਨਘਰਾਵਤ/ਕਪੁਕਪੁਬਜਯਾਨੀਰਦਿਖਲ
/ਤਕੁਤਾਘਨਪਕਾਯੁਕੋਕਾ/ਘਨਪਰਗਰਜਤਦੁਸਟਕੋਕੇਰਾ/ਥਿ
ਭਾਸੁ/ਸਭਘਨਪਲੋਕਾਰਕਮਾਨਾ/ਸੂਰਨਾ/ਨਮਨੇਦਹਿਰਨਾ/ਦੁਰਮਦੀਘਾ
ਰਮੇਦਾਥਿਜ/ਹੇਤੁਪਤਾਨਿਸਰਦਨਮਾਲਾ/੧੧ਪੁਨੀਆ/ਤੇਤਾਲਾ/ਘੇਰਉ
ਤੰਗਾਈਹਗਿਰਦਾਰਨਾ/ਸਉਸਉਜੋਜਨਮੇਰਭੈ/ਟਨ/ਜੋਜਨਜੋਜਨਾ/ਕਕਉ
ਜੋਜਨਾ/ਹੇਤੁਪਤਭੋਕਗਾਰਿਦਾਤਨਾ/੧੨ਥਿਭਾਜਪੁਨੀਆ/ਕੇਤੇਤਾਲ
ਚਰਪਦਾ/੧੩ਹਿਉਤੇਕਾਘੇਰਤੁਰਮੰਦਗਾ/ਜੁਤਥੋਆਰਥਿਯਾਘਰੀਮਕਾਰੰਦ
ਗਾ/ਚੁਰੁਜੁਥਪਚੁਰਨਨਾ/ਕੋਭਮਰਜਥਿਸਭੁਮਗਾਮਲਾ/ਚਰਪਦਾ/ਕੋਭ
ਖਾਕਾਰੰਦਗਾ/ਜੀਭੁਕਾਥਿਜਧਰਾਮਠਿਕਨਕੁਲਕੁਮੀਥਕਾ/ਚਮਰਜਮਰਪੁ
ਰਗੀਥਹੁਗਾਜਨਾ/ਠੰਕਾਰਤਰਾਫੁਸਗਨਕਾ/੨ਥਿਭਾਜਪੁਨੀਆ/ਨਲਜੀ
ਤੁਸਿਜੁਗਤਕਿਰਗਾਈ/ਜਿਖਰ ਉਤੇਕਾਗਗਨਠਿਮ/ਰਾਈ/ਪਛਜਪਛ
ਪਛੀਪਰੀਆਈ/ਗਉਰੇਗਿਰਟਰਪੁਤਮਰਗਾਈ/੩/ਚਰਪਦਾ/ਕੇਟਨ
ਕੇਟਕੇਟਨਗਮੇਜੋ/ਕਹੀਜੈਸਾਥਿਪਪੁਰਥਤੇਜੋ/ਦਜਦਿਸਫੁਦੇਪੁਭਗਿਰਮੇ
ਨਾ/ਦੀਹਥੇਸਲਪਬਲਤਦੁਵਾਉਨਾ/੪/ਤੇਤਾਲਾ/ਧਾਰਾਕਰਥਜਤਦੁਮਸੇਰਨਾ
ਸਿਪਸੇਲਟਰਖਤਚਉਫੇਰਨਾ/ਬਜਲੁਕਉਲਕਾਥਹੁਠੇ/ਮੇਗਥਿਫੁਖਗਮੀ

ਪੁਨੀਆ
ਕਜੁਤਥੀ/੫/ਚਰਪਦਾ/ਬੁਪਸਥਿਯਦਾਰਨਰਨਕਾਰਾ/ਗਾਪਾਤਦਸਦਿਸ ੬੫
ਬਹੁਥੀਆਗਾ/੬/ਤੇਤਾਲਾ/ਕੁਮਾਕਾਜਨਦੀਸਤਕਾਉ/ਸੀਲਤਨਕਉਨਕੁ
ਟਿਕਕਰਾਉ/ਚਮਰਕੁਚਮਰਕੁਪਥਿਯੋ/ਸੂਰਪਕੁਤਮਗੀ/੭/ਚਰਪ
ਕੋ/੮/ਥਿਭਾਜਾ/ਕੁਠੇਨੇਠੇਜਮਰਭੈਆਟਨ/ਕੇਰਘਪਤਥਿਯਲੁਠੇਰਾਵਨ
ਘੋਰਕਾਟਥੀਤੇਠੇਤਿਯਾਉ/ਸਗਾ/ਜਕੁਰਈਤੇਨਜਥੀਠੁਥਰਹਰਾ/੯/ਚਰਪਦਾ
ਸਰਨਮਰਨਕਰਮਕੁਗੁਹਰਾਏਠੇ/੧੦/ਤਮਾ/ਤੁਰਭੇਤਾ/ਸਥਿਗਾਏਠੇ/੧੧/ਚਰਪ
ਹਸਰਨਕਾਤੁਦੀਜੋ/ਸੀਸਥਲੋਹਪੁਰਗਠਿਮਾਕੀਜੋ/ਯਾਸੀਕਟਤੇਲੋਹਥਰ
ਈ/ਜੀਯਜੀਤਸਭੁਤਦਜਰਨਾਈ/ਅਖਪਨਜਨਹੁਜੋ/ਕ੍ਰਿਪਾਲਾ/ਯਾਸੀਕ
ਟਤੇਰਥਹੁਰੇਮਾਲਾ/੧੨/ਥਿਭਾਜਪੁਨੀਆ/ਰਫੁਰਫੁਕਹਹਥੇਗਾਸੀਈ/ਤੁਮਰੀ
ਗਠਿਮਾ/ਦੇਹਮੁਏਕਾਈ/ਯਨਕਰੇਠੇਕਟਸਭੁਦਾਰੇ/ਜੁਹਿਦਮਾਤਮਾਨਿਜਤੁ
ਮੇਸਿਠੇਗਾਤੇਤਾਲਾ/ਪੁਨੀਆ/ਅਸਥਟਗਦਥਚਨਸਭੁਤੇਥੋ/ਸਰਨਦੀਨ
ਸਰਨਯਪੁਲਪੇਥੋ/ਬਜਥਨਮਠਿਠੀਤੁਰਕਨਰਾ/ਬਾਰਨਭੁਜਤਮਾਰ
ਨਜਰਦੁਸਰਾ/ਫੁਟਤਪਕਾਸਭੁਥੇਜਗਠਿਤਰਾ/ਭੁਨਤੇਜੋਦੀਸਤਥੇਰਗ
੩/ਤੇਤਾਲਾ/ਚੁਰੁਤਕੁਪਾਸਤੁਜਰਥੁਥਿਯਨਾ/ਕੇਟਕੇਟਗਹਿਤਿਲਾਨਿਲਕੀਸਮ
ਦੀਹਥਿਫੁਟਾਰਨਾ/ਗਿਰਥੀਤੁਤਾ/ਟਕਟਕਥਿਥਿਯਮਗਨਤਾ/੪/ਥਿਭਾਜ
ਤਿਤਾਲਾ/ਬਜਥਨਮਾ/ਚੁਤਉਨਚਾਜਾ/ਉਚਾ/ਜਥਾਏਕਨਥਿਥਿਯਥਤਾਜਾ
ਦਮਨਸੁਕਥਿਯਿਠਿਗਿਰਜਾਈ/ਜਾਰਪਛਪੁਨਨਗਹਜਰਾਈ/੧੩/ਤੇਤਾਲਾ
ਚਰਪਦਾ/ਜਰਤਤਾਲਤਮਠਿਠੀਮਰਜਾਲਾ/ਨਿਬਲਕਥਲਜਾਲਾ/ਚੰਟਨ
ਥੇਦਥੇਨਟਮਪੁੰਜਨਾ/ਬਜਲੁਕਤੇਜਰਤਗਿਰਦੁਰਜਨਾ/੧੪/ਪੁਨੀਆ/ਪੁਰ
ਚੁਰਪੋ/ਗਿਰਤਥਿਨਨਾ/ਕੁਠੇਜਚਫੁਚਾਰਿਯਯੇਤਕਸੀਧਨਾ/ਦਜਾ/ਨਿਖਲਭੁ
ਯੋਤਿਮਰਮਿਟਾਠੇ/ਸੀਸਥਲੋਹਥਲਮਸੁਰਾਥਿਰਨੇਠੇ/੧੫/ਬਜਨਰਫੁਕ

ਨੀਲਾ ਚਰੀ ਲਭਾ ਜਨੀਲ ਕੰਨਿਗਮ ਕਰਤਾ ਨਰੁ ਨਾਸਨ ਨਰੇਤਮ ਨਗਾਇਨਰ
ਨਾਇਕਰਾਪਾ ਆਯਦਮ ਪਸੁਦਮ ਕੰਦੈ ਖਰਾ ਗਮਿਕੇ ਕਨਮਿ ਨਲਭਦਨੀ ਮਧੁਕ
ਵਾਕੇ ਮੀ ਮਹੀ ਪਤੀ ਮਹਿ ਪਈ ਮਨੋ ਹਰਮਾ ਹਿ ਮੰਗੁ ਨਮ ਹੀ ਰਫੁ ਕਸੀ ਮਧੁਕਰਮ
ਲੀ ਮਲਿ ਪਤਿ ਰਕਲਾ ਖਰਾ ਜੇ ਸਾਸ ਨਜ ਨਰਨ ਜਤ ਖਾਈ ਮਤਾ ਚੇ ਵੀ ਦੇ ਸਤ
ਨਾਮੀ ਮੁਖ ਜਗਾ ਸਿ ਦ ਕੁ ਪੀ ਜ ਰੰਗ ਪਰ ਸਹ ਨਾ ਜੀ ਲੀ ਮਨ ਜੰਨ ਨ ਜੀ ਰਧਾ ਮੀ ॥ ੬ ॥
ਰਕ ਵਨੰ ਗੁਰਤ ਦਫਲ ਭਕਾ ਵੰਤੋ ਭੈ ਚਾ ਨ ਕੁ ਵੰ ਗੰ ਜੀ ਗੁ ਵ ਨੇ ਮੁ ਕੁ ਚ ਗ ਤ ਰ ਫੁ ਕ
ਭੁੰਨਾ ਜਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ
ਰੰ ਖਲ ਰਾ ਖਿਲ ਪੀ ਰੰ ਖਲ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ ਭੁੰਨਾ ਕਨ
ਖਧ ਖਾ ਚੀ ਖਿ ਦ ਰ ਫੁ ਕ ਖਿ ਚਿ ਜ ਰੰ ਦਿ ਤੁ ਖਾ ਖਿ ਤੋ ॥ ੭ ॥ ਕਾ ਨ ਰ ਕੰ ਜਾ ਚੀ ਸੀ ਕ੍ਰਿ ਸ ਨ
ਕੇ ਸੀ ਮਰ ਵ ਨੰ ਕਾ ਲਾ ਫੰ ਕਾ ਲਾ ਸ ਨ ਕ੍ਰਿ ਤ ਰ ਖ ਕ ਰ ਨ ਕ ਰ ਤ ਰੀ ਕਾ ਲੀ ਨ ਖੀ
ਕਾ ਲੀ ਸ ਨ ਕਾ ਲ ਕ ਰ ਵ ਪਾ ਨਿ ਕ ਲ ਪ ਰ ਕ ਮ ਲ ਪ ਤ ਕ ਤੁ ਚ ਲ ਕ ਚੀ ॥ ੮ ॥ ਪ ਨ
ਨ ਪ ਨ ਸਾ ਮੀ ਪ ਵ ਸਾ ਸੀ ਪ ਨ ਸਾ ਚੇ ਪ ਨ ਸਾ ਚੀ ਮ ਰੰ ਗ ਲੀ ਮ ਰ ਮ ਗ ਲੀ ਮ ਰ ਖ ਲ
ਕ ਰ ਨੀ ਮ ਰ ਲ ਖ ਵ ਨੰ ਮ ਰ ਲ ਮ ਖ ਨਿ ਤ ਮ ਰ ਲ ਕਾ ਚੀ ॥ ੯ ॥ ਸ ਲ ਕ ਵ ਰ ਕਾ
ਮ ਰ ਵੀ ਮ ਕ ਲੀ ਮ ਨੰ ਤੀ ਮ ਰੀ ਕ ਰ ਤੀ ਮ ਕ ਸੀ ਮ ਰੀ ਲੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਨ ਮੀ ਮ ਰ ਲੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਦਾ ਕੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਖੰ ਤੀ ਮ ਵੰ ਤੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਲ ਖੀ ਮ ਪ ਪੀ ॥ ੧ ॥ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ

ਜਪੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ੬੫੩
ਕੀ ਜੀ ਮ ਪੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਖਰੰ ਖ ਖ ਖੀ ਚੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਨੇ ਕ ਖੀ ਲੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਕੇ ਜੇ ਮ ਪ ਖ ਰ ਗ ਪ ਮ ॥ ੨ ॥ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਖੁ ਹ ਮ ਵੇ ਵ ॥ ੩ ॥ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਫੁੰ ਜ ਹੀ ਪ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਦਾ ਨ ਕ ਰ ਨ ਗ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਸ੍ਰੀ ਮ ਨਿ ਨ ਸੁ ਕ ਰ ਖਿ ਲ ਕ ਦ ਤੀ ਚਿ ਰ ਨ ਫੁ ਘ ਤੀ ਪ ਰ ਨੰ ਪ ਰੇ ਜੀ ਸ੍ਰਿ ਸਿ ਜ ਫੁ ਗ ਵ
ਨ ਮ ਨ ਤ ਮੁ ਰ ਤ ਫ ਨ ਗ ਤੁ ਰੀ ਪ ਰ ਨੀ ਪ ਰ ਤੀ ਜ ਚ ਪਾ ਕੁ ਮ ਚੇ ਖ ਰ ਚੇ ਮ ਰ ਵੀ ਮ ਰ ਵੀ
ਲੀ ਮ ਨੇ ਹ ਰੰ ਚਿ ਰ ਵ ਰੰ ਨ ਖ ਪ ਰ ਤ ॥ ੪ ॥ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਕ੍ਰਿ ਨ ਤ ਰ ਪ ਤੀ ਰੇ ਨੇ ਚਾ ਚੀ ਕ੍ਰਿ ਫਿ ਰ ਸ ਵ ਨੀ ਜੇ ਖ ਜਾ ਚੀ ਰਿ ਪ ਥਿ ਮ ਆ ਠ ਰਾ
ਮ ਰਿ ਖੇ ਕ ਠ ਖ ਚੀ ਏ ਤ ਨ ਨੀ ਕ੍ਰਿ ਚਿ ਨ ਹ ਰੀ ਮੀ ਜੇ ਨ ਰ ਪ ਨੰ ਤੀ ਚਿ ਜ ਨ ਵ
ਦ ਰੀ ਜ ਰ ਮ ਰ ਤੇ ਤ ਪ ਰ ਨੀ ਚਿ ਜ ਨ ਲੇ ਕ ਚ ਫੁ ਤ ਹ ਨ ਠ ਜਿ ਸ ਯਾ ॥ ੫ ॥ ਮ ਰ ਵੀ
ਦ ਸ ਕ ਸਿ ਰ ਚੇ ॥ ੬ ॥ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਸ੍ਰੀ ਚਿ ਜ ਨ ਕੰ ਚੀ ਪ੍ਰੀ ਚਾ ਚੀ ਦ ਵੀ ਫ ਰ ਹ ਕੁ ਰੇ ਖੀ ਮ ਰਿ ਰ ਚੰ ਤੀ ਕੁ ਗ ਤ ਚਿ ਪੀ ॥
ਚਿ ਜ ਨ ਪ ਵ ਪੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਸ੍ਰੀ ਚਿ ਚੁ ਰ ਚੁ ਚੀ ਕ ਖ ਤੇ ॥ ੭ ॥ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ
ਪ ਤਿ ਸੀ ਕੇ ॥ ੮ ॥ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ ਮ ਰ ਵੀ

ਮ ਫਿ ਦੇ
੬੫੩
੬੫੪

ਸ੍ਰੀਯਾਗੋਰਖਦਗਦਿਰੀਬਰਦਮਸਿਪਵਾਕਰਮਕਾਰੁਮੇਤੋਈਉਰਣਾਨੇ ਜੈਨੀਯ
ਤੀਕੁਢਿਤਾਵਿਰੋਧੀਐਦਨਿਜੇਧਾਮਪਾਇਤਕੁਢਾਨੇ ਏਸਕੁਨਿਜਨਿਜਮਤਉਰ
ਝੁਨੇ ਆਰਕਭੇਓਨਤਾਕਰਜਨੇ ਮੇਮੇਗਲਤਹੋਰਕੋਨੇਜਪਿਜਮਤਉਰਝੁਨੇ
ਨਿਜਹੁਕੁਨੇਮੇਏਵੇਰੁਝੁਨਾ ੨੦ ਸ੍ਰੀਯਾਗੋਰਖੋਰਾਗਮਤਉਪਰਾਜੇਓਰਾਮਾ
ਨੰਦਰੋਮਾਦਸਿਆਨੇ ਤੋਭੀਪੁਤਮਾਗਿਆਤੋਗੋਨਹੁਏ ਯੋਗਬੋਰਾਗਦ੍ਰਿਸ
ਬਿਧਾਨੇ ਇਨ ਤੋਆਇਮਗਾਨੇਤੁਝੁਏਕੇਤੋਏ ਆਪਨਮਤਉਰਝੁਨੇ ਪਾਰਥੁਹ
ਕੇਮਤਝੋਭਿਨਹੁਏਨਿਜਨਿਜਪੀਥਚਲਦੁਰਾਨੇ ੩੦ ਸ੍ਰੀਯਾਗੋਰਕੁਨਫਰਾ
ਵਤੁਕੁਮਲਗਾਵਤਸਿਠੀਏਵਕੁਸੁਥਜਦਾਹੀ ਕੋਊਪੁਜਤ ਸਿਲਾਦਿਰੀਥ
ਚਮਉਨੀਨਖਾਮਰਜੋਟਸੁਫੁਟੁਰਥਾਹੀ ਕੋਈਕੁਚੀਲਜਲਦੇਖੇਰੁਰਪਤਮ
ਸਰਪੁਕਿਤੁਹਖਰਕਥਾਹੀ ਖੇਦਹੁਦਈਬਿਚਾਰੇਦਕਾਨੁਫਮਨਦੰਭਉਚਿਸ
ਟਨਖਾਹੀ ੪੦ ਸ੍ਰੀਯਾਗੋਰਕਿਹਗਿਹਜੋਹਤਰਾਰੁਜਦਾਵਤ ਅੰਤਕਾਲਯਮਪਾ
ਜਫੁਹਾਹੀ ਯੋਗੀਜੀਕਮਸੀਨਿਮਾਸਬੋਰਾਥੀਬੁਹਮਚਾਰਥੋਜਨਕੁਨੀਨਹੀ
ਯਮਨਮਲੇਫਰੰਚਰਮੇਰਾਖਤੀਬਾਰਮਨੁਝੁਦੇਗਿਰ ਹੀਥਥੋਜਨਬਾਨੁਪੁ
ਹਜਤਪੁਮਹੀਜਕੋਇਕਿਰਾਤਕੁਲੀਕੁਹੀ ੫੦ ਸ੍ਰੀਯਾਗੋਰਨਜਤਨੀਰਨਿੰਦ
ਕਾਮਧਰਾਪੋਕੁਝਰਜਰਖਲਦੇਹੀਖਪਦਰਸਨਾਤਾਹਿਅਦਲੋਕਤਪੁਮਪਯ
ਵਤਤਪਾਇਤਯਗਪੁੰਨਨਜਰਜਨਾ ਤੋਮਤਾਆਰੁਰੀਜਗਤਪੁਰਬਹੁਦੇਸਦੇਸ
ਕੁਸਟਭੁਝਿਜਾਸਨਾ ਭੁੰਗੀਮਤਉਪੀਆਚਰਨਪਛੇਥੇਮੁਖਨਕਉਪਹਾਜਨਾ
੬੦ ਸ੍ਰੀਯਾਗੋਰਕੁੰਠੀਕਠਕੀਮੇਲੀਏਵ੍ਰਿਲਕਠਪਥਹੁਝਾਵਤਾ ਪਤਮਾਧਾ
ਹਨਮੇਸੁਭਉਰਝੋਪਾਰਥੁਹਕਾਰੁਨਹਪਾਵੁਰਾ ਤਿਨਤੋਮਪਰਾਮਦਰਮਤਪੁਕ
੭੦ ਸ੍ਰੀਯਾਗੋਰਕਿਯਮਿਲੇਛੁਝੁਦਾਵਤਾ ਤਿਨਕੁਨੀਅਫੇਰੇਹੀਰਿਤਉਪਰਾਜਹੀਠਿਗਰ
ਰਿਤੋਗਵੇਰਪੁਸਾਨਤਾ ੮੦ ਸ੍ਰੀਯਾਗੋਰਕੁੰਠੀਕਠਕੀਮੇਲੀਏਵ੍ਰਿਲਕਠਪਥਹੁਝਾਵਤਾ ਪਤਮਾਧਾ

੬

ਸ੍ਰੀਯਾ

ਦਿਕਾਵਤਾ ਮਨਹੁਕਠੇਰਰੀਕਤੁਰਕਾਹਜਕਾਥੇਮੋਹਰਠਹਰਵਤਾਰੋਜਾਥਾ ੬੫੬
ਨਿਦਾਜਮੁਲਕਪਦੇਕਮਤਿਗਮਜਾ ਵਤਾ ਆਤਮਪਾਤਕਰਤਨਿਤਉਕੇਯ
ਰਕੀਰੇਦਉਤਤਨਿਤਪਾਵਤਾ ੬੦ ਸ੍ਰੀਯਾਗੋਰਵਰਗੀਦਉਸਟਅਥੁਧਾਵਤਾ ੬੫੭
ਕਉਕਹਤਸਵਥਰਮਕੀਆਮੇਮੇਜਿਯੁਝੁਬਿਪੀਤਮਤਹੋਫੀਮਜਜਦੁ ਵਰਖ
ਤਕਰਜੀਆਤਿਨਤੋਕਰਪੁਮਤਮਰਾਜੀਆਤਮਪਾਤੁਵੇਹਜਿਨਕੀਆਤੋ
ਪਛੇਤੋਯਥੋਹੁਕਾਕਰਕਰਹੁਕੁਖਾਕਰੁਏਮੀਆ ੬੫੮ ਸ੍ਰੀਯਾਗੋਰਦਦਈਤੰਦਯ
ਅਝੁਰਾਵਕਰਾਛੁਜਮਚੋਪ੍ਰਬਿਧਚਰਨਾਕਿਮਪੁਰਜਗੁਰਜਕਾਲਕੇਜੀ
ਨੇਦਾਰਕ ੬੬ ਸ੍ਰੀਯਾਗੋਰਬਿਚਾਰਸੁ ਤੋਭੀਬਿਰੋਧਥਾਦੇਥੋਧੇਥਾਵਬਿਥਾਦਾਪ ੬੭
ਥਾਦਕਰਨਾਸੁਰਗਥੇਆਲਕੁਮਕੋਝੁਗਾਰਾਝੁਕਰਥੋਥਥੀਰੋਝਾ ੩੫ ੭੦ ਸ੍ਰੀਯਾ
ਥਲਨਮੁਚਥੀਤੁਬਈਚੋਰਨਸੋਨਾਛਹਿਰਨਕਥਪਮਹਰਾਵਨਾਮਧਮਥੁਯੁ
ਮਛਰੰਛਮੰਗਾਰਥੁਬੀਜਰਕਤਛਕਰਾਵਨਾ ਚਫੁਰਸੀਭੁਅਨਜਿਯੁਥੇਯਨਦ
ਨਮਕੁਛਮਛੈਪਦਸੁਵਨਾਕਾਨਕੰਨਕੋਮੀਚੰਤੁਰਾਮੁਯਦਕਰਨਕਾਤਉਕਿਯਾਵ
ਨਾ ੭੧ ਪਾਰਥੁਹਮਕੇਪਦਤੋਇਤਰ ਚੁਓਰਝੁਪਰੋਪਰਪੀਚਾਯਚਰਨਾ ੭੨ ਸ੍ਰੀਯਾ
ਏਕੁਰਕਾ ਸ੍ਰੀਯਾਗੋਰਕੁਝੋਰਥੁਰਨਪੁਮਦੇਵਨਤੋਭੀਆਹੀਮੀਉਰਝੁਨੇ ਰਾਜਮ
ਮਦਮਭੁਗੀਦਮਾਤੇ ਮੇਮੇਕਿਰਤੇਬਿਧਾਨੇਪੁਛੁਤਪਾਇਪਾਏਕੁਏਮਦਮਤਮਦ
ਜਰਕਰਮਾਈਆਲਪਦਨੇ ਆਕਲਪੁਰਥਤੋਇਤਰੋਰਠੇਠੇ ਆਹਯਉਰਧਮੇਝੋ
ਗਲਤਾਨੇ ੭੩ ਸ੍ਰੀਯਾਗੋਰਕੁਪੁਠਾਚਿਯੇਦੇਵਦਈਤੰਨਦੇਵਕਾਰਥਯਤਥੀ
ਗਾਮਾ ਤੋਭਯਮਨਬਿਭੁਠੀਪਦਾ ਕਰਹਲਤੇਯਤੁਰਦੇਮਧਮਾਤੁਥਪੁਛੁਗੁਰਨ
ਨਕਪਤਏਜਗਤਉਪਾਰਨਪਾਵਨਿਝੁਮਾ ਚਥੇਥਥਾਮਜੁਰਗਾਦੇ ੭੪ ਸ੍ਰੀਯਾ
ਜਾਗੀਤੋਹਿਜਟਰਥੰਦਮਾ ੭੫ ਸ੍ਰੀਯਾਗੋਰਕੁਝੋਰਥੁਰਨਪੁਮਦੇਵਨਤੋਭੀਆਹੀਮੀਉਰਝੁਨੇ ਰਾਜਮ
ਸੁੰਤਨਾਮੇਦੇਤਾਰਥੀਓ ਚੇਯੋਧਥੁਯੁਕਥਾਤੁਝੁਥੋਰੋਰੋਰੋਹੁਕਾਕਿਦੀਯਾਠ

12
ਪੰਨਾ ੧੨
੨੨

ਹੀ ਕੋ ਪਾ ਰਾਮ ਟੋ ਵਰਣਾ ਮੇ ਸੰਜੋ ਨਾ ਹ ਕਰੇ ਜੇ ਹਰ ਕ ਉਚਾਰਤ ਜਨ ਪੇ ਮਿ ਤੁ ਕ ਉਚ
ਹਤਾ ਪ ਹ ਰੋ ਰ ਕੋ ਪ ਕ ਾ ਤ ਨਾ ਪੁ ਜ ਨ ਯੁ ਜੀ ਮ ਚੂੰ ਗ ਚੂੰ ਕੀ ਟ ਤ ਰੇ ਚਿ ਤ ਪੇ ਤ
ਜੁ ਮ ਅ ਮ ਨੋ ਕ ਬ ਟ ਚੁ ਮ ਮ ਚੀ ਸਿ ਵ ਕ ਚ ਕ ਪ ਰੇ ੨ ੧ ਮ ਖ ਪੁ ਮੀ ਗ ਜ ਮ ਰ ਕ ਹ
ਉ ਚ ਕ ਜ ਤ ਪੁ ਤ ਮ ਪੁ ਸ ਣੇ ਹ ਹ ਰੀ ਚੇ ਥਾ ਸ ਤੁ ਪ ਰ ਹਾਰ ਤ ਮ ਰ ਥ ਯੁ ਨ ਜੁ ਤੁ ਰ
ਯੁ ਰ ਸ ਨ ਰ ਕ ਰੀ ਯ ਾ ਪੁ ਜਿ ਗ ਤੇ ਅ ਵ ਰ ਪੁ ਜਿ ਗ ਨ ਤੁ ਏ ਤ ਵ ਣ ਜ ਮ ਰ ਪ ਰ ਨਿ ਗ
ਮ ਾ ਨ ਸਿ ਗਿ ਮ ਨ ਸੇ ਕੇ ਮ ਆ ਥਿ ਕੇ ਹ ਕੁ ਮੇ ਸਿ ਗ ਮ ਯ ਸਿ ਪ ਥਿ ਗ ਰੀ ਠ ਪੁ ਮੀ
ਨਿ ਪ ਥਿ ਕੇ ਕ ਆ ਥਿ ਕੇ ਕ ਸੇ ਨ ਨੀ ਸੁ ਤੁ ਟ ਮ ਪੁ ਮ ਮੰ ਵੀ ਯੁ ਜ ਨੀ ਤ ਕੇ ਨ ਮ ਬ ਗ ਮ
ਕੁ ਮ ਯੁ ਪੁ ਜ ਨ ਬ ਜ ਨੀ ਪੁ ਸ ਕ ਥ ਰ ਨੀ ਏ ਏ ਵ ਣੀ ਮ ਜੋ ਯ ਗ ਜ ਨੀ ਮ ਤ ਰ ਠ ਲੁ
ਕੁ ਏ ਤ ਮ ਗ ਮ ਯ ਨੀ ਆ ਸੀ ਯ ਣ ਲੇ ਹ ਥਿ ਕੇ ਕ ਜ ਰ ਸਾ ਏ ਚਿ ਯਿ ਜ ਨਾ ਦ ਮ ਥਿ ਕੇ ਕ ਗ ਮ
ਮ ਯ ਯ ਸਿ ਗ ਮ ਤ ਵ ਣ ਕੁ ਪ ਕ ਰ ਪਿ ਥ ਕ ਪਿ ਥ ਕ ਡ ਏ ਜ ਖੁ ਹੀ ਮ ਜ ਮ ਰ ਕ ਕੁ ਥਿ
ਜਿ ਭ ਗ ਟ ਤ ਕੇ ਟੇ ਵ ਰ ਜ ਕੇ ਰ ਜ ਆ ਹੀ ਆ ਮ ਰ ਨ ਨਿ ਯ ਕ ਸਿ ਯ ਨ ਯੁ ਕ ਨ ਦ ਨ
ਨਿ ਪ ਆ ਥਿ ਕੇ ਕੇ ਹ ਕ ਹੀ ਪ ਾ ਰ ਪਿ ਮ ਨ ਹਿ ਏ ਜੁ ਥ ਲੇ ਹੀ ਮ ਤ ਜ ਚ ਦ ਆ ਜ ਰ ਨ ਮ
ਹੀ ਠ ਡ ਕ ਆ ਥਿ ਕ ਚ ਪੁ ਮੀ ਆ ਮ ਥ ਜ ਮ ਰ ਪ ਥਿ ਕ ਨ ਕੁ ਥ ਤੇ ਥ ਯ ਰ ਨ ਤੁ ਯੋ ਚਿ
ਰ ਗ ਸ ਤੁ ਨਿ ਸ ਚ ਰ ਗ ਰ ਤੁ ਸ ਤੁ ਕ ਰ ਮ ਸ ਤੁ ਥਿ ਜੇ ਥ ਹ ਰ ਕੋ ਪ ਕੀ ਠੇ ਚਿ ਯ ਰ ਕੰ ਟ ਕ
ਕ ਆ ਕੁ ਟ ਸ ਰ ਏ ਤ ਰ ਡੇ ਕੁ ਖ ਮ ਮ ਹ ਯ ਥ ਜ ਗ ਥਿ ਜੀ ਮ ਰ ਕ ਆ ਕੁ ਪ ਪ ਰ ਥ ਮ ਲ
ਏ ਠ ਹ ਾ ਕ ਰ ਏ ਯ ਪ ਤ ਨ ਮ ਹ ਕ ਆ ਕੁ ਟ ਕ ਰ ਭੁ ਟ ਨ ਯੁ ਏ ੧ ਮ ਪੁ ਮੀ ਆ ਮ ਨ ਤ ਤ ਕ
ਮ ਆ ਕੁ ਖ ਮ ਯ ਥ ਕ ਆ ਕੁ ਟ ਸ ਰ ਪੁ ਣਿ ਪ ਰੇ ਮ ਸ ਤੁ ਬ ਯ ਕ ਆ ਕੁ ਟ ਜੁ ਤ ਘੇ ਰ ਘੇ
ਰ ਪੁ ਤ ਨ ਸਿ ਘ ਰੇ ਮ ਥਿ ਸ ਕ ਰ ਜ ਨੀ ਥਿ ਏ ਯੁ ਯ ਮ ਰ ਥ ਯੁ ਤੁ ਸਿ ਗ ਪੁ ਤ ਨ ਟੇ ਵ ਹ ਨੀ ੨)
ਥਿ ਪੁ ਥ ਯੁ ਖ ਨ ਡੁ ਚਿ ਜ ਕ ਰੇ ਕ ਆ ਕੁ ਟ ਸ ਰ ਡੁ ਬ ਰ ਸੈ ਮੇ ਹਿ ਤ ਭੁ ਟੀ ਏ ਵ ਪੁ ਤ ਨ
ਜ ਭੁ ਥਿ ਸ ਕ ਰ ਯੁ ਗ ਨ ਚ ਨਿ ਜੇ ਹ ਲ ਰ ਆ ਚ ਉ ਚ ਕੋ ਹੇ ਤੁ ਯੇ ਪ ਰ ਨ ਗ ਗ ਨ ਨ
ਗ ਰ ਜ ਕ ਯੇ ਹ ਹ ਾ ਕ ਰ ਹੇ ਤੁ ਯੋ ਸ ਰੇ ਕ ਆ ਕੁ ਟ ਸ ਰ ਨਿ ਯ ਨ ਕ ਰੇ ੩) ਮ ਯੁ ਯ ਪੁ

ਯੁ ਯ ਸ ਕ ਰ ਦਿ ਸ ਏ ਲੇ ਥ ਆ ਜ ਗ ਜ ਰ ਥ ਪੇ ਟ ਲ ਥਿ ਰ ਚੇ ਯੁ ਜ ਚ ਯੀ ਪੁ ਠ ਨ ਏ ਵ ਨ ੧੫੨
ਕੀ ਕ ਯੁ ਨ ਪੀ ਰ ਜੇ ਕ ਪ ਰੇ ਮ ਖ ਮ ਮ ਰ ਯ ਮ ਤੁ ਵ ਪ ਕੁ ਟ ਨ ਕ ਰ ਮ ਨ ਲ ਥਿ ਯ ਤਿ ਨ ਯੇ
ਗ ਠੇ ਮੰ ਤੁ ਸ ਕ ਰ ਕ ਰ ਕ ਲ ਕੁ ਟ ਸ ਰ ਟੇ ਲ ਪ ਚਿ ਥ ਚੁ ਤੀ ਘ ਠੀ ਕ ਆ ਕੁ ਟ ਕ ਰ
ਏ ਵ ਨ ਮ ਕ ਲ ਯ ਰ ਸ ਰ ਸ ਗ ਰ ਭੁ ਜ ਪ ਤਿ ਚਿ ਕੀ ਜੇ ਰ ਪ ਠ ਕ ਆ ਕੁ ਟ ਤੇ ਨਿ ਪ ਨ ਹੇ ਤੁ
ਏ ਵ ਜ ਥੇ ੫) ਮ ਪੁ ਏ ਰ ਡੁ ਸੁ ਚ ਕੀ ਨ ਕ ਆ ਲ ਜ ਲ ਤੇ ਏ ਵ ਥੇ ਮ ਆ ਸ ਰ ਏ ਕੁ ਜ ਰ ਨ ਪੁ
ਕੁ ਥ ਕੀ ਕ ਗ ਮ ਸ ਤ ਕ ਏ ਰ ਡੁ ਕ ਰੇ ਯੁ ਯ ਲ ਹੇ ਤੁ ਡ ਏ ਰ ਪ ਠ ਜ ਗ ਨ ਕ ਰ ਏ ਵ ਰ ਪੁ ਕ ਹ
ਪੀ ਡੁ ਰੇ ਕ ਆ ਕੁ ਟ ਸ ਰ ਮੰ ਤੁ ਸ ਕ ਰ ਕ ਰ ਨਿ ਪ ਨ ਯੁ ਯੇ ਸੁ ਰ ਮੈ ਨ ਘ ਨੇ ਆ ਡੁ ਤ ਮਿ
ਘ ਯੁ ਮ ਨ ਸਿ ਘ ਕ ਮ ਰਿ ਕੁ ਥ ਪੁ ਰ ਚ ਆ ਸ ਕ ਰੇ ਡੁ ਠ ਨ ਸੇ ਆ ਘੁ ਕੁ ਯੁ ਸ ਗ ਮ ਥਿ ਆ
ਘੁ ਪੁ ਤ ਮ ਤੇ ਨ ਹ ਡੁ ਰੇ ੬) ਸੁ ਰ ਆ ਆ ਪੁ ਤਿ ਜ ਰ ਨ ਪੁ ਤੁ ਥ ਕੀ ਕੀ ਜੋ ਰ ਥ ਡੁ ਰੇ ਆ ਟ ਹ ਰੀ
ਪ ਹ ਪ ਹ ਸ ਰ ਨ ਗ ਰ ਆ ਏ ਸ ਰ ਨ ਪ ਡੇ ਕੀ ਲ ਜ ਸੁ ਡੀ ਠ ਆ ਲ ਥਿ ਹ ਲ ਏ ਵ ਨ ਪਿ
ਖ ਡੁ ਗ ਡੁ ਤੁ ਯੁ ਸ ਥ ਦ ਮ ਖ ਹ ਉ ਚ ਰੇ ਮ ਰਿ ਲ ਮੰ ਟ ਚੁ ਰੀ ਪ ਥਿ ਆ ਚ ਨ ਜ ਮ ਰ ਭੁ ਮ
ਮ ਹ ਰ ਚਿ ਰ ਥ ਰੇ ੭) ਥ ਯ ਰ ਨ ਕੁ ਯੇ ਥ ਯ ਥਿ ਸਿ ਨਿ ਜ ਰ ਗ ਟਿ ਯ ਪੁ ਕ ਯ ਭੁ ਯੋ ਰ ਡੁ
ਕ ਰੇ ਥ ਯ ਰ ਯੁ ਪ ਸ ਮ ਰ ਚ ਕੁ ਮ ਮ ਡ ਵ ਰ ਸ ਰ ਭੁ ਯੋ ਸ ਰ ਕੁ ਟ ਹ ਰੇ ਏ ਵ ਨ ਮ ਆ ਨ ਟ
ਹੇ ਤੁ ਭੁ ਚਿ ਰੇ ਮ ਰੇ ਮ ਪੁ ਤੁ ਸਿ ਤਿ ਪ ਡੀ ਯੁ ਆ ਲ ਆ ਮ ਨ ਲ ਯੁ ਯੁ ਥਿ ਸੁ ਥ ਰ ਨ ਥ ਯ ਰ ਨ ਕੁ ਯ
ਪੁ ਡ ਰ ਡੁ ਕ ਰੇ ੮) ਯੁ ਪ ਸਿ ਚ ਪਿ ਤੁ ਜ ਯ ਨਿ ਰ ਮ ਠ ਹੇ ਤੁ ਭੁ ਡੇ ਏ ਵ ਨ ਗ ਨ ਜ ਕ ਰੇ
ਮੇ ਹ ਡੁ ਜੋ ਤੇ ਮੁ ਰ ਡਿ ਤੁ ਚ ਰ ਯੁ ਨ ਚੇ ਤੁ ਠਿ ਠਿ ਪੁ ਨਿ ਸ ਮ ਰ ਡੁ ਪੇ ਜੋ ਜੋ ਕ ਟੇ ਵ ਗ
ਉ ਚ ਰ ਤ ਮੀ ਯ ਥੇ ਲ ਯ ਹੀ ਤੁ ਚ ਰੇ ਆ ਟ ਮ ਪ ਮ ਤਿ ਪ ਡੁ ਰ ਪ ਠ ਕ ਕ ਲ ਏ ਵ ਨ
ਕੁ ਤੁ ਹੀ ਹ ਰੇ ੯) ਮ ਪੁ ਨ ਏ ਵ ਨ ਪੁ ਤੁ ਚੀ ਨ ਕ ਆ ਕੁ ਟ ਤੇ ਏ ਵ ਡੇ ਮ ਆ ਪ ਨੇ ਜ ਨ ਕੀ ਮ ਪੁ ਤੁ ੧੩
ਸੁ ਰਿ ਜ ਸ ਤੁ ਮ ਨ ਜ ਨ ਪੁ ਚ ਰੇ ਮ ਖ ਸ ਕ ਹ ਸ ਰ ਪੁ ਡ ਡ ਪੁ ਕੁ ਕੀ ਨ ਰੀ ਤ ਨ ਟ
ਮ ਮ ਸ ਤੁ ਤੁ ਨੇ ਮ ਪੁ ਨ ਪੁ ਮ ਟ ਸ ਰੇ ਜ ਹ ਚ ਥੇ ਟ ਤ ਜ ਕ ਨ ਜ ਰ ਨ ਰ ਚ ਏ ਵ ਜ ਥੇ
ਰ ਡ ਰ ਡੁ ਥੇ ਲੇ ਜ ਗ ਥੀ ਵ ਨ ਤੁ ਮ ਮ ਪਿ ਆ ਚੇ ਜੁ ਰਿ ਦ ਜ ਨੇ ਦਾ ਸ ਪੇ ਮ ਮ ਮ

੧੫੨

ਮ ਪੁ ਤੁ ੧੩

१११
 ११२
 ११३
 ११४
 ११५
 ११६
 ११७
 ११८
 ११९
 १२०
 १२१
 १२२
 १२३
 १२४
 १२५
 १२६
 १२७
 १२८
 १२९
 १३०
 १३१
 १३२
 १३३
 १३४
 १३५
 १३६
 १३७
 १३८
 १३९
 १४०
 १४१
 १४२
 १४३
 १४४
 १४५
 १४६
 १४७
 १४८
 १४९
 १५०
 १५१
 १५२
 १५३
 १५४
 १५५
 १५६
 १५७
 १५८
 १५९
 १६०
 १६१
 १६२
 १६३
 १६४
 १६५
 १६६
 १६७
 १६८
 १६९
 १७०
 १७१
 १७२
 १७३
 १७४
 १७५
 १७६
 १७७
 १७८
 १७९
 १८०
 १८१
 १८२
 १८३
 १८४
 १८५
 १८६
 १८७
 १८८
 १८९
 १९०
 १९१
 १९२
 १९३
 १९४
 १९५
 १९६
 १९७
 १९८
 १९९
 २००

१५८
 १५९
 १६०
 १६१
 १६२
 १६३
 १६४
 १६५
 १६६
 १६७
 १६८
 १६९
 १७०
 १७१
 १७२
 १७३
 १७४
 १७५
 १७६
 १७७
 १७८
 १७९
 १८०
 १८१
 १८२
 १८३
 १८४
 १८५
 १८६
 १८७
 १८८
 १८९
 १९०
 १९१
 १९२
 १९३
 १९४
 १९५
 १९६
 १९७
 १९८
 १९९
 २००

ਨਬਏ ਟਕ ਟਕ ਲਗੀ ਪੈਰੁ ਖਨ ਬਜਾ ਡੀ ਅੰਗੀ ਹਸ ਬਾ ਸਿ ਬਲ ਬੁਏ ਗੋ ਮੇਰੇ
ਮਪੁ ਤੇ ਲੋ ਮਲੋ ਮਮ ਹੇ ਹ ਨਾ ਜ ਤੁ ਕ ਰ ਦੇ ਟ ਪ ਏ ॥ १ ॥ ਕੁ ਕ ਰ ਗੀ ਦਿ ਜਾ ਓ ਦਿ ਜਾ
ਗ ਹ ਨ ਡਿ ਤ ਬ ਯੁ ਨੀ ਰ ਚ ਰਾ ਮ ਚ ਰ ਸ ਡੀ ਮੇ ਹ ਨ ਜ ਤੁ ਕ ਰ ਮੇ ਹ ਗ ਯੋ ਜ ਬ ਡ ਠ ਠ
ਠ ਉ ਰ ਮ ਗ ਵ ਕੀ ਰੇ ਗੀ ਚ ਲ ਤ ਮ ਪੈ ਰ ਖ ਦੇ ਵ ਦੇ ਵ ਸ ਹ ਗ ਜ ਰ ਪਾ ਟ ਤੇ ਸਿ ਖ ਲ ਜ ਡੀ
ਨੋ ਟ ਬੈ ਨ ਅੰ ਗੀ ਮੇ ਗੋ ਮ ਸ ਕ ਉ ਤ ਕ ਨ ਹ ਡ ਯੋ ਕ ਤੀ ॥ १ ॥ २ ॥ ਦੇ ਵ ਦ ਸਾ ਪੈ ਖ ਤ ਜ
ਕ ਤ ਰ ਨ ਪੈ ਕ ਰ ਨ ਤੇ ਬ ਨ ਪ੍ਰ ਗ ਟੇ ਚ ਠੀ ਰਾ ਟ ਨ ਜ ਤੁ ਪੈ ਰ ਦ ਚ ਨ ਜ ਰ ਦੀ ਹ ਡੋ ਮ
ਨ ਕ ਰੇ ਜ ਮ ਏ ਨ ਨ ਟ ਵ ਪ ਕ ਰ ਟੇ ਡ ਪ ਰਿ ਓ ਸ ਰ ਏ ਕ ਮੇ ਕ ਠ ਏ ਸ ਡ ਟੇ ਮ ਖ ਆ ਰ ਨ
ਸ ਆ ਰ ਡ ਯੋ ਬ ਰ ਸ ਨ ਜੁ ਰਿ ਪ ਮਿ ਖੋ ਪ ਨ ਜ ਰ ਗ ਨ ਸਿ ਮ ਟੇ ॥ १ ॥ ੩ ॥ ਗ ਆ ਨ ਡੀ ਨ ਆ ਏ
ਅ ਮਿ ਜ ਰ ਗ ਸ ਤੇ ਜ ਰੂ ਪ ਸ ਰ ਰ ਡ ਕ ਰੇ ਠੀ ਚ ਏ ਸੁ ਨ ਜ ਗ ਦੀ ਸ ਮ ਹ ਪੁ ਕੁ ਮੇ ਹ ਨ ਜ
ਤੁ ਰਿ ਪ ਸੀ ਪੁ ਰੇ ਗ ਡ ਯੋ ਪ ਕ ਆ ਦਿ ਸ ਮ ਡ ਮਿ ਰ ਮ ਲ ਡ ਰ ਰ ਨ ਸ ਕੁ ਠੀ ਡ ਹ ਡ ਰੇ
ਕ ਉ ਤ ਕ ਪੇ ਖ ਆ ਤੁ ਰੇ ਡ ਤ ਕੀ ਨ ਮੇ ਹ ਨ ਜ ਤੁ ਜ ਡ ਠੀ ਕ ਰ ਰੇ ॥ ੧ ॥ ੪ ॥ ੧ ॥ ੩ ॥ ੫ ॥ ਸਿ ਖ
ਨ ਪ ਟ ਪੁ ਨੀ ਆ ਖ ਠ ਰ ਰੇ ਜ ਕੀ ਨੇ ਓ ਟ ਮੁ ਗਿ ਦ ਮ ਆ ਨ ਜ ਤੁ ਸ ਤੁ ਮਿ ਮਿ ਕ ਰਿ ਯੋ
ਕ ਰ ਓ ਪੁ ਹ ਰ ਦੇ ਵ ਨ ਪੁ ਤ ਜ ਠੀ ਕ ਕ ਲ ਰੁ ਪ ਹ ਠੀ ਬ ਨ ਪ ਰਿ ਓ ਏ ਕ ਤੇ ਦ ਸ ਠ ਦ ਸ
ਤੇ ਜ ਉ ਹ ਵ ਤ ਜ ਠੀ ਜੇ ਸੀ ਸ ਡ ਯੋ ਪ ਰੇ ਓ ਸ ਹੀ ਜ ਤੇ ਲ ਡ ਡ ਯੋ ਜ ਰ ਜ ਲ ਕੋ ਟ ਨ ਕੋ
ਫੁ ਕ ਦਿ ਸ ਕ ਰੇ ਓ ॥ ੧ ॥ ੫ ॥ ਸ ਆ ਡ ਪੁ ਖ ਨ ਪੁ ਖ ਕ ਲਾ ਜ ਤੁ ਜ ਕ ਦੀ ਜ ਤੁ ਦਿ ਜ ਸਿ ਡਿ
ਸਿ ਪ ਸ ਆ ਕੁ ਠ ਠੀ ਰ ਕੇ ਓ ਆ ਰ ਹੁ ਮੇ ਰ ਕੋ ਪੈ ਓ ਜ ਪ ਤ ਰ ਸ ਤੁ ਜ ਤੁ ਖ ਓ ਡ ਕੇ ਓ ਜਾ ਤ ਨ
ਬ ਯੁ ਮ ਆ ਰ ਨ ਜੁ ਡਿ ਕ ਕੋ ਲ ਗ ਤ ਜੋ ਤ ਤ ਡਿ ਨ ਪੁ ਨ ਤ ਜੇ ਓ ਮ ਸ ਰ ਜ ਰ ਬੀ ਪ ਆ ਏ
ਨ ਟ ਲ ਡ ਟਿ ਯੋ ਕ ਕ ਲ ਸ ਤੁ ਕ ਰ ਚ ਮੁ ਲ ਜਿ ਯੋ ॥ ੨ ॥ ਪੁ ਨੀ ਆ ਕੇ ਰ ਸ ਆ ਕਾ ਠੁ ਨ
ਪ ਰਿ ਪ ਐ ਯੋ ਯਾ ਅ ਠੀ ਜ ਰ ਦੇ ਖ ਤ ਹੀ ਕੁ ਟ ਪੀ ਰ ਡ ਟੇ ਓ ਘ ਨੀ ਮੇ ਨ ਤ ਤ ਕ ਲ ਡ ਬਿ
ਰ ਜ ਕੇ ਠੀ ਨ ਤ ਕੇ ਜੁ ਰ ਕੇ ਓ ਕ ਲ ਰੁ ਪ ਹ ਠੀ ਜ ਡੋ ਕ ਗ ਸ ਤ ਮੀ ਤਿ ਕ ਪੁ ਏ ਜ ਰ ਮੇ
ਨ ਮ ਸਿ ਓ ਮ ਆ ਕਾ ਰ ਠੀ ਰ ਪ ਰੀ ਸਾ ਰੇ ਏ ਤ ਨ ਰ ਹ ਸ ਠੀ ਤ ਜ ਆ ਰ ਬ ਡੇ ਓ ॥ ੩ ॥ ਰ

ਰਸ

ਸਿ ਪ

ਸਾ ਠੀ ਵ ਸ ਦੇ ਖ ਟ ਨ ਕ ਲ ਸੁ ਪ ਤਿ ਮਿ ਤ ਜ ਨੀ ਵ ਨ ਬ ਯੁ ਠੇ ਓ ਸਿ ਘ ਡਿ ਜ ੬੬੦
ਟ ਤੇ ਜ ਯ ਕ ਨਿ ਪ ਜੇ ਠੀ ਮ ਰ ਨ ਜ ਤੁ ਕ ਰੁ ਪੁ ਨ ਠ ਟੇ ਓ ਚ ਏ ਟੇ ਮੁ ਚ ਤੁ ਵ ਤ ਜ
ਰ ਜੀ ਵ ਨ ਮੀ ਮਿ ਰੁ ਰੁ ਪੁ ਮੇ ਨ ਰ ਡੇ ਯੋ ਜਾ ਤ ਨ ਬ ਯੁ ਪੁ ਖ ਨ ਕੁ ਟ ਲ ਗ ਡ ਮ
ਰ ਮ ਆ ਕ ਰ ਜੁ ਰ ਉ ਤੇ ਯੋ ॥ ੧ ॥ ਗ ਸ ਤੁ ਆ ਰ ਨ ਬੁ ਏ ਓ ਮਿ ਤੁ ਜੀ ਵ ਨ ਜ ਡਿ ਓ ਆ ਡ ਯੁ
ਰ ਤੁ ਪ ਹ ਰੇ ਓ ਕੇ ਲ ਆ ਡ ਦੇ ਵ ਨ ਕੁ ਟ ਸ ਐ ਜ ਤੁ ਚ ਮੁ ਮ ਹੇ ਜ ਕ ਪ ਰੇ ਓ ਨ ਠ ਤ
ਨ ਡ ਪ ਡ ਯੋ ਦੇ ਵ ਦੇ ਵ ਸ ਰ ਬਿ ਨ ਤ ਨ ਮ ਸੁ ਡੇ ਚ ਤੁ ਰੇ ਕੁ ਰੇ ਓ ਕੰ ਚ ਨ ਜੁ ਮ ਡ ਯੁ
ਤੇ ਜ ਤੇ ਜੋ ਮੇ ਸ ਕੁ ਰੀ ਡ ਕ ਕ ਨ ਡ ਟ ਨ ਡ ਡ ਕ ਡੇ ਓ ਪ ਆ ਰ ਜ ਯੁ ਆ ਬ ਡ ਕ ਰੇ ਜ ਡੇ
ਰ ਡ ਨ ਕੀ ਨੇ ਓ ਮ ਹ ਕ ਲ ਸ ਤੁ ਕ ਰ ਘੋ ਰ ਡ ਰੇ ਓ ਮ ਡ ਮੀ ਰ ਤੁ ਕ ਰ ਬ ਨ ਕ ਰ ਲ ਆ ਰੀ
ਯੁ ਡ ਡੇ ਹ ਮੁ ਤੇ ਸ ਡ ਡੇ ਓ ਕੁ ਤੇ ਪ ਕ ਡੇ ਡ ਡੇ ਜ ਮ ਡ ਡ ਤੁ ਕ ਰ ਜ ਡ ਡ ਡੇ
ਓ ਮਿ ਜ ਚ ਜ ਪ ਤੁ ਰ ਕ ਡੇ ਓ ਡ ਨ ਡ ਡ ਮਿ ਤ ਜ ਮੁ ਕ ਡੇ ਓ ਓ ਓ ਕ ਡ ਕੇ
ਜੁ ਦ ਨ ਡ ਜ ਖ ਬ ਘ ਨ ਬ ਮ ਘ ਸਿ ਘ ਯ ਸ ਆ ਡ ਡ ਡ ਪੁ ਕ ਡੇ ਓ ਮ ਹ ਕ ਕ ਡ ਰੀ ਕੁ ਤ ਨ
ਰਿ ਜ ਪ ਆ ਏ ਯੋ ਡ ਮੁ ਕ ਰ ਡੇ ਤ ਡ ਡੇ ਡੇ ਜੋ ਦਿ ਸ ਕ ਲ ਨ ਕ ਰ ਪੁ ਰ ਗ ਉ ਤ ਹ ਪ
ਬ ਕ ਨ ਕੇ ਉ ਪਿ ਚੁ ਡੇ ਡ ਪੁ ਲੇ ਜ ਨ ਤੁ ਆ ਕ ਰ ਕੁ ਰੀ ਵ ਕ ਜ ਮ ਤ ਜ ਰ ਤੁ ਜ ਮਿ ਡੇ ॥
ਰ ਜ ਯੁ ਪੁ ਬ ਲ ਯੇ ਤ ਡ ਡੇ ਡੇ ਤ ਡ ਮੁ ਕੁ ਟ ਪ ਪ ਡਿ ਪ ਕੁ ਉ ਮ ਡ ਪੋ ਤਿ ਮ ਜੁ ਰ ਕ
ਟ ਕ ਡੀ ਨ ਕੁ ਯੋ ਪ ਰ ਮ ਨ ਪ ਆ ਮਿ ਜ ਚ ਰ ਤੁ ਹ ਆ ਬ ਪੋ ਪੁ ਨ ਡ ਡ ਪੁ ਰ ਗ ਨ ਕੁ ਉ ਖੀ
ਨ ਯੁ ਨ ਡ ਡ ਪ ਮ ਹ ਨ ਕੁ ਡਿ ਡ ਪੋ ਮ ਹ ਕ ਲ ਜ ਰ ਹ ਯ ਮ ਪੁ ਗ ਡੇ ਓ ਤੁ ਨ ਡੀ ਓ
ਮ ਨ ਚ ਮੁ ਕ ਪੋ ॥ ੨ ॥ ਪੁ ਨੀ ਆ ਆ ਰ ਜ ਡ ਡ ਰ ਜ ਤੁ ਰ ਜ ਤ ਸ ਡ ਡੇ ਓ ਡ ਨ ਕ ਲ
ਜੁ ਪ ਸੁ ਰ ਕ ਡ ਕ ਆ ਖੋ ਅ ਸਿ ਗ ਜ ਰ ਬੀ ਪ ਐ ਨ ਡ ਲ ਘ ਐ ਤ ਬ ਡੇ ਬ ਡੇ ਕੁ ਡ ਸੁ ਰ
ਬੋ ਜ ਤੁ ਤੁ ਤੁ ਮ ਹ ਕ ਡ ਕ ਰ ਡ ਡ ਤੁ ਪੁ ਲੇ ਜ ਬ ਪੁ ਖ ਜ ਖੋ ਚੁ ਰ ਤ ਚ ਮੁ ਨ ਹ ਰ ਡ
ਤੁ ਮ ਡ ਵ ਤੋ ਕੇ ਬ ਤੁ ਕੁ ਕ ਡ ਨ ਕ ਖੋ ਡੀ ਸੁ ਡ ਡ ਮ ਕ ਲ ਦੇ ਖ ਚ ਰ ਰ ਰ ਜ ਗ
ਚੇ ਕੁ ਪੇ ਜੇ ਜੇ ਰੀ ਕੁ ਡੇ ਡੇ ਡੇ ਜ ਡੀ ਸਿ ਜ ਜ ਸ ਤੁ ਮ ਰੀ ਪ ਖ ਜ ਤੁ ਡੇ ਡੇ ਡੇ ਡ ਯ

ਅੰਮ੍ਰਿਤ ਪ੍ਰਦਾਨ ਕਰੇ

ਕੁੰਨੀ ਨਰਕਾਈ ਕੋਟ ਨਕੋਟ ਅਸੀਖਿ ਸੁਖ ਨ ਦੇਵਾਇ ਆਧਾਰ ਰਾਮ ਮਹ
ਜਾਈ ਗੰਨ ਰਗੀ ਧੁਖ ਨਿਪਾਜ ਨ ਕਾਟ ਕਜ ਟਿਲੇ ਵਿਗੀ ਬਰਗ ਰਾਮ ਜ ਦਾਈ
੧੦ ॥ ਸੁਖਾ ਅਮਪਰ ਕਾਇ ਆਪਰੀ ਜੇਗ ਨੀ ਸੁਰੀ ਨ ਕਾ ਨੀ ਕੁਤ ਭੰਗਾ ਕੰਕੀ
ਕਮਾ ਸਨ ਕਪਾਲੀ ਪਿਜ ਚੜਾ ਕੁ ਨੀ ਆ ਘ ਭੁਜੀ ਗਾ ਸੁਜੀ ਰੇ ਬਿਛਾ
ਯੁਧ ਬਹੁ ਖੜਕਾ ਕਵੰਡ ਨਰਾ ਚਖ ਟੰਗਾ ਗੋਲਾ ਗੜਾ ਕੁਰ ਜਗੇ ਫਨ ਜਰ ਪਾ
ਸੀ ਪ ਘ ਪੁਜਾ ਪਟ ਹੰਗਾ १੧ ॥ ਰਸ ਲਾਇ ਨ ਤੇ ਆ ਟਾ ਅ ਨੇ ਕ ਪ ਹਾਰ ਆ ਘ
ਧਾ ਬਿ ਬਿ ਸੁ ਖੁ ਹੁ ਆ ਟ ਨਾ ਸਿ ਚੁ ਨ ਖੀ ਪ ਸੁ ਪ ਜ ਨਿ ਜਾ ਰ ਗ ਮੰ ਤ ਰ ਟੀ
ਉਤੰਗ ਰੁ ਰਾ ਵ ਨਾ ਟੁ ਤ ਭੁ ਤ ਭੋ ਰ ਉ ਜ ਖ ਪੇ ਤ ਨ ਦਾ ਰ ਨ ਘੋ ਰ ਰ ਨ ਸੀ ਤ ਵ ਨਾ ਰੂ
ਰ ਦਾ ਰੂ ਰੁ ਰਾ ਫ ਰੁ ਖ ਟ ਨ ਕੁ ਰ ਸ ਬੁ ਨ ਜਾ ਟ ਨ १੨ ॥ ਨਿ ਜਾ ਨਿ ਜ ਰੁ ਪ ਹ ਰ ਪ ਗ
ਟੇ ਚ ਤੁ ਰ ਚੁ ਜ ਬੰ ਨ ਕ ਲਾ ਪ ਰ ਤ ਪ ਅ ਜੋ ਜ ਤ ਤ ਤ ਬਿ ਜ ਨ ਮੇ ਟੀ ਜ ਤ ਚੋ ਕੁ ਚ ਦ
ਰ ਜ ਨ ਖੜਕਾ ਸ ਜੋ ਗ ਦਾ ਬ ਨ ਗ ਰਿ ਜ ਟ ਪ ਭੁ ਬਾ ਹ ਤ ਟੈ ਤ ਮਾ ਟਿ ਆ ਤ ਮ ਨਿ ਜ
ਕ ਜੋ १੩ ॥ ਰ ਜ ਲਾ ਟ ਚੋ ਟਿ ਸਾ ਪ ਜ ਰੇ ਠ ਮਾ ਟਿ ਆ ਜੁ ਰ ਹ ਨ ਰ ਨਿ ਜਾ ਰ ਚ ਚ
ਮੂ ਦ ਲੋ ਰੂ ਟ ਕੂ ਟ ਮ ਹ ਖ ਲ ਜ ਰ ਖੜ ਖੜ ਪੈ ਪਿ ਖੀ ਤ ਲੋ ਬ ਰੇ ਬ ਰੇ ਦ ਨ ਵ ਟੇ
ਦਾਰ ਟ ਨ ਜ ਟ ਕ ਰੇ ਠ ਰਿ ਪ ਨੇ ਮ ਲੋ ਚ ਤੁ ਰੰ ਗ ਨ ਟ ਲਾ ਠਿ ਠਿ ਪ ਅ ਖ ਤੁ ਨ ਕੁ
ਏ ਤ ਭੇ ਠ ਟ ਰੁ ਰੁ ਲੋ १੪ ॥ ਰ ਜ ਲਾ ਬਾਰ ਨ ਕ ਰੇ ਠ ਮ ਹ ਕ ਲ ਜ ਰ ਸ ਜੁ ਨ ਮੇ ਰ
ਨ ਟਿ ਬਾ ਸ ਤ ਨ ਕ ਰਾ ਗ ਦਾ ਬ ਨ ਗ ਲਾ ਤ ਰ ਦਾ ਰ ਨ ਦੇ ਵ ਯੁ ਪ ਤ ਰ ਭਾ ਤ ਮ ਮ ਰਾ
ਬਿ ਨ ਯੁ ਪ ਰੀ ਧ ਯਾ ਯੁ ਪ ਟੇ ਉ ਨਾ ਮ ਕ ਰੇ ਠ ਮਾ ਟਿ ਆ ਜ ਤੁ ਨਿ ਜ ਚ ਰਾ ਬਿ ਜ ਨ ਨਾ
ਮ ਕੋ ਐ ਜ ਪ ਭਾ ਟ ਮ ਹ ਕ ਲ ਕੋ ਠੋ ਠ ਕ ਰੇ ਠ ਪ ਹ ਰਾ १੫ ॥ ਕੁ ਜੋ ਪ ਕਾ ਸਾ ਟਿ ਜਾ ਤੁ ਏ
ਨਿ ਮ ਲਾ ਬਿ ਜੋ ਟ ਟ ਭੀ ਟਿ ਟ ਬ ਜਾ ਵ ਤਾ ਆ ਨ ਟ ਬ ਹੁ ਰ ਉ ਛਾ ਹ ਉ ਰ ਪਾਰੇ ਮ ਗ ਨ ਮ
ਟ ਬ ਹ ਉ ਰ ਨ ਜ ਮ ਵ ਤਾ ਆ ਕੁ ਲਾ ਬਿ ਕ ਲ ਤਾ ਪ ਬ ਹੁ ਜੇ ਕਾ ਚੈ ਤਾ ਬਿ ਮ ਨਾ ਮ ਸੁ ਰ
ਜ ਭੁ ਤ ਵ ਤਾ ਮੀ ਜ ਤ ਪ ਨ ਨ ਠਿ ਜ ਟ ਚ ਬਾ ਵ ਤੁ ਜ ਗ ਰੀ ਪ ਤਾ ਸੇ ਨ ਹ ਬ ਸਾ ਵ ਤਾ १੬ ॥

ਰਸ ਲਾ ਬਿ ਬਾ ਚਾ ਦ ਦੁ ਨ ਸੁ ਪ ਮੰ ਤੁ ਠ ਹ ਰ ਸੀ ਗ ਮ ਬੁ ਲ ਪ ਉ ਖ ਕੋ ਗ ਰ ਖ ਪੁ ਜੋ ੬੬
ਕ ਰਾ ਕੁ ਤੁ ਨ ਭੁ ਤਾ ਟਿ ਸਾ ਸ ਤੁ ਮ ਯਾ ਵ ਨ ਜ ਮ ਲੁ ਠਿ ਯੋ ਕੁ ਰ ਠਿ ਜ ਨਿ ਜ ਚ ਰਾ ਸ
ਮ ਰ ਚ ਡੇ ਕੇ ਜਾ ਗ ਨਿ ਬਾ ਹ ਤ ਸ ਤੀ ਯੁ ਰ ਕੇ ਪ ਨ ਬ ਡੁ ਦੁ ਜ ਤਾ ਮ ਆ ਰੇ ਮ ਰੇ ਨੇ ਜੁ ਡੁ
ਬੰ ਜ ਰੇ ਨੇ ਯ ਹੀ ਬ ਨਾ ਨਿ ਬ ਹ ਤੁ ਹੁ ਰੇ ਨ ਰਾ १੭ ॥ ੨ ॥ ੬ ॥ ਜੇ ਲਾ ਰ ਜ ਲੁ ਕੇ
੧੮ ॥ ਬਿ ਜ ਨ ਪ ਦ ਪੁ ਨੀ ਆ ਰੁ ਖਿ ਕਾ ਬ ਖ ਜ ਸ ਹ ਜੁ ਡਾ ਤ ਰ ਹ ਦੁ ਜੀ ਯ ਰਿ ਸ ਕ
ਚ ਹ ਰ ਟਿ ਜ ਤਿ ਛ ਸ ਰ ਛ ਡ ਤਾ ਅ ਭੁ ਮ ਤੁ ਤ ਨ ਰ ਕਾ ਯੁ ਪ ਮ ਡਿ ਸਾ ਮ ਹ ਕ ਰ ਲ
ਘੋ ਰ ਜ ਰ ਤੀ ਛ ਨ ਨ ਰ ਕ ਰੁ ਪ ਧਾ ਰੇ ਬ ਤ ਡੀ ਖ ਨ १੯ ॥ ਰੁ ਖਿ ਕਾ ਰੁ ਪ ਰ ਮੁ ਤ ਮਿ ਜ
ਪ ਲਾ ਅ ਜ ਤ ਨ ਲੋ ਮ ਨ ਯ ਡਿ ਡਿ ਮ ਲ ਲ ਲ ਨਿ ਕੀ ਰੀ ਖਿ ਰ ਨ ਬ ਜ ਤੁ ਬਿ ਬਿ
ਧ ਮ ਲਾ ਏ ਪੇ ਚ ਮ ਲ ਨ ਬਿ ਜ ਟਾ ਮ ਰ ਘ ਪ ਠ ਏ २੦ ॥ ਰ ਠ ਠ ਰੁ ਖਿ ਕਾ ਟਿ ਨ
ਆ ਤੁ ਪ ਤੁ ਟ ਟੀ ਲ ਮ ਗ ਮਿ ਰੁ ਉ ਜ ਨ ਅ ਤਾ ਡਿ ਡਾ ਏ ਜ ਚਿ ਤ ਯੋ ਨ ਤ ਪਿ ਤਾ ਯ
ਠਿ ਤੁ ਡਾ ਸ ਪੇ ਠਿ ਪੁ ਨ ਕ ਰੇ ਰ ਜ ਦ ਰ ਹੀ ਪ ਨ ਡਿ ਡ ਨ ਰ ਕ ਰੇ ੨੧ ॥ ਰੁ ਖਿ ਕਾ ਬਿ
ਆ ਘ ਪੁ ਡਾ ਗ ਮ ਜ ਰ ਸ ਅ ਤੁ ਹ ਨ ਜੁ ਬ ਪ ਰੇ ਡਿ ਟਿ ਗ ਰ ਨ ਸੀ ਬੁ ਹ ਨਾ ਪ ਖ ਡਿ
ਕੁ ਰ ਕਾ ਕ ਚਾ ਟੇ ਤਾ ਗ ਰਿ ਡਿ ਉ ਕੁ ਕ ਬ ਕ ਘੋ ਰ ਬਿ ਹੀ ਤਾ २੨ ॥ ਰੁ ਖਿ ਕਾ ਲ ਗ ਰੁ ਡੁ ਖ
ਕੁ ਬਾ ਜਾ ਕੁ ਹੀ ਕ ਨਾ ਪੇ ਰਾ ਏ ਲ ਬਾ ਜ ਬ ਹ ਰੀ ਜ ਨ ਏ ਨ ਤੇ ਆ ਟਿ ਬਿ ਹੀ ਗ ਨ ਠੋ ਰ
ਉ ਗ ਮ ਜ ਮ ਹ ਰ ਪ ਲ ਡੁ ਡ ਨ ਪੇ ਰ ਉ २੩ ॥ ਰੁ ਖਿ ਕਾ ਬ ਜੁ ਬਿ ਜ ਪੁ ਜੇ ਠਿ ਠਿ ਟੇ ਪ
ਰ ਨਾ ਜੀ ਬੁ ਆ ਖ ਡੁ ਗ ਚੈ ਦੁ ਯ ਸ ਕ ਟਾ ਚ ਨ ਡੁ ਲੀ ਚ ਕੁ ਗ ਟਾ ਪਾ ਸੀ ਜ ਚਾ ਯੁ ਜ
ਰੁ ਠਿ ਠਿ ਡੇ ਤੇ ਮ ਰਾ ਡੀ ਆ ਤੁ ਰਾ २੪ ॥ ਰੁ ਖਿ ਕਾ ਗ ਸਿ ਖ ਰ ਮੇ ਰ ਮ ਟਿ ਰ ਗਿ ਰ ਖੁ ਜ ਨਾ ਚਿ
ਰਾ ਗ ਡਾ ਮ ਹ ਰ ਸੁ ਪ ਦਾ ਰੁ ਨ ਗ ਏ ਨ ਤੇ ਆ ਟਾ ਰੁ ਪ ਜ ਮ ਲੋ ਕਾ ਜ ਮ ਗ ਨ ਅ ਨ
ਕ ਰੁ ਪ ਭੋ ਸੋ ਕਾ २੫ ॥ ਪੁ ਨੀ ਆ ਮੁ ਤੁ ਰੁ ਪ ਰ ਖ ਕ ਮਿ ਗ ਮ ਅ ਜੁ ਨ ਗ ਨਾ ਏ ਜ ਰੁ ਨ
ਚ ਕ ਮ ਲ ਡੁ ਖ ਤੁ ਮ ਨਾ ਤਾ ਹੀ ਅ ਡਿ ਮ ਤੁ ਨ ਰ ਕ ਜ ਰ ਥਾ ਨਾ ਹ ਰ ਟਿ ਜ ਪ ਠਿ ਜ ਸ
ਰ ਕੁ ਨ ਨ ਨਾ २੬ ॥ ਰੁ ਖਿ ਕਾ ਟਿ ਸਾ ਘੋ ਰ ਜ ਰ ਨ ਰ ਕੁ ਪੁ ਰ ਹੀ ਬਿ ਜ ਟਾ ਮੁ ਤੁ ਰੁ ਪ ਰ

ਨਖਫਰਹੀ। ਲਾਲਾ ਲੋਮੀ ਜਾ ਕੋ ਬਾਰਦਾ। ਬਸਤ੍ਰੀ ਪ੍ਰਸਾ ਮਰ ਪੋਚਾ ਅਨਰਦਾ।
ਤੀਖਕਾ ਬਿੰਦੀ ਰਾਇਆ ਪ੍ਰਸਿਧ ਆਰਨਾ। ਸੁਦਾ ਸੋ ਬਿਭਾ ਲੀ ਗਾ ਲੀ ਮਾਰ
ਨਾ ਬਿੰਦੀ ਖਿਰਨ ਕੁਲ ਨਨਾ। ਸੁਕੁ ਮਹਿ ਸੀ ਬਿਜ ਪਰ ਨਨਾ। ੧੦। ਪ੍ਰੀਖਨ
ਪ੍ਰੀਖ ਅਨੀ ਖਿ ਸੀ ਖਾ। ਪ੍ਰਤੁ ਰਸਾ ਸੋ ਗੀ ਪ੍ਰਨ ਨ ਹਲੇ ਖਾ। ਬਿਛ ਕਾ ਬਿਟ ਸੋ ਰ
ਹੋ ਭੋ ਮਾ ਦਾ ਪਾ ਪੋ ਕੁ ਰੋ ਰੋ ਜਟ ਰ ਰਾ ਪਾ ਦਾ। ੧੦। ਫ੍ਰੀ ਖਕਾ। ਕ੍ਰੀ ਖਕ ਹ ਪ ਖ
ਪੇ ਰ ਕ ਨ ਤ ਰੋ ਕਾ ਰ ਨਾ। ਮੁਖ ਬਾ ਦੇ ਪੁ ਕੁ ਕ ਵ ਨ ਘਾ ਰ ਨਾ। ਦੁ ਰ ਗੀ ਪ ਘੇ ਰੀ ਪ੍ਰ ਨ ਦਾ
ਰ ਨ ਦੇ ਲੇ ਓ। ਦਿ ਸਾ ਮਿ ਪ ਰ ਮ ਪ ਲੇ ਕ ਹ ਡੇ ਲੇ ਓ। ੧੨। ਕ੍ਰੀ ਕ ਬੀ ਕ ਚਾ ਵੈ ਰ ਕ ਰ
ਲਾ। ਕਿ ਸੁ ਡੇ ਲੁ ਕੁ ਹੀ ਗ ਨ ਮ ਆ। ਕੁ ਗ ਮਿ ਗ ਖ ਕ ਘੇ ਰ ਭੋ ਮਾ ਦ ਨਾ। ਗ ਰ
ਜ ਤ ਘੇ ਰ ਘੇ ਖ ਅ ਤਿ ਦੁ ਜਟ ਰਾ। ਪੁ ਸੀ ਮ ਗ ਨ ਪ੍ਰ ਗ ਟ ਤੁ ਪੁ ਖ ਨਿ ਜਾ ਨੇ ਜਾ। ਗ
ਰ ਲੁ ਘੇ ਰ ਖਿ ਸ ਘ ਰ ਮ ਨ ਰੇ ਜਾ। ੧੩। ਮਿ ਰ ਬਿ ਛ ਚਿ ਰ ਬ ਹੁ ਬ ਰ ਸ ਰਾ। ਗ ਡੁ
ਘੇ ਰ ਜ ਤ ਪ੍ਰ ਤ ਨ ਰ ਰ ਜ ਤ। ਮੁ ਜ ਰ ਗ ਦ ਖ ਡੁ ਖ ਗ ਜੇ ਹ ਥੀ ਖ ਕ ਸੁ ਜ ਦ ਮ ਡੀ
ਥ ਨੇ ਡੀ। ੧੦। ਫ੍ਰੀ ਖਕ। ਰੇ ਮ ਗ ਡੇ ਡੀ ਲ ਡੁ ਰ ਡੁ ਲ ਨਾ। ਰੁ ਜ ਡੁ ਡੀ ਤਿ ਡੁ ਪੈ ਡੀ ਡੁ ਖ ਡੁ
ਲ ਨਾ। ਘੇ ਰ ਡੁ ਪਾ ਅ ਤਿ ਡੀ ਹ ਰੁ ਰਾ। ਬ ਰ ਸੁ ਤ ਬ ਨ ਦਾ ਰੁ ਨ ਡੁ ਕਾ ਰੇ। ੧੪। ਪ੍ਰੀ ਡੀ
ਆ। ਦਿ ਜ ਮ ਲੀ ਨ ਤ ਮ ਘੇ ਰ ਪ ਰ ਜਿ ਓ। ਅ ਕ ਲ ਹੇ ਤ ਰੁ ਡੇ ਤੁ ਦ ਲਾ ਜਿ ਓ। ਦ ਸ
ਦਿ ਜੀ ਪ ਰ ਨ ਮ ਰ ਜੀ ਤ ਡੇ ਮਾ ਦ ਨਾ। ਅ ਜ ਤ ਮ ਜ ਕੁ ਬ ਰ ਜ ਰ ਦੁ ਖ ਦਾ ਦ ਨਾ। ੧੫।
ਕ੍ਰੀ ਖਕਾ। ਤੁ ਮਿ ਰ ਕ ਵ ਕੁ ਰ ਹ ਹਾ ਦੇ ਰ ਤ। ਮ ਕ ਲ ਬਿ ਕ ਲ ਡੁ ਨ ਮ ਤ ਦੁ ਖ ਡੇ ਲ
ਤ। ਕੁ ਜ ਰੁ ਜ ਹ ਰ ਸ ਰ ਨ ਹੁ ਹ ਰ ਦ ਤ। ਮ ਰ ਤੁ ਬ ਚ ਨ ਸੁ ਰ ਹ ਨ ਨ ਹੁ ਸੁ ਦ ਤ।
੧੬। ਸੁ ਕ ਬ ਚਾ। ਹ ਮ ਜ ਤੁ ਪ ਜਾ ਨ ਖ ਜ ਚ ਰੇ ਰੇ। ਦ ਸ ਜ ਨ ਕ ਸਿ ਰ ਡੁ ਮੇ ਰੀ। ਏ ਆ
ਸੀ ਕ ਟ ਤੇ ਬੇ ਹ ਡੇ ਪ ਚ ਹਾ। ਹਾ ਬ ਦੇ ਇ ਨ ਰ ਕ ਨ ਤੇ ਤ ਰ ਹਾ। ੧੭। ਨ ਰ ਕਾ ਬਿ ਨ ਜ ਨ
ਪਾ ਪ ਪ ਰ ਜ ਨਾ। ਅ ਘ ਨ ਜ ਨ ਜ ਨ ਸੁ ਨ ਪ੍ਰ ਤਿ ਪ ਚ ਨ। ਡੀ ਨ ਨ ਬ ਡੀ ਨ ਦੁ ਖ ਮੇ ਚਾ
ਜ ਰ ਨ ਜੇ ਰ ਤੁ ਰ ਨ ਹੁ ਰੇ ਰੇ ਨ। ੧੮। ਕ੍ਰੀ ਖਕ। ਰ ਡੁ ਕ ਰ ਨ ਸੁ ਤ ਸਿ ਤੁ ਪ ਤੁ ਪ ਲ ਕ

ਮੁਹਤ ਪਿ ਰੋ ਗਾ ਦਿ ਜ ਰ ਡੁ ਕ ਰਿ ਪ ਜਾ ਲ ਕਾ। ਨ ਰ ਕ ਹ ਰ ਨ ਤੁ ਮ ਨ ਮ ਨ ਰਾ ਇ ਨ ਨ ਮ। ੧੬੨
ਲੋ ਤ ਚ ਚੇ ਤ ਪ ਰਾ ਇ ਨ। ੧੦। ਕ੍ਰੀ ਖਕ। ਹਿ ਪ ਚਿ ਪ ਚ ਪ ਰ ਮੇ ਸੁ ਰਾ। ਜ ਰ ਨ ਕ
ਤ ਡੀ ਨ ਜ ਨ ਮ ਨ ਰਾ। ਕ੍ਰੀ ਖਕ ਨ ਰ ਕ ਤੇ ਮੇ ਰੀ। ਜ ਕ ਲ ਦੇ ਵ ਸ ਰ ਨ ਗ ਰ ਤੇ ਰੀ
੨੧। ਅ ਜ ਬ ਟ ਸ ਕ ਲ ਦੇ ਵ ਗ ਨ ਕੁ ਕ ਹਿ। ਅ ਨੀ ਜ ਕ ਲੇ ਡਿ ਗ ਰ ਮ। ਡੁ ਕ
ਦੇ ਖ ਦ ਮਾ ਕੁ ਰ ਨ। ਨਿ ਪ ਡੇ ਰੇ। ਰ ਡੁ ਕ ਡੁ ਕੁ ਗ ਤ ਤ ਬ ਡੀ ਚੇ। ੨੨। ਕ੍ਰੀ ਖਕ। ਡੀ ਲ
ਬੀ ਪ ਕ ਰ ਸਾ ਰੁ ਤੁ ਰੇ। ਦਾ ਜ ਦ ਨ ਦੇ ਵ ਨ ਰ ਡੁ ਕੇ। ਅ ਹੀ ਜ ਬ ਟ ਪੁ ਤ ਤ ਡੁ ਡੀ ਨ
ਡੀ ਚੇ ਰੇ। ਮੁ ਕ ਤ ਮ। ਡੁ ਮੇ ਡੁ ਜ ਰ ਬਿ ਖ ਰੇ। ੨੩। ਬ ਡੀ ਡੁ ਨ ਮ ਮ ਜ ਰ ਨ ਪੁ ਕ ਡੇ
ਅ ਘ ਨ ਰ ਕ ਮ। ਸੁ ਪ ਤੁ ਜਿ ਗ ਕ ਰ ਘ ਡੇ। ਡੀ ਪ ਨੇ ਰ ਪ ਡੇ। ਮ ਘਾ ਬਿ ਟੇ।
ਮ ਚਿ ਨ ਗ ਰ ਰੁ ਜ ਮ ਕ ਰ ਜੀ ਪ ਡੇ। ੨੪। ਕ੍ਰੀ ਖਕ। ਤੁ ਪ ਕ ਰ ਬ ਡੀ ਕੁ ਡ ਜ ਰੇ
ਜ ਟ ਕ। ਪਾ ਪ ਨ ਰ ਕ ਰ ਜੀ ਪ ਡੇ ਜ ਨ ਤ। ਘਾ ਦ ਸੁ ਪ ਜ ਰ ਪੁ ਨ ਜ ਰੁ ਪ ਤ। ਜਿ ਖ
ਚ ਕੁ ਕਾ ਦ ਖ ਕਾ ਮੁ ਪ ਤੁ। ੨੫। ਪੁ ਨੀ ਆ। ਚ ਰੁ ਰ ਡੁ ਜ ਬਿ ਜ ਨ ਗ ਰ ਨ ਜ ਰ ਮੁ
ਟੇ। ਬ ਜ ਕੁ ਲ ਜ ਮ। ਮਿ ਕੁ ਜ ਲੇ ਡ ਪ ਡੇ। ਘੇ ਰ ਤਿ ਮ ਰ ਮ। ਇ ਮ ਚਿ ਪ ਡੁ ਪ ਡੇ
ਬ ਠ ਨ ਤੁ ਡੇ ਨ ਰ ਕਾ ਜ ਤੁ ਜ ਰ ਜਿ ਮ ਡੇ। ੨੬। ਡੁ ਡੇ ਪ ਕ ਆ ਡਿ ਜ ਡੁ ਡੇ ਨਿ ਰ ਮ ਲ
ਪੁ ਰ ਡੇ ਚਿ ਹੁ ਗ ਬਿ ਨੇ ਚਿ ਤ ਮ ਕ ਲ ਮ ਲ। ਅ ਘ ਨ ਰ ਕ ਜ ਕ ਲ ਕੀ ਨ ਜ ਰ ਡੇ ਲ
ਲਾ। ਮੇ ਡਾ ਸੁ ਪ ਪੁ ਨ ਰੁ ਪ ਬਿ ਜ ਨੁ ਦ ਲ। ੨੭। ਪਾ ਪ ਪ ਰ ਡੁ ਤੁ ਨ ਰ ਕ ਜੀ ਸੁ ਹ ਨ
ਬਿ ਨੇ ਚਿ ਤ ਡਿ ਨ। ਅ ਘ ਡ ਲ ਡੁ ਡੁ ਨ ਰੇ ਨਿ ਦ ਚ ਤੁ ਨ ਕ ਰ ਚੁ ਰ ਗ ਨ। ਬ ਡੀ ਡੁ ਕ
ਨੁ ਮ ਖਿ ਜ ਨ ਗ ਨ ਪਾ ਦ ਨ। ੨੮। ਕ੍ਰੀ ਖਕ। ਜੈ ਜੈ ਕਾ ਰ ਸੁ ਰ ਕ ਟ ਕੁ ਡੇ ਤ ਬ।
ਘ ਨ ਰ ਕ ਮ। ਇ ਮ ਅ ਜ ਰ ਗ ਤਿ ਚਿ ਸ। ਕ ਚਿ ਤ ਕ ਪੇ ਖ। ਰਿ ਪ ਰ ਨ ਤੁ ਰ ਪੇ ਤ ਬ।
ਡੀ ਨ ਪ ਕੁ ਮ ਚਿ ਘ ਡੇ ਚਿ ਡੁ ਡਾ। ੨੯। ਕ੍ਰੀ ਖਕ। ਕ ਰ ਮ ਜਿ ਤ ਮ। ਕੁ ਲ ਮ ਚਿ
ਕੁ ਪ। ਕ੍ਰਿ ਰ ਕੁ ਡੀ ਚ ਡੁ ਡੀ ਡੇ ਕ ਡਾ ਤ ਜੇ ਪ। ਚਿ ਟ ਚ ਡ ਤ ਕੁ ਡੀ ਲੀ ਕ੍ਰਿ
ਪਾ ਪੁ ਨਿ ਪੁ ਨ ਕੁ ਹ ਤ ਚਿ ਪ ਕੁ ਡੁ ਨੇ ਪਾ। ੩੦। ਕ੍ਰਿ ਸਿ ਤ। ੩੧। ੩੨। ੩੩। ੩੪। ੩੫। ੩੬। ੩੭। ੩੮। ੩੯। ੪੦। ੪੧। ੪੨। ੪੩। ੪੪। ੪੫। ੪੬। ੪੭। ੪੮। ੪੯। ੫੦।

ਕਿੱਚੁਰਾ

ਪਦਾ ਪੁੰਨੀਆਂ ਤੁਹਾਦੁ ਨੀ ਦਿਸਾ ਜਤੁ ਮ ਉਦੁ ਮ ਪ ਟ ਜਾ ਨਿਓ ਘੋਰ ਏ ਪ ਕੀ ਨੇ
ਓਲ ਜ ਲੇ ਓ ਏ ਨ ਗੋ ਏ ਕੁ ਦ ਤਿ ਗ ਚਿ ਓ ਤ ਸ ਮ ਗ ਰ ਉ ਦ ਪ ਵ ਕ ਰ ਨੇ ਦ ਪ ॥
ਕਿੱਚੁਰਾ ਮ ਮ ਤਿ ਉ ਤਿ ਗ ਏ ਰ ਪੁ ਤੁ ਲਿ ਓ ਕੋ ਕੁ ਰ ਕਾ ਯੇ ਰੁ ਪਿ ਤ ਨ ਕ ਰੋ ॥ ਲ ਫ
ਲ ਛ ਜੋ ਨ ਪ ਟ ਵ ਜ ਨੇ ਏ ਜੋ ਏ ਸ ਏ ਹ ਤ ਤ ਨ ਤ ਕੋ ॥ ਯਾ ਕਿੱਚੁਰਾ ਮ ਮ
ਨ ਮ ਕ ਕ ਰ ਤ ਜ ਤ ਜ ਮ ਲੋ ਮ ਮ ਕ ਨ ਮੇ ਮ ਪ ਟ ਵ ਨ ਮ ਲੋ ਮ ਸਿ ਕ ਟ ਰੁ ਪ ਟ
ਕੁ ਖੇ ਕ ਰ ਲਾ ਨ ਗ ਡਿ ਤ ਰੇ ਪ ਤ ਦ ਕੁ ਖਿ ਜ ਲੋ ॥ ਤੁ ਮ ਕਿੱਚੁਰਾ ਮ ਪੁ ਨੀ ਮ ਮ ਬੁ ਹ
ਮ ਮ ਪ ਨ ਕ ਰ ਡੁ ਏ ਖੇ ਰ ਹ ਤ ਏ ਕ ਰੀ ਬ ਰ ਖਿ ਸੁ ਸ ਡੁ ਦ ਹ ਤ ਮ ਖ ਸਿ ਖ ਏ
ਰ ਪ ਬ ਡੁ ਡੇ ਅੰ ਕ ਰ ਗ ਏ ਪ ਨ ਪ ਏ ਜ ਮ ਬ ਕਾ ॥ ਲੋ ਮ ਕਿੱਚੁਰਾ ਮ ਚੰ ਟ ਮੰ ਰੁ ਲ
ਰੋ ਰ ਨ ਤ ਕੁ ਜ ਕ ਰ ਮ ਅ ਵ ਰ ਕ ਹ ਲ ਗ ਰੁ ਖ ਹ ਤ ਕ ਰ ਮ ਮ ਗ ਚ ਚਿ ਖ ਨ ਮ ਤਿ
ਹ ਦ ਤ ਨ ਪ ਟ ਵ ਟ ਏ ਏ ਖਿ ਮ ਸੁ ਬ ਡੁ ਤੁ ਮ ਮ ਕਿੱਚੁਰਾ ਮ ਪ ਟ ਵ ਕੋ ਮ ਹ ਸ ਤ ਏ ਮ
ਉ ਚੋ ਨ ਤੇ ਸੁ ਸੁ ਡ ਵ ਪ ਰ ਕੁ ਮ ਤੀ ਡ ਨ ਕੁ ਕ ਡੁ ਬੁ ਹ ਨ ਜ ਤ ਕ ਹ ਕ ਮ ਕੁ ਜ ਨ ਪੁੰ
ਕੁ ਰ ਸ ਡੁ ਖਿ ਸੁ ਕਾ ॥ ਏ ਕਿੱਚੁਰਾ ਮ ਪ ਟ ਵ ਕੋ ਮ ਰੇ ਪ ਪ ਖਿ ਜੋ ਘੇ ਰ ॥ ਏ ਹਿ ਉ ਤਿ ਗ
ਕੋ ਰ ਕ ਡੇ ਰ ॥ ਪ ਏ ਓ ਖ ਦ ਪ ਨ ਓ ਏ ਤੁ ਚ ਮੁ ਖਿ ਜੋ ਮ ਨ ਤੁ ਡ ਨ ਪੁ ਰ ਡੁ ਤ
ਮ ਕਿੱਚੁਰਾ ਮ ਹ ਰੁ ਮੇ ਨ ॥ ਜੀ ਪ ਾ ਰ ਤ ਸੁ ਰ ਨ ਮ ਰ ਟ ਏ ਜ ਕੁ ਟ ਨ ਟ ਲ ਗੁ
ਕੁ ਨ ਪੁ ਨੁ ਮ ਰ ਜ ਤ ਰ ਜ ਤ ਡ ਰੀ ਖਿ ਲ ਵ ਨ ਘੋ ਰ ਮ ਮ ਤ ਜ ਤ ਏ ਟ ਰੀ ॥ ਏ ਪੁ
ਨੀ ਮ ਮ ਕਿੱਚੁ ਖਿ ਵ ਨ ਮ ਰ ਨੀ ਖਿ ਓ ਮ ਨਾ ਹੇ ਤ ਪ ਤ ਰ ਤੁ ਖਿ ਮੁ ਕ ਰ ਖਿ ਸ ਏ ਕ
ਹੀ ਬ ਗ ਏ ਜ ਤੁ ਉ ਲਾ ਖਿ ਜੋ ਮ ਜਿ ਵ ਨ ਮ ਮ ਜ ਜ ਗ ਜੀ ਵ ਨ ਤਿ ਮ ਗ ਓ ॥ ਏ
ਕਿੱਚੁਰਾ ਮ ਰੁ ਤੁ ਡੁ ਜੋ ਰ ਮ ਤਿ ਗ ਮ ਉ ਜ ਰ ਮ ਮ ਸੁ ਜ ਸ ਕੁ ਕ ਰ ਪੁ ਹ ਰੇ ਓ ਤੁ ਮ ਤ
ਕੋ ਰ ਮ ਰੋ ਤ ਜ ਤ ਪੀ ਰ ਜ ਬ ਰੁ ਹੀ ਮ ਪ ਡੇ ਮ ਰੋ ਰ ਤ ਨ ਰ ਕ ਸ ਹੀ ॥ ੧ ॥ ਕਿੱਚੁ
ਰ ਮ ਏ ਜ ਏ ਏ ਹ ਕ ਰ ਮ ਕੁ ਲ ਡ ਏ ਮ ਪ ਵ ਕ ਰ ਰ ਰ ਗ ਨ ਤ ਪ ਤ ਏ ॥ ਮ ਗ ਨ
ਹੀ ਪ ਵ ਤ ਕੁ ਜ ਨ ਮ ਕੁ ਤ ਮ ਲਾ ਜ ਤ ਕੇ ਕੁ ਟ ਵ ਮ ਜ ਸ ਕ ਤੁ ॥ ੧ ॥ ਕਿੱਚੁਰਾ ਮ ਪੀ

ਰ ਜ ਮ ਹ ਰ ਰ ਡ ਟ ਮ ਕੁ ਲ ਨੇ ॥ ਗੁ ਚ ਚ ਲੋ ਜਿ ਮ ਪ ਰ ਪੁ ਰ ਨੇ ਜ ਤੁ ਤ ਕੁ ਲ ਤ ॥ ੬੬੩
ਖਿ ਨ ਪੀ ਰਾ ਮ ਬ ਰ ਬ ਕ ਪ ਰ ਮ ॥ ਰੁ ਮ ਰਿ ॥ ੧ ॥ ਪੁ ਨੀ ਮ ਮ ਕ ਲ ਸੁ ਰ ਕੁ ਜ
ਹ ਰ ਪ ਟ ਲ ਗੋ ਮ ਰੁ ਹ ਕ ਹ ਰ ਖ ਓ ਡੁ ਪ ਠ ਗੋ ॥ ਮ ਰੋ ਖਿ ਨ ਪ ਮ ਜ ਕੁ ਮ ਕ ਡੇ
ਮ ਮ ਰੀ ਮ ਡੇ ਮ ਕ ਰ ਤ ਪ ਤ ਏ ॥ ੨ ॥ ਕਿੱਚੁਰਾ ਮ ਟ ਮ ਜ ਨ ਪੁ ਕੁ ਰ ਖਿ ਮ ਕੀ
ਜੋ ਮ ਪੁ ਨ ਦੁ ਨ ਨਿ ਜ ਏ ਮ ਨ ਦੀ ਜੋ ਮ ਮ ਜ ਬ ਟ ਵ ਡ ਕ ਨਿ ਖ ਤ ਬ ਤੁ ਹੀ ਗ ਟ
ਗ ਟ ਖੋ ਨ ਨੇ ਨ ਹ ਰ ਪ ਟ ਹੀ ॥ ੩ ॥ ਪੁੰ ॥ ੨ ॥ ਆ ਕ ਲ ਨਿ ਖ ਜ ਗ ਖਿ ਦ ਮ ਕੁ ਲ ਨੇ
ਜ ਨ ਕੇ ਡ ਖ ਤ ਮ ਪ ਦੁ ਖ ਮ ਨੇ ਮ ਰਿ ਮ ਬ ਟ ਕ ਚਿ ਕੀ ਪ ਰਿ ਗ ਮ ਖਿ ਓ ਜਿ ਯੋ
ਤੁ ਮ ਹ ਰ ਸ ਬ ਦ ਮੁ ਪ ਰਾ ਜੋ ਓ ॥ ੪ ॥ ਕਿੱਚੁ ॥ ਪੁ ਨੀ ਮ ਮ ਯਾ ਰੁ ਮ ਮ ਡੋ ਡੁ ਕੇ ਜ
ਨੇ ਜ ਮ ਰ ਖੇ ਡ ਰ ਖ ਡ ਉ ਚੇ ਜ ਗ ਤੇ ਜ ਮ ਏ ਕੁ ਨ ਮੇ ਖ ਬ ਨ ਪੁ ਡ ਡੇ ਤੁ ਮ ਕੁ ਰ
ਤੁ ਲ ਜ ਮ ਰ ਖ ਡੁ ਸ ਤੇ ਤੁ ॥ ੫ ॥ ਕਿੱਚੁਰਾ ਮ ਪੁੰ ॥ ਲ ਧ ਰ ਜ ਰ ਕ ਰ ਗੀ
ਬੁ ਡ ਏ ਮ ਉ ਨ ਵ ਨ ਟ ਤ ਤਿ ਦੀ ਨ ਪੁ ਪ ਏ ਫ ਪ ਡ ਕ ਰੇ ਨਿ ਜ ਟ ਮ ਉ ਖ ਰੋ ਮ ਰ
ਕ ਰੀ ਪੁ ਰੁ ਖਿ ਸੁ ਜ ਰੋ ॥ ੬ ॥ ਕਿੱਚੁ ॥ ਜ ਤਿ ਲ ਤ ਚ ਰ ਚ ਰ ਪੁ ਡ ਮ ਰ ਪ ਯ ਜ ਤ ਖ
ਏ ਸ ਟ ਰਿ ਖੇ ਓ ਕ ਰ ਖਿ ਪ ਮ ਖਿ ਜੋ ਏ ਟ ਰੁ ਖਿ ਰ ਗ ਨ ਦੀ ਨੇ ਓ ॥ ਜੋ ਜੋ ਕ ਰ ਰ ਰ
ਚੇ ਰ ਕੀ ਨੇ ਓ ॥ ੭ ॥ ਮ ਮ ਮ ਟ ਦ ਸ ਕ ॥ ੩ ॥ ੬ ॥ ਖਿ ਜ ਨ ਪ ਟ ਪੁ ਨੀ ਮ ਮ ਰੁ ਜ ਮ ਜ
ਤ ਮ ਵੇ ਰ ਤ ਲ ਮ ਸ ਟ ਕੁ ਜੋ ਅੰ ਘ ਰ ਚਿ ਖ ਖਿ ਜ ਨ ਟ ਰ ਪੇ ਓ ਕ ਰ ਕੋ ਹੋ ਏ ਨ ਕੋ
ਪੁ ਨ ਜ ਤ ਦੁ ਤ ਚ ਪ ਡ ਓ ਜ ਮ ਰ ਡੁ ਗ ਮੇ ਹੋ ॥ ਮ ਹ ਰ ਉ ਟ ਪ ਲੇ ਕ ਰੁ ਖਿ ਮ ਟ ਰ
ਨ ਤ ਨ ਮ ਮ ਜੋ ਏ ॥ ਏ ਖ ਤ ਹੀ ਮ ਉ ਜ ਨ ਪ ਲ ਡ ਤ ਕੁ ਪ ਨ ਟੇ ਮ ਜ ਕੋ ਏ ॥ ੧ ॥ ਖਿ ਜ
ਪ ਟ ਮ ਪੁ ਨੀ ਮ ਮ ਕੁ ਲ ॥ ਏ ਕ ਰ ਲ ਮ ਖ ਖ ਜ ਹ ਰੁ ਗ ਏ ਖ ਰ ਰ ਚ ਗ ਖਿ ਮੇ
ਕੁ ਏ ਓ ਲ ਚਿ ਲ ਤ ਖਿ ਸੁ ਸ ਤ ਡੇ ਹੋ ॥ ਨ ਮ ਰੁ ਪ ਮ ਕ ਰ ਡ ਨ ਡੇ ਪ ਗ ਟ ਕ ਖ ਕ ਰ ਜੋ
ਹੋ ॥ ਜ ਪ ਤ ਦੁ ਤ ਟ ਨ ਰ ਖ ਡੁ ਜ ਮ ਮ ਡ ਤ ਕੁ ਮ ਜ ਗ ਮੇ ਹੋ ॥ ਬ ਾ ਹ ਨ ਕੁ ਰ ਕੁ ਰ
ਆ ਗੁ ਪ ਤਿ ਸ ਜ ਤੁ ਮ ਤ ਕੋ ਓ ॥ ਏ ਕ ਰ ਲੀ ॥ ਮ ਖ ਨ ਮ ਬ ਗ ਬ ਾ ਹ ਨ ਪੁ ਤੁ ਮ

ਸਤੁਕੇ ਹਿਕਮਤ ਕੀ ਖੋਲ੍ਹੀ ਚੁਕਲਾ ਦੁਤਨ ਮਾ ਬ੍ਰਹਮ ਓਪਰਾ ਫੁ
 ਨੀ ਕੋ ਚੁਕਾ ਕਾ ਰਿਖ ਪ੍ਰਕਾਰ ਚਿਖ ਕੀ ਗਰਿਖ ਬੁਤ ਦਾਰਨਾ ਕੁਓ ਮਾ ਚਿਖ ਮ
 ਰਧ ਓ ਮਾ ਚਿਖ ਕੁਓ ਰਿਖ ਪਰਾ ਪਾ ਦੁਨਾ ਰੁਹ ਗ ਰਿਖ ਮ ਮ ਮ ਮ ਮ ਚਿਖ ਪੁਲੇ ਕਰ
 ਨ ਖਿਸ਼ਾ ਚੁਨਾ ਮ ਬੁ ਤ ਦੁ ਤ ਫੁ ਤ ਚਿਖ ਕੁ ਤ ਨ ਕਾਲ ਰੁ ਪੁ ਤੇ ਕਾ ਚੁਨਾ ਤਾ ਜ ਤਾ
 ਏ ਕ ਤ ਚ ਓ ਮ ਮ ਬ ਕ ਏ ਪ ਮ ਮ ਮ ਤੁ ਖ ਕਾ ਚਿਖ ਮ ਏ ਸ ਮ ਓ ਚੇ ਤ ਮ ਦ ਪ ਮ ਮ ਤਿ ਸ
 ਮ ਮ ਏ ਮ ਮ ਏ ਜ ਏ ਚ ਓ ਚ ਓ ਰ ਹ ਦ ਪ ਦ ਰ ਘ ਪ ਗ ਏ ਓ ਬ ਬ ਨ ਰ ਕ ਓ ਏ ਮ ਮ ਲ
 ਘ ਏ ਰ ਘ ਖੁ ਫੁ ਮ ਮ ਨ ਪ ਏ ਮ ਮ ਫਿ ਨ ਫਿ ਨ ਮ ਓ ਗ ਏ ਖ ਓ ਏ ਮ ਮ ਮ ਮ ਓ ਚੇ ਘੋ
 ਰ ਰ ਪ ਬ ਏ ਰ ਮ ਜੋ ਕੁ ਲ ਪ ਨ ਕ ਰ ਪ ਏ ਮ ਮ ਮ ਮ ਕੁ ਮ ਮ ਮ ਮ ਮ ਰੁ ਕ ਰ ਚਿਖ ਬ ਏ ਓ
 ਬ ਘੁ ਲ ਤ ਨ ਪ ਚ ਤ ਕੁ ਚੇ ਚੇ ਘੋ ਚ ਕ ਰ ਏ ਕੁ ਏ ਕ ਜ ਮ ਕ ਏ ਓ ਓ ਚੇ ਚੇ ਗ ਘੋ ਰ ਬਿ ਚ
 ਲ ਤ ਮ ਲ ਕੁ ਚ ਕ ਰ ਮ ਖ ਕ ਰ ਚਿਖ ਪੁ ਮ ਕ ਏ ਘੋ ਰ ਏ ਕੁ ਚੋ ਮ ਨ ਕ ਬ ਕੁ ਰ ਮ ਮ ਰ ਨ
 ਨੇ ਕ ਏ ਗੁ ਏ ਕ ਰ ਕ ਰ ਪ ਏ ਤ ਕੁ ਚੇ ਖ ਲ ਏ ਜ ਤਾ ਮ ਏ ਕ ਤ ਏ ਮ ਮ ਰੋ ਹ ਚਿ ਖ
 ਜਿ ਸ ਕ ਰ ਤ ਕੁ ਓ ਮ ਚਿ ਖ ਬ ਪ ਕੇ ਜ ਤ ਕੁ ਰੋ ਮ ਬਿ ਸ਼ ਕ ਏ ਬ ਪ ਘੋ ਰ ਰ ਰ ਏ ਨ
 ਏ ਕੁ ਰ ਫੁ ਬਿ ਕੁ ਰੋ ਮ ਮ ਮ ਨ ਤ ਨ ਮ ਤਿ ਘੋ ਰ ਨਿ ਜ ਚ ਰ ਕ ਲ ਕ ਰ ਲ ਜ ਗ ਚੋ
 ਕ ਮ ਏ ਫੁ ਲ ਬ ਨ ਏ ਘ ਏ ਓ ਚੁ ਰ ਏ ਹ ਮ ਮ ਹਿ ਤ ਕ ਰੋ ਮ ਬਿ ਃ ਪੰ ਕੁ ਃ ਯ ਃ ਏ
 ਕ ਚ ਓ ਬ ਪੁ ਮ ਮ ਬ ਪ ਬਿ ਕੋ ਚੁ ਖ ਨ ਤਿ ਮ ਰ ਮ ਪੀ ਚੋ ਕੁ ਤਿ ਮ ਏ ਕੁ ਏ ਤ ਨ ਚ ਫੁ
 ਕੁ ਏ ਕ ਪ ਨ ਹ ਚ ਏ ਏ ਰੋ ਮ ਏ ਕੁ ਰ ਚ ਤੁ ਤ ਫੁ ਕ ਚੀ ਏ ਜ ਏ ਰ ਮ ਮ ਚਿ ਖ ਘ ਰੋ
 ਪੈ ਨੀ ਫੁ ਲ ਫ ਲ ਏ ਚ ਏ ਕ ਲ ਕ ਏ ਦੁ ਖ ਕੁ ਰੋ ਮ ਮ ਕੁ ਮ ਮ ਜ ਤਾ ਰੁ ਹ ਰ ਚਿ ਖ
 ਰ ਪ ਰ ਕੇ ਏ ਰ ਮੇ ਨ ਤ ਮ ਚ ਮ ਪ ਨ ਘੋ ਰ ਮ ਚ ਕ ਤ ਨੇ ਤ ਏ ਕੁ ਏ ਚ ਨ ਜਿ ਹ ਓ ਲ ਏ ਨ
 ਮ ਘ ਬ ਰੁ ਚੇ ਰ ਮ ਮ ਜ ਤ ਚਿ ਖ ਹ ਰੁ ਕੇ ਚੋ ਚ ਓ ਕੁ ਤ ਪੇ ਤ ਨ ਚਿ ਤਿ ਸ ਕੋ ਰੋ ਤੋ ਮ ਰ ਫਿ
 ਪੁ ਤ ਫੁ ਕ ਰ ਘ ਚੇ ਨ ਕੁ ਪ ਰ ਮ ਤ ਕ ਰ ਘ ਰ ਨੀ ਪ ਰੋ ਮ ਬਿ ਸ ਨ ਃ ਚੰ ਫੁ ਃ ਜੰ ਏ ਕੰ
 ਮ ਜ ਬਿ ਪ ਸ ਚੁ ਬਿ ਘ ਬ ਘ ਨ ਚ ਕੁ ਪੁ ਚ ਰੀ ਕ ਖਿ ਕ ਰੁ ਕੋ ਮ ਕੁ ਰ ਓ ਰ ਨ ਕੁ ਘ ਹ ਨ ਦੁ

ਜਤ

ਤੁ ਤੋ ਚੇ ਫੀ ਲ ਮ ਘ ਪੁ ਰੋ ਬ ਦ ਨ ਪ ਚ ਰ ਹ ਰ ਚਿ ਗ ਚਿ ਘ ਚਿ ਮ ਰ ਮ ਚ ਰ ਏ ਪੁ ਰੋ ਕ ੬੬੪
 ਲੁ ਕੁ ਕ ਕ ਤੋ ਚੇ ਚ ਲ ਪ ਤੁ ਚਿ ਏ ਨ ਜੁ ਖ ਚੁ ਚੋ ਮ ਕ ਮ ਮ ਪੁ ਨੀ ਮ ਮ ਬ ਹ ਰ ਚਿ ਰ
 ਕ ਗ ਨ ਘ ਚ ਚ ਏ ਤ ਫੁ ਫੁ ਜ ਮ ਚਿ ਚੁ ਤ ਪ ਤ ਨ ਮ ਓ ਲ ਕ ਪ ਤ ਕ ਬ ਚ ਚ ਪ ਤ ਰ ਘ
 ਤ ਰ ਚ ਚ ਰ ਘ ਤ ਨ ਮ ਮ ਕੁ ਰ ਗ ਮ ਚ ਰੁ ਪ ਰ ਬ ਰ ਜੁ ਏ ਤ ਏ ਜ ਮ ਫੁ ਏ ਤ ਰ ਤ ਮ
 ਪ ਮ ਨ ਮ ਤ ਮ ਤ ਰੁ ਹ ਰ ਰ ਨ ਮ ਨ ਰ ਜੁ ਬ ਰ ਨ ਮ ਮ ਬ ਮ ਜ ਹ ਚੁ ਚ ਚੁ ਮ ਮ
 ਪੁ ਲੇ ਪ ਰ ਜੋ ਓ ਚ ਰ ਚ ਰ ਜ ਮ ਓ ਚੁ ਕੁ ਮ ਮ ਨ ਗ ਜ ਬ ਰ ਹ ਰ ਮ ਚੁ ਲ ਜੋ ਖ ਤ ਫੁ ਕੁ ਕ ਬ ਮੁ ਕ
 ਲ ਕ ਮ ਓ ਏ ਏ ਚੁ ਰ ਗ ਰ ਮ ਮ ਕ ਲ ਚੁ ਏ ਪੋ ਖ ਨ ਚ ਏ ਤ ਨ ਜੁ ਰ ਕੁ ਚੋ ਓ ਪੀ ਰਿ ਨ ਪ
 ਰ ਹ ਮ ਰੁ ਰ ਰ ਮ ਮ ਬੁ ਮ ਰ ਨ ਜੁ ਰ ਕੁ ਏ ਮ ਪੀ ਰਿ ਕੁ ਏ ਨ ਹ ਰ ਮ ਮ ਮ ਮ ਮ ਪੁ
 ਨੀ ਮ ਮ ਜ ਤ ਏ ਕ ਤ ਲ ਮ ਬ ਖ ਜ ਸ ਹ ਚੁ ਗ ਬ ਮ ਏ ਮ ਏ ਮ ਰ ਬੀ ਪ ਹ ਰ ਤੇ ਮ
 ਜ ਮ ਚੋ ਪ ਨ ਕੁ ਜੋ ਨੁ ਰ ਬ ਪ ਰੇ ਚਿ ਹ ਮ ਮ ਹਿ ਰ ਮ ਜ ਤ ਬ ਫੇ ਬ ਫੇ ਕੁ ਏ ਲ ਜੋ ਮ ਹ ਮ
 ਹ ਮਿ ਸ ਮ ਓ ਚਿ ਚ ਏ ਕ ਮ ਏ ਚ ਰ ਹ ਨ ਬਿ ਰ ਜੋ ਮੇ ਜੋ ਪੁ ਲ ਮ ਮ ਏ ਮ ਮ ਮ ਮ ਕੁ
 ਠ ਏ ਨ ਜੁ ਰ ਪ ਰ ਜੋ ਮ ਮ ਮ ਮ ਮ ਜ ਤ ਏ ਕ ਰ ਲ ਮ ਮ ਰੋ ਜ ਮ ਰ ਠ ਏ ਜਿ ਗ ਤੇ
 ਸੁ ਰ ਪੁ ਮ ਏ ਰ ਮ ਓ ਚਿ ਰ ਜੋ ਮ ਮ ਏ ਮ ਮ ਮ ਮ ਰ ਪੋ ਖ ਨ ਮ ਫੁ ਚੇ ਤਿ ਨ ਏ ਤ ਬੁ ਤ ਚਿ
 ਰ ਮੋ ਏ ਏ ਨ ਏ ਸ ਏ ਖ ਕ ਰ ਨ ਮਿ ਪ ਬਿ ਸੁ ਰ ਪੀ ਪ ਖ ਗ ਜੋ ਮ ਜ ਪ ਤ ਮ ਖ ਫੁ ਰ ਸੀ
 ਮੁ ਖ ਪੁ ਤ ਓ ਚ ਚੇ ਕੁ ਜ ਨ ਚ ਚ ਰ ਮ ਖ ਕੁ ਜੋ ਮ ਮ ਨੀ ਜ ਤ ਏ ਕ ਰ ਲ ਮ ਪੁ ਨੀ ਮ
 ਚ ਖੀ ਫੁ ਮ ਓ ਚ ਏ ਮ ਪੁ ਰ ਓ ਚੇ ਮ ਹ ਨ ਏ ਪੁ ਨ ਮ ਨ ਹ ਏ ਮ ਕ ਲ ਮ ਨ ਕ ਰ ਪ ਰ ਮ ਮ
 ਮਿ ਰ ਮ ਨ ਜ ਪ ਤ ਮ ਖ ਫੁ ਰ ਪ ਏ ਗ ਏ ਗ ਏ ਮ ਹ ਗ ਰਿ ਸ ਏ ਨ ਏ ਮ ਗ ਲ ਮੇ ਘ ਮ
 ਸੁ ਰ ਬਿ ਨ ਜ ਨ ਮ ਖੇ ਘ ਫੇ ਪ ਏ ਮ ਮ ਖ ਫੁ ਰ ਜੋ ਜ ਪ ਤ ਖ ਨ ਪੁ ਕੁ ਪ ਕ ਏ ਪੁ ਨ ਰੁ ਪ
 ਓ ਚੁ ਜ ਏ ਮ ਮ ਮ ਮ ਮ ਏ ਕ ਤ ਲ ਮ ਚ ਏ ਨ ਮ ਪੁ ਕ ਏ ਰ ਤ ਏ ਜੁ ਨ ਹੁ ਮ ਤ ਚੁ ਕੇ
 ਮ ਮ ਨੀ ਮ ਜੋ ਨਿ ਪ ਨ ਏ ਤ ਏ ਮ ਕੇ ਮ ਮ ਮ ਮ ਚ ਚ ਚਿ ਲ ਨੀ ਜੇ ਜ ਨ ਜ ਪ ਤ ਮ ਘ
 ਫੁ ਰ ਮ ਖ ਓ ਚ ਚੇ ਓ ਗ ਮ ਪੁ ਨ ਬ ਮ ਨੀ ਤ ਕੇ ਏ ਖ ਪ ਘ ਨ ਹ ਬਿ ਘ ਪੇ ਸੀ ਮੁ ਖ ਮ ਕੁ

ਮੰਤ

ਸਰੋਸਰੋਸਮਰਹਮਾਣੇਲੇਬੁਧਬਾਰਨਮਘਵਾਪਸਟਾਈਮਾਬਯਾਸਮਰਜੀਤਪ
ਕੁਝਲਟਾਤਨਤਿਨਕਾਹਮਰੰਤੁਜਾਹੀ॥੧੧॥ਜੁਠੀਜੀਤਹੋਬੈਰਨਯਾਮਾਹਦਤ
ਉਤ੍ਰਿਲੇਕੀਮੇਜਸਪੁਰਬਾਏਮਜੁਠੀਜੁਰਜੀਤਕੁਈਯਾਮਾਹਦਜਨਪੁਸਜਤ
ਕਰਜੁਰਕਾਕੀਮਾਠੈਮਜਜੁਕਰਮੀਚਬਰੇਦਰੰਭੁਜਗਪੰਨਜਨਯਾਮੀਰ
ਕਹੁਠਾਠੈਰਾਪਰਸੁਲੇਹਬਾਨਨਕਰਚਾਰਹੁਮੁਕਤਪੁਰਾਤੁਗਾਠੈ॥੧੨॥
ਰਾਜਪੁਸਪੀਪੁਨੀਯਾਉਠੈਥਿਯਲਾਠੁਗਾਠੈਜੁਮੀਈਤਉਤਦੇਉਥਿਓਰ
ਕੁਲੇਠੈਮਜੀਤਿਰਾਜੁਲੇਕਕੇਪੁਪੁਜੇਮਰੇਤੇਮਪਬਰਚਾਠੈਗਾਠੈਦੇਕਰਲ
ਕੁਮਾਠੁਠਟਨਕਰਜੇਕੁਤਕੀਤਹਾਰਾਮਪਨਬਾਨਠੈਮਜਕੋਥਿਪਨਦੇਜਸਟ
ਕੇਤਾਹੁਮਜਤਕੁਕਾਕਾਨਠੈ॥੧੩॥ਕੁਮਪਲਾਮੀਮਮਜਕਾਹਜੇਨਮੀਪੁਤ
ਪਉਤੁਨਸਥਾਮਿਤੁਜਕੁਕੇਪੁਕੁਰੇਦੇਦੇਤਾਲਕੁਜਨਕਹਠਕਤਓਸਟਚਥਾਤ
ਜੇਨਨੇਤੁਕੁਰੇਮਥਾਰਕੁਪਕਰਮਠੁਕੁਲਜਗਰੇਤੁਪਤੁਰਾਠੈਮਲਲਠੁਰੇ
ਯਮਰੇਕਾਲਕਿਯੋਮਿਤਦੇਵਨਦੁਕੁਕੁਟਸਮਰਚਰੇ॥੧੪॥ਪੜਗਨੀਗੁਮੀਜਾ
ਜਾਨਿਜਚਰਗਨਾਮਜੁਰਸਤੁਕੁਕੁਰੰਜੇਨਨਾਥਾਹਨਥਗਨਨਗਨਦਮ
ਦਦੇਤਨਮਜੁਰਠੁਜੇਰਾਖਠੁਜਗੁਹਜਕੁਕਲਕੇਮਤੇਮਉਰਨਾਮਨਕਦਲਾਮ
ਜਗਜੇਨਨਾਨਾਨਾਨਿਜੰਨਥਾਦਿਤੁਨਲੇਕਲੇਕਦਲਾਮਠੁਰਕਾਜੇਜੇਰਾਖਠੁਜ
ਕੇਕਲਪਦਾਰਨਾਮਥਕਕਥਜਕੁਰੇਨੇਮਮਾਠੁਪਾਮਦਰਬਾਹਨਕੁਜਨਤੇਥਜ
ਨਰਾਜੇਪਿਥਕਗਨੇਮਯਾਹਪੁਰੀਕਾਕੋਰੀਥਾਥਿਯਤੇਤਾਠੈਮਤਿਮਠੁਪਕੁਰੇਮ
ਕੁਪਸੰਗਯਾਪੁਰਾਨਕੇਜੁਕੁਠਾਜਜੇਥਿਯਤੁਨੇ॥੧੫॥ਮਥਪੁਰੀਕਾਥਿਜਨਾਥਿਨਿ
ਪਨੁਜੁਨਹੀਤਰਕੁਗਤਜੁਠੀਮਾਪਕਾਰਜਮਰਕੁਠੈਠੈਹਰਕਰਲ
ਹਿਠੈਹਰਥਮਤੁਠੀਮਹਠੈਹੁੰਦੀਨਹਰਨਾਮਤਾਜਕਉਰੀਠੁਨੀਮਾਰੀਪਾਰਕੁਹਮ
ਹਠੀਮਾਰਦਜੇਜਥੁਹਮਠਾਠਦਮਨਬਰਨਨਜਾਕਹਜੁਕਥਕਥੀ॥੧੬॥ਦਾਰੀਠੁ

ਨਕੋਕਥਨੇਬਰੇਜਹਾਨਮਨੁਬਧਠਮਲਠੈਮੁਕਹੇਤਕੁਜੀਤੀਰਗਾਚਕਕਾਪੁਖ ੬੬੬
ਹਿਨਹਿਜਾਰਕਹੈਠਾਵਠਾਹਜਹਠੀਨਿਗਮਥਪਾਨਬਜੇਜਠਾਵਨਾਕਰੇਲਠੈਏ
ਕਰੰਗਯਾਮਨਕਹੁਰਾਗਠੁਠੈਕੁਕਲਉਜਉਪਨਨਿਥਠੈ॥੧੭॥ਏਮਾਠੀਠੈਠੈ
ਦਾਰਹਿਠੁਠੈਤੁਜਾਜੁਠੈਮਿਠੈਕਥਹੀਮਠਿਮਾਨੀਕੁਮਕਥਮਿਕਪੁਪਾਨੀ
ਨਜੀਮਾਮਕਥਕੁਠੀਜਥਹੀਮਜੇਨੀਜਮਨਚਾਰਥਾਕਠਨਲਾਜਤਕਾਮਥਾ
ਥਿਮਤੁਰਹੀਮਬੀਤਰਾਗਤਾਪਸਠੈਗੀਜੁਮਾਠੈਦੀਜਈਥਥਈਜਨਦਕੁਗਤ
ਜਮਤੁਰਹੀ॥੧੮॥ਦਰਕਾਰਾਜਪਲਾਜੀਮਠਿਮੇਤਮੀਜਿਤਕੁਟਲਾਮਪਰਜਾਠੁਕ
ਨਦਰਜਾਜੀਗਮਜੇਗੀਮਤੁਕਥੈਦੁਕਪਾਕੁਤਾਕੁਕਾਜਕਨਈਮਾਜਾਕਾਠੈਠੁ
ਤੁਠੈਗੀਮਦਮੀਠੁਰਦੀਪੁਚਕਠੈਮੀਨੇਜੇਪੀਉਦਾਜੀਨਥਿਠੈਗੀਮਸਾਸਤੀਪੁ ਨੀਠੈ
ਉਰਈਰੀਥੀਪਾਠਕੋਮਿਠੈਗੀਗਨਪੁਨਯਾਮੀਠੈਗੀ॥੧੯॥ਰਾਜਪਲਾਜੀਪੁ
ਘਰਾਨੀਤੀਰਾਦਨੀਰਦਨੀਕੁਮੀਗਦਈਕੁਕਨਮਿਠੈਗੀਮਠਿਠੈਥਨੀਥਾਮ
ਹਜਤਥੈਰਾਚੀਮੁਠੀਮਾਮਦਰਾਮਾਦੁਠੈਗੀਮਪੁਨੀਧਮਕਰਮਕੁਕੁਤੀ
ਗਿਮਾਨੀਜੁਤੀਤੁਪੀਮਠੈਗੀਮਾਚਾਰੀਥਿਚਾਰੀਥਿਕਲਪੀਠੁਰੀਮਠੁਰੀਦਿ
ਰਤੀਠੈਤੁਠੈਗੀ॥੨੦॥ਤਾਪਜਕੁਦੀਨਦਕੀਪਠਿਗੀਜੁਤੁਪਾਗੀਏਤੁਨਾਮਦਨ
ਨਾਪਠਿਗੀਮਰਹਾਉਮਰਾਜਥੰਥਥਜਸਠੁਰਾਮੁਰਧੀਰਪੀਮਤੁਜਾਹਜੀਠੈਠੈ
ਦੰਠੈਜੀਚਾਰੀਥਿਦਹਾਰੀਕਾਮੀਮਕਥੀਮੁਠਪਤਾਜਠੁਨਾਦਿਤੁਰਾਠੈਜਠੈਰੀਠੁ
ਏਠੈਰਿਠੁਦਾਰਜਮਠਥੀਮਦੇਕਰੰਗਕਾਹੁੰਰੰਗਰਚੇਨਜਾਗਾਥਾਥਿਠੈਥਹਨ
ਜਰਤੀਮਥਨਹੀਕਿਰਤਮਾਮਈਹੇਤਮੇਤੀਮਾਕੁਰੁਜਮਠਥੀਮਰਾਜਠੈਠੈਥਾ
ਮੇਠੈਠੈਠੈਠੈਠੈਪੁਨੀਜੀਦਨਮੁਕਤਮਮਠਪਦਪੁਪੁਰਾਮਾਨਨਾਠੈਦੇਕ
ਗੀਠੀਮਤਾਮਤਮਦਰਜੀਨੇਜਾਕੰਚਨਧਾਪਤਾਪੁਮੀਜੀਤੁਪਜੇਦੇਹਾਜਾਰ
ਕਾਹਜਧੇਮਾਨੀਮਮਰਾਪਤਾਥੀਰਰਾਗਜਦਠੁਥਿਠੁਥਾਠੈਦੇਕਜੇਤੁਦੈਠੈ

Vertical text in the left margin, likely a commentary or index, written in a smaller script.

Main text on the left page, written in a historical script, possibly Gurmukhi or a related Indic script. The text is densely packed and covers most of the page.

Small handwritten mark or number at the bottom left of the page.

Main text on the right page, continuing the script from the left page. It includes some larger characters and appears to be a continuation of the same text.

Small handwritten mark or number at the bottom right of the page.

ਗੁਣਿ ਪਾਤਿ ਨਿਜ ਪਾਤਿ ਜਲ ਪਾਤਿ ਗਾਨਿ ਪਾਤਿ ਬਿਜਕਾ ਪਨ ਪਾਤਿ ਖੇਰਾ ਵਦੁ ੬੦
ਸੁਖ ਚਨ ਕੁਤਰਾ ਵਪ ਮਜ ਕ ਵਨੇ ਸੁਕਾ ੧੦ ੧੦ ੧੦ ੧੦ ੧੦ ੧੦ ੧੦ ੧੦ ੧੦ ੧੦
ਮਰ ਜਨੇ ਵਪ ਖੇਰ ਜਨੇ ਕੁਰਾ ਸਪ ਰ ਬ ਈ ਕੁੰ ਠ ਨ ਜੁ ਤ ਰ ਠ ਜੇ ਕੁ ਰ ਵੇ ਕ ਵੇ ਸ
ਜੁ ਰਾ ਵੁ ਰ ਮ ਵ ਪੇ ਰ ਸੀ ਰਾ ਮ ਮ ਚਿ ਚਿ ਤ ਹ ਵੁ ਗੁ ਦਿ ਜ ਨ ਸੀ ਨਾ ਠਿ ਰੇ ਸੁ ਰਾ ਸੁ ਪ ਰ
ਏ ਈ ਕੁੰ ਠ ਮ ਕ ਜ ਪ ਤ ਸ ਵ ਨ ਸੀ ਗ ਵੇ ਵ ਸੀ ਨ ਨਿ ਜ ਚ ਰ ਵ ਲ ਵੁ ਜ ਵਾ ਏ ਕਾ ਟ ਸ ਰ
ਕੁ ਰ ਪ ਵ ੧ ੧ ੨ ੨ ੩ ੩ ੪ ੪ ੫ ੫ ੬ ੬ ੭ ੭ ੮ ੮ ੯ ੯ ੧੦ ੧੦ ੧੧ ੧੧ ੧੨ ੧੨ ੧੩ ੧੩ ੧੪ ੧੪ ੧੫ ੧੫ ੧੬ ੧੬ ੧੭ ੧੭ ੧੮ ੧੮ ੧੯ ੧੯ ੨੦ ੨੦
ਜ ਤੁ ਮ ਮ ਜ ਤੁ ਰ ਤ ਰ ਤ ਪ ਨੇ ੧ ਵਾ ਵ ਯਾ ਵ ਮ ਲ ਜੁ ਪ ਮੀ ਤੁ ਤ ਖ ਮ ਠੁ ਤੁ ਤ ਕੁ ਵ ਰ ਨੇ ੧ ਰ
ਬੀ ਰ ਖੀ ਬਿ ਵ ਨੀ ਬੇ ਵ ਨੀ ਗ ਜੀ ਗ ਜੀ ਮ ਜੀ ਮ ਜੀ ਜੀ ਮ ਪਾ ਇ ਨ ਪਾ ਇ ਨ ਮ ਲ ਨ ਮ
ਲ ਨ ਜ ਚੀ ਵ ਜ ਚੀ ਵ ਬਾ ਵੇ ਵ ਨ ਬਾ ਚੇ ਵੀ ਰ ਨ ਠ ਨੇ ੧ ਸੁ ਤ ਕੁ ਤ ਨ ਜੁ ਤ ਜ ਨ ਕ ਚੀ ਰੇ
੧ ਨਿ ਜ ਮਾ ਚਾਰ ਜ ਜੁ ਖ ਘ ਘ ਨੇ ੧ ਹਾਰ ਖੀ ਮ ਤੁ ਰ ਖੀ ਜੁ ਵੇ ਰ ਜ ਪੁ ਤ ਵੇ ਵ ਪੁ ਤ ਨ ਹ
ਨੇ ੧ ੧ ੨ ੨ ੩ ੩ ੪ ੪ ੫ ੫ ੬ ੬ ੭ ੭ ੮ ੮ ੯ ੯ ੧੦ ੧੦ ੧੧ ੧੧ ੧੨ ੧੨ ੧੩ ੧੩ ੧੪ ੧੪ ੧੫ ੧੫ ੧੬ ੧੬ ੧੭ ੧੭ ੧੮ ੧੮ ੧੯ ੧੯ ੨੦ ੨੦
ਨ ਵੇ ਕ ਵੇ ਕ ਨ ਸਿ ਨ ਮ ਨੇ ਕ ਨ ਮ ਠਿ ਗ ਮ ਗ ਰ ਤੁ ਠ ਰੇ ੧ ਮ ਚੇ ਪ ਰੇ ਖ ਹੁ ਤੀ ਰ ਖੀ ਰ ਵ ਵ
ਪੀ ਰ ਜਾ ਵੇ ਤ ਮ ਚਿ ਪ ਰੇ ੧ ਗ ਜ ਰੁ ਰੀ ਗ ਵ ਨ ਵ ਵੇ ਵ ਵੁ ਠਿ ਦਿ ਜਾ ਬਿ ਨ ਪ ਨ ਠੇ ਲ ਰ
ਕ ਰ ਸ ਰੇ ੧ ਖ ਹੁ ਖੀ ਰ ਖ ਨ ਸੀ ਪ ਨ ਤੁ ਰਿ ਰ ਨ ਮ ਗ ਰ ਕ ਨਿ ਜ ਰ ਰ ਹ ਮ ਰੇ ੧ ਖ ਹੁ ਖ ਰੇ
ਜ ਨ ਮੁ ਖੀ ਰ ਮ ਮ ਰੁ ਤ ਜੇ ਵੁ ਵੁ ਗ ਤੇ ਕੁ ਵ ਤ ਰੇ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੬ ੫੭ ੫੭ ੫੮ ੫੮ ੫੯ ੫੯ ੬੦ ੬੦
ਪ੍ਰ ਕਾ ਚਾ ਮਾ ਹ ਵ ਰੈ ਨਾ ਦਿ ਵ ਜ ਖੀ ਰੇ ਕੁ ਲੇ ੧ ਜ ਰ ਤਾ ਖ ਹੀ ਤ ਹ ਰ ਪ ਠਿ ਜ ਨ ਚ ਵੇ ਤੁ ਕ
ਵ ਚੀ ਕੁ ਤ ਖ ਲੇ ੧ ਕੁ ਤ ਪੇ ਤ ਮ ਜ ਨ ਰੁ ਕ ਤ ਕ ਖੇ ਪ ਕੇ ਲ ਤ ਵ ਲਾ ਲੇ ੧ ਜੀ ਬੁ ਕ ਜੁ ਮ
ਨ ਬਿ ਮਾ ਪ ਸੀ ਲ ਨ ਮ ਮੀ ਖ ਚੁ ਰ ਤ ਲੇ ਚ ਲੇ ੧ ਕ ਲੀ ਕ ਪ ਲ ਖੀ ਕ ਲ ਚੇ ਰ ਕ ਚ
ਗ ਨੀ ਨ ਚ ਤ ਕੁ ਲੇ ੧ ਰੁ ਪ ਰ ਕੀ ਚ ਹਿ ਈ ਜ ਨ ਚ ਤ ੧ ਠਿ ਮ ਲ ਮ ਰ ਪ ਤ ਖ ਰ ਲੇ ੧
੩ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੬ ੫੭ ੫੭ ੫੮ ੫੮ ੫੯ ੫੯ ੬੦ ੬੦
ਨੇ ੧ ਕੁ ਵੇ ਘੇ ਰ ਜੇ ਰ ਕੇ ਠੇ ਰ ਮਾ ਹ ਵ ਰਿ ਹ ਜੇ ਕੁ ਕ ਹ ਤ ਨ ਮੁ ਖ ਨੇ ੧ ਕਿ ਮ ਪੁ ਰ ਜ ਵੀ ਕੇ ਨ ਰ

ਬੜ

ਭਗਤ ਸਿਖਾਂ ਦੀ ਸੇਵਾ ਕਰਨਾ ਆਦਿ ਕਰਕੇ ਸਿਖਾਂ ਦੀ ਸੇਵਾ ਕਰਨਾ

ਜਗਤੀ ਪ੍ਰਥਮ ਚਾਰਨ ਦੇਖਹੀ ॥ ਜਾਪੀ ਮਤੁ ਅਰੁ ਪਿਤਰਾਨ ਦੇਵ ਗਨ ਬਿਸੇਖ
 ਹੀ ॥ ਅਸੁਰ ਦੇਤਰਾ ਮਛੁ ਮੈ ਸੁਹਨ ਦੇ ਨਦਾ ਬਿਓਮ ਚਾਰੇ ਜਗੀ ॥ ਨਿਜ ਨਿਜ ਬਿਦਨ
 ਨਿਰਖਰਾ ਸੁਗੀ ਪਨ ਪਨ ਉਚਾਰੁ ਮਗਨ ਕੁ ॥ ਹਾਹ ਦੁਚਾਰੇ ਤੁਕੋ ਤਕ ਸੀ ਜਨਾਰ
 ਦਨ ਸੁਭਲੇ ਯੋ ਖਤਨਾ ਕਾ ਨੁਕਾ ॥ ਬੁਝੇ ਕਉ ਤਕੀ ਚੇ ਜੀ ਮਹਾ ਪ੍ਰਭੁ ਭਟਨ ਲਗਾ ਦੁ
 ਕ ॥ ਮੰਘ ਨੀ ਯਾਹ ਕੇ ਬਿਜਤ ਰਸੀ ਘੁਤਾ ਬਹੁ ਪ੍ਰੀ ਗਾਇ ਕਰੀ ਬਖਸਾ ॥ ਤੁਕੋ ਕਥਾ
 ਸਿਛੇ ਆਹ ਦੁਕ ਬਤ ਜੁ ਮਲਾ ਜਮ ਰੋ ਜੇ ਪਨਾ ॥ ਪਦ ਪ ਦੀ ਛੁਟ ਪੁ ਨੀ ਆ ॥ ਬਿਉ
 ਠ ਜੀ ਤੇ ਬਿਜ ਮਤ ਸੁਫਨ ਕਰ ਹ ਨੀ ਜੇ ਸੀ ਗ ਮਰਣਾ ॥ ਏ ਦਾ ਜਿ ਤਿ ਯੋ ਤ ਨੈ ਕਰ ਨਿ
 ਸੁ ਚਰਾ ਘੇ ਗ ਮਹ ਦੁ ਪੁ ਬਲ ਦ ਨਾ ॥ ਜੈ ਜੀ ਤਿ ਭੁ ਉ ਚੁ ਰ ਕ ਵ ਕ ਥਾ ਸ ਦ ਮੁ ਬ ਲੇ ਹ ਦ ਲ
 ਬਿਜ ਈ ਕੁ ਏ ॥ ਚੁ ਰ ਜੁ ਮ ਨ ਨ ਡ ਰ ਤੁ ਪ ਨ ਦ ਚ ਰ ਸੁ ਨ ਉ ਚ ਚ ਰ ਤੇ ਜ ਏ ॥ ਜੋ ਘੇ
 ਜੁ ਨ ਦੇ ਬੇ ਕੰ ਠ ਆ ਹ ਦ ਬਿ ਜੇ ਬਾ ਜ ਦ ਪ ਮ ਕੋ ॥ ਹ ਚ ਰੁ ਰ ਗੁ ਰ ਤੁ ਪ ਪ ਤੁ ਖੇ ਕੁ ਠੇ ਹੋ
 ਏ ਤਾ ਕ ਉ ਠੇ ਮ ਕੋ ॥ ੬ ॥ ਖ ਸ ਦ ਕ ॥ ੧ ॥ ਛ ਕ ॥ ੨ ॥ ੬ ॥ ਇ ਤ ਬੇ ਕੰ ਠ ਬਿ ਜੇ ਸੁ ਚਿ ਖ ਲੇ
 ਹ ਪ ਤ ਨ ਨਿ ਪ ਨ ਨਿ ਜ ਚ ਰੀ ॥ ਮ ਨੀ ਗ ਪੁ ਨੀ ਆ ਕੇ ॥ ਅ ਥ ਮ ਡੁ ਬਿ ਜੇ ਉ ਤ ਸ ਦ ਹੋ ਤ
 ਕੁ ਲਾ ਹ ਲ ਦੇ ਵ ਰ ਮੁ ਸੁ ਗ ਜਿ ਧ ਜ ਕੇ ਸਿ ਰ ਨ ਦੁ ਤ ਹੋ ॥ ਜੈ ਸ ਦ ਨ ਨ ਦ ਬਿ ਹ ਦ ਉ ਚ
 ਰ ਰ ਮ ਦ ਪ ਕ ਜ ਦੇ ਵ ਮ ਨ ਦੁ ਤ ਹੋ ॥ ਸੁ ਚਿ ਬ ਲੇ ਹ ਕ ਵ ਚ ਮ ਸ ਤੇ ਕੁ ਛੁ ਦ ਨ ਜ ਮ ਰ
 ਬਿ ਜੇ ਪ ਦ ਗ ਦੁ ਤ ਹੋ ॥ ਏ ਵ ਰ ਡੇ ਲੀ ਮੰ ਵੇ ਗ ਰ ਬਾ ਬ ਨ ਬ ਹ ਰ ਗ ਸਿ ਗੀ ਤ ਨ ਗਾ ਦੁ
 ਤ ਹੋ ॥ ੧ ॥ ਅ ਨੀ ਗ ॥ ਕਿ ਨ ਗ ਮ ਪ ਜ ਰ ਰੀ ਧ ਬ ਚ ਚ ਚ ਨ ਕੇ ਏ ॥ ਨਿ ਤੁ ਤ ਜਾ ਜੁ ਸਿ ਲਾ
 ਦੁ ਤ ਹੋ ॥ ਘ ਕ ਘੁ ਘ ਰ ਧ ਚ ਸ ਕੁ ਤ ॥ ਅ ਠਿ ਜ ਰ ਸੀ ਜ ਗ ਦੀ ਜ ਚਿ ਸੁ ਦੁ ਤ ਹੋ ॥ ਕੇ ਸ
 ਚ ਸੀ ਖੰ ਤੁ ਮਿ ਗ ਮ ਟ ਕੰ ਕ ਮ ਪੁ ਭ ਚ ਰ ਚ ਰ ਜ ਮ ਨ ਬ ਰ ਜਾ ਦੁ ਤ ਹੋ ॥ ਘ ਲ ਡਿ ਯ ਪੇ ਖ
 ਮ ਹ ਪੁ ਕੁ ਕੇ ਕ ਬ ਰ ਮ ਸ ਦ ਬ ਲ ਜ ਦੁ ਤ ਹੋ ॥ ੨ ॥ ਅ ਨੀ ਗ ਪੁ ਨੀ ਆ ਕੇ ॥ ਏ ਵ ਨ ਬਿ
 ਜੈ ਪੇ ਖ ਨਿ ਜ ਚ ਰ ਨ ਰ ਨ ਖ ਰ ਹੋ ਬਿ ਲ ਖਾ ਦੁ ਤ ਹੋ ॥ ਸ ਡ ਜੁ ਚ ਏ ਤੇ ਏ ਠਿ ਸਿ ਮ
 ਤ ਹੋ ਕ ਰ ਮੀ ਜ ਤੁ ਹੋ ਪਿ ਛ ਤਾ ਦੁ ਤ ਹੋ ॥ ਛੁ ਡ ਉ ਤਾ ਦੁ ਤ ਮ ਥ ਨ ਮ ਰ ਹਾ ਕ ਕ ਖ ਮ ਛੁ ਤ

੬੦

ਦੁ ਤ ਹੋ ॥ ਸੁ ਰ ਡੁ ਏ ਗ ਏ ਮੁ ਖ ਰ ਖ ਛੁ ਨ ਕੇ ਜ ਲ ਬਾ ਡੁ ਖੀ ਕੁ ਮ ਲਾ ਦੁ ਤ ਹੋ ॥ ੩ ॥ ੬੧
 ਨੀ ਗ ਪੁ ਨੀ ਆ ਕੇ ॥ ਪ ਰ ਪ ਰਿ ਕ ਹੋ ਬਿ ਜ ਨਾ ਦੁ ਤ ਹੋ ॥ ਅ ਬ ਚੋ ਚ ਕੀ ਏ ਨ ਬ ਨਾ ਆ ਦੁ ਤ ਹੋ
 ਜੇ ਏ ਕਾ ਜ ਕੁ ਰੇ ॥ ਅ ਬ ਯਾ ਹੀ ਜ ਮੇ ਜਾ ਤੇ ਕੁ ਲ ਪ ਰ ਮ ਰ ਹ ਆ ਦੁ ਤ ਹੋ ॥ ਤੁ ਮ ਡ ਡੇ
 ਰ ਹੋ ਤ ਦ ਆ ॥ ਸ ਬਿ ਚ ਪੈ ਹ ਚੀ ਜੇ ਗ ਸੁ ਮ ਮ ਚਾ ਵ ਰ ਹੋ ॥ ਕੇ ਹ ਉ ਚੁ ਨ ਕੀ ਕੇ ਵੇ ਰੀ ਨ ਕੀ
 ਸੁ ਚ ਦੇ ਖ ਤ ਮ ਰ ਲ ਡੁ ਦੁ ਤ ਹੋ ॥ ੪ ॥ ਅ ਨੀ ਗ ਪੁ ਨੀ ਆ ਕੇ ॥ ਅ ਸ ਕ ਕ ਵ ਦ ਥਾ ਧ
 ਨਿ ਖੰ ਗ ਨਿ ਜ ਚ ਰ ਲੇ ਬਾ ਨ ਜ ਰਾ ਸ ਨ ਧਾ ਦੁ ਤ ਹੋ ॥ ਜਿ ਰ ਜ ਰੇ ਹੀ ਗਿ ਰੀ ਗ ਦਾ ਗੇ
 ਪੁ ਲ ਪ ਦ ਕੁ ਰ ਮਾ ਦੁ ਤ ਹੋ ॥ ਏ ਚਾ ਖੁ ਕ ਮਿ ਚਾ ਕੁ ਦਾ ਦੁ ਤ ਹੋ ॥ ਹੀ ਚ ਚ ਚ ਲੇ ਚ ਚ ਨ ਕੁ
 ਦਾ ਦੁ ਤ ਹੋ ॥ ਮ ਨ ਹ ਰ ਸੀ ਚ ਨੇ ਹ ਘ ਨੇ ਕ ਰ ਕੇ ਪ ਦ ਅ ਬਿ ਜ ਨਾ ਬ ਧਿ ਆ ਦੁ ਤ ਹੋ ॥ ੫ ॥
 ਅ ਨੀ ਗ ਛੁ ਤਾ ਪੁ ਨੀ ਆ ਕੇ ॥ ਤੁ ਬ ਲ ਆ ਬ ਖ ਸ ਜ ਹ ਚੁ ਰ ਆ ਕੁ ਪੁ ਛੁ ਆ ਜ ਸ ਨ ਬ ਚ ਕੇ
 ਹ ਚਿ ਜੇ ਹ ਮ ਚੁ ਧ ਮ ਚਾ ਦੁ ਤ ਹੋ ॥ ਜਾ ਪ ਦ ਪ ਕ ਜ ਹੇ ਤ ਸ ਰਾ ਜ ਰ ਬ ਦ ਕੁ ਲ ਪ ਨ ਕ ਲ
 ਪ ਧਿ ਆ ਦੁ ਤ ਹੋ ॥ ਸੁ ਹੇ ਕ ਹ ਮ ਆ ਜ ਸਿ ਗ ਮ ਬਿ ਖੇ ਗ ਏ ਛੁ ਠ ਜ ਮ ਰ ਪ ਕ ਰ ਤ
 ਹੋ ॥ ਅ ਹੇ ਰਾ ਗ ਬ ਡੇ ਬਿ ਜ ਨਾ ਦੁ ਤ ਹੋ ॥ ਅ ਰਾ ਅ ਛੁ ਤ ਪੁ ਜ ਚ ਰ ਡੁ ਦੁ ਤ ਹੋ ॥ ੬ ॥ ਅ ਨੀ ਗ
 ਪੁ ਨੀ ਆ ਕੇ ਛੁ ਤਾ ॥ ਅ ਸ ਕ ਕ ਜ ਰ ਆ ਯੁ ਧ ਮ ਛੁ ਮ ਤਿ ਕੇ ਜ ਚ ਯ ਮ ਮੇ ਘ ਚ ਲ
 ਦੁ ਤ ਹੋ ॥ ਜ ਰ ਛੁ ਟ ਤ ਜ ਠ ਰ ਤਾ ਬੇ ਆ ਪ ਗ ਏ ਚਿ ਚ ਚੇ ਨ ਜ ਰ ਕ ਹੁ ਪਾ ਦੁ ਤ ਹੋ ॥ ਬ
 ਲ ਪੈ ਰੁ ਖ ਚਿ ਜ ਪ ਰ ਕੁ ਜ ਚੁ ਜ ਸੁ ਲਾ ਗ ਰ ਦੁ ਪ ਨ ਨ ਜ ਦੁ ਤ ਹੋ ॥ ਅ ਸ ਕ ਕ ਤੁ ਕ ਹੋ
 ਤੁ ਕੁ ਯੋ ਤਿ ਹ ਨ ਸੁ ਰ ਜ ਚ ਜੁ ਕੁ ਤ ਦੁ ਜਾ ਦੁ ਤ ਹੋ ॥ ਅ ਨੀ ਗ ਪੁ ਨੀ ਆ ॥ ਅ ਸ ਰ ਹੀ ਤ ਨ
 ਬਿ ਧ ਤਾ ਆ ਨ ਪਿ ਰਿ ਚਿ ਅ ਬਿ ਮ ਤੁ ਪ ਚਿ ਗ ਬਿ ਹ ਜਾ ਦੁ ਤ ਹੋ ॥ ਅ ਗ ਨ ਮੀ ਗ ਜ ਰ
 ਗ ਏ ਚਿ ਡਿ ਆ ਪ ਦ ਪ ਮ ਉ ਰ ਹੋ ਮ ਉ ਰ ਏ ਖਾ ਦੁ ਤ ਹੋ ॥ ਸਿ ਯਾ ਨ ਨ ਜ ਤ ਕੇ ਉ ਤਿ
 ਹ ਮ ਉ ਜ ਰ ਏ ਕ ਹੀ ਬੇ ਲ ਖਾ ਦੁ ਤ ਹੋ ॥ ਬਿ ਪ ਤਾ ਕ ਰ ਮੇ ਹ ਗ ਏ ਹੀ ਹੁ ਪੁ ਭ ਕੇ
 ਕ ਛੁ ਮੇ ਹ ਜ ਨ ਦੁ ਤ ਹੋ ॥ ਅ ਨੀ ਗ ਪੁ ਨੀ ਆ ਕੇ ਛੁ ਤਾ ॥ ਬ ਤਾ ਹ ਰ ਕੀ ਗ ਤ ਕੇ ਉ ਨ ਜ ਨ
 ਸ ਕੇ ਹ ਰ ਚੁ ਰ ਤਾ ਆ ਧੀ ਨੀ ਭਾ ਦੁ ਤ ਹੋ ॥ ਜਾ ਕੇ ਡੁ ਰ ਨ ਕ ਰ ਬੁ ਹ ਮੀ ਡੁ ਮ ਸਿ ਖ ਨ ਉ ਤ

ਪਰਮੈ ਕਰ ਵਰਹੈ ਸੇ ਪਭ ਭੁਗਤ ਪੁੰਨੀ ਕਾਰਨ ਸੀਰਾ ਅਥਿਥੈ ਹੋ ਪਾਵਤ ਹੈ
 ਨਾ ਖੋਰਾ ਏ ਮਾਇ ਏ ਪੁੰਨੀ ਮੇਜ ਸਾਹੁ ਮਹਾ ਭਗਤ ਏ ਵਰਹੈ ਪੁੰਨੀ ਚੁ
 ਨਾ ਮੇ ਵੀ ਜਾ ਸਥਾ ਚਰਾ ਜੁ ਪੁੰਨੀ ਏ ਪੁੰਨੀ ਏ ਵਰਹੈ ਪੁੰਨੀ ਚੁ ਰਿਹਾਰ ਚ
 3 ਏ ਵਰਹੈ ਪਨ ਅ ਭੁਗਤ ਨਾ ਜ ਕਰਾ ਵਰਹੈ ਚਰੀ ਅ ਚਿ ਚ ਦਾ ਨਿਜ ਭੁਗਤ ਨ ਕੇ
 ਰ ਥਾ ਕਰ ਵੀ ਰ ਬਤਾ ਵਰਹੈ ਕਾ ਬਿਜਿ ਆ ਬਿਨਾ ਘ ਨ ਸਿ ਜਾ ਮ ਕੇ ਏ ਸੀ ਅ ਥਿ
 ਰ ਨ ਤੇ ਨ ਬ ਨ ਆ ਵਰਹੈ 7 ਆ ਅ ਨੀ ਗ ਪੁ ਨੀ ਆ ਕੇ ਚੀ ਰ ਨ ਤ ਨ ਘ ਮ ਪੁ ਰਾ
 ਤ ਨ ਜਾ ਕੇ ਗ ਨ ਏ ਵ ਬ ਤਾ ਵ ਤ ਹੈ ਸੇ ਏ ਥਿ ਹ ਮ ਪੁ ਮ ਰ ਮ ਵੇ ਵ ਪ ਨੀ ਸੁ ਥ ਲੋ ਚ
 ਨਿ ਵ ਕ ਹਾ ਵ ਤ ਹੈ ਸੁ ਰ ਕਾ ਜ ਮ ਹਾ ਪੁ ਰ ਚੁ ਪ ਨ ਠੇ ਚ ਯਾ ਹੀ ਬਿ ਓ ਤ ਰ ਠੀ ਪੁ ਰ
 ਚਾ ਵ ਤ ਹੈ ਕਾ ਬਿ ਰਾ ਮ ਏ ਜ ਨਾ ਵ ਕੇ ਜਾ ਮੁ ਹ ਪੈ ਰ ਰ ਨਾ ਜ ਤੁ ਪ ਓ ਗ ਕ ਰਾ ਵ ਤ ਹੈ
 7 ਆ ਅ ਨੀ ਗ ਪੁ ਨੀ ਆ ਕੇ ਤ ਰ ਨ ਯ ਥਾ ਨਾ ਅ ਭਿ ਮ ਤ ਕੇ ਪੁ ਰ ਚੁ ਰ ਵੀ ਚਿ ਥਿ
 ਹ ਜਾ ਵ ਤ ਹੈ ਥਿ ਥਾ ਜ ਕ ਜ ਰ ਚੁ ਰ ਨਾ ਅ ਕਾ ਰਿ ਓ ਤ ਰ ਨਾ ਕੁ ਰਿ ਓ ਤ ਰ ਨ ਪ ਨ ਤ
 ਨ ਹ ਜ ਖਾ ਵ ਤ ਹੈ ਖੇ ਤੁ ਜ ਬ ਰ ਜ ਕੋ ਬੇ ਸ ਕਿ ਜੇ ਰ ਚੁ ਰ ਹੋ ਤ ਰ ਯੇ ਹ ਰ ਖਾ ਵ ਤ ਹੈ
 ਕਾ ਬਿ ਰਾ ਮ ਥਿ ਥਿ ਯ ਗ ਨ ਚਿ ਜ ਪ ਰ ਕੁ ਮ ਪ ਲਾ ਪ ਲਾ ਫਿ ਨਾ ਫਿ ਨ ਥਿ ਪਾ ਵ ਤ ਹੈ 7 2
 ਅ ਨੀ ਗ ਪੁ ਨੀ ਆ ਕੇ ਥਿ ਪ ਨ ਉ ਤ ਨ ਫ ਓ ਜ ਜ ਨ ਰ ਵ ਨ ਕੇ ਵ ਨ ਬੇ ਸ ਜ ਭੀ ਏ ਥੁ
 ਲਾ ਵ ਤ ਹੈ ਕ ਗ ਸੀ ਜ ਤ ਵੇ ਸ ਵ ਰ ਥਾ ਤ ਖੀ ਏ ਵ ਤ ਚਿ ਤ ਰੇ ਖਾ ਅ ਨ ਲ ਤ ਨ ਬ ਲਾ
 ਵ ਤ ਹੈ ਕੁ ਟਾ ਅ ਯੋ ਤ ਹਾ ਜ ਮ ਧਾ ਤਾ ਘਾ ਵ ਕ ਵ ਨ ਬੇ ਸ ਜ ਭੀ ਜ ਲਾ ਵ ਤ ਹੈ ਕਾ ਬਿ
 ਰਾ ਮ ਕੋ ਪੁ ਨੀ ਸੀ ਤਾ ਚਿ ਤ ਲਾ ਏ ਕੋ ਸ ਚ ਜੇ ਜੇ ਆ ਜੁ ਰ ਚ ਲਾ ਵ ਤ ਹੈ 7 ਤੇ ਵ ਸ ਕਾ
 7 ਤਾ 3 7 ਆ ਜ ਲੋ ਕ ਪ ਟਾ ਪੁ ਨੀ ਆ ਕੇ ਪ ਠੇ ਲ ਕੁ ਚੀ ਲ ਕਾ ਮੇ ਹ ਸੀ ਧਾ ਨੇ ਚਿ ਥਾ
 83 ਪਾ ਚ ਥਾ ਨ ਏ ਵ ਰ ਗ ਮ ਫੁ ਰੇ ਓ ਅ ਧ ਪ ਤ ਪਾ ਨੁ ਪ ਜ ਲੋ ਕ ਪ ਟਾ ਪੁ ਨੀ ਆ ਜ ਕ ਕ
 ਏ ਚਾ ਕ ਰ ਮ ਰ ਮ ਕੀ ਪ ਤ ਰੇ ਤੇ ਥਾ ਨਾ ਫੁ ਮ ਸੀ ਤੇ ਖ ਨੇ ਮ ਜ ਤ ਬੇ ਰਾ ਗ ਵਾ ਨ ਜ ਨ ਨ
 ਜ ਲੋ ਕ ਪ ਟ ਪੁ ਨੀ ਆ ਥਾ ਬ ਨ ਕ ਰੇ ਓ ਚਿ ਥਾ ਆ ਜ ਤੁ ਜ ਪ ਤ ਥਾ ਨ ਚਿ ਧਾ ਨ ਹ ਗ ਖਾ

ਪੁੰਨੀ ਥਿ ਲ ਵ ਤੁ ਪੁੰਨੀ ਕੀ ਏ ਤ ਜਾ ਨਿ ਵ ਰੇ ਓ ਪੀ ਰ ਜ ਰਾ ਮ ਚੁ ਰਾ ਥਾ ਥਿ ਰ ਨ ਪ ਵ ਰੁ ਪ ਵ 6 2
 ਲੀ ਲ ਕ ਹ ਨਿ ਵ ਰੇ ਓ ਪੀ ਰ ਜ ਥਿ ਕਾ ਨਿ ਹ ਰੇ ਪੀ ਤਾ ਮੀ ਪੁ ਤ ਜ ਗ ਨ ਸਿ ਕਾ ਘ ਰੁ ਪ ਤ
 ਪਾ ਨਿ ਹ ਠੇ ਭੁ ਏ ਜ ਚ ਯ ਨਾ ਮੀ ਵੇ ਓ ਤ ਥਾ ਪਾ ਸ ਪ ਚ ਦੁ ਤ ਨਾ ਚੁ ਰ ਚ ਆ ਥਿ ਜ ਨ
 ਵ ਥਾ ਚਾ ਸੇ ਨ ਪੁ ਤਿ ਫੁ ਤੁ ਪੁ ਨੀ ਆ ਕੇ ਥੁ ਰ ਥੁ ਚੁ ਥਿ ਧਾ ਏ ਹ ਓ ਕ ਰ ਥ ਕਿ ਓ ਕ ਫੁ
 ਥਾ ਜ ਤ ਨ ਹ ਜ ਗ ਟੀ ਜ ਜੋ ਥ ਲ ਓ ਜ ਚਾ ਹ ਸ ਥੁ ਪ ਪ ਰ ਕੁ ਮ ਓ ਨਾ ਏ ਜ ਜੋ ਥ ਪ ਏ
 ਰ ਪੀ ਰ ਫਿ ਵ ਵੇ ਹ ਵ ਵ ਮ ਰ ਥ ਕਿ ਯੋ ਮ ਨ ਹ ਰ ਕੀ ਜ ਜੋ ਆ ਥ ਠ ਠੇ ਓ ਥਿ ਘ ਰ ਕੁ
 ਏ ਠਿ ਕ ਜ ਨੇ ਓ ਓ ਹਿ ਥੁ ਤੁ ਜੇ ਫੁ ਨ ਫਿ ਤੀ ਜ ਕ ਓ 7 ਫੁ ਤੁ ਪੁ ਨੀ ਆ ਕੇ ਕੁ ਮ
 ਕੁ ਲ ਹ ਨਾ ਰ ਚੁ ਤ ਥੇ ਰੀ ਆ ਲ ਸ ਵ ਰੁ ਵਿ ਰ ਵ ਰ ਚੁ ਤ ਮ ਵਾ ਥ ਮ ਵਾ ਚੁ ਮ ਨ ਰੇ ਮ
 ਜਾ ਮ ਪ ਮ ਨ ਵ ਸੀ ਲਾ ਮ ਨ ਥ ਨਿ ਵਾ ਥਿ ਤ ਅ ਜ ਵਾ ਤੁ ਜ ਨਿ ਸੀ ਲ ਕ ਪ ਟ ਅ ਹ
 ਕੁ ਰ ਵੇ ਹ ਥੁ ਤ ਚਿ ਤ ਚ ਫਿ ਵਾ ਅ ਜੋ ਭੁ ਜੀ ਕ ਅ ਜਿ ਤੁ ਜ ਦਾ ਮ ਥਿ ਚ ਰ ਜ ਰ ਪ ਠਿ
 ਯੋ ਨਿ ਜਾ ਵ ਚਾ ਅ ਭਿ ਮ ਤੁ ਰ ਗ ਵਾ 6 ਫੁ ਤਾ ਪੁ ਆ ਤ ਵਾ ਅ ਥਿ ਥੇ ਕ ਵਿ ਜ ਸ
 ਰ ਪ ਠੇ ਓ ਨਿ ਜਾ ਚ ਰ ਹ ਗ ਵੇ ਜੋ ਪੁ ਰੁ ਸਿ ਮ ਹੇ ਓ ਤੁ ਹ ਥਿ ਥੇ ਕ ਰਾ ਜ ਜੁ ਤ ਸ ਮ ਜ
 ਨ ਹ ਵਾ ਥਿ ਜੋ ਫੁ ਵੇ ਹ ਗ ਵਿ ਰ ਹ ਜਾ ਮ ਤੁ ਹ ਸ ਮ ਗੁ ਮ ਤੁ ਹ ਓ ਜੁ ਮੇ ਰੁ ਮ
 ਨੁ ਨ ਹੁ ਮਾ ਪੁ ਯੋ ਜ ਨ ਪ ਵ ਵਾ ਵੇ ਥੇ ਰੁ ਕ ਮ ਵ ਥਿ ਜੋ 7 ਫੁ ਤਾ ਪੁ ਥੁ ਆ
 ਨੇ ਵ ਪੁ ਲਾ ਜ ਪੀ ਵ ਜਾ ਵ ਵ ਸਿ ਵ ਮ ਥਿ ਯ ਮ ਵਾ ਚ ਆ ਮ ਧ ਥੀ ਗ ਰ ਓ ਪ ਕੁ ਰ
 ਜੁ ਹ ਤਾ ਮ ਮ ਚ ਤ ਤੁ ਵਿ ਰ ਮ ਮ ਕ ਥਾ ਵੇ ਵ ਵ ਨ ਏ ਚਿ ਥਾ ਚ ਨ ਥਿ ਯ ਥਿ ਯ ਜ
 ਵ ਵਾ ਰਿ ਓ ਥੁ ਥ ਅ ਰ ਥਾ ਥੁ ਥਿ ਯ ਮ ਚਾ ਵਾ ਰੁ ਨ ਜੇ ਗ ਆ ਥਿ ਥੇ ਕ ਅ ਚੁ ਥਿ ਥੇ ਕ
 ਰੁ ਰ ਥਾ ਠਾ ਫੁ ਤਾ ਪੁ ਥੁ ਆ ਜੇ ਪਿ ਥ ਕ ਪਿ ਥ ਕ ਵ ਹੁ ਮ ਨ ਜ ਪ ਰ ਧਾ ਜੇ ਕ ਥ ਤ
 ਫਿ ਨ ਫਿ ਨ ਸਿ ਘ ਤਾ ਤੋ ਹੋ ਤ ਯਾ ਹੀ ਪੁ ਨੀ ਗ ਗ ਰ ਥ ਨ ਥਿ ਜ ਥਾ ਰੁ ਤੁ ਜਿ ਘ ਤਾ
 ਯਾ ਤੇ ਕ ਯਾ ਮ ਲਾ ਪੁ ਹ ਚ ਨ ਥਿ ਥੇ ਕ ਆ ਥਿ ਥੇ ਕ ਸਿ ਘ ਤਾ ਜੁ ਲ ਥਾ ਪੁ ਨੀ ਤੁ ਹ ਰ ਤੁ ਮ
 ਜ ਨ ਸੀ ਸੁ ਥ ਲੋ ਹ ਸਿ ਘ ਰ ਸਿ ਘ ਤਾ ਪਾ ਫੁ ਤਾ ਪੁ ਥਾ ਤੁ ਆ ਹਿ ਸਾ ਕੁ ਮ ਰ ਚੇ

ਰੀਅਲਸਮਾਗਿਓਚਰਦਰਿਵਸੁਆਮਪਤਾਕ੍ਰਿਤਪ੍ਰਿਮੀਮੁਕੁਦੇਹਿਰਾਜ
ਰੋਖਈਰਖਾਉਚਦਨਪਾਤਾਬੀਕਰਨਅਪਦਾਬੇਚਿਗਕਪਦਅੰਸਮਊਚ
ਖੇਦਕੁਠਿਪਾਕੀਲਮਰਾਹਾਦੁਬੈਰਕੁਟਮਗਅਦਰਪਠਿਜਾਮਥਿਥੇਕੋਜੇ
ਧਾਖਿਅਤਾਬਿਪੁਮਿਥਾਤਵਾਜਸਕੁਅਜਤੁਬਿਥਿਥਿਥਾਟਨਪ੍ਰਜਪਤਾਕਨਜੇ
ਕੁਹੀਚਤੁਰੋਗਮਿਸੈਨਾਮਬਲਉਦਧਉਮਠੋਰਛੋਭੀਦੁਬੈਰਕੁਟਪ੍ਰਧਨ
ਮੁਖੀਆਮਥਿਥੇਕਵਾਨਕਰਲੇਕੁਹੀਯਰਛੋਟਤਪ੍ਰਕਟੇਦਾਬਿਥਿਥੁਟਵਰੀ
ਆਮਦਰਜੈਸੋਕੁਹੀ॥੧੧॥ਛੋਟਾਪੁੰਨੀਆਥਃ੩੦॥ਪ੍ਰਿਤੁਰੋਉਛੋਤਪਰਿ
ਚਿਮਰਛੋਤਾਬਿਕਲਾਬਿਅਨਾਮਰੇਤਸੇਥਿਜੈਦੈਟਕੀਕਬਲੇਹਟਿਸਥਜਿਠੋ
ਅਜੁਰਰਣਪਾਤੁਜੈਜੈਉਚਾਰਤੁਮੁਰੁਰਤਰਤਨਦਰਤਪ੍ਰਤਜੈਬਜ
ਤੁਥਿਖਨਬਜਤਪਟਨਦਥਾਦਥਾਰੁਜੈ॥੧੨॥ਛੋਟਪੁੰਨੀਆਥਃ੩੩॥
ਪੁਨਕਮਕਦਵਾਸਾਥਿਸੁਫਟਨਨਿਜਾਰਪਠੋਮਦੋਰੋਜਿਠੋਠਿਨਕੋਠੇਨੁਤਾ
ਨਮਜਨਨਾਮਰੁਆਏਚਕੁਤਿਰੋਆਪਰਾਧਾਮਥਿਕਾਮਜਿਜਮਾਨਾਚਰਾ
ਅਦਿਚਾਰਦਚਾਰਾਤਿਰੋਘਟਬਥੀਪ੍ਰਬਲਪ੍ਰਧਾਨਦਰਜੈਨਟੋਮਥਿਥਰ
ਪਤੈ॥੧੩॥ਛੋਟਪੁੰਨੀਆਥਥਖਜਸੁਥਮਹਾਮਰੁਰਥੀਦੁਰਜੈਸੁਕੁਟਬੀਕੋਮਿਠਿ
ਨਿਜਾਕੋਨਿਰੁਠੋਆਥਿਥੇਕਿਨਸਨੀਕਿਰੇਪ੍ਰਧਾਨਮਿਕੁਟਥੇਰਾਜੁਥਪਕਿ
ਤੇਕੇਤੇਦਥੀਆਮਲਅਖਾਕਾਕਿਰੇਥੇਥੇਜਨਬਹੁਰੇਸਨਨਾਸਰਕੁਅਜ
ਕੁਥਾਦਿਥੁਕੇ॥੧੪॥ਛੋਟਪੁੰਨੀਆਥਥਾਪੇਥਿਥਰਹਰਜਮਰਚਤੁਰੰਗਨੀ
ਦਲਜਾਕਾਰੀਰੰਗਰੰਗਾਦਿਤੁਪ੍ਰਜਬਰਮਧਜੁਠੇਰਤਥਾਗਾਰੀਠਿ੩ਟ
ਅਪੁਰਥਾਜਿਕੁਥਿਟਪਨਗਲਮਲਤਾਅਪਾਰਗੀਠਿਥਕੁਯਨਬਥੁਨਾਮਥੁ
ਯਜਟਮਨਗਨਖਾਚਰੀ॥੧੫॥ਛੋਟਪੁੰਨੀਆਥਥਲਾਜੁਪੁਨੀਠਿਠਿਲੀਮੁਖੀਥਜ
ਤਕੇਟਨੋਕੋਟਥਾਜਿਕੁਨਅਪੁਰਥਨਾਦਥਾਦਾਉਲਤਉਘਟਤਤਨਨਾਪੁਲਖ

ਖਾਦੁਜਥਿਥਾਦਾਨਚਤੁਨਗਰਥੁਪਾਕੁਕੰਜਾਖਲੋਰਾਮਲਦਨਿਰਾਗੀ ੬੭੩
ਤੁਠਿਨਚਤੁਖਉਨਚਰੁਥਮਰਦਾਦਪਾਦਾ॥੧੬॥ਉਦਕਦੇਲਨਥਾਮਦਲ
ਨਪਨਮਿਜਿਚਨਮਿਦੇਗੀਠੁਮਕੁਥੁਮਥਜਨਭਮਿਨਰਮਕਉਖਜਜਛਥ
ਅਨੰਗਾਮਲਟਕਚਾਲਕਟਕੁਕਤਰੁਗਰੁਥੇਠੁਕੁਰਮਟਮਚਾਮੰਗਾਰਠੁਗੁਗ
ਨੇਪੁਰਪਗਨਠੁਨਠੁਕੁਘਟਕਾਕੀਕਨਥੁਥੈਰਾ॥੧੭॥ਛੋਟਪੁੰਨੀਆਥਥੁਪੁੰਨੀਆ
ਜਤਉਮਿਗਕਠੋਤੁਕਜਈਨਾਮਥਿਥੇਕਹਿਥਸੀਮਸਮਿਥਿਥੈਨਾਉਛੋਰਉਠੋਠੋ
ਰਪੁਕੁਥੀਗਮਠਨੀਮਿਹਿਠਿਥਪਾਜਿਥਾਦੀਸਪੁਕੁਟਈਅਗੀਆਥਿਥੇਕ
ਹੀਆਥਿਥੇਲੁਘਾਗਾਮਥਿਥੇਕਉਕੁਕੁਰਾਥਿਥੇਕੁਥੀਥਾਰਾਠਿਥੇਖਹੀ॥੧੮॥
ਸੁਪੁਨੀਠਿਠਿਲੀਮਥਾਛੋਟਪੁੰਨੀਆਥਥਾਥੀਰਥਾਰਥੁਕੁਟਤਮਹਿਰਥ
ਗਾਮਘਪੁਟੁਤਪੁਨੀਠਿਦਗੁਰਜਨਦੀਥਥਾਹਨਕਾਹਕਰਜਥਥਾਰਥਿਥ
ਨਕੁਥਜਥੇਥਾਰਥਿਥਨਚਮਰਥਿਥਾਦੁਥਾਰਹੋਥਿਥਮਾਰਨਨਿਥੰਗਨਹੀ
ਰਨਾਇਛੁਥੁਜਾਉਮਾਰਹੋਮਨਲਕੁਥਨਤੋਜਰੁਅਹਿਕੁਥਥੁਗਾਦੁਲਨਨੁਥ
ਹੋ॥੧੯॥ਛੋਟਪੁੰਨੀਆਥਥਥਥਲਾਕੀਕੁਥਿਰਤਾਜੁਰਤਾਥਮਥਾਥੇਥਿਤਸੈਨਾਥ
ਚਾਰੀਆਥਿਥੇਕਟਲਮਲਜਥਲਪੁਥਲਕੁਥੇਥਿਥਿਥਰਗਾਥਰੀਠਿਥਰਾਮ
ਚਲਕਨਕਗਿਰਾਜਨਰਹਗਥੇਕੋਨਿਜਥੁਥੀਥਾਰਥੀਥਨਹਛੋਰਥਕੋਥੇ
ਨਜਕਨਾਮਥਚਲਮਚਲਜੋਠਗਰੀ॥੨੦॥ਪ੍ਰਧਦਥਕਥਿਥਕਾ॥੨੦॥
੩੧॥੨੧॥ਪੁੰਨੀਆਥੁਠੁਟਦੀ੩੧ਥਿਥੇਕਜੇਥਠੇਜੋਨੀਨਿਜਦਲਾਮਿਥਿਥ
ਨਜਥਪਟਲਥਦਲਾਮਥਰਜੋਨਚਤੁਰੰਗਨੀਦਲਥਦਲਾਜਜਸਮਾਜ
ਥਿਥਿਥੁਦਿਥਕੁਲਾ॥੨੨॥ਠੁਟਦੀ੩੨ਥੀਅਤੁਰਥੀਮਾਰਥੀਥਿਥਰੇਜਮਛਿ
ਤਾਥੇਥਥੇਥੁਕੁਥੇਥੇਥੁਥਪਾਦਨਗਨਅਨਤਾਮਿਥਲੇਜੇਦਰਜਨੀਕੁਥਰਥ
ਅਦਥੁਤਾਠੇਹਨਾਠਿਥਾਚਿਥਾਠਿਥਾਚਿਥਾਠਿਥਾਚਿਥਾਠਿਥਾਚਿਥਾਠਿਥਾਚਿਥਾਠਿਥਾ

ਮਿਖ

ਸ਼ਬਦ

ਤੀ ਸਮੁਦਾ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਚਿਤੁ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਦੁਨ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਜਨ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਤੇ ਜੋ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਦਾ ਏ ਮੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਸਿ ਦੇ ਗ ਪ ਦ ਹ ਸੁ
 ਛੁ ਏ ਮੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਲ ਲ ਤ ਕ ਫੀ ਮੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ ਸੁਖ
 ਰੀ ਕੁ ਨ ਹ ਉ ਜ ਕੀ ਛੁ ਵ ਉ ਦੁ ਰ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ ਸੁ
 ਲ ਚ ਖ ਨ ਕੁ ਰੀ ਗ ਪੀ ਨ ਪ ਉ ਪ ਰ ਛੁ ਨ ਕ ਟ ਕ ਮਿ ਨ ਹੀ ਜ ਗ ਦ ਨ ਮ ਤੀ ਗ ਏ
 ਲ ਲ ਤ ਕ ਫੀ ਲ ਲ ਤ ਕ ਫੀ ਲ ਲ ਤ ਕ ਫੀ ਲ ਲ ਤ ਕ ਫੀ ਲ ਲ ਤ ਕ ਫੀ ਲ ਲ ਤ ਕ ਫੀ ਲ ਲ ਤ ਕ ਫੀ
 ਸ ਕ ਰ ਨੀ ਰੰ ਦ ਲ ਜ ਸ ਬ ਰ ਨੀ ਗ ਤਿ ਜ ਪ ਪ ਘ ਮ ਨੀ ਗ ਮ ਚਿ ਬੁ ਕ ਰ ਕ ਰੰ ਚ
 ਲ ਕ ਜ ਰੰ ਰੇ ਚ ਪ ਲ ਚ ਰ ਸ ਰ ਬੰ ਗ ਕੁ ਰੇ ਬੁ ਫੁ ਨ ਕ ਰ ਗ ਮ ਗ ਤੁ ਤਿ ਆ ਚ
 ਲ ਨ ਕ ਰ ਤ ਕੁ ਏ ਪੰ ਗ ਮ ਲ ਲ ਤ ਕ ਫੀ ਪੁ ਨੀ ਆ ਕੇ ਮਿ ਗ ਮ ਦ ਕੁ ਕ ਮ
 ਸੁ ਖੰ ਗ ਮਿ ਗ ਮ ਕੁ ਚ ਪੁ ਮ ਦ ਤ ਰ ਸ ਉ ਮਿ ਗ ਮ ਉ ਡ ਉ ਰ ਚ ਬ ਬ ਹੁ ਕੁ ਕੁ ਕੁ ਕੁ ਕੁ ਕੁ ਕੁ ਕੁ
 ਗੀ ਤ ਤ ਕੁ ਜ ਬ ਚ ਤ ਨ ਸ ਉ ਰ ਕੁ ਮ ਦ ਸੁ ਦ ਤ ਕੁ ਕੁ ਮਿ ਗ ਮ ਕੁ ਮਿ ਕੁ ਮ ਰ ਕੁ ਮ ਦ ਮ
 ਦ ਬ ਮ ਦ ਬ ਮ ਸੁ ਬ ਮ ਨ ਰੀ ਪ ਮ ਤੁ ਲ ਲ ਤ ਕ ਫੀ ਆ ਉ ਠ ਤ ਬ ਮ ਸੁ ਬ
 ਸ ਮਿ ਗ ਮਿ ਗ ਮ ਮਿ ਗ ਮ ਚ ਜ ਤ ਰੀ ਪ ਮਿ ਹ ਤ ਦੇ ਦ ਨ ਜ ਕੁ ਨ ਮਿ ਗ ਮ ਨ ਨ ਰ
 ਨ ਰਿ ਨ ਕ ਪੀ ਪ ਸਾ ਜ ਨ ਮ ਨੇ ਉ ਮ ਆ ਹ ਪ ਨੇ ਰੋ ਦੁ ਰ ਜ ਨੇ ਹੇ ਤਾ ਦਿ ਗ ਮਿ ਪ ਮ ਨੇ ਨ ਕ
 ਟਾ ਫ ਮੇ ਹ ਤ ਬਿ ਸੁ ਸਾ ਰੇ ਚ ਤੁ ਰ ਪ ਸੁ ਨੀ ਜ ਪ ਮ ਲ ਕ ਪੁ ਮ ਬੁ ਬ ਲ ਆ ਮ

ਕ ਮਿ ਤ ਮਿ ਰ ਤ ਦੁ ਦ ਤ ਮ ਨ ਮ ਥ ਹ ਰ ਕੰ ਦੁ ਪ ਕੁ ਪੁ ਜਿ ਲ ਟ ਕ ਲ ਟ ਕ ਰ ਲ ਜਾ ਰੰ ੬੭੪
 ਗ ਸੀ ਠ ਮੁ ਮ ਪ ਕ ਗ ਤ ਮਿ ਗ ਮ ਲ ਪ ਮ ਪੁ ਰ ਬ ਮਿ ਰ ਕੁ ਮ ਨਿ ਜ ਨੀ ਮ ਮਿ ਮ
 ਮ ਰੀ ਜਾ ਕੇ ਕ ਲ ਕੰ ਠ ਸੁ ਨ ਚੁ ਰ ਸ ਗ ਰੀ ਲ ਲ ਤ ਕੁ ਚ ਨ ਪਿ ਕ ਕੁ ਮ ਪ ਹ ਦ ਤ ਕ
 ਦਾ ਦ ਨ ਜਾ ਰੀ ਤ ਨ ਸੁ ਮ ਰ ਮ ਕ ਰੀ ਨਿ ਤ ਮ ਕੁ ਪਿ ਏ ਠਿ ਤਿ ਤ ਰ ਗ ਮ ਨਿ ਰ ਪ ਤਿ ਚਿ
 ਤੁ ਤਾ ਚਿ ਤੁ ਗ ਚਿ ਤੁ ਬ ਚਿ ਤੁ ਨਿ ਤ ਬ ਹੁ ਰ ਚ ਨ ਕ ਹ ਲ ਗ ਕ ਬਿ ਤ ਕ ਦਿ ਤ ਦ ਸ ਮ ਜ ਠ
 ਮ ਬਿ ਬੇ ਕ ਜੇ ਨ ਕੋ ਲੁ ਟ ਤ ਬੁ ਖ ਸੀ ਪ ਤਿ ੬੭੫ ਕ ਬ ਆ ਚੁ ਬ ਲ ਆ ਪੁ ਨ ਪ ਖ ਟ
 ਜ ਗ ਟ ਕ ਫੇ ਲ ਕ ਨ ਮਿ ਲ ਬ ਪ ਮਿ ਟਿ ਗ ਮ ਰ ਦ ਨੇ ਦ ਰ ਨ ਪੁ ਖ ਰ ਚ ਨ ਸੁ ਨ ਸੁ ਨ
 ਤੁ ਕ ਰ ਸ ਰ ਬੰ ਗ ਮਿ ਲ ਖ ਕ ਜ ਪ ਪ ਨ ਉ ਗ ਮ ਨ ਪੁ ਪ ਦ ਤਿ ਲ ਨ ਉ ਮਿ ਗ ਮ ਬ ਮ
 ਮ ਸੁ ਰ ਗ ਨ ਨਿ ਸ ਮਿ ਜ ਹੁ ਦੁ ਤੇ ਬ ਰ ਸੰ ਗ ਮ ਹ ਆ ਚਿ ਤੁ ਦ ਰ ਨ ਰੀ ਪੁ ਬ ਫ ਗ ਏ ਨ ੬੭੬
 ਤੇ ਆ ਦੁ ਪ ਬਿ ਨ ਸ ਰੰ ਗ ਮ ਲ ਚੀ ਘ ਤਾ ਚੀ ਜ ਤ ਉ ਰ ਬ ਜ ਨ ਚ ਤ ਜ ਪ ਨਿ ਸ ਬ ਜ ਤ
 ਮਿ ਟਿ ਗ ਉ ਪੰ ਗ ਰ ਬ ਆ ਬ ਨ ਬ ਨਿ ਸਾ ਜੁ ਰੀ ਕੀ ਨ ਸੁ ਖ ਟ ਤ ਸਾ ਜ ਜ ਮ ਜ ਜ ਰ ਗ ਮ
 ਪ ਦ ਨਿ ਜ ਪ ਦ ਜ ਗ ਰੀ ਕੁ ਟ ਮ ਲ ਲ ਤ ਕ ਫੀ ਆ ਕੁ ਕੁ ਕੁ ਕੁ ਕੁ ਕੁ ਕੁ ਕੁ ਕੁ ਕੁ ਕੁ ਕੁ
 ਮ ਜਿ ਜ ਮਿ ਲ ਦ ਤੁ ਰ ਪ ਮ ਤੁ ਕੁ ਲ ਕੁ ਰ ਗ ਮਿ ਲ ਦ ਤੁ ਜ ਜ ਪ ਚ ਤੁ ਪ ਰੀ ਪੁ
 ਰਾ ਗ ਰ ਆ ਨੀ ਨਿ ਪ ਤ ਤ ਤਿ ਹ ਨ ਤੀ ਜ ਖ ਜ ਟ ਕੁ ਤ ਉ ਰ ਪ ਮ ਠ ਤਾ ਕੀ ਜ ਜ ਸ
 ਤੁ ਹ ਉ ਘ ਟ ਤੁ ਰ ਗ ਸੁ ਨ ਰ ਜ ਰੰ ਗ ਗ ਏ ਨ ਕਾ ਦ ਤ ਮਿ ਲ ਮਿ ਲ ਕੁ ਠਿ ਹਿ ਕੁ ਰ
 ਉ ਜ ਰ ਸ ਜੁ ਰੰ ਗ ਮ ਜ ਮ ਨ ਪੁ ਜ ਟੇ ਰੀ ਬਿ ਲ ਦ ਲ ਜੁ ਰੋ ਗੋ ਮ ਜ ਤ ਕ ਮਿ ਗ ਮ ਪ ਮਿ
 ਚ ਜੁ ਰ ਮ ਨੇ ਠ ਸ ਕ ਰ ਕ ਉ ਖ ਟ ਨ ਟ ਮ ਨੀ ਗ ਮ ਲ ਲ ਤ ਕ ਫੀ ਪੁ ਨੀ ਆ ਕੇ
 ਬ ਖ ਸ ਜ ਹੁ ਗ ਮ ਸ ਬਿ ਪ ਕੇ ਤੁ ਰ ਗ ਗ ਮ ਬੁ ਹ ਨ ਨਿ ਮ ਜ ਤ ਗ ਰੀ ਗ ਨ ਡੰ ਤ ਗ ਰੀ ਕੁ
 ਚੀ ਫੁ ਰੀ ਫੁ ਤ ਬਿ ਫੁ ਟਾ ਰ ਨ ਰੀ ਫੁ ਰੀ ਕੁ ਦ ਰੰ ਤ ਮ ਨ ਮੁ ਕ ਤ ਰ ਤ ਨ ਬ ਹੁ ਦਾ ਰ ਤੁ ਪ ਕੁ
 ਨ ਚੁ ਘ ਰ ਕੁ ਠਿ ਤਾ ਚਿ ਤ ਕ ਉ ਤੁ ਕ ਟੇ ਦ ਚ ਮਿ ਗ ਬਿ ਬੇ ਕ ਪੁ ਤ ਨ ਮਿ ਤਾ ੬੭੭ ਲ ਲ
 ਤ ਕ ਫੀ ਆ ਤਾ ਤਿ ਪ ਬਿ ਬੇ ਕ ਕੇ ਜ ਤਿ ਮਿ ਤ ਨੁ ਬ ਪ ਮ ਦ ਰ ਪ ਮ ਤਾ ਉ ਪ ਮ ਤਿ

ਨਨੀਅਪਤਉਪਜੁਬਪਦੀਵਨਾ ਤੇਫੀਉਮਕਚਲੇਨ੍ਰਿਪਮਾਗੇਮਾਰੰਗਰੁਮੰਚੇ
 ਗਾਨਨਿਜਨਿਜਮਿਲਕੇਕੁਮਨਬਾਹਨਜਸੁਮਾਮਸੁਮਾਰਜਨਾ १੨ ॥ ਲਲਕ
 ਕਫੀ ॥ ਸਨਮਰਟਨਬਾਹਨਮਰਕੁਜਨਮਾਮੁਬਬਜਨਮਾਜਾ ॥ ਉਨਕਿੰਨ
 ਤਿਨ ॥ ਜਜਮਮਿਜਨਕਥਤਥਫੁਤਾ ਬੀਬਰਾਜਾ ॥ ਏਸਕੇਕੁਟਨਜਮਾਜੀ
 ਬੁਯਠੀਆਵਿਜਕੇਕੁਟਨਾਜਾ ॥ ਨਮਮੰਦੀਜੁਬਪਜੇਨਨੀਪਮਨਮਾਬਿਬੀਕਉ
 ਪਰਾਜਾ १੩ ॥ ਲਲਕਫੀ ॥ ਪੁਨੀਆ ॥ ਥਾ ॥ ਤੇ ॥ ਕੁਕਥਨਪਿਥਕੀਪਿਥਕਮਹਿਜ
 ਕੁਭਾਸਮਹਿਫੀਟਾ ॥ ਸਦਲਾਖਜਿਘਤਾ ॥ ਯਾਕੀਮੁਨਜਨਬਦਤਬਉਫੀਟਾ ॥ ਰੁਕੇ
 ਰਕਾਫਕਥਰਾਮੇਬਕਈਸ੍ਰੀਮੰਗਲਾ ॥ ਰਰਣਉਫੀਟਾ ॥ ਸਦਲਾਖਫੀਟਨਕੇਸਾ
 ਕੁੰਜੇਹੀਕੁਯਫੀਟਾ १੪ ॥ ਲਲਕਫੀ ॥ ਥਾ ॥ ਮਤਸਿਫੇਪਕਹੇਠਮਤਉਫੀਟ
 ਮੇਮਤਮਲਪਨਿਪਿਆ ॥ ਸੁਬਪੁਤਾਪਜੁਬਲੇਹਜਾਰਦਾਬਰਨੇਠਲਪੁਸੀਗਾ
 ਤਾਰੇਮਾਬਰਹਾਦੁਹੰਨੇਨਾ ॥ ਬਿੰਨਕਿੰਨਬਰਨੀਠਚਰੰਗਾ ॥ ਜੁਮਲਾਨਮਜੇਨਨੀ
 ਜੁਬਪਬਾਹਨਜਨਉਜਮੰਗਾ १੫ ॥ ਲਲਕਫੀ ॥ ਥਾ ॥ ਜੁਮਲਾਨਮਕਥਤਾਥਿ
 ਕੇਕੁਟਨਕੁਟਨਕੁਟਨਕੁਟਨਾ ॥ ਪੁਤੁਕਿੰਨਮਿਕੁਜੇਨਨੀ ॥ ਨਿਪਿਥੇਕਥਿਥਾਹਾ ॥ ਜੁ
 ਬਪਕੁਟਨਪੁਨਜੇਨਨੀ ॥ ਕੇਕੁਟਨਕੁਥਤਾ ॥ ਦਾਜਗੇਥਿਫਟਤੇਥਿਰੁਕੇ
 ਉਚਰਤਬਫੁਤਉਤਜਾਹਾ ॥ ਜੇਰਹਾ १੬ ॥ ੩ ॥ ੭ ॥ ਮਥਾਥਿਥੇਕੁਟਨਨਮਕਥ
 ਤੇ ॥ ਸੁਬਲਾ ॥ ਬਖਜਸਹਜੁਰਾ ॥ ਬਿਜਨਪਦਾ ॥ ਪੁਨੀਆ ॥ ਉਪਫੀਟਾ ॥ ਬਹਾ ॥ ਫੁਤੁਬਿਤ
 ਜੁਬਿਤਥਿਰਨਦਾਨਮਨਫੀਟਾ ॥ ਏਆਪਰਮਾਮਾ ॥ ਚਾਰਨਨੇਮਨਾਥਿਗਿਆਨ
 ਚਾਕਿੰਨਕੁਨੀਲਕੀਤਾ ॥ ਸਿੰਦੀਰਤਥਾਸਨਾ ॥ ਜਿਤਨਪੁਜਾ ॥ ਉਦਾਰਾਆਦਪੇਮਨੀਲ
 ਉਤਯੋਗਯੋਰੰਯੋਗਸਿਤੁਜਟਫਮਾ ॥ ਕ੍ਰਿਪਾਰੰਮਨਲੀਲਾ ॥ ਬ੍ਰਾ ॥ ਉਪੀ ॥ ਥਾ ॥ ਥਾ ॥
 ਵਨਾ ॥ ਥਿਕਾਰਾਥਿਫੀਲਾਜਾ ॥ ਲੇਹਮੇਹਜਮਾਥਾ ॥ ਕਰਮਪਰਮਜੁਕਰਮਾਕਿ
 ਰਿਮਾਕਾਰਨਮਾਇਮਫੀਮਜਾਥਾ ॥ ਕਮਕੁਕੁਤੀਮਨਰਾਥਾ ॥ ਪਰਤੀਤਪ੍ਰੀਤਪਲ

੫

ਨਦਸਰਥਾ ॥ ਪਤ੍ਰਿਕਰਮਹੇਕੁਦਨਮੰਤੁਨਫਰਮਫੁਰਉਪਫੁਥਾ ॥ ਠੀ ॥ ੧੨ ॥
 ਕੁਦੀਜਾਂਤਦਾਂਤਫੁਤਉਪਕੁਰਪੁਮਰਥਾਨਿਤਦਿਤਾ ॥ ਉਪਨੇਥਕਾ ॥ ਹਫਿਜ ॥
 ਸਾਜਿਸਟਕਾਰਪਟਦਪਥੇਥੇਜੀਫੁ ॥ ਉਪਨਿਜਦਾਇਫੀਮਾ ॥ ਨਿਰੋਧਾ ॥ ਸੁਦ
 ਨਜਤਪੁਨਾਯਾਮੰਜਪਤਪਠਿਮਾ ॥ ਨਪਾਰਨਜਮਾਥੇਥਾ ॥ ਥਿਰਕੁਤਮਨਕੁਤ
 ਸੁਭਾ ॥ ਚਾਰਉਬੁਧਉ ॥ ਏਮੰਦੇਗਾ ॥ ਯਥਾਮੰਜਚੁਪਨੁ ॥ ਨਿਦਲੀਰੋਮਾ ॥ ਨਕਜਮੇ
 ਥਾ ॥ ੩ ॥ ਉਪਫੀਟਾ ॥ ਉਨਤੇਆਇਮਨੇਕੁਭੁਟਨਜੁਕੁਲਜਤਕਿੰਨਜੁ ॥ ਏਥਿ
 ਥਾ ॥ ਚੁਰਗੁਨਜਪਿਨਦੇਕੁਤਹਰਜਨਦਪਨਜੁਥਾ ॥ ਚੁਨਗਨਯਮਗਮਗਪੁਮ
 ਰਥੀ ॥ ਕੁਰਕੁਗਤਜਬਯੰਜੁਪਬੁਥਾ ॥ ਪਰਮੇਸਰੀਜੇਜਰੀ ॥ ਮਜੀਤਕਥਮੀਥਾ
 ਯੁਤ ॥ ੪ ॥ ਏਰਜਸੀਮੰਗਲਮਨੇਹਰਨਿਪਥਥੇਕੁਭੁਟਨਸਮਰਾਜਿਥਾ ॥
 ਨਸਲੇਕਪੁਨੀਤਪ੍ਰਿਠਿਨਦੇਕੁਟਨਮਹਾਨਥਿਥਾ ॥ ਏੀ ॥ ਜੁਰਜਸੰਜੁਤਥਿਕੁਰਮਥ
 ਚਲਸੀਮਾਥੀ ॥ ਮਨੀਜੁਤਨਿਥਾ ॥ ਥਨਦਲਫੀ ॥ ਮਿਪੁਸਥੀਫੁਤਫੁਰੰਜਤਸ
 ਕਲਾਰਿਥਾ ॥ ੫ ॥ ਜੁਕੁਟਨਮਾਜੈ ॥ ਮਜੀਤਦਰਜੇਥਲਾ ॥ ਵੰਤਯੋਯਮਰਮੰਤਦਰੀ
 ਮਾ ॥ ਮਥਿਕੁਮੰਦੁਰਪਰਜਾਦਰੰਤਜੁਰਨਾ ॥ ਤਿਪਚੰਡਾ ॥ ਏਦਮਯਾਦੀਥਿਥਿਥ
 ਗਤਜੁਫੁਟਹੁਪਮਰਕੁਕੁਫੀ ॥ ਚਕੁਪਨਜੁਜਾਨਜਾ ॥ ਵੈਤਪਰਥੀਨਕੇਥਿਥ
 ਜਾਮਥੀ ॥ ੬ ॥ ਉ ॥ ਥਾ ॥ ਪੁਠਮਾਗਿਆ ॥ ਫੁਜਮਰਮੰਰੋਠਿ ॥ ਨਿਜਨਿਜਚਮੁਯੁਤਮ
 ਥਿਥੇਕੀਗਾ ॥ ਬਜਤਨਦਨਿਦਾਨਨਾਚਾ ॥ ਚਿਥਮਜੁਕੁਟਨਜਮਰਮੰਗਾ ॥ ਥਿਥਿ
 ਥਜਾਨਜੁਜਾਨਬਾਹਨਚਤੁਰੰਗਾ ॥ ਨੀਉਜੁਚਾਰੰਗਾ ॥ ਪੁਸਾਪੁਜਾ ॥ ਪਤਾਕਥੇਰਨ
 ਚਮੁੰਚਾ ॥ ਜਤਫੁਥਥਰੰਗਾ ॥ ੭ ॥ ਏਉ ॥ ਏਸਥਾਥਿਥਿਨਿਜਨਮਾ ॥ ਕੁਠਿਰੇਕੁਭੁਟਨਹ
 ਏਕਰਾ ॥ ਫੁਟਤਨਾ ॥ ਲਮਠੀ ॥ ਕਥਨਨਜਸੁਮਾ ॥ ਸੁਨਤਿਫੁਜਰਾ ॥ ਮਨਜਾਟਿਤਪੁ
 ਥਨਫੁਟਤਥਨਜਨਕਰਤਪਾਏਕੁਟਨਬਰਾ ॥ ਜਮਲਗਤਥਾਨਨਦਪੁਜਾਨ
 ਨਜਗਤਰੇਥਥਿਥਾ ॥ ਥਾ ॥ ਉਪਫੀਟਾ ॥ ਬ੍ਰਹਾ ॥ ਥਾ ॥ ਕੇਉਪਟਾ ॥ ਥਾ ॥ ਹਤਰੇ

੧੨੫

ਕੇਂਦਰ ਕੋਲੋਂ ਚਲਾਏ ਖੀਜੁਟ ਹੀ ਕੋਈ ਨਾ ਕੁਝ ਹਤੁ ਲਜਮਾ ਧਰ ਪਟਾ ਤੁੰਮ ਰੋਕੁਟ
ਹੀ ਕੋਈ ਪੁਸ਼ਕ ਹਤੁ ਗਟਾ ਮੁਦਗ ਰਾਏ ਦੀ ਹੁਸਰ ਕੁਟ ਬੁਠ ਹੀ ਕੋਈ ਪੁਪਾ
ਜਨ ਸੇਠ ਪੈ ਨੀ ਠਟੁ ਰੇ ਫੁ ਨ ਘੁਟ ਹੀ ਚਿਤੁ ਹੁਟ ਜੀ ਮਟ ਕਾ ਯੋ ਖਿ ਗ ਪ
ਪੀ ਈ ਜਾ ਈ ਟ ਨ ਕੰ ਰ ਕ ਰ ਲ ਪੇ ਲ ਕੋ ਕੁ ਦਾ ਈ ਕੁ ਰ ਗ ਨ ਪ ਟ ਨ ਠ ਠ ਟ ਟ ਟ ਟ ਟ
ਠੇ ਲ ਕੋ ਖੁ ਰ ਈ ਚ ਤੁ ਰ ਕੁ ਜ ਬ ਰ ਡਿ ਰੋ ਆ ਸੁ ਨ ਟੇ ਲ ਕੋ ਬ ਗ ਰ ਈ ਖ ਨ ਨੀ
ਪ ਨ ਸਾ ਈ ਕ ਚ ਸ ਕਾ ਈ ਤੇ ਗ ਪ ਛੇ ਲ ਕੋ ॥ १ ॥ ਖਿ ਗ ਜੁ ਘ ਰ ਕੁ ਰੰ ਗ ਕੁ ਟ ਰ ਖਿ
ਕੁ ਰ ਨਿ ਤ ਤ ਪ ਗ ਪ ਗ ਨਾ ਬ ਰ ਹਾ ਨ ਚ ਤ ਬ ਹੁ ਬ ਹੋ ਬ ਨ ਨ ਪ ਗ ਛਾ ਮ ਤ ਨ ਹ ਨ
ਛਿ ਤ ਮ ਗ ਨਾ ਚ ਆ ਲਾ ਤੁ ਚ ਕੁ ਕੁ ਮ ਤੁ ਬ ਪੁ ਲ ਨ ਜ ਲ ਕੁ ਟ ਰ ਸ ਨ ਨ ਟਿ ਸ ਟ ਠ
ਗ ਨ ਨਾ ਚੰ ਚ ਲ ਚ ਖ ਨ ਮ ਨੇ ਰੁ ਤੁ ਪ ਕੋ ਚੰ ਚ ਲਾ ਚ ਖ ਬਾ ਨੀ ਗ ਨ ਨਾ ॥ १ ॥ ਊ ਪ
ਛਿ ਤ ਪੁੰ ਬ ਖ ਸ ਸ ਹ ਰੁ ਗਾ ਤਿ ਪ ਖ ਕ ਗ ਮ ॥ ਬਾ ਜ ਚੰ ਚ ਲ ਗਾ ਈ ਓ ਗ ਤ ਪ ਊ
ਕੁ ਖ ਘ ਨਾ ਰ ਠ ਹ ਰ ਖ ਕਾ ਛਾ ਬਿ ਜੈ ਬਾ ਛੁ ਤ ਏ ਟ ਸੁ ਪ ਕ ਪ ਛੁ ਰ ਨਾ ਸ ਪ ਛੁ ਬ
ਜੀ ਲ ਲ ਗ ਮੀ ਹ ਜ ਤ ਨ ਬ ਹ ਬ ਰ ਗ ਬ ਨਾ ਬਿ ਜੈ ਪਾ ਵੁ ਜ ਸ ਮ ਰ ਪੁ ਖਾ ਏ
ਤੁ ਲ ਤ ਜੈ ਪ ਨ ਜ ਘ ਨਾ ॥ २ ॥ ਜੈ ਸੁ ਰ ਰੰ ਗ ਤੈ ਜ ਸੁ ਕੁ ਟਾ ਏ ਊ ਚੁ ਰ ਚ ਨ ਤ ਤੇ ॥ ३ ॥
ਕੁ ਟ ਰ ਟ ਪੁੰ ਕੁ ਰ ਵ ਮੰ ਛੁ ਤੁ ਰ ਗ ਤ ਤੋ ਰ ਠ ਮ ਰੋ ਸੁ ਜ ਰੇ ਸ ਪ ਰ ਜੋ ਹ ਟੁ ਹੀ ਮ ਨ
ਰ ਠ ਟੁ ਕਾ ਰ ਠ ਰ ਤੇ ਟਿ ਬ ਸ ਜ ਸ ਮਾ ਜ ਕੁ ਸਿ ਤੁ ਮ ਲੀ ਕਾਰ ਪੁ ਰ ਨ ਕੁ ਟਾ ਜੈ ਤੇ
॥ १ ॥ ਪੁੰ ਨੀ ਆ ਪੁ ਰ ਪ ਟ ਤੇ ਤ ਲਾ ਠੈ ਛੁ ਊ ਟੀ ਹ ਡਿ ਰੇ ਛੁ ਟ ਏ ਊ ਸੈ ਨ ਪ ਚ ਚ
ਏ ਕ ਏ ਕੁ ਟੇ ਮ ਠੰ ਕਾ ਰੀ ਨ ਮ ਨ ਮ ਪ ਤ ਪੁ ਜੈ ਗਾ ਊ ਪ ਖਿ ਗਾ ਬਿ ਧ ਤੇ ਆ ਤਿ
ਰ ਖ ਪ ਊ ॥ १ ॥ ਡਿ ਤ ਲਾ ਠੈ ਛੁ ਟੀ ਪੁੰ ਨੀ ਆ ਤ ਤੇ ਕੁ ਮ ਲਾ ਜ ਮ ਗ ਬਿ ਬੇ ਕਾ
ਤ ਸ ਚਿ ਪ ਚ ਪੁੰ ਜ ਪਾ ਮ ਬਿ ਬੇ ਕਾ ਮ ਚਾ ਘੋ ਰ ਅ ਸੁ ਜੀ ਗ ਮ ਮ ਡਿ ਯ ਪ ਜ
ਸੁ ਚ ਰ ਠ ਗ ਮ ਠ ਈ ਨ ਕੇ ਰ ਕੁ ਕ ਰ ਜ ਚ ਊ ਰ ਸੁ ਨਾ ਬਿ ਬੇ ਕਾ ਮਾ ਬਿ ਬੇ ਕੋ ਕੋ ਬਿ
ਚ ਚਿ ਰ ਨਾ ॥ १ ॥ ਪ ਚਿ ਟ ਜ ਜੋ ਕੁ ॥ १ ॥ १ ॥ ३ ॥ १ ॥ ਮ ਲ ਹੀ ਆ ਪੁੰ ਨੀ ਆ

ਪੀ

੩

ਕੇਂਦਰ ਕੋਲੋਂ ਚਲਾਏ ਖੀਜੁਟ ਹੀ ਕੋਈ ਨਾ ਕੁਝ ਹਤੁ ਲਜਮਾ ਧਰ ਪਟਾ ਤੁੰਮ ਰੋਕੁਟ
ਹੀ ਕੋਈ ਪੁਸ਼ਕ ਹਤੁ ਗਟਾ ਮੁਦਗ ਰਾਏ ਦੀ ਹੁਸਰ ਕੁਟ ਬੁਠ ਹੀ ਕੋਈ ਪੁਪਾ
ਜਨ ਸੇਠ ਪੈ ਨੀ ਠਟੁ ਰੇ ਫੁ ਨ ਘੁਟ ਹੀ ਚਿਤੁ ਹੁਟ ਜੀ ਮਟ ਕਾ ਯੋ ਖਿ ਗ ਪ
ਪੀ ਈ ਜਾ ਈ ਟ ਨ ਕੰ ਰ ਕ ਰ ਲ ਪੇ ਲ ਕੋ ਕੁ ਦਾ ਈ ਕੁ ਰ ਗ ਨ ਪ ਟ ਨ ਠ ਠ ਟ ਟ ਟ ਟ ਟ
ਠੇ ਲ ਕੋ ਖੁ ਰ ਈ ਚ ਤੁ ਰ ਕੁ ਜ ਬ ਰ ਡਿ ਰੋ ਆ ਸੁ ਨ ਟੇ ਲ ਕੋ ਬ ਗ ਰ ਈ ਖ ਨ ਨੀ
ਪ ਨ ਸਾ ਈ ਕ ਚ ਸ ਕਾ ਈ ਤੇ ਗ ਪ ਛੇ ਲ ਕੋ ॥ १ ॥ ਖਿ ਗ ਜੁ ਘ ਰ ਕੁ ਰੰ ਗ ਕੁ ਟ ਰ ਖਿ
ਕੁ ਰ ਨਿ ਤ ਤ ਪ ਗ ਪ ਗ ਨਾ ਬ ਰ ਹਾ ਨ ਚ ਤ ਬ ਹੁ ਬ ਹੋ ਬ ਨ ਨ ਪ ਗ ਛਾ ਮ ਤ ਨ ਹ ਨ
ਛਿ ਤ ਮ ਗ ਨਾ ਚ ਆ ਲਾ ਤੁ ਚ ਕੁ ਕੁ ਮ ਤੁ ਬ ਪੁ ਲ ਨ ਜ ਲ ਕੁ ਟ ਰ ਸ ਨ ਨ ਟਿ ਸ ਟ ਠ
ਗ ਨ ਨਾ ਚੰ ਚ ਲ ਚ ਖ ਨ ਮ ਨੇ ਰੁ ਤੁ ਪ ਕੋ ਚੰ ਚ ਲਾ ਚ ਖ ਬਾ ਨੀ ਗ ਨ ਨਾ ॥ १ ॥ ਊ ਪ
ਛਿ ਤ ਪੁੰ ਬ ਖ ਸ ਸ ਹ ਰੁ ਗਾ ਤਿ ਪ ਖ ਕ ਗ ਮ ॥ ਬਾ ਜ ਚੰ ਚ ਲ ਗਾ ਈ ਓ ਗ ਤ ਪ ਊ
ਕੁ ਖ ਘ ਨਾ ਰ ਠ ਹ ਰ ਖ ਕਾ ਛਾ ਬਿ ਜੈ ਬਾ ਛੁ ਤ ਏ ਟ ਸੁ ਪ ਕ ਪ ਛੁ ਰ ਨਾ ਸ ਪ ਛੁ ਬ
ਜੀ ਲ ਲ ਗ ਮੀ ਹ ਜ ਤ ਨ ਬ ਹ ਬ ਰ ਗ ਬ ਨਾ ਬਿ ਜੈ ਪਾ ਵੁ ਜ ਸ ਮ ਰ ਪੁ ਖਾ ਏ
ਤੁ ਲ ਤ ਜੈ ਪ ਨ ਜ ਘ ਨਾ ॥ २ ॥ ਜੈ ਸੁ ਰ ਰੰ ਗ ਤੈ ਜ ਸੁ ਕੁ ਟਾ ਏ ਊ ਚੁ ਰ ਚ ਨ ਤ ਤੇ ॥ ३ ॥
ਕੁ ਟ ਰ ਟ ਪੁੰ ਕੁ ਰ ਵ ਮੰ ਛੁ ਤੁ ਰ ਗ ਤ ਤੋ ਰ ਠ ਮ ਰੋ ਸੁ ਜ ਰੇ ਸ ਪ ਰ ਜੋ ਹ ਟੁ ਹੀ ਮ ਨ
ਰ ਠ ਟੁ ਕਾ ਰ ਠ ਰ ਤੇ ਟਿ ਬ ਸ ਜ ਸ ਮਾ ਜ ਕੁ ਸਿ ਤੁ ਮ ਲੀ ਕਾਰ ਪੁ ਰ ਨ ਕੁ ਟਾ ਜੈ ਤੇ
॥ १ ॥ ਪੁੰ ਨੀ ਆ ਪੁ ਰ ਪ ਟ ਤੇ ਤ ਲਾ ਠੈ ਛੁ ਊ ਟੀ ਹ ਡਿ ਰੇ ਛੁ ਟ ਏ ਊ ਸੈ ਨ ਪ ਚ ਚ
ਏ ਕ ਏ ਕੁ ਟੇ ਮ ਠੰ ਕਾ ਰੀ ਨ ਮ ਨ ਮ ਪ ਤ ਪੁ ਜੈ ਗਾ ਊ ਪ ਖਿ ਗਾ ਬਿ ਧ ਤੇ ਆ ਤਿ
ਰ ਖ ਪ ਊ ॥ १ ॥ ਡਿ ਤ ਲਾ ਠੈ ਛੁ ਟੀ ਪੁੰ ਨੀ ਆ ਤ ਤੇ ਕੁ ਮ ਲਾ ਜ ਮ ਗ ਬਿ ਬੇ ਕਾ
ਤ ਸ ਚਿ ਪ ਚ ਪੁੰ ਜ ਪਾ ਮ ਬਿ ਬੇ ਕਾ ਮ ਚਾ ਘੋ ਰ ਅ ਸੁ ਜੀ ਗ ਮ ਮ ਡਿ ਯ ਪ ਜ
ਸੁ ਚ ਰ ਠ ਗ ਮ ਠ ਈ ਨ ਕੇ ਰ ਕੁ ਕ ਰ ਜ ਚ ਊ ਰ ਸੁ ਨਾ ਬਿ ਬੇ ਕਾ ਮਾ ਬਿ ਬੇ ਕੋ ਕੋ ਬਿ
ਚ ਚਿ ਰ ਨਾ ॥ १ ॥ ਪ ਚਿ ਟ ਜ ਜੋ ਕੁ ॥ १ ॥ १ ॥ ३ ॥ १ ॥ ਮ ਲ ਹੀ ਆ ਪੁੰ ਨੀ ਆ

ਕੇਂਦਰ ਕੋਲੋਂ ਚਲਾਏ ਖੀਜੁਟ ਹੀ ਕੋਈ ਨਾ ਕੁਝ ਹਤੁ ਲਜਮਾ ਧਰ ਪਟਾ ਤੁੰਮ ਰੋਕੁਟ ੬੭੬

ਕੇਂਦਰ ਕੋਲੋਂ ਚਲਾਏ ਖੀਜੁਟ ਹੀ ਕੋਈ ਨਾ ਕੁਝ ਹਤੁ ਲਜਮਾ ਧਰ ਪਟਾ ਤੁੰਮ ਰੋਕੁਟ

ਅਲਪ

੦੫੩

ਲਾ ॥ ਤੇਰੇ ਕਾ ਰ ਪੁ ਤ੍ਰਾ ਦਿ ਰਾ ਮੁ ਤ ਲ ਘਾ ਟ ਪ ਹ ਆ ਰ ਕੁ ਪ ਤ ਪੈ ਕੇ ਸ ਚੁ ਟ ਨ
ਕੁ ਟ ਗ ਹ ਤ ਲ ਰ ਰ ਅ ਤੀ ਥਿ ਰੁ ਪ ਕੈ ਚ ਰ ਸ ਪ ਰ ਾ ਰ ਹ ਤ ਨੀ ਘ ਬ ਹ ਕ ਰ ਚ ਚ ਚ
ਸੁ ਘ ਪੈ ਚੁ ਟ ਥਿ ਥੇ ਕ ਆ ਥਿ ਥੇ ਕ ਮ ਤੇ ਹ ਦ ਥਿ ਰੁ ਪ ਕੈ ਮ ਮ ਸ ਟ ਕ ਚ ॥ ੩ ॥ ੨ ॥ ਪੁ
ਨੀ ਮ ਆ ਆ ਥਿ ਜ ਨ ਪੁ ਮ ਆ ਠੀ ਆ ॥ ੩ ॥ ਮ ਆ ਚ ਮੁ ਚੀ ਤਿ ਰ ਟ ਵ ਨ ਕੀ ਜ ਮ ਪ ਚ
ਨ ਕੀ ਕੁ ਜ ਜੇ ਲ ਨ ਕੀ ਰ ਨ ਏ ਜੁ ਏ ਜੁ ਮੁ ਟ ਗ ਰ ਤੇ ਮ ਗ ਠੀ ਦੀ ਪਾ ਜ ਨ ਪਾ ਜ ਕ ਤੀ
ਪ ਟ ਮ ਪੇ ਪ ਨ ਕੀ ਰ ਨ ਏ ਜੁ ਏ ਜੁ ਗੋ ਲ ਨ ਸੁ ਲ ਮੁ ਜ ਰ ਬ ਜ ਨ ਜ ਤ ਘ ਨ ਮ ਪ
ਨ ਨ ਰ ਏ ਜੁ ਏ ਜੁ ਆ ਟ ਜ ਟ ਜੇ ਲ ਨ ਮ ਸ ਟ ਟ ਵ ਰ ਜ ਨ ਠ ਠ ਰੁ ਟੇ ਰ ਨ ਘ ॥
ਟ ਨ ਰ ਸ ਏ ਜੁ ਏ ਜੁ ਮ ਆ ਲ ਠੀ ਆ ਮ ਪੁ ਨੀ ਮ ਆ ਦੁ ਹੀ ਚਿ ਰ ਠ ਤੇ ਥ ਹ ਮ ਰ ਮ ਚੀ
ਚ ਚੀ ਹ ਦ ਵ ਰ ਨ ਏ ਜੀ ਏ ਜੀ ਆ ਥਿ ਥੇ ਕ ਆ ਥਿ ਥੇ ਕ ਚੁ ਟ ਗੁ ਰ ਚ ਰ ਨ ਮੁ ਰੁ ਤੇ
ਕੁ ਲ ਰੁ ਹ ਦ ਘ ਆ ਰ ਨ ਏ ਜੀ ਏ ਜੀ ਗੇ ਸ ਚੁ ਟੇ ਵੁ ਠੀ ਵਿ ਸ ਚੁ ਟ ਵ ਰ ਨ ਪੈ ਠੁ ਗ ਏ
ਲੋ ਕ ਟ ਵ ਰ ਨ ਏ ਜੀ ਕੁ ਟ ਵ ਕ ਟ ਵ ਰ ਟ ਵ ਟ ਵ ਟ ਵ ਟ ਵ ਟ ਵ ਟ ਵ ਟ ਵ ਟ ਵ ਟ ਵ
ਰ ਨ ਏ ਜੀ ॥ ੨ ॥ ਮੁ ਆ ਕੁ ਕ ਤ ਮ ਆ ਰ ਟ ਵ ਰ ਟ ਵ ਰ ਟ ਵ ਰ ਟ ਵ ਰ ਟ ਵ ਰ ਟ ਵ ਰ ਟ ਵ ਰ
ਕੋ ਲ ਮ ਵੀ ਮ ਵ ਵ ਕੀ ਕ ਚ ਚੁ ਟ ਨ ਜੁ ਥ ਲੋ ਗ ਯ ਜੇ ਪ ਨ ਮੁ ਚ ਮ ਟ ਮੁ ਚੁ ਨ ਰ ਨ
ਪੁ ਲੋ ਕੁ ਚੁ ਚ ਨ ਬ ਲ ਟੇ ਰੁ ਪ ਚਿ ਚੁ ਪ ਰ ਆ ਕੁ ਮ ਕੁ ਯ ਨਾ ਥ ਕੁ ਰੇ ਚੁ ਚੁ ਟ ਵ ਨ ਮੀ ਰੁ
ਹ ਠੀ ਠੀ ਟ ਰੁ ਗ ਕੁ ਤ ਮ ਹ ਥਿ ਚੇ ਪ ਨਾ ॥ ੩ ॥ ਤ ਕ ਆ ਲ ਠੀ ਆ ॥ ੩ ॥ ਮ ਘ ਨ ਠੀ
ਬ ਹੁ ਪ ਦੀ ਪੁ ਨੀ ਕੁ ਚਾ ਠ ਠੇ ਕ ਚ ਠੇ ਟ ਚੁ ਚ ਚੁ ਚ ਚੁ ਚ ਚੁ ਚ ਚੁ ਚ ਚੁ ਚ ਚੁ ਚ ਚੁ ਚ ਚੁ
ਖੀ ਠ ਠੀ ਠੀ ਪ ਚ ਚ ਚ ਚ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ ਠੀ
ਪੁ ਚ ਪ ਰ ਖ ਯ ਮ ਚ ਰ ਚੁ ਚ
ਰ ਮ ਮ ਸ ਟ ਵ ਰ ਨ ਜ ਬ ਰ ਜ ਰ ਸੀ ਗ ਮ ਵ ਰੀ ਮ ਮ ਜੁ ਟੇ ਹ ਠੀ ਤ ਪੇ ਤੁ ਕੁ ਪੇ ਬੁ ਰ ਮ ਘ ॥
ਰੀ ਬ ਲੀ ਰੁ ਮ ਰ ਕ ਟ ਵ ਰ ਕ ਰ ਤੇ ਗ ਪੈ ਨੀ ਕੁ ਲੀ ਚ ਰ ਮ ਮ ਆ ਟ ਵ ਰ ਕੁ ਠ ਰ ਤੀ ਠ
ਨ ਜ ਰੀ ਪ ਰੀ ਪ ਠੀ ਠੁ ਟ ਤੁ ਪ ਕ ਥੀ ਵ ਕ ਆ ਥਿ ਥਿ ਪ ਰ ਘ ਜ ਤ ਘ ਨ ਪੁ ਰ ਆ ਰ ਤ

ਲੋ
ਬ
ਖੀ
ਮ

ਨਿ ਜ ਨਿ ਜ ਕ ਰ ਤ ਲ ਰ ਤ ਨੁ ਪ ਪ ਰ ਜ ਪ ਰ ਮ ਚੁ ਰ ਕ ਰ ਤ ਸੀ ਰ ਮ ਜੁ ਰ ਨਿ ਖ ਤ ॥ ੩ ॥
ਗ ਨ ਦੁ ਰ ਜ ਠ ਠਿ ਪ ਚ ਚ ਨ ਪ ਰੀ ਨ ਕੀ ਵਿ ਨ ਰੀ ਵੀ ਪ ਥੀ ਮ ਜੁ ਰੀ ਵ ਨ ਦੀ ਨ ਕ
ਨੀ ਕ ਰ ਤ ਪ ਨ ਪ ਨ ਜ ਠੀ ਠੁ ਨ ਚਿ ਟ ਜੇ ਜੋ ਠ ਨ ਤ ਉ ਚ ਰ ਤ ਠੀ ਟ ਨ ਜ ਅ ਬ ਜ ਤ ਵ
ਠ ਠੇ ਰ ਪੁ ਨ ਜੇ ਖ ਨ ਬ ਚ ਚ ਚ ਚ ਚ ਨ ਨ ਤ ਚ ਚੁ ਚਿ ਰੇ ਪ ਚ ਆ ਰ ਮ ਸੁ ਚ ਰ ਮੁ ਰ ਮ ਟ ਵ ਰ
ਤੁ ਤ ਰ ਤ ਕੁ ਨੁ ਪ ਮ ਮ ਰ ਚੁ ਟ ਚਿ ਕ ਟ ਚਿ ਥੇ ਕ ਨਿ ਪ ਹੇ ਜ ਰੀ ਜੁ ਠ ਠ ਆ ਥਿ ਥੇ ਕ ਜੋ
॥ ੧ ॥ ਏ ਕ ਪ ਦੀ ਕ ਰ ਖ ਆ ਥਿ ਜ ਨ ਪ ਟ ਵੁ ਨੀ ਮ ਆ ਜੁ ਰ ਬੀ ਗ ਲ ਆ ਬ ਹੁ ਗ ਲ ਆ ॥
ਜ ਮ ਹ ਜੁ ਰ ਆ ਮੁ ਬ ਲ ਆ ਵੁ ਨੇ ਦੀ ਰੋ ਆ ਥਿ ਥੇ ਕ ਠ ਠ ਆ ਥਿ ਥੇ ਕ ਜੇ ਪ ਚੇ ਜਿ ਰ ਜੀ ਗ ਮ
ਮ ਪੇ ਕੁ ਪ ਤੁ ਬ ਜ ਖ ਠ ਆ ਚੀ ਗ ਖ ਚੁ ਗ ਬ ਆ ਮ ਆ ਗੀ ਮ ਨੀ ਪੁ ਥ ਲ ਟੇ ਉ ਟਿ ਜੇ ਖ ਨ
ਵ ਲੀ ਕੇ ਰ ਠੇ ਰ ਚੇ ਜ ਕ ਲ ਆ ਥਿ ਪੀ ਰੇ ਖ ਠੇ ਗ ਮ ਤੀ ਥਿ ਜ ਚੁ ਮ ਹ ਜ ਠ ਕੁ ਪ ਚੁ ਚੁ
ਨ ਜੁ ਕੁ ਜ ਮ ਸਿ ਗ ਲ ਬ ਆ ਕ ਮੁ ਕ ਟ ਖ ਰ ਗ ਮ ਮ ਨੁ ਮ ਜੇ ਖ ਠੇ ਏ ਮੇ ਨ ਬ ਨ
ਠ ਠੀ ਠੀ ਠ ਆ ਥਿ ਥੇ ਕ ਜੇ ਪ ਟ ਵੁ ਮੇ ਹੀ ਮ ਆ ਹੀ ਜ ਲੋ ਕੁ ਰੁ ਪ ਜ ਮ ਚੀ ਰ ਮ ਕੁ ਖ ਠੇ
॥ ੨ ॥ ਬ ਆ ਜੁ ਰ ਥੀ ਗ ਲ ਆ ਥਿ ਰ ਮ ਕੁ ਪ ਆ ਠੀ ਪੋ ਰ ਖ ਆ ਨ ਪੁ ਲੋ ਕ ਰ ਤੇ ਜ ਲੋ ਆ ਥਿ ਥੇ
ਕ ਜ ਨ ਨ ਨ ਕੁ ਪ ਰੀ ਜ ਤ ਰ ਆ ਨ ਸੀ ਘ ਚ ਕ ਰ ਜ ਚ ਰ ਜੇ ਘ ਏ ਤੇ ਏ ਕ ਆ ਥਿ
ਥ ਕ ਲ ਠੇ ਪ ਟ ਵ ਕ ਜ ਮ ਨ ਜ ਆ ਕ ਪ ਚਿ ਚੁ ਕ ਲ ਰੁ ਪ ਮਿ ਟੇ ਕੁ ਰ ਕ ਰ ਲ ਕ ਲ
ਕੁ ਜੀ ਗ ਟ ਵੁ ਮੁ ਥੀ ਥਿ ਥੇ ਤੁ ਲੋ ਕ ਆ ਲ ਆ ਥਿ ਆ ਲ ਠੇ ਏ ਮੇ ਨ ਮ ਆ ਠੀ ਬ ਆ ਨ ਚੁ ਠੀ
ਚੁ ਪ ਕ ਆ ਠ ਵ ਤੀ ਚ ਲੋ ਠ ਆ ਥਿ ਥੇ ਕ ਠ ਠੇ ਆ ਠੇ ਆ ਠੇ ਜ ਆ ਕ ਥਿ ਜ ਲ ਹੇ ਰੇ
ਠ ਮ ਟ ਵ ਤੁ ਪ ਬ ਚ ਠ ਕੁ ਰੁ ਚ ਮ ਕੇ ਜੀ ਥ ਆ ਨ ਸਿ ਘ ਆ ਨ ਜੁ ਬ ਆ ਨ ਸਿ ਠੀ ਥ ਆ ਨ
ਜ ਮੁ ਨੁ ਤੇ ਜੀ ਮ ਆ ਗ ਨ ਬ ਆ ਨ ਮ ਆ ਲ ਪੇ ਠਿ ਜ ਖ ਆ ਤੇ ਜੀ ਠਿ ਥਿ ਥੇ ਕ ਜੇ ਨ ਨੀ ਕ ਠੇ
ਈ ਰ ਚੁ ਲੋ ਕੁ ਲੋ ਥ ਨੀ ਮ ਲੋ ਪ ਏ ਜ ਕ ਲ ਕੁ ਠ ਵੀ ਠਿ ਬ ਆ ਨ ਜ ਤੁ ਲੀ ਲਾ ਕੇ ਉ ਤ ਘ
ਹੇ ਆ ਜ ਤੇ ਵ ਠਿ ਮ ਆ ਧੁ ਮੇ ਵ ਨ ਖਿ ਮ ਆ ਜੀ ਲ ਬੁ ਤ ਚ ਆ ਆ ਨ ਗ ਬ ਆ ਨ ਨ ਬ ਟ ਥੇ ਵ ਤ
ਚਿ ਚ ਆ ਜੁ ਤ ਰੁ ਪ ਖ ਨ ਬ ਨ ਕ ਲ ਠ ਠੇ ਚ ਚੁ ਨਿ ਜ ਨਿ ਜ ਮ ਆ ਜ ਲ ਠੇ ਆ ਚੀ ਠ

ਕੀ ਕੁ ਚੁ ਟ ਨ ਮ ਆ ਠੀ ਠੀ
ਘ ਚੁ ਰ ਥੀ ਕੁ ਚੁ ਠੀ

੨੫ ਸਮਰਗੀ ਤਾ ਪੁੰਨੀ ਅਕੇ ਬਿਜਨ ਪਦ ਪੁੰਨੀ ਨਾ ਮਾਮਰ ਤੁ ਵਨ ਛਿਦ ਬਖਸ ਸਹੁਰ
ਉਤੁ ਕਥੇ ਤੇ ਤੁ ਪੁਤਾ ਪਾ ਕਾ ਮਾ ਦਿ ਜੇ ਤੇ ਕੇ ਜੇ ਸ ਭ ਏ ਮਗ ਛਿ ਤ ਨੇ ਮ ਕ ਰ ਕੇ ਪ ਤ ਹ ਏ
ਸਾ ਵ ਪਾ ਨ ਸ ਭ ਹੀ ਪੁ ਨ ਜੁ ਦੇ ਸਿ ਘ ਭ ਨੇ ਮ ਕ ਰ ਸ ਮ ਰ ਛਿ ਤ ਤੇ ਭ ਏ ਪ ਪ ਤੇ ਸ ਇ ਦੇ ਨਿ ਜ
ਨੇ ਜ ਪੇ ਲ ਕ ਰਾ ਸ ਨ ਮੁ ਖ ਭ ਏ ਪ ਨ ਤ ਨ ਫ ਨ ਸ ਸ ਦ ਸ ਲ ਲ ਕ ਰ ਤ ਰੇ ਲ ਖ ਰਾ ਸਿ ਗ ਪ
ਕੀ ਤਾ ਛਿ ਦ ਤੁ ਲ ਨ ਬ ਖ ਸ ਸ ਹ ਕੁ ਰਾ ਸੀ ਮੁ ਖ ਸ ਗ ਚਿ ਗ ਕ ਥ ਤੇ ਬ ਜ ਤ ਤ ਛ ਤ
ਬੁ ਰ ਮ ਹੁ ਵ ਰ ਮ ਰ ਜ ਸ ਖ ਕ ਗੇ ਮੁ ਖੀ ਮੰ ਦ ਲ ਪ ਖ ਵ ਜ ਸੇ ਨ ਖਿ ਨ ਪ ਦ ਾ ਸ ਕ
ਦੇ ਭ ਖੀ ਕ ਸ ਤ ਦ ਮ ਮ ਨ ਭੇ ਰ ਵੇ ਦ ਭ ਤੁ ਲ ਚੁ ਰੁ ਗੁ ਡ ਗੁੰ ਤ ਗੁੰ ਬ ਡ ਚ ਤ ਜ
ਦ ਨਾ ਦ ਨ ਬ ਜ ਤ ਮ ਗੁ ਸ ਦ ਦ ਵ ਨ ਵੇ ਦ ਗੁੰ ਪ ਾ ਸ ਮ ਉ ਠ ਤ ਨ ਨ ਰ ਗ ਕ ਗ ਮ ਮ ਰ
ਖ ਨ ਭੁ ਨ ਜ ਨ ਭ ਨੇ ਤ ਲ ਤ ਨ ਪ ਮ ਸ ਗ ਵ ਤ ਬਿ ਬਿ ਪ ਕੇ ਕ ਨੀ ਕੇ ਗ ਨਿ ਜ ਸ ਨ ਤ ਭ ਚ
ਤੁ ਸੁ ਚ ਵ ਚ ਆ ਈ ਮ ਕ ਕ ਰ ਅ ਨ ਦ ਪ ਨੇ ਅ ਗੁ ਵ ਡਿ ਤੁ ਹ ਤ ਮ ਸ ਤੁ ਮ ਸ ਰ ਪ ਚ ਰ
ਘ ਵ ਤੁ ਭ ਵ ਰ ਨੇ ਤੁ ਸਿ ਗ ਮ ਦ ਲ ਦੁ ਵ ਪੇ ਲ ਤ ਦੁ ਵ ਦ ਲ ਮ ਮ ਮ ਸ ਨ ਵ ਮ ਏ ਕੇ ਦ
ਲ ਸ ਇ ਦ ਇ ਦ ਨ ਵ ਪ ਏ ਨਿ ਜ ਨਿ ਜ ਕ ਰ ਤ ਅ ਪ ਵ ਚ ਏ ਕੇ ਵ ਲ ਪ ਚੀ ਵ ਲ ਪ ਡਿ ਲ ਘ
ਤ ਬ ਸ ਰੁ ਰ ਤ ਪ ਏ ਕੇ ਵੇ ਉ ਵ ਲ ਡਿ ਰੇ ਪ ਚ ਥ ਸ ਕ ਘ ਕ ਵੇ ਦ ਚ ਪ ਮ ਚ ਏ ਕੇ ਸਾ ਡਿ
ਮੀ ਗ ਕ ਮ ਆ ਵੇ ਕ ਡ ਦ ਜਿ ਤੇ ਭ ਦ ਮ ਬਿ ਬੇ ਕ ਮੀ ਰੇ ਓ ਮਿ ਰੇ ਪ ਚ ਥੇ ਨ ਸਿ ਪ ਡ ਨ ਵੇ ਕੇ
ਦੀ ਘ ਨੀ ਚ ਵ ਰ ਹੇ ਖ ਤੰ ਗ ਨੀ ਲ ਲ ਖ ਵੀ ਬ ਹ ਬਿ ਪ ਸੇ ਨ ਕੇ ਨ ਦੋ ਖੋ ਪ ਤ ਪ ਨ ਪ ਚ
ਮ ਸ ਸ ਕੀ ਕ ਨ ਗਿ ਤ ਚ ਵੇ ਗੇ ਕੇ ਪਾ ਸਿ ਕ ਮ ਖ ਤੁ ਜ ਸ ਨੀ ਰੇ ਰ ਸ ਪ ਵ ਕੇ ਰਿ ਸ ਕੇ
ਤ ਲ ਨਿ ਰੇ ਬੁ ਪ ਕੀ ਬ ਨ ਈ ਸ ਨ ਚ ਰ ਪ ਤੁ ਭ ਰ ਜ ਚਿ ਨ ਆ ਚੇ ਉ ਠ ਤ ਮ ਸ ਕ ਮ ਵ ਚ
ਨ ਪ ਰ ਲੇ ਆ ਵ ਮ ਚੇ ਬ ਹੁ ਮੈ ਨ ਸਿ ਪ ਤ ਬਿ ਬੇ ਕ ਕੀ ਤ ਬੇ ਖ ਕੀ ਪ ਤ ਲੀ ਨ ਸਿ ਕ
ਰ ਦ ਲ ਪ ਚੇ ੬ ਸਿ ਗ ਮ ਗੀ ਤਾ ਛਿ ਦ ੨੦ ੧ ਬੁ ਹੁ ਏ ਬ ਰ ਖ ਮ ਬ ਕ ਲ ਗ
ਕਿ ਹੇ ਮ ਕਿ ਰ ਸ ਮ ਉ ਚ ਹੇ ਚ ਰ ਗ ਕੇ ਪ ਥ ਬ ਨੇ ਓ ਮ ਸ ਹੁ ਭ ਵ ਜ ਤੁ ਭ ਰ ਪ

ਹੁ ਰ ਹੇ ੧ ਬੁ ਜਾ ਉ ਭ ਪੁੰ ਚ ਪ ਦ ਨੀ ਘ ਮ ਹਿ ਪ ਕ ਰੁ ਚ ਹੇ ਅ ਗ ਮ ਯੰ ਚੁ ਮ ਮ ਸ ਨ ੬੦
ਕੇ ਰ ਮ ਚ ਜੁ ਪ ਤ ਹੁ ਪ ਚ ਹੇ ੧ ਸ ਮ ਗੀ ਤਾ ਛਿ ਦ ਪੁੰ ਨੀ ਆ ਬਾ ਡ ਏ ਪ ਲ ਲ ਡ ਦ
ਮ ਸੁ ਰ ਦ ਲ ਬਿ ਬੇ ਕ ਮ ਖਿ ਬੇ ਕ ਕੁ ਪੇ ਕੇ ਚ ਕੇ ਸ ਮ ਦ ਮ ਯ ਮ ਮ ਚ ਚ ਕ ਹੁ ਤਿ ਹ ਦ
ਪੁੰ ਨੀ ਆ ਗੀ ਆ ਛਿ ਹ ਕੇ ਚਿ ਪ ਪ ਲ ਲ ਰੁ ਉ ਕੁ ਹਾ ਨਿ ਖ ਤ ਠ ਛੇ ਮ ਸ ਕ ਹਿ ਛੇ ਨਿ ਪ ਥ
ਰ ਰੇ ਹ ਕੇ ਚਿ ਹ ਪ ਨੇ ਸਿ ਘ ਕ ਰ ਟ ਤਾ ਸਿ ਗ ਸਿ ਉ ਕ ਥ ਤ ਕ ਡਿ ਤਿ ਹ ਜੇ ਹ ਕੇ ੨ ਸ ਮ
ਰਾ ਕੁ ਬਿ ਬ ਚ ਛਿ ਦ ਕ ਮ ਸਿ ਗ ਯ ਤ ਖ ਹ ਮ ਚ ਰ ਜ ਅ ਰ ਬ ਸੁ ਤ ਬਿ ਚ ਰ ਜੁ ਵੇ ਸ
ਗ ਕੇ ਪ ਸਿ ਗ ਮ ਛ ਮ ਸਿ ਲ ਜੁ ਵੇ ਹੇ ਤ ਆ ਹ ਦੁ ਪ ਰ ਜੁ ਪ ਚ ਆ ਲੋ ਡੁ ਸਿ ਗ ਸਿ ਤੇ ਸ ਪ
ਰ ਜ ਵੇ ਸਿ ਘ ਰ ਪ ਨੁ ਖ ਸ ਗ ਇ ਨ ਕੇ ਸ ਨ ਤ ਨ ਵੇ ਰੁ ਗ ਚੁ ਗ ਬਿ ਦਿ ਤ ਜੁ ਤ ਜ ਸ ਤ
ਨ ਪ ਚ ਹ ੨ ਸ ਮ ਰ ਗੀ ਤ ਛਿ ਦ ਸ ਨ ਜੁ ਪ ਜੁ ਵੇ ਦੁ ਬ ਹੀ ਆ ਘੇ ਰ ਮ ਆ ਹ ਦੁ ਮ ਦ
ਕੁ ਰੇ ਕ ਰ ਤ ਮ ਚ ਆ ਆ ਪ ਰ ਜੇ ਪ ਨ ਪ ਚੀ ਬੁ ਬ ਲ ਬਿ ਕੁ ਮ ਕ ਰੇ ਪੁ ਕ ਪੁ ਕ ਉ ਠ ਤ ਕ ਥ
ਪ ਦ ਪੁ ਦਿ ਜ ਪੇ ਤ ਡ ਕ ਰ ਚ ਰਿ ਰੇ ਪੁ ਦੁ ਨ ਚ ਦ ਨ ਚ ਤ ਕ ਲੀ ਲੇ ਪ ਏ ਈ ਜੁ ਗ ਨ ਖ
ਪ ਰੇ ੧ ਸ ਮ ਗ ਡਿ ਹ ਰ ਸਿ ਗ ਸਿ ਗ ਸਿ ਗ ਮ ਮੀ ਰੁ ਓ ਅ ਸ ਤ ਦ ਵ ਨੀ ਕ ਹੇ ਗ ਏ
ਪਿ ਲ ਚ ਛਿ ਦ ਇ ਰੁ ਚਿ ਗ ਨ ਲ ਰ ਰੁ ਚ ਮ ਟ ਤੇ ਗ ਹੇ ਚ ਦ ਪ ਦ ਚ ਦ ਚ ਦ ਖ ਨ ਬ ਨ
ਨ ਜ ਨ ਜ ਨ ਸ ਨ ਖ ਏ ਗ ਹੇ ਪ ਟ ਤੁ ਜਿ ਗ ਦੁ ਹਿ ਦਿ ਨ ਜੁ ਚ ਰ ਨੇ ਜੇ ਨ ਚ ਚ ਰ ਰੇ ਗ
ਹੇ ੧ ੧ ੧ ਹ ਤੇ ਮੰ ਤੀ ਮ ਬਿ ਬੇ ਕ ਕੇ ਪ ਆ ਨ ਜੇ ਨ ਨੀ ਬਿ ਬੇ ਕ ਕਾ ਮ ਆ ਵ ਜ ਨ ਹ ਤੇ ਸਿ ਘ ਦੁ
ਚ ਹ ਤੇ ਨੇ ਚ ਚ ਰ ਟ ਮ ਨੇ ਕ ਨ ਡ ਮ ਖ ਖ ਜ ਨ ਬ ਜ ਤ ਬੁ ਠ ਪਾ ਪੁ ਜੰ ਚ ਰ ਤ ਚ ਭ ਪ
ਬਿ ਜੇ ਖਾ ਬੁ ਹ ਮ ਰਿ ਜੀ ਮ ਰ ਵੇ ਡ ਰਿ ਜੀ ਜੇ ਜੇ ਉ ਚ ਰ ਤ ਵੇ ਅ ਜੇ ਖ ੧ ਛਿ ਦ ਸਿ
ਗ ਮ ਗੀ ਤ ਜੁ ਰ ਨ ਰ ਵੇ ਡ ਗ ਨ ਬ ਰੇ ਗ ਨ ਮ ਪ ਜ ਰਾ ਕਿ ਨ ਚੀ ਚੀ ਪ ਥੀ ਜ ਕ ਤੀ ਨ ਜੁ
ਬਾ ਰੀ ਪ ਥੀ ਕੈ ਨ ਨੀ ਨ ਗ ਨ ਇ ਤੇ ਆ ਵ ਕ ਮ ਨ ਨਿ ਖ ਰ ਪ ਥਾ ਬਿ ਜੇ ਛਿ ਦ ਨ ਪ
ਕੂ ਗ ਵ ਤ ਜੁ ਜ ਤੇ ਨ ਉ ਚ ਰ ਤ ਮ ਖ ਖ ਥ ਥ ਮੁੰ ਨੀ ਮ ਮੁੰ ਨੀ ਆ ਨ ਪੁੰ ਨੀ ਆ ਨ ਮੁ
ਰ ਵ ਰ ਪੁ ਨ ਪੁ ਨ ਉ ਚ ਚ ਰ ਤ ਵ ਰ ਵ ਥਾ ੧ ਤੁ ਤਿ ਦ ਸ ੩ ੦ ੨ ੦ ਬਿ ਜ ਨ ਪ ਦੁ ਪੁੰ ਨੀ ਆ

ਕਬਿਬਾਚਾ ਬਸਜਸਪੁਰਕੀ ॥ ७ ॥ ਭਈ ਬਧਾਈ ਪੁਰ ਕਟਕਾ ॥ ४ ॥ ਚੁਏ ਕਾਮ ਕ੍ਰਿਪ
ਬਾਰਿਮਾਰਾ ॥ ਜਾ ਕੇ ਕ੍ਰੋਠਾ ॥ ਰਬੇਗ ਕਰਸਾਚਾ ਬਿਕ੍ਰਿਤਾ ਸਿਤਾ ਅਰਬਿਕੁ ਪੁਕਰਤ
ਰਾ ॥ १ ॥ ਐਨ ਪੰਚ ਨਜਰਜਗ ਕਹਣਾ ਚੇ ਚਿ ॥ ਬੁਠੇ ਬੁਠੇ ਬਿਰਕਰ ਨਗਾ ਫਿਓ ॥
ਕੋਊ ਨਤਾ ਸੋ ਆਪਿ ਬਿਓ ਰਿਓ ॥ ਐਨ ਪੰਚ ਨਜਗ ਜੋ ਤਬਿਗਾ ਰਿਓ ॥ २ ॥ ਤੁਠੇ
ਵਰਜੋ ਅਜੇ ਰਣ ਚੁਠੇ ਚਿ ॥ ਸੀ ਸੁਲੇਹ ਪੁਤ ਪਏ ਜਟਿ ਚਿ ॥ ਤਿ ਕੇ ਕ੍ਰਿਤੁ ਸੁਠੇ
ਕੁਟਲੁ ਫੁਠੇ ॥ ਪਾਪ ਚਾਰੀ ਅਜ ਕਣ ਬੁਠੇ ਚਿ ॥ ३ ॥ ਹਾਰਾ ਕਾ ਰਾ ਅਥਿ ਬੇ ਕਟ
ਲਠ ਚੀ ॥ ਰੇ ਵਤ ਪੇ ਸੁਠ ਨ ਕੀ ਨ ਚੀ ॥ ਰਊ ਰ ਪਾਰਿ ਚਿ ਪਟਲਾ ਅ ਚਿ ਠਾ ਕੀ
॥ ਐ ਜ ਸ ਦ ਜੁ ਰ ਕੁਟ ਸੁਠ ਚੀ ॥ ४ ॥ ਅਥਿ ਬੇ ਕਾ ਅਥਿ ਬੇ ਕ ਪੁ ਨੀ ਗਾ ॥ ਠਿ ਜਾ ਨਿ ਜ
ਟਲ ਲੋ ਕ ਹੇ ਜੰ ਗਾ ਜਾ ਪੁ ਕਾ ॥ ਚੁ ਫੁ ਰ ਨ ਪੰ ਗਾ ॥ ਅਥਿ ਬੇ ਕ ਨਿ ਪ ਨ ਫਿ ਜ ਸ
ਟ ਕੁ ਰੰ ਗਾ ॥ ५ ॥ ਜ ਨ ਹੁ ਸਿ ਤ ਵੇ ਊ ਜ ਮ ਰ ਨਿ ਟ ਨਾ ॥ ਸਾ ਬਿ ਪ ਫਿ ਜ ਨਾ ਟ ਅ ਥਿ
ਬਿ ਕ ਜੁ ਫੁ ਨਾ ॥ ਟਾ ਟ ਨ ਜ ਮ ਰ ਮੰ ਠਿ ਚਿ ਮੁ ਪਾ ਨਾ ॥ ਹ ਰ ਪ ਟ ਰਿ ਟ ਪ ਚ ਸੁ ਰ ਗ ਜਿ ਪ
ਨਾ ॥ ६ ॥ ਜੇ ਜੇ ਭ ਟ ਫਿ ਬੇ ਕ ਸੀ ਗ ਆ ਏ ॥ ਰ ਕੇ ਨ ਮ ਸਿ ਫੁ ਪ ਬ ਰ ਏ ॥ ਜਾ ਪੁ ਕ ਚ
ਕੁ ਟ ਅ ਥਿ ਬੇ ਕ ਹੁ ਏ ॥ ਟਾ ਟ ਨ ਮ ਸਿ ਫੁ ਪ ਗ ਨ ਏ ॥ ७ ॥ ਕ ਥਾ ਬਿ ਪ ਤੇ ਠੇ
ਕ ਰ ਜਾ ਪੋ ਅ ਤੀ ਸਿ ਫੁ ਪ ਬੁ ਰ ਨੇ ਚਿ ਅ ਗ ਏ ॥ ਜੁ ਕੁ ਡਾ ਸਾ ਬਿ ਜੇ ਬਿ ਜ ਥਾ ਚੋ ॥ ਸਾ ਰ ਸੁ
ਤ ਰਿ ਸ ਕ ਰ ਕ ਬਿ ਚਿ ਮ ਏ ॥ ८ ॥ ਸੀ ਸਿ ਗ ਲਾ ਚ ਰ ਨ ਕੇ ਨ ਮ ਪੋ ਸਿ ਰ ਨਾ ॥ ਸਾ ਰ ਸੁ ਰੀ
ਕਾ ਸ ਕ ਹਿ ਯੋ ਮ ਥਾ ਕੀ ਬ ਨਾ ॥ ਜ ਕੇ ਵ ਰ ਜ ਪ ਰ ਸ ਦੁ ਰ ਪੁ ਨ ਨਾ ਪ ਠ ਨ ਸੁ ਨ
ਤ ਏ ਊ ਪਾ ਵ ਨ ਸ ਜ ਨਾ ॥ ९ ॥ ਅ ਠ ਕ ॥ ਪ ਮ ਬਿ ਜ ਨ ਪ ਟਾ ਪੁ ਨੀ ਅ ਥ ਸੁ ਰ ਗਾ ਕ ਥਿ
ਬਾ ਚਾ ॥ ਤੁ ਪੁ ਜਾ ਟਾ ॥ ਐ ਜ ਨਾ ਟ ਬੇ ਹ ਲ ਕੁ ਯੋ ਤਿ ਹ ਮ ਊ ਸ ਰ ਪੇ ਖ ਟ ਸ ਨਿ ਜ ਸੇ ਨ
ਕੀ ॥ ਅ ਥਿ ਬੇ ਕ ਸ ਪ ਮ ਭੁ ਕੁ ਫੁ ਗ ਏ ਕ ਰ ਮ ਜਿ ਤੁ ਜੇ ਕ ਅ ਚੈ ਨ ਨ ਹੀ ॥ ਬ ਥਾ ਤ ਨ
ਹਿ ਕ ਫੁ ਸੀ ਪ ਤ ਸੇ ਜ ਤੁ ਜੇ ਰ ਰ ਬੀ ਤੁ ਰੇ ਨ ਨ ਹੀ ॥ ਸੁ ਹਿ ਟ ਸ ਪ ਮ ਭੁ ਕੁ ਫੁ ਗ ਏ
ਸੁ ਪ ਚ ਸ ਦ ਤ ਤਿ ਜ ਨੇ ਨ ਨ ਹੀ ॥ १ ॥ ਖ ਸ ਟ ਰ ਗ ਗਾ ॥ ਤੁ ਬ ਲ ਯ ਟਾ ਤੁ ਹ ਕੁ ਰ

ਟਈ ॥ ਆ ਗਿ ਆ ਜੈ ਨਾ ਹਿ ਟ ਨ ਕ ਠਿ ਅ ਥਿ ਬੇ ਕ ਕ ਹਿ ਯੋ ਯੁ ਲਾ ਏ ਨਿ ਜ ਮ ਰ ਮ ॥ ੬੯ ॥
ਹ ਊ ਹੀ ਚ ਫ ਤ ਮ ਕੁ ਤੁ ਮ ਹੁ ਚ ਫੇ ਤੁ ਲ ਜ ਪ ਮ ਰਿ ਜਾ ਤੀ ਸੁ ਨ ਕੁ ਰ ਮ ॥ ਏ ਕ ਹੀ ਬ
ਚ ਘੇ ਰ ਕੇ ਮ ਕ ਰੇ ਨ ਪੁ ਜ ਸ ਕੇ ਚਿ ਪ ਕੇ ਪ ਚ ਮ ਨ ॥ ਲੇ ਠ ਮ ਰ ਜ ਠੇ ਟੇ ਰੇ ਸੁ ਠ
ਪਾ ਤਿ ਬੀ ਜ ਕ ਰੇ ਸ ਰ ਬੀ ਜ ਸੁ ਰ ਮ ਸਾ ॥ ੧ ॥ ਖ ਜ ਟ ਟ ਟੁ ਰ ॥ ਟੇ ਬਿ ਬ ਰ ਟੇ ਚਿ
ਐ ਜ ਨਾ ਟ ਸਿ ਗ ਟੇ ਤ ਚ ਮ ਚ ਰ ਰੀ ਕ ਨੀ ਏ ॥ ਅ ਥਿ ਬੇ ਕ ਚ ਟੇ ਚਿ ਰੀ ਗ ਨਿ ਸ ਰ
ਰ ਲੇ ਜ ਜੇ ਲ ਬ ਹਿ ਤੁ ਟ ਟੁ ਰੀ ਕ ਨੀ ਏ ॥ ਖ ਹ ਰੇ ਠ ਠੁ ਮ ਮੇ ਰ ਪ ਯ ਲ ਚ ਟੇ ਪ
ਹ ਰੇ ਠ ਨ ਭੁ ਮ ਚ ਤੁ ਰੀ ਗ ਨੀ ਕੋ ॥ ਪੁ ਲੇ ਅ ਨੁ ਮ ਨ ਜ ਗ ਜੀ ਤੁ ਸੁ ਠੇ ਕੁ ਏ ਮ ਕੁ ਮ ਫਿ
ਆ ਕੁ ਲ ਸੀ ਗ ਨੀ ਕੋ ॥ ੨ ॥ ਆ ਗਿ ਆ ਨ ਚ ਫਿ ਚਿ ਨਿ ਜ ਸੇ ਨ ਲੇ ਖ ਯੁ ਜ ਸ ਰ
ਨ ਬੀ ਰ ਸ ਰੁ ਰੀ ॥ ਅ ਥਿ ਬੇ ਕ ਕੇ ਸਿ ਪ ਪ ਯ ਨ ਬੁ ਠੇ ਚ ਨ ਕ ਮ ਸਾ ਗਿ ਆ ਨ ਤੁ ਠੀ
ਆ ਸ ਰ ਸਿ ਗ ਚ ਟੇ ਫਿ ਠੇ ਜੀ ਗ ਸਿ ਚ ਚੇ ਚੁ ਰੀ ਗ ਨੀ ਸੁ ਥ ਅ ਪ ਮ ਲ ਤੁ ਠੀ
ਕੁ ਮ ਚ ਟੇ ਠੇ ਜ ਥ ਚ ਮੁ ਜ ਗ ਬੀ ਰ ਪ ਥ ਲ ਟੇ ਰ ਸ ਰ ॥ ੩ ॥ ਖ ਜ ਟ ਟ ਟੁ ਰ ਸਿ
ਤੇ ਟ ਲ ਟੇ ਤ ਨ ਟ ਟ ਟ ਯ ਫ ਠ ਮ ਟ ਚ ਟੇ ਰ ਨੇ ॥ ਕ੍ਰਿ ਪ ਯ ਸ ਰ ਟ ਚ ਟ ਬ ਮ
ਟ ਥ ਗ ਤੇ ਮ ਰ ਪ ਚ ਕ ਰ ਰੇ ਹ ਮ ਨੇ ਮੇ ॥ ਕੁ ਤ ਮ ਸਾ ਸੁ ਰੁ ਰ ਕ ਪ ਲ ਕ ਟੁ ਤੁ ਠੀ
ਟ ਨ ਜੁ ਗ ਨੇ ਮੇ ॥ ਬ ਰ ਆ ਜੁ ਪ ਪ ਥ ਚ ਮੁ ਰਿ ਪ ਕੀ ਬਿ ਜ ਨ ਟ ਗ ਤਿ ਠ ਅ ਥਿ ਬੇ ਕ
ਨੇ ਮੇ ॥ ਪੁ ਠ ਟਾ ਜ ਨ ਯੁ ਪ ਨਿ ਟ ਨ ਕੇ ਟੇ ਰ ਚ ਲੇ ਜੇ ਸਿ ਗ ਜੇ ਨ ਮ ਪ ਰ ਜੁ ਠ ਰ
ਲੇ ॥ ਟਿ ਸ ਟ ਜ ਘੇ ਰ ਤੁ ਠੇ ਠ ਥ ਹੀ ਟ ਲ ਜੁ ਥ ਚੁ ਥ ਨ ਟ ਟੁ ਰੇ ॥ ਅ ਰ ਨ ਤੁ ਟ
ਬ ਟ ਲ ਜੇ ਨ ਮ ਨੀ ਚੁ ਰੀ ਗ ਮ ਨੀ ਠ ਟ ਚ ਨ ਲੇ ॥ ਗ ਜੇ ਲੇ ਯੋ ਪ ਕ ਟ ਰ ਕੁ ਠ ਰ
ਨ ਪ ਨ ਜਾ ਯ ਕ ਥ ਨ ਕ ਰ ਟੁ ਰ ਨ ਠੇ ॥ ਟੁ ਟ ਕ ॥ ੧ ॥ ੨ ॥ ੩ ॥ ਫਿ ਜ ਨ ਪ ਟੁ ਰੀ ॥ ਮ
ਫਿ ਜਾ ਤੁ ਥ ਥ ਜ ਚ ਹੁ ਰ ਚ ਚੇ ਤੁ ਠ ਚਿ ਟੀ ਜੁ ਨੀ ਅ ਥ ਚ ਫੁ ਏ ਜ ਮ ਰ ਜੀ ਪ ਤੁ ਠ
ਸੁ ਠ ਲੇ ਹ ਜ ਮ ਰ ਟ ਨ ਕ ਥਾ ਸੁ ਠ ਤ ਬਿ ਤਾ ॥ ਜੇ ਜੇ ਠ ਠੁ ਠੀ ਗ ਲ ਟੇ ਟ ਟ ਤਾ ॥ ਬਿ ਠਿ ਪ ਰ
ਨ ਏ ਤੇ ਮ ਟ ਟ ਫੁ ਰ ਤ ਚ ਠਿ ਰ ਫੁ ਤਾ ॥ ੧ ॥ ਖ ਜ ਟ ਟ ਟੁ ਰ ਸਿ

੩੭

੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਮਾਜੀਹੀਹਰਜੀਯੁਗਮਭਿਮਾਨੀਮਚੀਰਗਮਾਰਮਤਗਾਜੀਦੁਆਦਜਤੀ ੯੮੩
ਜੇਗਮਦਾੜੀਥੈਣੀਪਟਾਅਸਤੀਛਨਬਧਰੀਕਾਮਜੀਛਨੀਮਾਰੇਖ
ਤੁਆਉਰੇਸਦਾਰਸਰਦਾਰਨਲੁਭਤੁਯੁਕਾਸਦਾਰਨਲੁਭਕਾਯੋਫੀਕਾਮੀ
ਵਿਲਾਟਰਜੀਯੋਜੀਯੀਛੁਟੁੰਫੰਗਰਥਨਲੈਜੀਯਲਮਕਯੁਰਨਲੈ ੩
ਜੁਦਾਲਾਉਠਤਾਅਤਰੁਕੀਕਰਤੀਗਮਯਕਰੀਯੀਲੁਕਤਵਈਦਾਫੁਟ
ਕੁਜਤੀਲੁਕਤਕੇਈਕੀਰਲੁਟਮੁਜਤੀਚਲੇਕੁਟਮਲਮਲਿਯਮਾਜੁਯਰਨ
ਕਿਯਕੁਜੀਯੀਟਿਰਸਰੇਹਰਨਕੁਯੇਰੇਨਿਪੁਕਉਕਠਉਫੇਰੇਕਰਤ
ਬਾਰਨਪੁਜੰਨਕੀਜਿਰਕੁਗਟਨਪਰਚੀਰੀਦਾਰੇਖਤਾਮਛੁਤਕੁਲੀਰੀ
ਤੁਨਲੀਜੈਰੀਮਾਮਾਮਨਜਾਗੇਗਾਤਮਾਜਾਏਦਰਸਦੁਤੁਲੁਥਿਜ
ਨੁਟੀਲਗੀਤਠਠਕਉਤਕੀਮਾਹਦਾਬਜਤੋਰਠਠਤੁਨੀਮਾਬਕਾਕਾ
ਕੁਰਿਰਤਠਠਕੀਬਜਤਨੀਜਨਬਹੁਨਈਥਯਾਈਜਾਜਨਮਜਬਜਹੇਮਿਨਜਹੇਕ
ਜਾਮੁਬਾਰਕਬਾਈਆਜਾਈਯੁਜਹਾਲੀਮੇਸਾਨਚਲਾਈਮਜੀਮਤੁਨ
ਮਨਦਮਦਮਾਰਕੀਬਾਮਲੁਭਹੇਜਮਜਮਖੁਦਾਗੀਖਮੇਬਰਥਾਈ ੪
ਰੇਖਰਾਪੁਨੀਆਚਲੇਪਰਕਾਹੁਇਜਾਗਾਯਿਲਹਨਯਚਰਤਨਕਰ
ਖਜੇਖਾਕਸਜਾਗਾਨਜਿਪਚਕਤੀਜੇਈਹੋਫੇਰਤਮਹਾਭੁਦਾਰੀਮੁ
ਨਕੀਦਪਟਾਕੁਦਰਤੀਹੀਪਕੋਪਟਨਜਿਹਹਚਿਲਰਹਮਹਾਮਖਾਕ
ਜਮਹੀਦਰੇਗਲਾਫੁਪੀਖਿਜਰਾਪੁਟਹੇਮਕਰਮਜੁਜਮਯਰਾਰਜਯਰ
ਮਾਰਤਉਫੰਫੰਗਨਚਰਕਛਪਜੁਗਦਾਮਨਮਹਰਮਛੁਪੀਲਮਰ
ਘੋਲਮਜਾਇਵਮੇਰੋਰਫੇਰਾਕਜਨਚਰੇਗਮੀਕੁਕਕੋਲਾਯਲਯਥਦ
ਮਾਤਿਤਮਾਠਾਰੇਖਤਾਪਦਾਹਮਚੇਕਤਾਕੁਤਾਮਰਾਕਮਬੀਰਜਬਲਾ ੪
ਬਤਾਮਗਾਧਰੇਏਦਲੁਭੁਨਾਗਾਹਿਰਕੀਰਿਤਾਜਗਾਰਕੁਟਨਪਉ

੪

ਰਸਮਮਰਾਮਾਗਗਮਰਦਨਕੀਜਾਬਰਛਪਜਗੁਪਨਾਮਪਾਰਤ
ਦਲਥਦਲਫੁਓਜੇ ਓਨਕਾਜਾਹਜਰਾਮਓਜੇ ਮਰਦਗਨ ਰੰਗਮਨਲਰੋ
ਮਬਾਹੁਜੇਨੀਸੂਹਨਾਦਿਲਾਦਰਥੁਕਟਨਤਰਤਰਨੀ ਤੁਰਤੁਜਾਸਿਧਿ
ਜਕਰਨੀ ਜੁਮਾਹਗਮਾਕੁਰਨਰਤਨਨਾਮਨਨਮੁਕਤਾਮੀਸੂਹਨਾ ਰੇਖਤਾ
ਪੁਜਥੁਕੋਇਖਛੁਰਾਮੋਜਰਾ ਬਾਦਿਤਨਜਥਦਰਿਜਦੁਤਰਾ ਮਮਦਕੋਦ
ਪਟਕੁਟਕੁਟਕਾ ਤੁਤਤੇਈਸਿਧਕੁਟਕੋਈ ਮਚੀਤਰਮਾਗਮਤਿਡਾਫੀ
ਬਹੁਤਮਾਛੁਧਮਤਿਖਿਖਮਗਾਫੀ ਕੁਏਤੁਹਰੁਗਮਰਕਾਤੁਗਇਕੁਠੇਬੀਰਥ
ਰਥੇਈਦੇਜਮਰਗਰਦਗੁਬਾਰਾਫੁਪੇਦੇਨਗਜਚਤੁਰਾਰਾਮਮੇਰੀਦੇ
ਬਦੇਜੁਰੀ ਮਨਦੀਜਤਪਥੀਪੁਥਗਈ ਹਜਾਹਜਥਾਨਬਰਨਨਾਚ
ਕਾਰਕਤੇਗਠਕੁਰਾਨਾ ਕਸਕਸਥੀਬਬਰਦੇਈ ਰਾਚਿਠੇਠੀਰਮਕੁਟਠੀ
ਦੁਹੀਦਿਠਠਿਠਤਠਿਠੁਨਾ ਸਿਲਹਪੇਸਥਿਥਾਠਿਠੁਨਾ ਸਿਠਨਾ ਸਿਠਨਾ
ਠਿਠਥਹਨੇਰਗਕਰਦੇਈ ਰੇਖਤਾ ਕਾਹੁੰਰੰਗਾਠਿਠੀ ਦੁਹੀਦੇਸਥੀਰਥ
ਕਾਰੋ ਖਥੀਜਾਜਿਨਰੁਹੇਠੇ ਦੁਹੀਲਸਕਗਥਿਠੁਰੀ ਮਠਠੀਤੋਆ
ਹਮਨਕੁਤਨਾ ਪਲੀਤਾਕੁਲਜਥਥੀ ਮਸਠੇ ਪੇਰਥੇਤਾਲਨਾ ਚਤਪਈਆ
ਚਥੇਤਾਗੋਸੇਆਤੀਮਤਠਿਨਮਤਨਾਠਿਠੇਟੋਹਦਿਸਥਾਠੁਥਨਾ ਸੁਠੀਮਦੋਹਾ
ਮਜੁਦਾਰੇ ਮਰਤਮੀਗੀਤੁਦੇਤਾਰੀ ਜੁਮਾਲਾਮਾਸਮਾਥਾਰਾ ਕੋਯਮਤਮ
ਮਦੇਯਾਰਾ ਮਠੀਠੀਠੀਤਹਮਕਾਨਾ ਮੁਠੀਠੁਦਾਜੀਦਗੀਠੁਰੀ ਰੇਖਤਾ
ਥੇਕਾਰੀ ਚਾਠੀਠਗਟਕਟਕੀਦੁਹੀਮਨਾ ਚੇਦਾ ਨਕਚੇ ਮਮਰਚੁਰਗਨਾਨ
ਦੀਸੀਠੇਠੁਨੀ ਮਤਨਕੇਠੀਕਹੁਕੀ ਠਰੇਸਮਥਿਕੀ ਮੁਰਤਾ ਕੁਏਜੁਦਤ
ਸਿਠਠੀਠੁਚਤਾ ਕੁਏਸਠਪ੍ਰਕਮਤੇਜੁਰਾਹਰਠੁਠਿਠਤਾ ਕੀ ਠਿਠਸਰੇਟੋਦਾ
ਠੇਰੀਰਾ ਕੁਏਸਮਪੀਕਰਠੁਠਿਠਾ ਚੇਅਲਦੀਚੇ ਮਠਕੀਤਾ ਗਈਕੁਕੁ

ਜਦੋਥਾਉਕੀ ਲਗਠਿਠਕੀਰੀਆਜੀਗਹਾਕੁਏਕੁਟਮਕਕਰੁਗਹਾਜਮੀ ੬੮
ਨੇਮਾਸਮਾਰਦਮਨਥਕਠਿਠਕੀਥਾਹੁਕੀ ਪਾਰੇਖਤਾ ਰੇਖਚੀ ਕੁਠੀਸਿ
ਰਗਠਥਦਥੇਲੇ ਕੁਠੀਠਿਠਾਠਿਠੁਟੇਲੇ ਚਾਠੀਕੁਠੀਠਿਠੀਗਨਾਮ
ਸੁਰਾਮਮਠਜਨਕੁਚਰਕੀ ਸਿਗਾਠੀਠਿਠੀਠੁਠੁਚਤਾ ਮਠੁਠੁਠੀਠਿਠਨ
ਮਠੁਠੁਚਾਰਤਾ ਕੁਠਕੁਰਕਲਾਮਕੁਕਾਠੀ ਨਚਤੁਹਰਥੇਤਿਨੀਚਚਰਕੀ ਸੁ
ਦੇਠੁਕੰਪਪੁਥਤਠੁਰਾ ਘਰਚਤੁਠੁਰਾਨਿਖਠਰਨਕੁ ਸਹੁਹੇਰੁਠਿਠਕਾਘਤ
ਠਿਠਠਿਠਿਠੇ ਘਟਦੁਤਕੁਤੁਮ ਚਰਕੀ ਮਮੀਠੇਰੀਦਿਸਦੇਠੁਰੀ ਰਾਕੀ
ਕੀਰੇਨਾਮਠਿਠੀਠਿਠੀ ਠੁਠਦੁਰਥਾਦਾਠੁਠੀ ਹਮੇਕਠਠੇਜਮਾਕੁਠੁਤੀ ਚੇ
ਥੇਚਰਦੇਚੇਕੁਚਰਕੀ ਠਿਠੇਖਤਾ ਮੇਸਾਠੀ ਸਕਿਅਮਤਨਜਥਦਹਲੇ
ਕੁਲੇਕੁਟਕੁਰਮਾਗਹਲੇ ਤੁਠੇਕੁਠੁਠਾਕੁਕਲਾਕਪਤੁਰਠੇਮਥਰਠ
ਰੁਰਾਘਟੀਦੁਤਚੰਦਮੁਖਟੀਕੀ ਕਹੇਕਾਸੇਠੁਠਦੀਕੀ ਸਿਠਤਨਠੀਠੁ
ਨਿਕਠਨਕੀ ਮਕਤਨਹਿਜਮਠਪਹਰਕਗਾਕੁਠੀਦੇਲਥਵਿਜਾਮਕੁਲਾ
ਗੁਰਜਨਗੀਠਿਠਨਗੀਠਿਠੀਕੁਲਾਠਿਠੀਦੀਕੁਟਦੁਹੀਦਲਥਕਰਠੁਮਾਰੀ
ਜਥਮਕਰਠਜਰਗਾਜਿਤਾਚੇਥਿਠੁਲਕਗਰਦਥਾ ਮਠੁਕੁਠੁ ਲਨਸਟ
ਜਮਦਮੀਠਰਾ ਜਰਠੁਕਸਾਨਜੀਮਾਹਠੁਕੁਠੇਠਿਠਮਠਾਰਕੁਟਲਰਠਾ
ਰੇਖਤਾ ਮਤੇਜੀ ਰੁਲਕਪਦੀ ਦੁਹੀਦੇਸਥਿਠਠਕੁਠੇਲੇ ਠਦਾਜਰਠਕਠਿ
ਨਠੇਲੇ ਸੁਠੀਕੁਠਮਕੰਪਤਾ ਮਠਿਠਗਾਠਿਠੀਮਰਕਰਠੁਮਨੀ ਠਿਠਤਠਿਠ
ਮੁਠੁਠੁਠੀਠੁਰੀਗਿਰਹਨਕੁਠੁਠੁਨਾਠਿਠੀ ਮਾਲਮਰਠਦਠੁਠੀਤਾ ਕੇਕਹੀਮੇਰੀਠੀ
ਜਾਨੀ ਚਾਠੀਠੁਠੇਚਰਚੀਰੇ ਚਾਠੀਠੁਠੀਜੀਗੀਠੀ ਸੁਜਾਦੁਤੁਰਾਠਾਮਠੁਠੀ
ਚਤੁਹਰਦੁਜਚੀਰੀ ਹਰਥਨਾਰਠਥਜਾਦਥੀਨਤੀਠੁਰੀ ਹਹਾਹੁਠੁਠਜਵਤ
ਥੇਸਦੁਠੁਰਾ ਮਦਾਟੇ ਹਜਠੁਕੁਠੀਠਿਠੀਠਿਠੀਠੁਠੁਠੁਰਾਨੇ ਰੇਖਤਾ

ਜੇਨਾ ਪਲਬਪਖਜਨ ਤਦ ਬਲਾ ਸੁਭਾ ਦੁਰੁਭ ਕਰਮ ਕਰਪਪਰ ਮਨੁ ਕਹੁੰਦ
ਗਉਖਛੁ ਸੁਪਤਾ ਸੁਭਾ ਸੁਰਕ ਹਨ ਕਛਲ ਜੇ ਲਿਖਾ ਬਿਪਨਾ ਜੇ ਈ ਪਾ ਦੇ ਜੇ ਜੇ
ਲਿਖਾ ਸਿਰਲੇਖ ਬਿਸ ਜਾ ਕੇ ਸੋ ਈ ਜੇ ਈ ਛਲ ਕੇ ਗਤ ਜਿਦੁ ਕੇ ਕਰਮ ਕਰ
ਫੇਰ ਕਰ ਜਬਤਾ ਪੁੰ ਸੁਸ ਕਰਮਾ ਦੇ ਅਉ ਜ ਕੇ ਸੁਭਾ ਸੁਭਰ ਗਾ ਗਮਾ ਬੇ ਨਨ
ਜਨਮ ਲੇਖ ਕੇ ਜਾ ਪਰਾ ਕ੍ਰਿਪਾ ਭੁਵ ਕੰਠ ਨਾ ਸੇ ਈ ਜਗ ਛਤ ਹਰਨ ਧੀ ਰ ਪਾ ਦੇ
ਪੁੰ ਸੁਭਾ ਸੁਭਾ ਜੇ ਪਾ ਦੇ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਪੁੰ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਛੇਰ ਜਾ ਤੇ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਛੇਰ ਜਾ ਤੇ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਰਥੀ ਕੁਝੇਰਾ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਨਬਨ ਕੁਲਾ ਛੇਰ ਦੇ ਕੁਝੇਰਾ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਹਨੁ ਘੇਰ ਪੁ ਮਾ ਦਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਥੀ ਕਾ ਨੀ ਪਿਖ ਪੁਰਾ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਕਾ ਅਥਿਥੇ ਕਸ ਮ ਰਾ ਨਿਦਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਥੁਹੁ ਥਿ ਪੁ ਰਾ ਰੇ ਸ ਬਾ ਨਾ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ
ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ ਸੁਭਾ ਸੁਭਾ ਮ

ਛੇਰ

ਜਤ ਬਾਲਿ ਟਰ ਸਮਿ ॥ १ ॥ ਗੁਲਾ ਸਥਿ ਬੇ ਕ ਸੇ ਰਾ ਬਿਦਿ ਮਾ ਮ ਸਿ ਜੇ ਗਾ ॥ ੬੫
ਸੁਭਿ ਤਾ ਮ ਸੁਭਿ ਆ ਰੇ ਗਾ ਮ ਸੁਭਿ ਮ ਸੁਭਿ ਪੁ ਬੇ ਪਾ ਮ ਸੁਭਿ ਨ ਚ ਤੁ ਬੁ ਪ ਸਿ ਪਾ ਮ ਸੁਭਿ ਪ ਕ ਚ ॥ ੧੧ ਛੇਰ
ਹੇ ਸੁਭਿ ਮ ਸੁਭਿ ਤੇ ਹ ਨੇ ਸੁਭਿ ਮ ਸੁਭਿ ਤਾ ਮ ਸੁਭਿ ਪੁ ਰਾ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ
੧੨ ॥ ਸੁਭਿ ਲੇ ਹ ਪ ਰ ਸ ਵ ਥੀ ਗਾ ਕੁ ਟੇ ਬਿ ਬਿ ਕੇ ਰ ਪੀ ਗਾ ਚ ਚੁ ਬਿ ਬਿ ਮ ਜਾ ਮ
ਹ ਨਾ ਨ ਹ ਜਾ ਤ ਤਾ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ
ਬੇ ਕਾ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ
ਤੁ ਨ ਟੁ ਰੀ ਤਾ ਮ ਨਿ ਜ ਰੇ ਕ ਟ ਕ ਤੇ ਟ ਤਾ ਤਿ ਨ ਕੇ ਕ ਬ ਚ ਹੁੰ ਨਾ ਮ ਸੁਭਿ ਮ ਸੁਭਿ ਮ
ਗਾ ਮ ॥ ੧੪ ॥ ਬਿ ਰੇ ਤੇ ਜ ਰੇ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ
ਮ ਨ ਰ ਚ ਕ ਚੀ ਲਾ ਮ ਰਿ ਜ ਟਾ ॥ ੧੫ ॥ ਮ ਘੇ ਰ ਘਾ ਤਾ ਮ ਰ ਬੇ ਟਾ ॥ ੧੬ ॥ ਚ ਚ ਰ ਚ
ਮ ਤ ਛੇ ਟਾ ਮ ਪ ਤ ਟ ਮ ਮ ਹ ਨ ਨ ਕੁ ਟਾ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ
ਪ ਬ ਹ ਨ ਕੇ ਨਾ ਕੁ ਟ ਚ ਲੇ ਨਿ ਜ ਰ ਚ ਚ ਚੇ ਨਾ ਦੇ ਬਿ ਬਿ ਮ ਰੁ ਸ ਦਾ ਮ ਸੁਭਿ ਮ ਸੁਭਿ ਮ
ਨਾ ਬਿ ਹ ਟਾ ॥ ੧੭ ॥ ਪੁ ਜ ਪ ਰ ਪ ਚ
ਧੀ ਕੁ ਟ ਨ ਕੁ ਟ ਬਿ ਬਿ ॥ ੧੮ ॥ ਮ ਨਿ ਕ ਸ ਮ ਤ ਰ ਰ ਤਾ ਪ ਲੇ ਚੁ ਪ ਚ ਰ ਤਾ ਬ
ਲੀ ਬਿ ਰ ਟੇ ਚੁ ਮ ਸ ਰ ਮ ਰ ਜੇ ਚੁ ॥ ੧੯ ॥ ਛੇ ਟਾ ਕ ਰੇ ਪੁ ਬ ਲ ਮ ਚੀ ਬਿ ਬਿ ਪ ਚਿ ਨ
ਜ ਰੀ ਮ ਰੇ ਤੇ ਸ ਬੇ ਪ ਤਾ ਚ ਰ ਮ ਬ ਰ ਮ ਛੇ ਟਾ ॥ ੨੦ ॥ ਬਿ ਧੇ ਮ ਰ ਟੇ ਚੁ ਮ ਸੁਭ
ਸੁਭ ਮ ਮੇ ਚੁ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ ਸੁਭਿ ਮ
ਜੇ ਮ ਸੇ ਜ ਨ ਘ ਘ ਲਾ ਟੁ ਹ ਨ ਜੁ ਰ ਹ ਘ ਨ ॥ ੨੧ ॥ ਟ ਛੇ ਨ ਹ ਕੇ ਜੇ ਮ ਸ ਰ
ਬਿ ਮ ਘ ਪੁ ਜੇ ਜੇ ਮ ਰੇ ਚ
ਕ ਥੇ ਕਾ ਬ ਘ ਕ ਰ ਖ ਘ ਬ ਜੇ ਬਿ ਬ ਮ ਰੁ ਟੁ ਚੁ ਟਿ ਜ ਜੁ ਟੁ ਚੁ ॥ ੨੨ ॥ ਹ ਸੇ ਕ ਕ ਬਿ ਕ
ਬਿ ਚ ਤ ਕੁ ਟ ਨਿ ਜੇ ਕਾ ਬਿ ਹ ਸੀ ਤ ਜ ਪੀ ਕੁ ਕ ਤ ਕਾ ਕ ਚੀ ਚੀ ॥ ੨੩ ॥ ਨ ਰੇ ਗੀ ਪ
ਬੇ ਮੀ ਮੁ ਟੇ ਕੁ ਟ ਟ ਚ ਜੇ ਮੀ ਪੁ ਬ ਲ ਮ ਚ ਟਿ ਜੇ ਮ ਬਿ ਪ ਲੇ ਕ ਕ ਨੇ ਚ ॥ ੨੪ ॥

ਮੀਆਂ ਤਨੁ ਕੁਖੀਆ ਪਨੁ ਕੁਖੀਆ ਨਗੁ ਸਨ ਕੇ ਵਖੀਆ ਪਦੁ ਕੁਖੀਆ ॥੧॥
 ਕ੍ਰਾਪੁ ਮੀਆਂ ਜੇ ਜਰਨ ਪਰਿ ਪੁਰਾ ਮੀਆਂ ਪਹਾ ਬੁਏ ਤਾ ਹਿਉ ਬਾਰੇ ਜੇ ਜੇ
 ਏ ਮੁਖ ਕੁਏ ਪਦ ਤੇ ਕੇ ਕੁਲਾ ਮੁਰਾ ਮੁਰ ਰਾ ਜੁ ਲਥੇ ॥੧॥੧॥ ਪੁਆ ਮੀਆਂ
 ਯੋਆ ਜਰਾ ਬਰੇ ਪੁਰੇ ਮੁਖੀ ਪਤ ਕਰਤਾ ਕੁਠਿ ਰੇ ਮੇ ਜੇ ਭਜਤ ਯਕੁ ਤੁਧ
 ਜਾ ਪਤਾ ਤੇ ਤੇ ਮੁਕਿ ਹੋਤ ਪਾਪਤਾ ॥੧॥੧॥ ਕ੍ਰਾਪੁ ਮੀਆਂ ਜੇ ਜੇ ਬਿਖੁ ਖੁਭੁ ਜ ਨ ਤੇ ਪ
 ਪੀ ਨਰ ਕਵਾ ਜਾ ਪੁਕਰਤਾ ਪੀ ਜ ਤੁ ਤੁ ਮਹੀ ਦਰ ਜਾ ਕੁਹਾ ਬਾ ਤੇ ਤੇ
 ਮੇਰ ਕੁਤ ਨ ਮੇ ਕੁ ਵਹਾ ॥੧॥੧॥ ਮਹਾ ਮਹਾ ਤੁ ਮ ਕੀ ਕਉ ਨ ਬਖੁ ਨੇ ਮਾ ਪ ਨ ਮ ਰ
 ਮਾ ਪ ਹੀ ਜਾ ਮੇ ਮਹਾ ਕਾਲ ਪੁਕਰ ਨ ਤੁ ਮਾਰੀ ਮੇ ਸੁ ਖਲੇ ਹੁ ਕੁ ਵ ਰ ਮ
 ਰਾ ਰੀ ॥੧॥੧॥ ਬਿਜਨ ਪਦਾ ਮ ਨ ਤੁ ਰੁ ਪ ਮ ਰ ਨ ਮ ਤੁ ਮਾਰਾ ਬੇ ਦ ਕੇ ਦ ਨ ਹਿ
 ਪਾ ਵ ਤ ਪ ਵਾ ਮੀ ਕ ਰ ਚ ਰ ਨ ਹਿ ਏ ਮ ਹਿ ਪੁ ਰ ਹੀ ਮ ਹਿ ਨਿ ਜ ਯੀ ਆ ਨ ਪ ਦ ਪ
 ਕ ਜ ਕ ਰ ਹੀ ॥੧॥੧॥ ਕੇ ਵ ਰੇ ਤੇ ਜ ਦੇ ਵ ਮ ਤੁ ਰਾ ਤੁ ਮ ਹਿ ਮ ਰਾ ਪ ਪ ਨ ਨ
 ਮ ਪ ਆ ਰਾ ਮੇ ਰ ਹਿ ਮੁ ਨੀ ਤ ਪੀ ਸਿ ਯ ਜਾ ਪ ਕਾ ਮੇ ਤ ਪ ਦ ਕੰ ਜ ਨ ਤ ਜ ਥਾ ਪ ਕਾ
 ੨੦ ॥ ਬਿਆ ਮੁ ਰਾ ਤੁ ਮ ਸਾ ਗ ਰ ਤ ਰੀ ਗੰ ਤੇ ਰਾ ਮ ਹ ਰ ਕ ਜ ਨ ਮ ਹਿ ਭੈ ਦ ਨ ਹੇ ਰਾ
 ਸ ਕੁ ਭੁ ਤ ਨ ਮੇ ਜਾ ਫੁ ਤੁ ਮ ਹੀ ਕੇ ਵ ਹੁ ਸ ਕੁ ਭੇ ਗ ਬ ਹੁ ਸ ਕੁ ਹੀ ॥੨॥੧॥ ਕ੍ਰਾਪੁ
 ਬੰ ਨ ਮੇ ਜੇ ਤ ਰਿ ਹਾ ਕੀ ਨਾ ਸ ਕ ਘ ਨ ਲੇ ਰ ਬ ਲ ਥਾ ਰੀ ਮ ਕ ਲ ਸ ਵ ਨ ਤ ਵ
 ਬ ਲ ਕ ਰ ਸੁ ਨ ਹੀ ਮ ਰ ਸ ਨ ਬਾ ਨੀ ਤ ਵ ਬ ਲ ਫੁ ਰ ਹੀ ॥੨॥੧॥ ਕ੍ਰਾਪੁ ਪਾ ਨ ਪ ਦ
 ਤੁ ਵ ਸ ਤਾ ਕੁ ਲ ਤਾ ਜੇ ਹ ਵ ਬਾ ਨੀ ਤ ਵ ਬ ਲ ਬ ਲ ਤਾ ਜ ਬਾ ਮੀ ਕ ਤੁ ਵ ਮਾ ਜੇ ਮਾ
 ਹੇ ਮ ਰ ਕੁ ਬਾ ਰੀ ਹੇ ਤ ਨਿ ਵ ਹੇ ॥੨॥੧॥ ਬਿਆ ਮੁ ਰੇ ਹੀ ਏ ਹ ਸ ਕੁ ਜ ਤ ਬਾ ਰੀ ਮ
 ਵ ਮਾ ਤੁ ਮ ਵ ਰ ਤ ਹੁ ਥਾ ਰੀ ਕੁ ਕ ਰ ਚੁ ਰ ਤ ਪ ਤੁ ਪ ਰ ਕਾ ਸ ਤਾ ਚੰ ਵ ਜੀ ਤ ਲ ਤੁ
 ਮਾ ਜ ਰਾ ਗੁ ਮ ਤਾ ॥੨॥੧॥ ਬਿਜਨ ਕੁ ਕੋ ਕ ਰ ਪ ਵ ਨ ਬ ਹ ਤ ਮਿ ਯਾ ਵਾ ਮਾ ਏ ਬਾ
 ਰ ਮਿ ਜਾ ਵ ਹੀ ਬਾ ਯਾ ਕੁ ਕ ਰ ਪ ਰ ਨੀ ਮ ਨ ਉ ਪ ਜਾ ਵ ਤਾ ਕੁ ਕ ਰ ਮ ਪ ਵਾ ਮ ਹ ਵ

ਜਗ

ਰਮਾ ਵ ਤਾ ॥੨॥੧॥ ਪਦਾ ਕੁ ਕੋ ਕ ਰ ਗ ਨ ਕੁ ਕੋ ਕ ਰ ਹ ਵਾ ਕੁ ਕੋ ਕ ਰ ਮ ਰ ਬ ਚ ਯਾ ॥੨੨
 ਕੁ ਹ ਰ ਵਾ ਕੁ ਕੋ ਕ ਰ ਬ ਨ ਪੁ ਤੀ ਫ ਲ ਫੁ ਲ ਤਾ ਕੁ ਕੋ ਕ ਰ ਤਿ ਨ ਲ ਤਾ ਪ ਤੁ ਕੋ ਲ ਤਾ
 ੨੩ ॥ ਕ੍ਰਾਪੁ ਮੀਆਂ ਕੁ ਕੋ ਕ ਰ ਜੇ ਸ ਯ ਰ ਨਿ ਸਿ ਰ ਪ ਯ ਆ ਆ ਨਿ ਤ ਨ ਵ ਤ ਨ ਰ ਵ ਸ
 ਮ ਨ ਕੁ ਖੀ ਮ ਕ ਲ ਜ ਮ ਰ ਕੁ ਕੋ ਕ ਰ ਵੇ ਮਾ ਰਿ ਆ ਆ ਵ ਰ ਕੁ ਰ ਤੁ ਰ ਪ ਯ
 ਮਾਰੇ ॥੨॥੧॥ ਪਦਾ ਮਾ ਰਿ ਆ ਆ ਵ ਰਿ ਚੁ ਰ ਸ ਜ ਤੁ ਰਾ ਮਾ ਰਿ ਆ ਮਾ ਨ ਕ
 ਰ ਤੁ ਉ ਜਿ ਯਾ ਰਾ ਮਾ ਰਿ ਆ ਆ ਵ ਰਿ ਚੇ ਵੀ ਮ ਰ ਦੇ ਵ ਪੁ ਮਾ ਰਿ ਆ ਆ ਵ ਰ ਤੁ ਤਿ
 ਮ ਹ ਰ ਤਾ ਮਾ ਰਿ ਆ ਮਾ ਨ ਵ ਰ ਤੁ ਹ ਉ ਮੁ ਤਾ ਮਾ ਰਿ ਆ ਆ ਵ ਰਿ ਚ ਮ ਕਾ ਜ ਮ ਰ ਥ
 ਰ ਨੀ ਮੇ ਖ ਪ ਉ ਲ ਮ ਨ ਕੁ ਕੁ ਬ ਰ ਨੀ ॥੨੩॥ ਕ੍ਰਾਪੁ ਮੁ ਪ ਦਾ ਮਾ ਰਿ
 ਮਾ ਵ ਰ ਪ ਉ ਨ ਪ ਮੀ ਬੈ ਸੁ ਰ ਗ ਰੇ ਨ ਏ ਨ ਜ ਜ ਚੁ ਰ ਨਿ ਖ ਤ ਰਾ ਮ ਰ ਆ ਮ
 ਵ ਰ ਏ ਪ ਲੇ ਮਾ ਸ ਰ ਸਿ ਪੁ ਮਾ ਰਿ ਆ ਮਾ ਹਿ ਏ ਰ ਸ ਕੇ ਖ ਫੁ ਵ ਰ ਗੀ ਵ
 ੨੪ ॥ ਬਿਜਨ ਪਦਾ ਮਾ ਰਿ ਆ ਮ ਹਿ ਬੇ ਦ ਜਾ ਸੁ ਪ ਉ ਰ ਨਾ ਮਾ ਰਿ ਆ ਮੁ ਏ
 ਰ ਰੰ ਕ ਮ ਰ ਰ ਨਾ ਮਾ ਰਿ ਆ ਮ ਵ ਰਿ ਕ ਫ ਲ ਮ ਰ ਚ ਏ ਵਾ ਬੁ ਘ ਮ ਰਿ ਏ ਵ
 ਰਿ ਜ ਨ ਰ ਵਾ ॥੨੫॥ ਪਦਾ ਮੁ ਮਾ ਰਿ ਆ ਮ ਵ ਰਿ ਖ ਏ ਮ ਰ ਬ ਨੀ ਮਾ ਰਿ
 ਮਾ ਮਾ ਨ ਵ ਰ ਤ ਹ ਜ ਤੁ ਪ ਨੀ ਮਾ ਰਿ ਆ ਮ ਵ ਰਿ ਚੁ ਰ ਸੇ ਪ ਵ ਰਿ ਆ ਮੁ ਬ ਨ
 ਉ ਪ ਥ ਨ ਗੇ ਰ ਸਿ ਯ ਰ ਹਾ ਮੁ ॥੨੬॥ ਕ੍ਰਾਪੁ ਮਾ ਰਿ ਆ ਮ ਵ ਰ ਵ ਰ ਤੁ ਜ ਮ ਕ ਥ
 ਮਾ ਰਿ ਆ ਮ ਹਿ ਮੁ ਖ ਮੀ ਪ ਤ ਜ ਮੀ ੨੭ ॥ ਕ੍ਰਾਪੁ ਮਾ ਰਿ ਆ ਮ ਵ ਰਿ ਨ ਵ ਨ ਏ
 ਜਾ ਵ ਰਾ ਮਾ ਰਿ ਆ ਮਾ ਹਿ ਨ ਗ ਨ ਗ ਨ ਗ ਰ ਨਿ ਰੰ ਵਾ ਜੇ ਤੀ ਹੇ ਜ ਵ ਮਾ ਰਿ
 ਮਾ ਕ ਰੀ ਤੁ ਮ ਏ ਵ ਹੁ ਮ ਕੁ ਜ ਕ ਤੁ ਰਿ ਖ ਰੀ ੨੮ ॥ ਬਿਜਨ ਪਦਾ ਮਾ ਰਿ
 ਮਾ ਕ ਰ ਸ ਕੁ ਜ ਗ ਉ ਪ ਵ ਹਾ ਬੁ ਰ ਮਾ ਪ ਨੇ ਮਾ ਰ ਜ ਮ ਵ ਹਾ ਮ ਨਿ ਕ ਬ ਚ
 ਪ ਜ ਚੇ ਚ ਪ ਜ ਰਾ ਗੁ ਤੁ ਤਾ ਮ ਕੇ ਕ ਪੁ ਜ ਤ ਨ ਯਾ ਰਾ ੨੯ ॥ ਪਦਾ ਮੁ ਮ ਕੁ ਨ

੬੨੮

ਮਾ ਰਿ ਆ ਮ ਵ ਰਿ ਚੁ ਰ ਸ ਜ ਤੁ ਰਾ ਮਾ ਰਿ ਆ ਮਾ ਨ ਕ

ਰਜ ਮੇ ਸ

ਕ੍ਰਿਸ਼ਨ ਦਵਾਰੇ ਮਰਤਾ ਤੁਲੀ ਕ੍ਰਿਸ਼ਾ ਸਤੀ ਜੋ ਰਤਾ ਤਾ ਕਹਿ ਪਿਨਕੀ
ਨਮਹਾਰਾ ਜਾ ਪੁਲੋ ਲਾ ਪਤੁ ਮਹਿ ਕਉ ਛੁ ਜਾ ਤੁ ਪ੍ਰੀ ਸਾਮਾ ਵਾ ਤਿ ਤੁ ਮਾ ਜੇ ਦਾ ਸ
ਹਾਈ ਅਮਰਾ ਪਲੋ ਜ ਦਾ ਗੁ ਸਾਈ ਸੇ ਵੀ ਕਉ ਨ ਜੇ ਤੇ ਮੇ ਰਿ ਕਉ ਪ ਕਉ ਨ
ਦੁ ਸਤ ਜੋ ਤੁ ਮ ਹ ਰ ਛੁ ਚੁ ਚੁ ਸਾ ਕੁ ਲ ਪ ਦ ਰ ਬ ਥ ਥ ਰ ਕ ਰੋ ਤੇ ਰ ਉ ਪ ਰ ਜ
ਨ ਤੇ ਕ ਹ ਲ ਪ ਰੋ ਰ ਜ ਨ ਜ ਕ ਤ ਨ ਬਾ ਨੀ ਜ ਕ ਤਾ ਅ ਨ ਤ ਜੇ ਜ ਸ ਰ ਦਾ ਅ ਜ
ਕ ਤਾ ਪਾ ਤਾ ਤੇ ਜੋ ਰ ਪ ਨ ਨ ਮ ਸ ਕ ਰ ਤਾ ਬ ਰ ਥ ਥ ਚ ਪ ਕ ਤੁ ਮ ਹਿ ਜ ਹ ਰ ਤਾ ਅ ਮ
ਦਾ ਗ ਰੰ ਛ ਡ ਤ ਚ ਰ ਗ ਨ ਕੇ ਰੀ ਠੀ ਲ ਪ ਟ ਕ ਰ ਦੇ ਵ ਨ ਟੇ ਰੀ ਠੀ ਚਾ ਕ ਬ
ਬਾਰ ਬਾ ਜ ਕ ਦੇ ਵ ਨ ਮ ਰੀ ਗ ਮਾ ਵ ਠੀ ਪੂ ਜਾ ਮਾ ਕ ਤੇ ਬੇ ਦ ਠੇ ਪ ਠੀ ਕ ਰ ਚ
ਜ ਮ ਰੀ ਤੁ ਲ ਮ ਰ ਤੀ ਸ ਰੀ ਜ ਨੇ ਵ ਸੁ ਖ ਲੋ ਹ ਰ ਰ ਖੀ ਪ੍ਰੀ ਉ ਤੇ ਜ ਮ
ਜਿ ਕੀ ਕ ਥ ਆ ਕ ਹਿ ਡੇ ਦਾ ਸ ਬੁ ਪ ਖ ਲ ਯ ਥ ਆ ਜਿ ਹ ਬਿ ਪ ਦੇ ਵ ਨ ਬਿ ਨ ਤੀ ਠਾ
ਰੀ ਚ ਰ ਪ ਦ ਮ ਚ ਦਾ ਸ ਬੁ ਖ ਨੀ ਠੀ ਚਾ ਅ ਮ ਬ ਤ ਦ ਦਾ ਜ ਤ ਦ ਥੇ ਨ ਤੀ ਕ ਹ ਤ
ਸੁ ਰੀ ਖ ਲੋ ਹ ਪ ਤਾ ਠੀ ਬ ਥ ਦ ਤਾ ਠੀ ਗ ਮੁ ਚੁ ਖ ਲ ਬੁ ਪ ਠੇ ਅ ਨਾ ਤ ਦ ਗ ਨ ਮ
ਹਿ ਮਾ ਕੋ ਜ ਥ ਖ ਠਾ ਠੀ ੧੩ ੮੩ ਠੀ ਤੀ ਸੁ ਰੀ ਜ ਨ ਦ ਸ ਮਾ ਜ ਸਾ ਹਿ ਤਾ ਨਿ ਪ ਨ ਹੋ
ਤੁ ਠੇ ਠੀ ਬਿ ਜੇ ਸੁ ਰੀ ਖ ਲੋ ਹ ਰੁ ਮ ਨ ਨ ਪ ਬਿ ਥੇ ਕਾ ਰੀ ਨ ਜ ਤ ਦੇ ਵ ਨ ਬਿ ਠੇ ਪ ਠਿ
ਯ ਨ ਸ ਮ ਪ ਤ ਮ ਸ ਤਾ ੧੦ ਕ ਬ ਥ ਰਾ ਬੇ ਨ ਤੀ ਬਿ ਜ ਨ ਪ ਦਾ ਪੁ ਨੀ ਮਾ ਰਾ ਠ
ਦਾ ਜੋ ਮਾ ਵ ਦੇ ਵ ਸੁ ਖ ਲੋ ਹ ਗ ਸ ਠੀ ਦੇ ਤ ਦਾ ਸ ਤ ਦ ਬਿ ਜੇ ਬ ਪ ਠੀ ਪੀ ਨ ਪੰ ਨ
ਜ ਗ ਠੀ ਸਾ ਨਿ ਰੀ ਜ ਨ ਸੁ ਰੀ ਤੁ ਜ ਹ ਰਾ ਮ ਸ ਰ ਦ ਲ ਰੀ ਜ ਨ ੧੦ ਪੁ ਨੀ ਮਾ ਹ ਨਿ ਪ
ਨਾ ਨਿ ਜ ਚ ਰ ਕੀ ਨ ਮ ਹ ਰ ਜਾ ਕੀ ਨਿ ਜੁ ਰ ਸੀ ਰ ਨ ਕੇ ਕ ਜਾ ਪੁ ਲੋ ਸ ਮ ਰ ਕ ਰਾ
ਜੁ ਰ ਖ ਪ ਠੇ ਠੀ ਦਾ ਸ ਜ ਨ ਜ ਨ ਮ ਪ ਬੁ ਚ ਠੀ ਜੇ ਤੇ ਜੇ ਤ ਜ ਗ ਨਾ ਜ ਕ ਤੇ
ਰੀ ਗ ਮ ਚੁ ਠੀ ਪੁ ਟ ਕ ਰ ਕ ਰ ਤ ਨੀ ਹੇ ਰੀ ਸੇ ਰੀ ਕ ਰ ਹੁ ਕ ਲਿ ਮਾ ਦ ਜੁ ਮ ਮੀ ਦ
ਸ ਜ ਨ ਹੇ ਖ ਤ ਰ ਯ ਮੀ ੩ ਪ੍ਰੀ ਕ ਰ ਹੁ ਰ ਛੁ ਸੁ ਖ ਲੋ ਹ ਜ ਨੇ ਸੁ ਰਾ ਕ੍ਰਿ ਪਾ ਸਿ ਪ

ਪਦਨ ਪਰਮੇਸ਼ਵਰ ਦਾ ਸ ਜ ਨ ਪੁ ਬ ਹੋ ਹੁ ਜ ਠੀ ਕ ਠ ਠਾ ਜ ਤੇ ਲੇ ਹੁ ਬ ਠੀ ੬੬
ਚਾ ਦਾ ਸ ਜ ਨ ਪੁ ਜੇ ਰ ਛੁ ਪ ਠਾ ਕ ਰ ਹੁ ਰ ਛੁ ਯ ਹੇ ਠੀ ਨ ਦ ਜ ਠਾ ਤੁ ਮ ਸ ਰ ਖੀ
ਗ ਸ ਕ ਲ ਪ ਟ ਬਾ ਸੀ ਬਿ ਠਾ ਪ ਕ ਲ ਖ ਕ ਲ ਮ ਚਿ ਨ ਸੀ ਪ ਪ੍ਰੀ ਸੁ ਖ ਛੁ
ਤੁ ਮੇ ਰ ਮੇ ਰੀ ਠੀ ਕ ਰ ਨ ਉ ਪ ਮਾ ਦੇ ਵ ਕ ਰ ਨ ਬੁ ਠੀ ਸੁ ਖ ਛੁ ਤ ਕੀ ਮ ਰ ਤ ਜ
ਨ ਹਾ ਠੇ ਕ ਠੇ ਕ ਪ ਕ ਰ ਨ ਠ ਨ ਹਾ ਠੀ ਚੁ ਬੇ ਰ ਟੁ ਰੁ ਪ ਹਾ ਠਿ ਜ ਗ ਪ ਰਿ ਪ ਕ ਰੁ
ਦੁ ਰੁ ਪੁ ਠੇ ਪ ਜਾ ਸਿ ਘ ਰ ਹਾ ਜ ਪ ਤ ਲੋ ਕ ਉ ਮ ਕ ਕੇ ਸੀ ਜਾ ਠਿ ਜਾ ਗਿ ਜ ਕ ਲ
ਜ ਘ ਠੀ ਜਾ ੧੦ ਚਾ ਪੁ ਰਿ ਦੁ ਜੁ ਰ ਜ ਦ ਠਿ ਜੇ ਤੁ ਹ ਰੋ ਠਿ ਗ ਕ ਰ ਨ ਨਾ ਸ ਕਾ
ਅ ਮੁ ਨੀ ਕੁ ਮ ਰੋ ਜਿ ਹ ਦਾ ਅ ਗ ਨ ਬ ਨ ਸ ਪ ਰਿ ਕੇ ਜਾ ਨ ਰੀ ਨ ਠਿ ਨਾ ਸੀ ਹ ਜ
ਪ ਨ ਗ ਸ ਠੀ ਚੁ ਪੁ ਉ ਦ ਸ ਮੁ ਦ ਕ ਠੀ ਬਿ ਤੀ ਹ ਕੀ ਜ ਪ ਤ ਪ ਤ ਲ ਪ ਦ ਪਾ
ਦ ਹੁ ਰ ਠੀ ਨਿ ਰ ਸੀ ਰ ਸ ਨੇ ਤੁ ਮ ਨ ਤਾ ਜ ਦ ਨ ਅ ਨ ਤ ਪੁ ਨੁ ਗ ਠੀ ਠੀ ਬਿ
ਨ ਪ ਦਾ ਅ ਨ ਤ ਬ ਦ ਨ ਕੰ ਜ ਕ ਰ ਨੀ ਬੁ ਜ ਅ ਨ ਤ ਤ ਕੁ ਪ ਨਿ ਪਾ ਨੀ ਅ ਨ ਤ
ਕਾ ਯੇ ਪ ਤ ਚ ਰ ਨ ਅ ਨ ਤਾ ਅ ਨ ਤ ਰੁ ਪ ਬਿ ਪ ਜੇ ਜ ਕੁ ਨੀ ਤੀ ੧੦ ਚੁ ਰੁ ਜ ਤਾ ਕ ਰ
ਤ ਮਿ ਬੁ ਠਾ ਕ ਰ ਤ ਚੇ ਜ ਦਾ ਤੁ ਦ ਥ ਲ ਖੁ ਠਾ ਦੁ ਰੁ ਜ ਨ ਲ ਸ ਤ ਤੇ ਰੀ ਰੀ ਯ ਪ ਠ
ਠੀ ਤ ਦ ਥ ਲ ਜੇ ਰੀ ੧੧ ਬਿ ਸ ਨ ਪ ਠੇ ਚੁ ਬਿ ਜ ਨ ਮ ਗ ਨ ਮ ਸ ਤਾ ਠੀ ਅ
ਪ ਰ ਜ ਪ ਰ ਸ ਬ ਠਿ ਤੁ ਮ ਰ ਠੀ ਨਿ ਪ ਰ ਜ ਬ ਗ ਮ ਕਾ ਜਾ ਜ ਤ ਤੇ ਰ ਕ ਰ ਸ ਕ
ਲ ਪ ਕਾ ਜਾ ੧੨ ਚੁ ਜ ਕ ਲ ਰ ਜ ਕੁ ਦ ਜ ਤ ਗੁ ਨੀ ਨਿ ਜ ਨਿ ਜ ਰ ਜੁ ਕ ਹਿ ਦੇ ਵ
ਹਿ ਪੁ ਨੀ ਨੀ ਬ ਕ ਠੀ ਤ ਨ ਠੀ ਖ ਮਿ ਸ ਠੀ ਚੁ ਰ ਠੀ ਠਿ ਰ ਕ ਰ ਪੁ ਰ ਕੀ ਪਾ ਨੀ ਕ
ਪੁ ਮ ੩ ਪ ਲ ਠ ਰ ਤ ਮਾ ਗ ਰ ਮ ਹੀ ਕ ਠ ਪੁ ਰ ਹਾ ਠਿ ਤ ਦ ਥ ਲ ਮ ਹੀ ਸੁ ਰੀ ਪ ਠੇ ਵ
ਦ ਨ ਮ ਹਿ ਜ ਤਾ ਠੀ ਦੁ ਰੀ ਪ ਲ ਜ ਨ ਕ ਉ ਠੀ ਨ ਖ ਰ ਠੀ ੧੩ ਬਿ ਜ ਨ ਮ ਠ
ਕੰ ਠ ਕ ਤ ਰ ਮ ਹੁ ਪੁ ਪ ਬ ਠਿ ਤਾ ਕ ਰ ਤ ਕ ਲ ਥ ਤਾ ਜ ਜ ਗ ਦਾ ਮ ਰਿ ਨ ਕਾ ਜ ਠ
ਮ ਹਿ ਗੁ ਪ ਤ ਰ ਠੀ ਲੋ ਹ ਕੰ ਠ ਨ ਬਿ ਠਿ ਤ ਜ ਤ ਹੀ ੧੪ ਪੁ ਪਾ ਪ ਨ ਮ ਨ ਤ

13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100

1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100

ਹਮਸਾ ੨੨੬ ਸਿਸਪਦਾ ਪੁਨੀਆ ਚਾਰਪਦਾ ਰਬ ਠਕੁਰਦੀਨਾ ਕਰੋ ਚੰਡਨ
ਨਮਸਕਰੀਅ ਹੁਕੀਨਾ ਬਾਰ ਕਰਤੀ ਦੁਖ ਮਾਰੇ ਸਿਮਰੇ ਕਾ ਸੁਖ ਜਾਇ
ਸਾਰੇ ੧੦੫ ਚਾ ਏ ਮਾਧਰਮ ਦਾ ਨਮ ਕਰੇ ਹੋ ਸਬੀ ਜੋ ਕਉ ਮਰਪ ਧਰੇ ਹੋ ਦ
ਯਾ ਕੀਨ ਠਕੁਰਤ ਦੀ ਪਰਾ ਕੀਟ ਕੁ ਖਛੁ ਤੇ ਕਾ ਫਿਓ ਜੁ ਰਗਾ ੧੧ ਚਾ ਜੰਤ ਦ
ਆਰਤ ਬਾ ਹਰਿ ਮਾਇ ਮਾ ਤਤ ਫਿ ਨ ਬਾ ਮਾ ਪਤ ਤੁ ਤਿ ਦ ਮਾ ਏ ਮਾ ਬਾਰ ਤਿ ਬਿ
ਸੁਖ ਕੁ ਮੋ ਜੇ ਏ ਫੁ ਪਾ ਕਰ ਮ ਕੁ ਠਾ ਬਿ ਸ ਰੇ ਚਿ ਏ ੧੧ ਪੁ ਤਾ ਨ ਜ ਦ ਪ ਦਾ
ਕਰਾ ਬਿ ਕਰ ਮਾ ਤਿ ਦ ਪੀ ਮੁ ਕੁ ਏ ਨ ਮ ਤੁ ਚੋ ਮ ਨ ਮੁ ਖੀ ਤਾ ਮ ਓ ਸ ਗ ਏ ਦ ਨ ਸੀ ਕਾ
ਜੁ ਏ ਫਾ ਰੁ ਪ ਰ ਜੁ ਕੀ ਪ ਜੁ ਪ ਨ ਜ ਬ ਦਾ ਏ ਨ ਲੁ ਏ ਫੋ ੧੨ ਸਿ ਸ ਨ ਪ ਦਾ ਪੁ ਨੀ ਆ
ਕਰ ਮ ਏ ਏ ਹੀ ਮਿ ਲੇ ਠ ਗ ਚੀ ਹ ਸ ਤ ਪਾ ਏ ਮੇ ਦ ਗ ਦ ਗ ਹ ਜ ਓ ਮ ਨ ਕ ਰ ਰ
ਲ ਏ ਮ ਨ ਕੁ ਠਿ ਬਾ ਚਾ ਕ ਮ ਕੋ ਪ ਲੇ ਕੁ ਮੇ ਹ ਚਾ ਚਾ ੧੩ ਚਾ ਪੁ ਏ ਤ ਸ ਕ ਰ ਮ
ਲਾ ਏ ਚਿ ਤ ਦ ਚਿ ਬੁ ਰਿ ਮਾ ਏ ਮਿ ਤ ਸ ਦਾ ਵ ਕ ਹੋ ਕ ਰ ਤ ਠ ਗ ਏ ਏ ਦ ਜ ਨ ਕੁ
ਕ ਰ ਬਿ ਪ ਨ ਕੁ ਏ ਮਾ ਏ ਤੁ ਪੀ ਗੁ ਲਾ ਜੁ ਮ ਨ ਜ ਏ ਮਾ ੧੪ ਸਿ ਚੀ ਰਾ ਯ ਮ
ਨ ਜ ਰ ਜ ਤੁ ਨਿ ਦਾ ਜਾ ਏ ਤੇ ਨ ਕੁ ਜਿ ਸ ਟ ਠਾ ਸਾ ਸਿ ਕੁ ਪੁ ਰ ਖ ਬ ਜ ਤ ਤਿ ਹ ਮ ਹੋ
ਸਿ ਤਿ ਕੁ ਰ ਮਿ ਲੇ ਤੁ ਲ ਖ ਛੁ ਕ ਰਾ ਹਾ ੧੫ ਚਾ ਚਾ ਤੇ ਪੁ ਰੀ ਬੀ ਸੇ ਖ ਪੁ ਨਿ ਮ ਚਾ
ਮਾ ਏ ਸ ਪ ਮ ਧਾ ਤੇ ਠੇ ਤੁ ਓ ਚਾ ਰਾ ਜੇ ਸੁ ਹ ਮ ਤੁ ਪੀ ਤੁ ਜਿ ਲ ਹੈ ਕ ਵ ਲ ਦਾ ਠਾ ਰ ਕੇ
ਪੁ ਰੀ ਗ ਏ ਵ ਮ ਹੋ ੧੬ ਸਿ ਸ ਨ ਪ ਦਾ ਏ ਕ ਬੁ ਏ ਤੇ ਨ ਨ ਰੁ ਪਾ ਸਿ ਰ ਜ ਹੁ ਸਾ ਮੀ
ਪੁ ਰ ਖ ਮ ਨੁ ਪਾ ਜਾ ਫੁ ਚੁ ਤ ਹੇ ਏ ਤੁ ਮ ਵ ਰ ਤੁ ਜੀ ਠੀ ਵ ਜ ਜੀ ਮ ਸ ਤ ਨਿ ਤ ਹੁ
੧੭ ਚਾ ਚਾ ਪੁ ਪ ਖ ਛੁ ਮ ਹੋ ਜ ਤ ਤੇ ਰ ਬ ਸਾ ਹੀ ਤੁ ਪ ਏ ਨ ਦੁ ਜ ਕੋ ਓ ਨ ਹੀ ਮ ਪ
ਨਿ ਕ ਲ ਕ ਰ ਚ ਹੁ ਪੁ ਨੀ ਪ ਲ ਹੁ ਪੇ ਖ ਹੁ ਪੁ ਤਾ ਨਿ ਰ ਖਾ ਸੀ ੧੮ ਚਾ ਪੁ ਜੁ
ਖ ਦੁ ਖ ਮ ਰ ਮਾ ਪ ਬਿ ਮ ਪੁ ਸ ਨਿ ਪ ਜ ਤ ਤੇ ਸ ਚੁ ਕੁ ਤ ਨ ਲਾ ਚਾ ਤ ਪਾ ਤੇ ਦੋ ਖ ਸਿ
ਪ ਤ ਸ ਨ ਪ ਚਾ ਓ ਏ ਵੇ ਗ ਤੇ ਮਾ ਦ ਸਿ ਤ ਪ ਯ ੧੯ ਚਾ ਮਾ ਜ ਤ ਚ ਰ ਮ ਲ

ਮਹੀ

ਪੁ ਕੁ ਚੀ ਪਾ ਮੇ ਰ ਮ ਧ ਦਿ ਤੇ ਹ ਸ ਨ ਸੀ ਪਾ ਮ ਹਿ ਨਿ ਜ ਸੁ ਵ ਤਾ ਮ ਧ ਦਿ ਕ ਨ ੬੨
ਉ ਦੁ ਰਾ ਮਾ ਧ ਬਿ ਮ ਪ ਕੁ ਰ ਜ ਰ ਤ ਸਿ ਸਾ ਰਾ ੧੧ ਸਿ ਚਾ ਤਾ ਕਾ ਮ ਓ ਖ ਧ
ਨਾ ਮ ਰ ਮਾ ਏ ਨਾ ਤਿ ਨ ਏ ਹ ਸ ਪੁ ਏ ਮ ਓ ਪੋ ਤ ਪ ਰਾ ਏ ਨਾ ਲ ਓ ਕਿ ਕੁ ਪੁ ਨਿ ਨ
ਉ ਮ ਚਾ ਰ ਬੁ ਤਾ ਏ ਮੇ ਏ ਕ ਰੀ ਬ ਹਿ ਤ ਲੇ ਕ ਬ ਨ ਏ ੧੨ ਚ ਰ ਪ ਦਾ ਤੁ ਮ ਹਿ
ਨ ਨਾ ਬਿ ਮ ਕੋ ਕੁ ਮਾ ਬ ਰ ਨੇ ਮ ਨ ਜ ਨ ਗ ਹ ਜ ਜ ਕੁ ਪਾ ਤੁ ਕ ਮ ਚ ਗਿ ਮ ਓ ਸ ਪੀ
ਕ ਹੋ ਮੇ ਵ ਕ ਮਾ ਕੁ ਚੇ ਦ ਤਿ ਜ ਲ ਹੋ ੧੩ ਚ ਚਾ ਸੁ ਕੇ ਜ ਰਾ ਕ ਜੁ ਮ ਚ ਕੁ ਖਾ
ਚੁ ਰ ਨ ਬਿ ਬਿ ਪ ਕ ਹੇ ਪੁ ਨ ਗ ਥਾ ਸੀ ਨ ਪ ਤ ਕੇ ਮ ਹ ਰ ਸ ਏ ਨ ਕੁ ਰ ਟ ਖ ਜ ਕੇ
ਨਿ ਬ ਕ ਰ ਯ ਨ ੧੪ ਪੁ ਚ ਏ ਲ ਪਿ ਰ ਮ ਜ ਸ ਮੇ ਨ ਕ ਹੋ ਤ ਤੇ ਬਿ ਬਿ ਧ
ਬਿ ਮ ਪ ਤ ਨ ਵੇ ਗ ਮ ਨਿ ਨ ਰ ਜ ਨ ਹੇ ਤੁ ਮਿ ਖ ਖਾ ਸੇ ਜ ਖ ਨਿ ਮ ਤ ਕੁ ਨ ਹਿ ਤ ਮ ਨੇ
੧੫ ਚਾ ਚਾ ਪ ਤ ਉ ਪ ਧ ਤ ਕਾ ਵ ਕ ਕ ਹੋ ਤ ਮ ਹਿ ਸ ਤ ਖਾ ਰੀ ਲ ਹੋ ਬ ਖ
ਪ ਤਿ ਤ ਰ ਨ ਪ ਬਿ ਪ ਪ ਤੀ ਨਾ ਵ ਖ ਖ ਖ ਪ ਨੇ ਕੁ ਬ ਤੁ ਪੀ ਨਾ ੧੬ ਚਾ ਚਾ
ਬਿ ਵ ਸ ਥਾ ਮ ਗਿ ਮ ਨੀ ਰ ਹ ਤਾ ਦ ਸ ਖ ਰ ਖ ਨ ਲ ਓ ਮ ਨ ਜ ਨ ਕ ਹ ਤਾ ਤੁ ਰ ਨ ਪ
ਨਾ ਬਿ ਖੇ ਰ ਜ ਖੇ ਏ ਚੀ ਬਿ ਸ ਬੁ ਰ ਜੁ ਪ ਤ ਪ ਤੇ ਜੇ ਏ ੧੭ ਚਾ ਚਾ ਬ ਓ ਵ
ਜ ਖਾ ਪੁ ਸ ਰੀ ਰਾ ਤੀ ਜ ਖ ਰ ਖ ਲੇ ਕੁ ਠੇ ਠੀ ਰੀ ਗ ਚਿ ਰ ਚੇ ਚਿ ਬਿ ਤ ਬ ਨ ਤਾ ਜੁ ਤ ਪੀ
ਮਾ ਖੋ ਮੁ ਖ ਚੇ ਓ ਵੇ ਕੁ ਮ ਨ ਬੀ ਮਾ ੧੮ ਪੁ ਚ ਚ ਹ ਰ ਚਿ ਪ ਤਾ ਜ ਰਾ ਜ ਨ
ਹ ਏ ਚਾ ਹ ਏ ਏ ਏ ਜ ਬ ਲ ਤੁ ਰ ਚਾ ਕੁ ਮ ਲਾ ਏ ਚਿ ਚਾ ਪ ਚ ਤੁ ਜ ਮ ਗਾ ਸਿ ਰ ਕ ਪ ਲ ਚਾ
ਨੇ ਨ ਨੀ ਰਾ ਜੁ ਵ ਤ ਰ ਚ ਚਿ ਮ ਚਾ ੧੯ ਸਿ ਸ ਨ ਪ ਦਾ ਚੁ ਤ ਬ ਨ ਤਾ ਚੁ ਏ ਨੇ ਕੁ
ਰਾ ਤੁ ਦ ਪ ਨ ਮੁ ਰ ਖ ਕ ਰ ਤ ਪੁ ਕ ਰਾ ਹ ਸ ਤ ਪਾ ਏ ਬੀ ਕੁ ਏ ਓ ਬਿ ਕ ਲਾ ਮ ਮਿ ਗ ਮੀ
ਗ ਮ ਕੁ ਪੁ ਰੇ ਸਿ ਕੁ ੨੦ ਚਾ ਜ ਮ ਦੁ ਤ ਨ ਮਿ ਲ ਪੇ ਰੇ ਮਾ ਨਾ ਜਾ ਜ ਨ ਏ ਤੁ ਤੁ
ਜ ਮ ਕੁ ਨਾ ਰੁ ਚ ਪਾ ਜ ਗ ਰ ਲੇ ਗ ਏ ਤਾ ਜਾ ਕੀ ਏ ਕ ਰ ਮ ਕ ਰ ਮ ਪੋ ਨਿ ਦਾ ਸਾ ੨੧
ਬ ਹੁ ਰ ਕੁ ਲ ਮ ਹਿ ਪ ਰਿ ਚਿ ਮ ਏ ਮਾ ਲ ਖ ਚ ਓ ਗ ਸਿ ਜੁ ਨ ਕੁ ਮ ਏ ਜ ਨ ਮ

੨

ਰਨਕੀਧਾਰਾਮਾਰਾਹਰਹਮਾਲਮਰਧੁਰਧਾਫਿਰਾਹਾ ॥ ੬੨ ॥ ਖਿਸਨਪਦਾ
ਅਦਾਰਾਦਨੇਮਾਰਗਥੀਕੋ ॥ ਚਉਗਾਸਿਕੁਰਮਨਹੇਤੁਕਠਿਕੋ ॥ ਗਜਾਸੀਕ
ਟਤੇਲੋਹੁਬਚਾਈ ॥ ੬੩ ॥ ਪੁੰ ॥ ਸਿਕਟਹਰਨਤਪ
ਤ੍ਰੇਨਾਜਨਾਕ੍ਰਿਪਾਸਿਧਮਾਰਿ ॥ ਮਨਿਪਜਾਸਨਾ ॥ ਏਜਰੇਰੇਜੇਤੁਮਹਿਅਰਧਾ
ਹਾਜਾਸਾਜਤੋਹੀਕਉਜਾਧਹਾ ॥ ੬੪ ॥ ਚੁਪਦਾ ॥ ਤਪਦਰੇਨਸਿਗਤਤਿਮ
ਦੀਜੇ ॥ ਏਸਜਨਪ੍ਰਤਮਏਆਕੁਰੀਜੇ ॥ ਨਮਦਨਪ੍ਰੀਤਪਦਥਰੀ ॥ ਦੋਹੁ
ਦਯਾਨਿਧਜਰਨਤੇਹਾਰੀ ॥ ੬੫ ॥ ਖਿਸਨਪਦਾ ॥ ਟੁਖਰੇਗਜਤੁਨਮਰਹਰਹਾ ॥ ੬੬ ॥
ਸਜਨਕਰਨਾਰਚੁਰਹਾ ॥ ਰਫੁਕਰਹੁਮੇਰੀਸੁਥਕਾਣਾ ॥ ਟੀਨਬਿਧਬੋਰਿਨਰੀ
ਜਾਲਾ ॥ ੬੭ ॥ ਚੁਪਦਾ ॥ ਪੁਤ੍ਰੀਮ੍ਰਿਹਮਰੇਪੁਤ੍ਰਪਾਰਹਾ ॥ ਚਨਚਨਦਜਨਸਕਲ
ਸਿਪਾਰਹਾ ॥ ਸੀਸੁਥਲੋਹਕਰਨਾ ॥ ਸੁਕੀਜੇ ॥ ਹਾਥਏਇਕੋਕਰੇਰਖਲੀਜੇ ॥
੬੮ ॥ ਖਿਸਨਪਦਾ ॥ ਪੁੰ ॥ ਚੁਪਦਾ ॥ ਤੁਹਤੁਹਪੁਰਜਰਨਤਿਹਾਰੀ ॥ ਹਉਤੁਮ
ਚਿਟਫੁਕੀਦਰਬਾਰੀ ॥ ਏਕਜੀਹਕਿਆਕਥੋਬਿਚਾਰਾ ॥ ਜੇਸਾਰਦਬਿਧਭ
ਦਹਾਰਾ ॥ ੬੯ ॥ ਚੁਪਦਾ ॥ ਮੇਨਾਬਮੇਰੀਫੁੰਨਾਈ ॥ ਹਮਲਹੁਰੇਤੁਮਾਰਿਕਾਰੁ
ਮਾਈ ॥ ਜਗਬਿਧਰਖਫੁਦੇਦਨਕਰੇ ॥ ਮਠੁੰਟਨਟੇ ॥ ਮਜਰਨਮਰੇ ॥ ੭੦ ॥ ਖਿ
ਖਿਸਨਾ ॥ ਤਿਮਹੁਰਖਫੁਕੋਰੇਗਜਾਈ ॥ ਮੇਆਯੋਤੋ ॥ ਰੀਜਰਨਈ ॥ ਏਸਗ
ਏਦਫਤੇਨਰਹੀ ॥ ਸੀਸੁਥਲੋਹਰੀਚਰਹੁਪਲਪਰੀ ॥ ੭੧ ॥ ਪੁੰ ॥ ਚੁਪਦਾ ॥ ਏ
ਦਾਬਿਨੇਕਬਿਨੇਬਖਸੀ ॥ ਜਨੇਨੀਤਸਜਨਕੁਰਗੇ ॥ ਮਸੀ ॥ ਚੁਪਦਾ ॥ ਤਿਸਰੇ
ਏਥਿਧਾਰਾ ॥ ਏਦਾਬਿਨੇਕਬਿਨੇਮੁਰਾਰਾ ॥ ੭੨ ॥ ਖਿਸਨਪਦਾ ॥ ਮਬਹਰਕੀਮਾਰ
ਤੋਨਹੁਦੁ ॥ ਏਦਨਜਾਬਿਧਕੀਨਗੁਨਪੁਜਾ ॥ ਸੀਸੁਥਲੋਹਕੀਮਾਰਤੀਕਰੀਮੁ
ਨਹੁਸੀਤਜਨਪਗਪਰੀ ॥ ੭੩ ॥ ੭੩ ॥ ਏਤਸੀਏਦਬਿਨੇਕਬਿਨੇਜੀਸੁਥ
ਲੋਹਕੁਮਨਬਿਨਦਬਿਨੇਜਮਾਪਤਿਮਜਤੁਕੁਮਸਤਾ ॥ ੭੪ ॥ ੭੪ ॥



ਸੀਕਰਾਹੇਲੀਜੀਹਾਏ ॥
ਅਸਦੇਦਲਖਿਸੈ ॥ ਮਾਰਤੀਸੀਸੁਥਲੋਹਕੁਮਨਕਥਤੇ ॥ ਬਦਬਲਾਕੁਪੁਸਾਦਿ ॥
ਖਿਸਨਪਦਾਰਾਖਪੁੰਨੀਆ ॥ ਕੀਨਰੁਲਜਮਪੁਜਨਯਚਿਹੁਰਚੁਰਪਤੁਰ
ਨਾਰਾ ॥ ਕੇਟਤਿਓਜੀਮਲਜਨਮੁਖਨਾ ॥ ਫੇਕਜੋਰੇਦਰਬਾਰਾ ॥ ਜੋਰੇਕਲਜ
ਮਾਜਸੀਕਾਜਗਤਾਕਾਦੁਤਾ ॥ ਗਲਚਾਰਾ ॥ ਜੀਤਕੇਗਤਿਕਾ ॥ ਦੁਤਾਮਰਦਾਦਤ
ਬਲਬਲਜਾਤਦਰਜਾਰਾ ॥ ੭੫ ॥ ਚੁਪਦਾ ॥ ਪੁਤਿਲਕਾਟਨਈਥੇ ॥ ਦਾਜਾਜਾਜਹੁਰ
ਮਗਰੇ ॥ ਗਲੁਤੁਪੁਰਧਮਾਲਕੀਪਲਮਿਕਮਦਕੇਜਗਮਗਰੇ ॥ ਬਿਧਿਧਿਯ
ਰੀਧਯਨਜਾਚਤੇ ॥ ਏਕੀਨਬਾਲਜਪਰੇ ॥ ਬਾਰਨੀਟਨੀਫੁ ॥ ਰਿਨਕੁਰ
ਤੁਰਿਪੁਰਪਦਦੇਦਪਖਰੇ ॥ ੭੬ ॥ ਚੇਨੇਦਕਮੁਖਮਜਤਕਲਾਦੁਜਨਮਾਜ
ਕਰਖਜਾਨੇ ॥ ਮਗਲਕੁਏਹਰਦਰਸਨਤੇ ॥ ਚੁਰਤਦਾਕਾ ॥ ਰਰਗਮਾਨੇ ॥ ਬਾਧਪੁ
ਪੁਰੁਪਗਨਹਰਖਕਰਮੁਰਪੁਤੁਮਨਕੁਏ ॥ ਰਬਾਬਖਧਾਦਜਤਲਪੁੰਯ
ਕੁਲੇਲੇਸਕਲਜੁਟਨੇ ॥ ੭੭ ॥ ਚੇਕੁਉਰਬਾਸਿਪੁਤੁਈਦੇਦਬਪੁਨੀਮਲਾਮਈ
ਕਰਕਰਬਿਨੇਜਚੀਪਦਕੀਨਗਾ ॥ ਦੁਤਾਬਿਧੇਬਧਾਈ ॥ ਜਫੁ ॥ ਜਫੁਨੀਗਿਯ
ਪਜਾਜਾ ॥ ਗਕੀਨਰਜਾਜਮਾਲਮਿਲਾਈ ॥ ਨਾਫੁਠਿਠੇਠਿਸਥਲੋਹਰਤੁਗਤਈ
ਪਮਾਕਯਨਕਈ ॥ ੭੮ ॥ ਲੋਕਪਾਲਕੁਦਬਿਧਨਰਦਤੇ ॥ ਜੇਜਨਕਾਦਿਕਨਿਤ
ਤਾ ॥ ਨਾਰਦੁੰਬਰਥੀਨਬਜਾ ॥ ਦੁਤਾਕੁਰੁਨੀ ॥ ਦਿਨਿਦਨਿਤਤਾ ॥ ਬੁਧਮਾ ॥ ਹੀਜਯ
ਰਾਜੋਮੇਰਾ ॥ ਵਤੁਤੁਤੁਗਨਨਿਤਤਾ ॥ ਗਨਿਤੁਪਰੀ ॥ ਪਦਮਸੀਹੁਰਨਨਰੀਨਗ
ਨੀਨਿਤਤਾ ॥ ੭੯ ॥ ਖਿਰਾਥਿਰਥੇਈਥੇਈਤਾ ॥ ਥੇਤਾ ॥ ਥੇਨਿਤਤੀਗੀਤੀਨਿਤਤਾ ॥ ਮਕ
ਰੀਜਕਰੀਪੇਰੀਪਾ ॥ ਚਿਤੁਬਿਚਿਤੁਨਨਿਤਤਾ ॥ ਮਪੁਰਤਾਲਮਾਲਾ ॥ ਪਜੇਧਗਨ ॥ ਏ
ਤਾਨਗਨਬੁਨਨਿਤਤਮਪੁਰਗਾਰਾ ॥ ਸੀਸੁਥਲੋਹਕੁਮਨਕਰਨਿਤਤਾ ॥ ੮੦ ॥ ਚੁਜ
ਰਪੁਕ

ਸਲੀ ਪੁਰਮਦਾ ਤਿਲਾਨ ਕਮੇ ਦੀ ਸੁਹ ਸੁ ਸੀਤਮ ਪਾਠੀ ਮਾ ਪੁਰਮ ਪੁਰ ਰਾਗ ਮੁਰਾ
ਗੀ ਨਗਾ ਵਤ ਵ ਵੇ ਰ ਜ ਯੋ ਮ ਨਿ ਰ ਸ ਮਾ ਜ ਕ ਹ ਲ ਕ ਬ ਰ ਨ ਨਿ ਤ ਰ ਸ ਭੀ ਰ
ਰਾ ਰ ਰਾ ਕ ਉ ਤ ਕ ਮ ਨ ਭੇ ਕ ਹੀ ਹੇ ਹ ਲੇ ਬ ਰ ਨ ਕ ਥਿ ਰ ਮ ਹੁ ਨਿ ਤ ਰ ਯ ਕ ਰਾ
ਕ ਰਾ ਮੁ ਮ ਹੁ ਨਿ ਤ ਰ ਮ ਨ ਕਾ ਚ ਕ ਹੇ ਜਾ ਯ ਜ ਮਾ ਜ ਕ ਹ ਸਿ ਖਾ ਮ ਲਿ ਕ ਲ ਜ ਪ ਰ
ਹ ਕ ਰ ਨ ਚ ਹੁ ਨ ਹੀ ਥਿ ਆ ਪੇ ਦ ਰ ਭਿ ਖਾ ਡੁ ਟ ਹ ਕ ਡ ਡ ਯ ਲ ਤੇ ਪ ਨਿ ਕਾ ਨ
ਜ ਗ ਤ ਕੀ ਤਿ ਮ ਕੋ ਨ ਉ ਪ ਕੁ ਰ ਤ ਪੁ ਮ ਲ ਡੁ ਨਾ ਬਿ ਦੇ ਹ ਦ ਜਾ ਮ ਨੁ ਰ ਗੇ
ਚ ਹੇ ਤ ਥਿ ਲਾ ਸਾ ਨਿ ਤ ਰ ਰਾ ਮ ਗੇ ਨਿ ਤ ਰੀ ਪੀ ਯਾ ਜਾ ਗੀ ਚ ਡੇ ਥਿ ਪੁ ਮਾ ਰ ਦ ਰ
ਸੁ ਕ ਰ ਮਾ ਤੇ ਜੈ ਜੇ ਦ ਸਾ ਯੁ ਮਾਰੀ ਮਾ ਪਾ ਪ ਰ ਕ ਸ ਡੇ ਬਿ ਸ ਰ ਕੇ ਤ ਦ ਕਾਰ ਭ
ਯੋ ਨ ਭੁ ਹੀ ਐ ਰ ਕ ਹ ਹ ਰਿ ਕੇ ਡੁ ਏ ਰੀ ਕ ਸੁ ਕ ਰ ਐ ਰੀ ਗੀ ਲ ਤੁ ਹੀ ਈ ਸਾ ਜ
ਤ ਲ ਸੁ ਰ ਤ ਲ ਮਿ ਲਾ ਵ ਤ ਗਾ ਵ ਤ ਵ ਤ ਨ ਚ ਤ ਮ ਪ ਮ ਰ ਸੁ ਮ ਰ ਨ ਟ ਵ ਰ ਨੇ
ਤ ਗ ਸੀ ਸੁ ਬ ਲੇ ਹ ਰੰ ਗ ਰ ਚ ਤਾ ਵ ਰ ਤ ਮ ਨ ਨੁ ਰ ਨ ਕੀ ਥਾ ਲ ਪ ਨ ਵ ਰ ਜ ਕ ਰ
ਸਾ ਰੇ ਪੁ ਰ ਪ ਮ ਲ ਮ ਡੁ ਤ ਸੁ ਤੁ ਮ ਰ ਪ ਰ ਵ ਰ ਜ ਤ ਹੁ ਮ ਨੁ ਖ ਰੇ ॥ १ ॥ ਹ ਡ ਡ
ਫ ਦਾ ਟ ਨਿ ਤ ਕ ਰੀ ਕ ਰ ਕ ਟ ਖ ਹ ਰ ਹੇ ਰ ਤ ਮ ਮ ਜ ਤੁ ਰ ਕ ਵ ਚ ਕੀ ਲ ਹ ਰ ਉ ਪ
ਮਾ ਰੀ ਤ ਕ ਵੇ ਤ ਨ ਟੇ ਰ ਤਾ ਬੇ ਟ ਮ ਕ ਗੀ ਰ ਉ ਪ ਨਿ ਜ ਟਿ ਨ ਗਾ ਵ ਤ ਰਾ ਗ ਸਿ ਭੁ ਹ
ਨਾ ਜ ਰ ਜ ਬ ਸਿ ਤ ਰੁ ਜ ਰੀ ਰੀ ਰੀ ਮ ਰੁ ਪੁ ਜ ਬ ਪੁ ਹ ਨ ॥ १ ॥ ਗ ਐ ਵ ਐ ਰੀ ਡੁ ਐ
ਮ ਹ ਪੁ ਭਾ ਮ ਭੇ ਦ ਨ ਕ ਉ ਪਾ ਏ ਓ ਦਾ ਜ ਕੋ ਬਿ ਦ ਡੁ ਹ ਜ ਤਿ ਯ ਰ ਕੀ ਜੁ ਰ ਪ ਰਿ
ਨਿ ਤ ਜੁ ਨਾ ਯੋ ਮ ਆ ਰਿ ਮ ਮ ਹੀ ਸ ਭੁ ਨ ਚ ਤ ਤ ਕੇ ਚ ਰਾ ਚ ਪ ਜਾ ਸਾਰੀ ॥
ਦਾ ਸੋ ਕੇ ਬਿ ਦ ਡੁ ਤ ਹ ਜ ਤਿ ਗ ਰ ਕੀ ਮਾ ਐ ਮ ਨ ਰ ਵ ਨ ਹ ਰੀ ॥ १ ॥ ३ ॥ ਐ
ਇ ਤਿ ਹ ਰ ਪ ਤਾ ਨਿ ਤ ਰ ਰ ਪੁ ਜਾ ਡੇ ਉ ਤ ਰ ਵ ਜ ਮਾ ਪ ਰਿ ਸੁ ਭੁ ਮ ਜ ਤਾ ॥ १ ॥ ਮ ਥ ਹ ਰ ਮ
ਰ ਤੀ ਕ ਥ ਤੇ ਤੁ ਥ ਲਾ ਪੁ ਨੀ ਮਾ ਕਾ ਬਿ ਥਾ ਰਾ ਮ ਰ ਤੀ ਜਾ ਜ ਕੁ ਭੁ ਗ ਹ ਰਿ ਕੇ
ਰੀ ਕ ਰ ਪੁ ਜ ਪੁ ਜ ਲ ਤਾ ਟਿ ਥ ਥ ਤੀ ਮ ਵ ਮੇ ਦੀ ਪ ਜ ਹ ਸੁ ਮ ਖੀ ਜ ਜ ਪੁ ਭ ਥਿ

ਪਹੁ ਜਾ ਡੀ ਤੇ ਤੀ ਸੇ ਕੇ ਟੁ ਰ ਕ ਰ ਤਾ ਮ ਰ ਤੀ ਕੀ ਕ ਰ ਉ ਮ ਗ ਨੇ ਸੀ ਜੇ ਸ ਜਾ ਰ ਵ ॥ ੬੬੪
ਨ ਵ ਟੁ ਨ ਜ ਨ ਪ ਮ ਕੁ ਬੇ ਰ ਜ ਯੋ ਸੀ ॥ १ ॥ ਸੁ ਜਾ ਵ ਤੇ ਸੀ ਖ ਘ ਟ ਟੁ ਰ ਚ ਗ ਨ ਤ ਹ
ਮ ਮ ਰ ਤੀ ਕ ਰ ਤ ਕੋ ਬਿ ਡੀ ਮ ਰ ਤੀ ਜੀ ਮ ਹ ਪੁ ਡੁ ਕੁ ਕੀ ਕ ਰ ਤਾ ਹ ਡੁ ਰ ਡਿ ਡੀ
॥ १ ॥ ਰ ਹ ਐ ਮ ਨੀ ਦੀ ਕ ਰ ਤੁ ਹੀ ਜੋ ਕੇ ਵ ਡ ਡ ਜ ਰ ਸਾ ਜ ਜ ਸੁ ਰੀ ਰਾ ਸ ਕ ਪ ਮ
ਕੁ ਡਿ ਤੁ ਗ ਨ ਗ ਨ ਦੀ ਪੁ ਥ ਚਾ ਰ ਨ ਪੁ ਰੀ ਰਾ ਗੁ ਡੁ ਕ ਕੀ ਨ ਰ ਚ ਡ ਜੁ ਥ ਤਿ ਨ ਜ ਰੀ ਰ
ਮ ਕ ਡਿ ਮ ਡੀ ਕ ਰ ਤਾ ਮ ਰ ਤੀ ਪੁ ਰ ਸੇ ਤ ਪੁ ਡੁ ਮਿ ਗ ਲ ਰ ਰ ਬਿ ਦ ਨੀ ॥ २ ॥
ਚ ਰ ਚ ਤੀ ਰ ਚਾ ਮ ਵ ਜੀ ਖੰ ਡੁ ਕੇ ਜ ਰ ਮ ਰ ਪ ਤ ਤ ਮ ਮ ਮ ਨਾ ਲੋ ਤ ਪ ਵ ਡੁ ਨ ਚੁ
ਰ ਜੁ ਭ ਲ ਡੁ ਨ ਥ ਲ ਡ ਡ ਨ ਤ ਰੁ ਥ ਹ ਨ ਮ ਰ ਜ ਨ ਰ ਸਿ ਤ ਰ ਉ ਉ ਮ ਹ ਹ ਰ ਥ
ਉ ਡੁ ਹ ਹ ਰ ਵ ਜ ਨ ਪੇ ਮ ਉ ਮ ਗ ਮ ਨਿ ਦ ਹੁ ਏ ਮੇ ਖ ਜੁ ਥੇ ਥ ਮ ਤਿ ਪ ਨਾ ਡੁ ਤ
ਡੁ ਤ ਨ ਐ ਬੇ ਦ ਥਿ ਥਿ ਯ ਥਿ ਪ ਥ ਪ ਕ ਵ ਨ ਵ ਥ ਡੇ ਜ ਨ ਥੇ ਡੁ ਜ ਥਿ ਪੁ ਜ ਡੁ
ਲ ਕ ਰ ਪੁ ਜ ਤ ਥਿ ਥਿ ਪੁ ਯੋ ਜ ਨ ॥ ੩ ॥ ਡੇ ਯ ਜ ਰੇ ਜ ਡੁ ਮ ਡੁ ਡੇ ਜਾ ਡੀ ਪ ਕ ਪ
ਤੁ ਪ ਕੀ ਥਿ ਥਿ ਪੀ ਜ ਟ ਨ ਡਿ ਥਿ ਜ ਰੀ ਹ ਰਿ ਤ ਥਿ ਜ ਨ ਜੇ ਕੀ ਸੁ ਕ ਸੇ ਹ ਰ
ਜੀ ਜਾ ਥ ਥਿ ਥਿ ਪ ਥਿ ਡ ਲ ਹ ਰ ਬ ਡੁ ਤੀ ਮ ਨ ਡ ਲ ਥਿ ਡਿ ਡ ਤ ਜੀ ਥੁ ਹ ਨ ਡੇ ਕ ਪ
ਡੇ ਕ ਥ ਪੁ ਜਾ ਤੀ ਮ ਰ ਕੇ ਲ ਪੁ ਗ ਡ ਮ ਥੁ ਡਿ ਜ ਤੀ ਡੇ ਲਾ ਮਿ ਗ ਮ ਦਾ ਥਿ ਥਿ ਪ
ਕਿ ਰਾ ਰ ਨ ਦ ਥ ਥਿ ਪ ਮ ਰ ਪ ਤ ਸੀ ਪ ਤ ਵ ਦ ਗ ਦ ਡੁ ਜ ਨ ਥ ਜ ਨ ਲ ਡਿ
ਕ ਰ ਮ ਨ ਨ ਕੇ ਡਿ ਥ ਡਿ ਥ ਥ ਪੁ ਤੁ ਗੀ ਕੀ ਡ ਡ ਡ ਲ ਨ ਲ ਡ ਮ ਨੀ ਕੋ ਮ ਰ ਪ ਤ
ਕ ਮ ਲ ਪੁ ਤੀ ਗ ਕੀ ਡ ਜਿ ਰੀ ਮ ਰ ਮ ਰ ਜਿ ਰੀ ਮ ਡ ਮ ਡ ਕ ਮ ਕ ਰ ਪੇ ਸ ਹ ਰ ਤ
ਮ ਨ ਨ ਡੁ ਰੁ ਰ ਜ ਮ ਨ ਗ ਲ ਥ ਡਿ ਤ ਮ ਘ ਨਾ ॥ ४ ॥ ਡੁ ਜ ਥਿ ਦ ਚਿ ਤ ਥ ਜ ਨ ਗ
ਦਿ ਡਿ ਨ ਕੇ ਉ ਰ ਕ ਕ ਨ ਮ ਨੀ ਡਾ ਰੇ ਜੇ ਜ ਮ ਨੀ ਮ ਰ ਚੀ ਦ ਮ ਨੀ ਚ ਜ ਮ ਕ ਤ
ਯ ਕ ਰ ਚਾ ਰੇ ਗੀ ਵ ਮ ਡੀ ਮ ਰ ਨੀ ਲ ਮ ਡੀ ਪ ਹ ਚੀ ਮੁ ਡ ਕੀ ਸੀ ਕੇ ਕ ਰ ਤ
ਕੇ ਵ ਤੇ ਤੀ ਸ ਕ ਰੇ ਰੀ ਹੀ ਹ ਰਿ ਕ ਮ ਲ ਪ ਕੇ ॥ ੫ ॥ ਨ ਨ ਪ ਡਿ ਨ ਥ ਚਿ ਤੁ ਰੀ

ਰੰਗਨਪੀਤਉਪਰਨਾਮੇਹਨਾ ਮਮਰਮਤਮਹਾਰਾਜਕਹਜਰਗੀ ਖਿਨੇਕਰਤ
ਹਰਜੇਹਨਾ ਨਨਾਪੁਜਪਨਰੀਪੁਰੀਪਨਸੁਖਤਮਲਾਹਿਰਬੰਦਨਾਪੁਪ
ਦੀਪਨਈਥੇਦਤਿਲਕਕਰਪੁਜਤਤੇਜਗਬੰਦਨਾ ਮਹਾਕਾਲਕੋਪੁਜਤ
ਮਗਰੇਬੰਦਤਾਥਿਨੇਗੁਨਗਾਵਤਾ ਮਹਾਕਾਲਕੀਜਰਨਪਰੇਜੇਗੁਗਮਜੁਗਤ
ਤਰਜਦਤਾ ਫੁੰਗਨੀਰਖੀਰਪਈਥਿਪਤਦਪਮਧਮਿਜਟਨਮਰਯੋਪੀਰਯ
ਚਾਰਥਕੁਮਾਥਿਪੁਜਾ ਮਹਾਕਾਲਜਮਰੇਪੀ ਪੁਸ਼ਹੁਗਮੀਜਲੀਪਦਥਿਨੇਕ
ਰਤਸਭਨਨਾਨੇਪੁਜਾਤੋਰੀ ਗੁਲਾਜੀਦਲਗੀਚੋਟਕਮਾਕੋਹੋਤਪੁ ਸਿਨਨਿਹੇ
ਰੀ ਮਦਾਜਰੋਬੰਦਤਹਜਤਿਗੁਰਕੀਜਰਪੁਜੇਠਕਰਜੇਰੀ ਸੁੰਨੇਸਿਤਪੁ
ਜਾਹਰਿਜੁਕੇਥਾਸਦਕਰੀਪੁਠੇਰੀ ਪੁਸ਼ਹੁਪੁਜਕਰੋਲਥਨਾਮੀਮਨਬਚ
ਕੁਮਾਮਪਨੇ ਫੁੰਗਦਤਹੀਮੇਪੁਸਿਨੇਹਰੇਯਟਘਟਕੀਟਹੁਜਾਨੇ ੧੦ ਦਾ
ਕਾ ੧੩ ੧੦ ਪੁਸ਼ਹੁਤਸੀਮਾਰਤੀਸੀਥੁਲੇਹੁਮਨਦੇਥਿਨੇਜਮਾਪਤਹੁਤਮਸਤ
ਯਥਸਥਦਮਹਾਤਸਾ ਕਾਥਿਥਾਚਾ ਥਿਜਨਪਦਪੁਸ਼ਹੁਮਾ ਹਾਰੀਕੀਕਥਾਪਟਨ
ਮਤਿਨੀਕੀਕਥਤਸਨਤਨਮਾਏ ਸੁਹਮਾਦਕਸਨਕਾਟਕਨਾਰਦੇਜਿਸਸਾਰ
ਦਾਗਾਏ ਜੇਜੇਰਥਿਕੀਨਜਗਮੀਮਾਜਰਨਮਾਰਥਪਾਏ ਮੁਨਜਨਹਾਰੀ
ਜੀਤਿਮਾਦੇਕਕਥਕੁਮਾਮਹਲਾਏ ੧੧ ਥਿਜਨਪਦਪੁਸ਼ਹੁਮਾ ਮਨਭਉ
ਲੀਲਾਪੁਕੁਕੀਥੇਦਪੁਰਾਨਨਗਾਏ ਮਾਠਮੀਕੀਕਰਹਰਭਗਤਾਇਨਤੇਮ
ਦਸਥਾਏ ਗਥਿਮਾਸਪਚਾਜਪੁਥਿਰੋਥਖ ਪੁਹਲਾਦਭੁਕਤਹਰਭੁਏ ਜੇਜੇਤ
ਗਤਜਿਤਗਨੀਯੰਪਦਮਾਉਮਾਪੁਥਾਏ ੨੨ ਪੁਸ਼ਹੁਮਾ ਜਤਿਗੁਰਨਨਕਮੀਸ
ਕਥਾਪੁਠਾਤਿਨਜੁਕੀਥੁਥਨਾਏ ਨਮਉਪਾਸਨਾਮਮਾਰਪੁਨਾਮਿਹੀਜਪ
੧੩ ਪਰਏ ਮੁਰਉਪਦੇਸੀਗਤਕਉਦੀਨਾਜਤਿਨਾਮਨਿਥਾਏ ਮਹਾਮੰਤਰਾ
ਰਕਸਤਨਾ ਜੇਗੁਰਕੀਨੇਦਾਨੇ ੩੩ ਪੁਸ਼ਹੁਮਾ ਕੁਰਤਕਥੀਰਦਦਾਸਨਾਮ

ਦੇਵੀਮਨਸੇਦਪਦਪਾਏ ਮਸਮਨੇਨਪੀਨਤਿਠੇਚਨਥੇਨੇਗੁਗਮਤਰਾਏ ਸਥ ੬੮੫
ਦਜਹਾਜਸਤਿਗੁਰਕਰਨਾਹੀਤਿਹਚਤ੍ਰਾਜਿਖਲਘਾਏ ਲੁਠੀਸਾਕਾਰੇਤਰ
ਕੋਠਗਠਾਜਿਨਬਿਸਟਸਕਰਾਏ ੧੦ ਪੁਸ਼ਹੁਮਾ ਜਿਨਮਨਮੰਤਰਥਥਦਗੁਰੁਕ
ਹਿਦੀਥਿਚਾਰਕਰਾਏ ਮੀਟੈਮੀਕਤੁੰਗਾਰਚਿਰਨਕੇਜਥਦਪੁਕਾਸਕਰਾਏ
ਜੇਤੀਜਿਤਕਦਲਪੁਕਾਜੇਤਿਗੁਮਨਪੁਠਕਰਾਏ ਜਿਨਕੇਠਗੁਕਲੇਜਗਮੀ
ਦਰਤੇਦੁਰਸਥਦਕਮਾਏ ਜਤਿਗੁਗਥਦਈਥਿਉਜਿਮਾਰੀਤਰਕਮਦਪੁ
ਠਾਏ ੧੬ ਪੁਸ਼ਹੁਮਾ ਪੁਸ਼ਹੁਮਾ ਮਿਤਕਰੀਮਤਪੀਮਤਮਮਰਕਰਾਏ ਸਥਦਠ
ਜਥਦਗੁਰੁਕੁਦਸਾਕਤ ਹੀਮੀਪਾਪੀਜੁਗਤਕਰਾਏ ਦੁਰਕਸਥਦਈ ਹੁਕਾਮੀ
ਮੰਤਰੇਕਰਕੋਪਰਥਪੁਕਰਾਏ ਸਾਕਤਜੇਠਲਨਕਹੀਮਹੁਸਾਕਤਮਨ
ਨਜੁਖਾਏ ੧੭ ਪੁਸ਼ਹੁਮਾ ਕੁਰੁਕੁਕਰਕੇਕੁਹਕਲੇਜਹਦੁਰੀਮਤੁਜਾਏ
ਜਿਨਕੇਠਹਰਦਰਸਨਕੀਨਹਰਥਿਗੁਕਰਠਾਏ ਸੁਹਪਠਜੇਨੇਤੁਦਰਜ
ਨਕੇਤੇਮੀਮਮਪਾਪਾਏ ਜੇਦਦਹਿਗੁਨਨਥਾਦ ਹੁਜੀਮਤਿਪੁਜ
ਥਿਲਾਕੀਨਏ ੧੮ ਪੁਸ਼ਹੁਮਾ ਜਿਨਕੇਦਰਸਨਕੀਮਹੁਸਿਥਦਰਜੇਪਾਠਲਗ
ਏ ਮਜੇਤਸ ਕਪੁਹਪਹਰਮਰਪਰਪਦਸਥੇਜਸੁਘਾਏ ਥੇਠਿਦੁਜਮਤਾਕ
ਹੁਜਾਨਹਥਿਥਾਜੁਲਏਏ ਜੇਰਸਨਹਰਨਮਨਉਚਰਤਥੇਲਤਥਚਨ
ਮਜਾਏ ੧੯ ਪੁਸ਼ਹੁਮਾ ਕੁਰਕਸਮਤੇਪਾਪੀਗਨੀਮਹੁਤਿਲਤਿਲਕਾਟਗਾਏ
ਜੇਮਜਤਕਗਰਪਦਨਹੀਥਿਦੇਤਾਲਦੁਲਮੇਟਪਾਏ ਜੇਸੁਸੀਥੀਮੰਨਹੀਜਾ
ਪੈਕੁਠਾਜੁਸਥਿਥਾਏ ਸਿਹਕਾਏ ਮਾਗੁਰਜੇਦਨਕੀਨੀਜਾਪਹਰੀਚਿਤਲ
ਏ ੨੦ ਥਿਥਾਪੁਸ਼ਹੁਮਾ ਕੁਰਿਕੋਚੇਤੁਕਠਕਾਨਮਾਦਹਿਤਿਮਾਕਤਮਾਰਜਾਏ
ਜਿਨਪਗਕਰਕੀਰਥਨਹੀਕੀਨਿਥਿਸਥਰਪਾਏ ਤਿਜਪਾਏ ਜਿਨਪਨਕ
ਰਜੁਜਸਨਏਥੇਥਾਰਗਨਏ ਕਪਟੀਨੀਦਕਲੋਲਪਨਿਗੁਰੇਤਿਨਹਨਮ

ਸੋਸਕ

ਜੇਹਦੇ ॥ ਬਿਜਨਪਦ ॥ ਤਿਨ ਤੇ ਪੁਸਕੁ ਹੁ ਜੇ ਦੇ ਰਖੀ ਨੇ ਕੋਰ ਨਾ ਤਿਨੇ ਕੁ ਨਾ ਏ
 ਬਿਜਨਪਦ ॥ ਜਿਹ ਧਾਰ ਹਿਤ ਸਾ ਕ ਤਿਨ ਤੇ ਰਖ ਹੁ ਦਾ ਏ ॥ ਇਤਿ ਕਹੀ ਹਿ ਸਾ
 ਜਿ ਤੇ ਕੀ ਜੋ ਬਿਨੇ ਕਰਾ ਏ ॥ ਮਾ ਏ ਮਾ ਵਰ ਪੁ ਸੀ ਗੁ ਨੁ ਨੁ ਯੇ ਕੇ ਕੁ ਯੇ ਤਿ ਹੁ ਠ
 ਏ ॥ १ ॥ ਪੁ ॥ ਸਮ ਰ ਕੁ ਮ ਬਿ ਜੋ ਮ ਸ ਬ ਲ ਜ ਹ ਬਿ ਰਾ ਜ ਤੁ ਤ ਹ ਰਾ ਏ ਦਾ ਏ
 ਪੁ ਰ ਬ ਏ ਵ ਬਿ ਨੇ ਕ ਹ ਰਾ ਏ ॥ ६ ॥ ਕ ਵ ਮ ਆ ਰ ਤ ਹ ਨੁ ਨ ਏ ॥ ਸੁ ਰ ਪ ਤ ਨਿ ਤੁ ਪੁ ਜਾ ਹ
 ३ ॥ ਰਿ ਆ ਰ ਤੁ ਗੀ ਨਿ ਕੇ ਚਾ ਏ ॥ ਵ ਰ ਜ ਨ ਜਾ ਕ ਤ ਤੇ ਹ ਰਿ ਨ ਮ ਸ ਬੁ ਕੁ ਕੁ ਨੁ ਏ
 १ ॥ ਪੁ ॥ ਲਿ ਲਾ ਜ ਥ ਆ ਈ ਕ ਤ ਮ ਰ ਮ ਪ ਨੀ ਗੁ ਖੇ ਓ ਪੁ ਗ ਟ ਕ ਰ ਏ ॥ ਮ ਬਿ ਜੋ ਜੇ
 ਜੇ ਓ ਰ ਨਿ ਤੁ ਖੁ ਪ ਰ ਤੁ ਜ ਮ ਰ ਕੇ ਕ ਖ ਤ ਕ ਵ ਸੁ ਪ ਏ ॥ ਬ ਆ ਵ ਮ ਬ ਖੇ ਕ ਬਿ
 ਬੇ ਕ ਵ ਸੁ ਆ ਏ ਨੀ ਬਿ ਨਾ ਵ ਕੀ ਨ ਜ ਕੁ ਯਾ ਕੁ ਏ ॥ ਨ ਚ ਆ ਬਿ ਬੇ ਕ ਮ ਸੁ ਰ ਪ ਤ ਨ
 ਤੇ ਜ ਕੁ ਵ ਤ ਤੁ ਨ ਏ ॥ ਬਿ ਜ ਨ ਪ ਦ ॥ ਪੁ ਨੀ ਆ ॥ ਜਾ ਕੇ ਸੁ ਨੇ ਪ ਪ ਤ ਨ ਨ ਠੇ ਮ ਰ
 ਰ ਠੇ ਏ ਨਿ ਜ ਕ ਏ ॥ ਦਾ ਸ ਚੋ ਆ ਈ ਟ ਫੁ ਰ ਹ ਸ ਰਿ ਹੁ ਰ ਕੇ ਸ ਬ ਦ ਮ ਹ ਮ ਕੇ ਪਿ ਜ
 ਏ ॥ ਸੁ ਨੇ ਪ ਠੇ ਪਿ ਤ ਕੇ ਪਾ ਨੀ ਜ ਗ ਮ ਸਿ ਜ ਚ ਰ ਏ ॥ ਸੁ ਬ ਦ ਮ ਹ ਤ ਮ ਏ
 ਅ ਖ ਫੁ ਹੋ ਰ ਮ ਨ ਮ ਮ ਬ ਗ ਏ ॥ १ ॥ १ ॥ ३ ॥ ५ ॥ ਏ ॥ ਇ ਤ ਸ ਬ ਦ ਮ ਹ ਰ ਮ ਠਿ
 ਬ ਚੁ ਰੋ ਪ ਤੁ ਜ ਮ ਆ ਤ ਮ ਸ ਤੁ ਸੁ ਕੁ ਮ ਸ ਤੁ ॥ ਕ ਆ ਬਿ ਬ ਆ ॥ ਬਿ ਜ ਨ ਪ ਦ ॥ ਪੁ ਸਿ
 ਮ ਸ ॥ ਬਿ ਜ ਨਾ ਵ ਕੇ ਨਿ ਪ ਨ ਕੁ ਯੇ ਜ ਗ ਸੁ ਰ ਗ ਲੋ ਕ ਜੋ ਕ ਚ ਆ ॥ ਵੇ ਵ ਨ ਹ ਰਿ ਕੀ
 ਨ ਬ ਹੁ ਤੁ ਤ ਨ ਗ ਏ ਹਿ ਮਿ ਗ ਲ ਚ ਆ ॥ ਬਿ ਬਿ ਪ ਸੇ ਵ ਪੁ ਜਾ ਸੁ ਬ ਲੇ ਹ ਆ ਰ
 ਤੁ ਨਿ ਤੁ ਪੁ ਜਾ ਰਾ ॥ ਪ ਰੇ ਓ ਪ ਠਿ ਰ ਆ ਮ ਸੁ ਰ ਕੁ ਲ ਮ ਆ ਹਿ ਬਿ ਜ ਨ ਦ ਪ ਰ ਵ ਚ ਆ

१
 १ ॥ ਓ ਸੁ ਰ ਕੇ ਤੁ ਏ ਨ ਮ ॥
 ਮ ਬ ਬਿ ਬੇ ਕ ਮ ਬਿ ਬੇ ਕ ਸੁ ਰਿ ਬ ਲੇ ਹ ਬਿ ਜ ਨ ਵ ਵੇ ਵ ਜ ਮ ਜ ਪ ਖਿ ਜ ਨ ਕੁ ਬ ਤੇ

ਬਿ ਜ ਨ ਨਾ ਕੁ ਬਿ ਜ ਨ ਦ ਬਿ ਜ ਨ ਗ ਤੁ ਗੀ ਆ ਬਿ ਬੇ ਕ ਨ ਰਿ ਨ ਪ ਵ ਰ ਜ ਤ ਬ ਸੁ ॥ ੬੬ ॥
 ਨ ਮ ਤੀ ਹੇ ਤ ਓ ਤ ਮ ਪ ਬਿ ਜ ਨ ਕੁ ਬ ਲ ਮੇ ਰੀ ਗ ॥ ਚ ਆ ਲ ਤੁ ਜ ਮ ਤੇ ਕੁ ਮ
 ਤੇ ॥ ਬਿ ਜ ਨ ਪ ਦ ॥ ਵ ਰ ਹ ਆ ॥ ਕ ਬ ਰੇ ॥ ਫੁ ਟ ਕ ਲ ਪ ਜ ਮ ਤੀ ਜੇ ਨ ਨੀ ਕੁ ਰ ਚੁ ਏ
 ਸੁ ਰ ਆ ਬਿ ਬੇ ਕ ਕੁ ਦ ਨਾ ॥ ਜਾ ਕੇ ਜੀ ਮ ਤੁ ਜ ਗ ਤੁ ਕੋ ਮ ਤੁ ਰ ਬੇ ਰ ਦੀ ਨੁ ਕੇ ਚਿ ਰ ਨਾ
 ਪੁ ਰ ਮ ਮ ਪ ਰ ਮ ਪ ਪੁ ਨ ਵੇ ਏ ਵੇ ॥ ਵ ਨ ਚ ਆ ਹਿ ਰ ਕੁ ਮ ਬਿ ਬੇ ਕ ਮ ਬਿ ਬੇ ਕ ਕੇ
 ਵੇ ਰ ਪ ਜ ਪ ਰ ਮ ਪ ਤ ਵੇ ਰ ਦ ਜ ਨ ॥ १ ॥ १ ॥ ਪੁ ਮ ਕ ਰ ਮ ਸੁ ਰੁ ਵੇ ਵ ਕ ਹ ਰੁ ਹਿ ਮ ਪ
 ਰ ਮ ਕੁ ਕੁ ਮ ਸੁ ਰ ਵ ਦ ਯਾ ਫੁ ਟਿ ਲ ਕੁ ਬ ਲੇ ਹ ਸ ਆ ਰ ਮ ਰ ਠਿ ਜ ਵੇ ਹ ਬਿ ਜ
 ਨਾ ਵ ॥ ਸੁ ਰਿ ਤ ਕੁ ਮ ਬਿ ਬੇ ਕ ਸ ਮ ਜ ਨ ਕੁ ਕੁ ਤ ਮ ਬਿ ਬੇ ਕ ਬਿ ਜ ਆ ॥ ਜ ਹ ਤੁ
 ਸ ਆ ਪ ਨ ਲ ਖ ਲ ਜੇ ਜ ਆ ਪ ਕ ਮ ਕੁ ਸਿ ਯ ਮ ਸ ਆ ॥ ੨ ॥ १ ॥ ਯੇ ਯੇ ਕ ਰ ਮ ਯ ਮ
 ਏ ਵੇ ਵ ਪ ਰ ਕੁ ਤ ਨ ਮ ਹ ਗ ਨ ਏ ॥ ਤੁ ਹਿ ਤੁ ਪ ਰ ਮ ਵ ਤ ਰ ਪ ਰ ਜ ਗ ਮ ਹਿ ਤਿ ਨ
 ਸ ਆ ਪ ਨ ਕੀ ਰ ਫੁ ਕ ਰ ਏ ॥ ਯੇ ਯੇ ਕ ਰ ਮ ਨ ਕੁ ਕ ਮ ਏ ਨ ਮ ਮ ਸੁ ਰ ਤੇ ਪ ਰ ਏ ॥
 ਤਿ ਨ ਕੇ ਪ ਮ ਤਿ ਨ ਕੁ ਪ ਨ ਘ ਵ ਤੁ ਜੀ ਗ ਦੀ ਜ ਠਿ ਜ ਨਿ ਜ ਪ ਦ ਘ ਏ ॥ ੩ ॥
 ਵ ਵ ਵੇ ਵ ਤ ਪ ਵੇ ਹਿ ਜੇ ਆ ਪ ਨ ਤਿ ਸ ਟ ਤ ਨ ਪ ਜ ਗ ਮ ਹੀ ॥ ਸੁ ਰੇ ਕ ਰ ਮ ਕੇ ਫੁ ਲ
 ਹੁ ਠਿ ਠੇ ਮੀ ਰ ਮ ਪੇ ਗ ਤ ਜ ਏ ॥ ਤੇ ਤੇ ਨਿ ਪ ਜਿ ਤੁ ਨੀ ਚੁ ਕੁ ਲ ਨ ਮੇ ਮ ਸੁ ਰ ਜੇ ਨ
 ਕੁ ਪ ਆ ਹੀ ॥ ਪੁ ਨ ਪੁ ਨ ਕ ਰ ਤੁ ਮ ਵ ਰੀ ਆ ਜ ਪ ਨ ਫਿ ਗ ਫਿ ਰ ਯੁ ਨ ਕੁ ਰ ਹੀ ॥ ਨ ਕ
 ਘੇ ਚ ਮ ਹ ਕ ਰ ਤੁ ਪੁ ਕ ਆ ਕੇ ਠਿ ਨ ਕ ਖ ਫੁ ਕ ਰ ਹੀ ॥ ਕ ਲ ਪ ਕ ਲ ਪ ਤੇ ਮ ਪ ਮ ਨ
 ਜ ਆ ਰ ਗ ਮ ਪ ਮ ਸੁ ਨ ਕੁ ਪ ਹੀ ॥ ਹੇ ਤੁ ਹਿ ਚ ਕ ਰ ਜ ਮ ਤੁ ਪ ਵ ਤ ਹ ਰ ਯ ਆ
 ਖ ਵ ਪ ਦ ਮ ਹੀ ॥ ੪ ॥ ਵ ਵ ਵ ਵ ਵ ਜੀ ॥ ਤੁ ਰੀ ਜ ਸ ਹੀ ਰ ਆ ਨੀ ਬਿ ਜ ਨ ਵ ਹਿ ਜ ਨ
 ਪ ਆ ਫਿ ਟਿ ਰ ਯ ਠ ਆ ਮ ਤੁ ਜ ਮ ਤਿ ਗ ਸਿ ਜ ਨ ਯ ਵ ਮਿ ਹੁ ਰ ਮਿ ਮ ਯ ਬਿ ਜੁ
 ਹਿ ਪ ਮ ਬਿ ਬੇ ਕ ਮ ਵ
 ਤਿ ਨ ਨ ਕੇ ਸ ਰ ਮ ਠਿ ਰ ਮ ਕ ਰ ਠਿ ॥ ੬ ॥ ਯ ਕੁ ਯ ਮੀ ਠਿ ਰ ਤ ਯ ਵੀ ਨੇ

१ ॥ ਓ ਸੁ ਰ ਕੇ ਤੁ ਏ ਨ ਮ ॥

ਤੋੲ ਵਦੁੲ ਤਰਜੇਤੀੲ ਗਗਨਲੀਆੲ ਤੀੲ ਪੀੲ ਚਿੲ ਯੲ ਸ੍ਰੀੲ ਕ ਕੁਮਰੇਦੇੲ
ਦਾਰੇਦਮਪਥਾਦਕੁੲ ਕਲਥਯੋਗਕੁੲ ਮਾੲ ਸੁੲ ਮਯਾਤਾਮਪਦਿੲ ਰੀੲ ਵਾਰਿ
ਦੁੲ ਮਪਕੁੲ ਕੁੲ ਸਿੲ ਸੋੲ ਕਵਿੲ ਸਯਾਤਾਮਵਿੲ ਰੀੲ ਕੁੲ ਰਥਾੲ ਵਾੲ ਮਪਥਾਦ
ਮਪਥਾਨਕੁੲ ਚੇਗਿੲ ਨਾਰੀੲ ਚਿੲ ਦਮਾਰਨਸਭੀਨਰਤਾਕੀੲ ਜੈੲ ਏਕੲ ਏਕੲ ਗੰਨਾ
ਮਨਚਨਸਖੀਥਰੁਤਪੁਰੇਗਾਮਤੀੲ ਬਿਯਥਪੁੲ ਗੁਮਨਾਰਪਮਾਨਥਦਰਾਨੀੲ ਤਿ
ਜਕੁੲ ਰਥਾਥਾਮਜੇਨੀੲ ਤਦਾੲ ਕੀੲ ਜਨਾਮਰੇਕਰਜਮਰਗਾੲ ਪਾਪਤਿਜਥੀ
ਹੋੲ ਤਰੀੲ ਫੁੲ ਏਕੲ ਸੁਰੇੲ ਸੁਜਾਨੀੲ ਚਾੲ ਵਾੲ ਕੁੲ ਫੁੲ ਪਰੀੲ ਹੇੲ ਸਿੲ ਸਫੁੲ ਤਸਮੲ
ਤੁੲ ਮਥਾਸਿਥੁੲ ਕੁੲ ਏੲ ਏੲ ਨਾੲ ਬਿੲ ਜਨਥਕੇਰੋੲ ਨਪਥਾਤਜਸਥਦਨਪਰਨੀੲ ਚੲ
ਲੋੲ ਪਾੲ ਸਥਾਕੁੲ ਰੁਤਪਾਤਿੲ ਤੁੲ ਰਤਰਦਲਾਸਿਰਪੀੲ ਏਰੋੲ ਹਸਥਰਾਨਥਹਥਾ
ਥਕੁੲ ਰਜਥੀੲ ਏੲ ਯੁਕੁੲ ਏੲ ਤਪਰਨੁਕਰੁੲ ਚਥੇਰੋੲ ਗੁਜਟਪਤਨਕਰਤਪੀੲ ਮ
ਥਿੲ ਯੋਗਨੀੲ ਮਲੲ ਤਬਿਥੁੲ ਰਦਰਯੋਗਨੀੲ ਸੁਰਪੁਰੋੲ ਚਾੲ ਵਾੲ ਕੁੲ ਲੋੲ ਨਾੲ ਬਿੲ ਜ
ਨਾਟਨੋੲ ਵਤਪੀੲ ਮਲੲ ਜਤਰਤਨਿਰਖਮੁਖਕੁੲ ਲਯਾਨੀੲ ਤੁੲ ਰਤਮਿਰਾ
ਗਦੀਕਥਾਰਜਰਤਾਕੁੲ ਚਿੲ ਚਿੲ ਚਿੲ ਕਰਕਲਿਓੲ ਟਿਗਨਾਰਪੀੲ ਚਿੲ ਚੲ ਤਰੀਕ
ਚਿੲ ਚਿੲ ਗਨਾਰੀਨਕੋੲ ਨਥਦੲ ਬੁਦਯਥੀੲ ਮਹਥਨੀੲ ਕਰਤਾਚਿਕਾਰਾੲ ਕਾਰ
ਰੋੲ ਗਲੀੲ ਮਥਿੲ ਚਿੲ ਕੁਲਾੲ ਲਮਚੀੲ ਪੁਮਥਾਨੀੲ ਚਾੲ ਵਾੲ ਕੁੲ ਰਟਰਜੁਥਘੲ ਤੲ
ਦਥਥਫਤਪਲਪਲਤਿਨੇਜਰਠਫੁੲ ਤੀੲ ਜਖਿੲ ਲੋੲ ਗਕੁੲ ਲਾੲ ਏੲ ਹਤਨਾਮਨਥ
ਗਥਿੲ ਹਗਥਿੲ ਨਲਤਨਦਹਤਜੁਖਫਾੲ ਹੋੲ ਏੲ ਗਮਲਾੲ ਜਗਥਾਥਿੲ ਹਜਥੇੲ
ਮਠੁੲ ਘਨਗਰਜਪੁਰੇੲ ਸ੍ਰਦੁੲ ਮਦਨਜਉਥਨੀੲ ਬਿਰਹਿਥਾਲਾੲ ਥੁੲ ਤਤੁਥਾਮਨ
ਲੲ ਤਾਥਾਰਨਚਿਨੋੲ ਬੁਤਨਦਨਾਦਿਨਜਰਤਥੁੲ ਲਾੲ ਚਾੲ ਵਾੲ ਕੁੲ ਥਾੲ ਸੁਲਨਾ
ਪਦਮਲਾਹਣੀੲ ਮਾੲ ਸੁਥੇੲ ਫੁੲ ਗਦੀਕਥਾਰਤੇਜਿੲ ਯਰਾੲ ਟਿਨਨਤੋਕਥਰਕੁੲ ਵਜਨ
ਜਕੁੲ ਸਥਥੇੲ ਜੋੲ ਸਥਾਲੀਨੀੲ ਰਸੀੲ ਮਾਪਨੋੲ ਕੰੲ ਰਕੁੲ ਜੀੲ ਰਦਲਜੁੲ ਗਏੲ ਤਿਨਸੀ

ਹਲੋੲ ਸੋੲ ਕੁੲ ਕੁੲ ਵੀੲ ਪੀੲ ਸਿਰਜੁੲ ਹੁੲ ਘੲ ਤਨੋੲ ਵੀੲ ਜਿਨਤੇਜੋੲ ਕੁੲ ਸੁਰਜੋੲ ਚੲ
ਜੋੲ ਬਿੲ ਨਲੲ ਜੋੲ ਕੁੲ ਵਯਯਾਨੋੲ ਵੀੲ ਮਥਿੲ ਜਨਦਨਾਰੀਨਸਤੀਕੰੲ ਰਚੋੲ ਥੋੲ
ੲੲ ਵਾੲ ਕੁੲ ਕਥਿੲ ਵਾਰਾੲ ਜਤੀੲ ਜੁੲ ਵੀੲ ਸਿੲ ਲੀੲ ਮਾਮਪਨੋੲ ਕੰੲ ਰਕੰੲ ਰੁੲ ਗਥਾ
ਸਥਜੀੲ ਮਾੲ ਜੁਨੇੲ ਥੀੲ ਪੇੲ ਮਾਰੋੲ ਜਿੲ ਹੋੲ ਵਾੲ ਜਨਦਲੲ ਤੋੲ ਹੋੲ ਪਾੲ ਵਾੲ ਜਥੁੲ ਫੁੲ ਚਰਥਾ
ਰਥੁੲ ਰਥਾੲ ਵਾੲ ਜਨਰਥੁੲ ਕੇੲ ਵੀੲ ਕੋੲ ਮਾੲ ਹੀੲ ਰਿੲ ਨੀੲ ਤੇੲ ਜਗਤੁੲ ਕੋੲ ਵਥਾੲ ਰੋੲ
ਦੀੲ ਜਨਾੲ ਹੀੲ ਸੁਰਗਨਕਕਕਰਨਥੁੲ ਵਤਜਟਗੀੲ ਥਾੲ ਮਮਤਨਦਰੋੲ ੲੲ ਵਾੲ ਸੁੲ
ਦਾੲ ਜਨਾੲ ਹੀੲ ਦਿੲ ਵੇੲ ਤਕਰਦੀੲ ਪਜੁੲ ਪੇੲ ਤਪਥਫੀੲ ਜਲੋੲ ਜਿੲ ਤੋੲ ਥਗੀੲ ਗੁੲ ਤਰਦ
ਮੇਕਨਦੀੲ ਜਾੲ ਕਰਕੁੲ ਏੲ ਵਾੲ ਨਕਰਮਥੀੲ ਜੁਨਏੲ ਗਵਾੲ ਨਤਜਹਰਨਾਮਠਾੲ ਰੋੲ
ਤੇੲ ਬਿੲ ਮੁਕਤਪਦਪਾਏੲ ਰਕਥੇੲ ਤੋੲ ਥਾੲ ਜਨਾੲ ਬਿਯਥਾੲ ਗੀੲ ਜਤੁੲ ਥਾੲ ਏੲ ਕੁੲ ਜੀੲ
ਥਾੲ ਚੀੲ ਜੀੲ ਜੀੲ ਤੋੲ ੲੲ ਵਾੲ ਥਾੲ ਨਕੋੲ ਵੇੲ ਹੀਨਕੋੲ ਵਨਦਹੀਨਾਮਾਨੁਯਾ
ਮਠੁੲ ਥੇੲ ਲੋੲ ਕੋੲ ਵੀੲ ਕੋੲ ਟੀੲ ਨਰਨਾਪੁਰਪੁਕੋੲ ਵੀੲ ਥਿੲ ਮਹੀੲ ਜਗੀੲ ਵਾੲ ਜਨਕਰਨਲ
ਏੲ ਰੁੲ ਪਜੇੲ ਚਾੲ ਤੋੲ ਚਾੲ ਸਨਫੁੲ ਰਹਰਨਮਲਾਹੋੲ ਰਠੇੲ ਚਦਸਿਯਹਰਿਨਾਮਜੋੲ ਟੀੲ
ਕਥਤਗਦਿਰਾਮਮੰੲ ਤੁਰਾਮਠਿੲ ਚਰਤਜੇੲ ਟੀੲ ਕੁੲ ਜੇੲ ਰੁੲ ਜਲੲ ਤਰੀੲ ਗਥੇੲ ੲੲ
ੲੲ ਚਾੲ ਵੀੲ ਜੀੲ ਜਨਦਲੋੲ ਗਾਨਲੋੲ ਜਰਿੲ ਦਹਨਕਰਪੁਜਾਨਾੲ ਵਥਾੲ ਚਾੲ
ਲਪੰੲ ਚਾੲ ਮਥਕੁੲ ਮਥੁੲ ਪੁਰੀੲ ਗਠੇੲ ਜੁੲ ਗਿੲ ਪਾਥਿੲ ਥੇੲ ਕੇੲ ਮਰਨਗੁੲ ਨੇੲ ਜੁੲ
ਕਾਮੰੲ ਗਾਪਿੲ ਤਮਾਤਤਦਨਕਰਾੲ ਨਾਰਥਿੲ ਯਾਮੰੲ ਤਿਨਨਿਪਦਰਾੲ ੲੲ ਵਠੁੲ ਕਨਾ
ਮਕੁੲ ਥਿੲ ਰਾਮਜੁੲ ਨਦਰਾੲ ਗੀੲ ਥਥਫਨਤੇਹਿਮਤੁਰਥਾੲ ਵਤਾੲ ਨਿਪਮਥਿਥੋੲ ਕਜੁ
ਉੲ ਠੇੲ ਰਨਜਥੋੲ ਸੁਤਬੁੲ ਤਨਮੰੲ ਪੁੲ ਤੁੲ ਥੀੲ ੲੲ ਵਾੲ ਬਿੲ ਜਨਦਕੋੲ ਥਿੲ ਥਤਨਜਾ
ਨੋੲ ਗੰੲ ਪਤਾਮਥਿਥੋੲ ਕਾਮੰੲ ਸੁਰਥੁੲ ਦਨੋੲ ਸੁੲ ਤਪਰਦਰਜੁੲ ਠੇੲ ਰਨਾਮਾਠੀੲ ਹਰ
ਮਾੲ ਵੀੲ ਮਾਮਥਿਥੋੲ ਕਮਰਾੲ ਹੀੲ ੲੲ ਚਾੲ ਪੁਰਮੁਮਨਪਰਦਿੲ ਰਤਾਜਪਿੲ ਤਮਾਤਾਮੁ
ਥੁਲਪੁਰੰੲ ਯਗਤਾਥਿੲ ਯਾਰਾੲ ਠੀੲ ਮਾੲ ਪੰੲ ਚਾੲ ਪਪਤਕੁੲ ਏੲ ਫਿੲ ਤਸਮਰਦੁੲ ਜੁ

ਕਥਬਥ

ਮਿਲਾ ਸਿਮਰ ਪਰਮਾ ਸਿਮਰ ਪਰਮਾ ਹੀ ਪਾਪ ਨਾ ਬਿਦਹਾ ਸਿਮਰ ਹੀ ਦਾ ਪ
ਤੰਗਾ ਲਾਭ ਲਾਭ ਭਾਇ ਸੋ ਬਾ ਬਿਧੀ ਸਿਮਰ ਸਿਮਰ ਚੇਰੇ ਵ ਤੁਗੁਣੁ ਪੁਰੀ ਪੁਰਾ
ਕੁਮਰਿ ਸਿਮਰ ਨ ਕਰ ਹੀ ਪੁਨ ਪੁਨ ਰੁਟਨ ਕਰਤ ਵ ਖ ਜ ਰ ਹੀ ॥ ੧ ॥ ਭੋ ਭੋ ਕ
ਮ ਪੁਰ ਤਿ ਸ ਕ ਰ ਹੀ ਬ ਰ ਨ ਕ ਰ ਰੇ ਵ ਹਿ ਵ ਖ ਕੁ ਰ ਹੀ ਜੇ ਜੇ ਖ ਜ ਪੁ ਤਿ ਸ ਕ
ਨੇ ॥ ਤਿ ਤੇ ਬ ਰ ਨ ਤੁ ਖ ਜ ਕੁ ਰ ਹੀ ॥ ੧ ॥ ਆ ਪ ਚੰ ਵ ਰੁ ॥ ਕ ਹ ਲ ਰੋ ਤਿ ਨ ਕ ਰ ਟ ਟ
ਨਾ ਹੀ ॥ ਜੇ ਗਾ ਅ ਗਿ ਨ ਵੇ ਉ ਵੇ ਹ ਵ ਗੁ ਠਿ ਤਿ ਨ ਕੇ ਜ ਰ ਤ ਨ ਰਿ ਨ ਅ ਤਿ ਜ ਰੀ ਗ ਬਿ ਬਿ
ਪੁ ਜੇ ਕ ਰ ਜ ਕੁ ਖ ਜ ਰ ਹੀ ॥ ੧ ॥ ਦਾ ਮਾ ਸਿ ਮ ਬਿ ਮ ਠਿ ਸ ਟ ਈ ਰ ਖਾ ਜੀ ਗ ਜ ਰ
ਨਿ ਪ ਅ ਬ ਖੇ ਕ ਕੇ ਕੁ ਲ ਖ ਜ ਰ ॥ ਬ ਹੁ ਰ ਮੰ ਤੀ ਮ ਨ ਨ ਮ ਤਿ ਸ ਮ ਰੀ ॥ ਕ ਮ ਤੁ
ਰ ਜ ਰ ਤੁ ਜ ਰ ਮ ਰੀ ॥ ੧ ॥ ਦਾ ਮ ਪੁ ਚਾ ਪ ਤਿ ਕੇ ਗੁ ਨ ਜ ਕੁ ਸਿ ਮ ਰ ਸਿ ਮ ਰ ਕ ਰ
ਕੁ ਸ ਮ ਕੁ ਤ ਕੀ ਯੇ ਜ ਰ ਮ ਰ ਕ ਰ ॥ ਕੇ ਪ ਤੀ ਮ ਹੀ ਜ ਰ ਮ ਰ ਹੀ ਸਿ ਮ ਰ ਸਿ ਮ
ਪੁ ਰ ਕੇ ਗੁ ਨ ਕ ਰੀ ॥ ੧ ॥ ਦਾ ਵਿ ਸ ਨ ਲੋ ਕੁ ਪ ਰ ਨ ਜ ਰ ਗ ਈ ਪ ਤਿ ਕੇ ਗੁ ਟ ਬ ਰ ਨ
ਤ ਨ ਤ ਈ ॥ ਪੁ ਜ ਰ ਨਾ ਤੀ ਕੁ ਕੀ ਨ ਰੀ ॥ ਤੇ ਗੁ ਜ ਰੀ ਪ ਤੁ ਗੁ ਨ ਪ ਰ ਚ ਰੀ ॥ ੧ ॥ ਦ
ਪ ਤੀ ਚਾ ਈ ਨ ਤੇ ਮ ਠਿ ਮ ਵ ਰ ਬ ਲ ਵ ਨ ॥ ਮ ਠਿ ਮਿ ਬਿ ਮ ਠਿ ਮੇ ਹ ਪੁ ਪ ਨ ॥ ਮ
ਬਿ ਚਾ ਰ ਵ ਸ ਟ ਸੀ ਰ ਸੁ ਪ ਚੰ ਰ ॥ ਮਿ ਬਿ ਮ ਮ ਨ ਯੋ ਪ ਕ ਲ ਵੇ ਰ ॥ ਦਾ ਟੁ ਰ ਹੀ ਸ
ਮ ਪ ਚਾ ਕ ਲ ਕੇ ਮ ਟੁ ਰ ਪ ਪ ਯਾ ਨ ਰ ਤਿ ਨ ਨ ਕੀ ਕੁ ਈ ਮ ਸ ਨ ॥ ਜ ਗ ਲੇ
ਕੁ ਜ ਰ ਮ ਰਿ ਠਿ ਮਿ ਬੇ ਕਾ ਜ ਲ ਮ ਰ ਪ ਨ ਕੁ ਲ ਰ ਹਿ ਯੇ ਨ ਵੇ ਕ ॥ ੧ ॥ ਦਾ ਮ
ਏ ਵ ਰ ਜੇ ਜ ਗ ਬਿ ਵ ਰ ਬ ਲ ਵ ਨ ॥ ਏ ਸ ਕੁ ਖਿ ਮ ਤੁ ਪ ਚੰ ਰ ਪ ਪ ਨ ॥ ਈ ਨ ਜ ਗ ਜ
ਤ ਨ ਜ ਕੁ ਵ ਸ ਕੀ ਨੇ ॥ ਜੇ ਰੀ ਜ ਤੀ ਤ ਪੀ ਪ ਖੀ ਨੇ ॥ ੧ ॥ ੩ ॥ ਈ ਨ ਹ ਨ ਜੀ ਰ ਜ ਕਾ ਜ
ਰਾ ਮਾ ਹੀ ॥ ਈ ਨ ਜ ਗ ਜੀ ਰੇ ਠਿ ਮ ਰ ਜ ਨ ਹੀ ॥ ਵੇ ਵ ਵੇ ਪ ਕ ਟ ਕ ਜ ਗ ਕੇ ਰੇ ॥ ਬਿ
ਘ ਨ ਕ ਰ ਤੁ ਪਾ ਬਿ ਤੁ ਨ ਘ ਨੇ ਰੇ ॥ ੧ ॥ ੫ ॥ ੧ ॥ ੨ ॥ ਠਿ ਜ ਨ ਪ ਵ ਸਿ ਕ ਰ ਚ ਪ ਟ ॥
੩ ॥ ਜ ਸ ਨ ਤੇ ਖ ਲ ਨ ਮੁ ਖ ਪ ਰ ਮ ਜੁ ਟ ਰ ਏ ॥ ਪੁ ਰ ਪੁ ਤਾ ਪ ਤੇ ਜ ਮ ਪੁ ਰ ਗ ਏ ॥ ਬਿ

ਜੇ ਕੁ ਈ ਬਿ ਬੇ ਕੀ ਨੇ ॥ ੧ ॥ ਸ ਕ ਵ ਲੋ ਹ ਕੀ ਪਿ ਪਾ ਟਿ ਜ ਵ ਕ ਰ ॥ १ ॥ ਸੀ ਕੁ ਕੁ ਪ ਦਾ ੬੮
ਤਾ ਕੁ ਲ ਸ ਕੁ ਰੇ ਸੁ ਖ ਮਾ ਹੀ ॥ ਪ ਰ ਪ ਤਾ ਪੁ ਖ ਮ ਕ ਰ ਹੀ ॥ ਪ ਜ ਦਾ ਮ ਨੇ ਟ ਸ ਟ ਮ
ਚ ਲ ਚ ਕੇ ॥ ਜੇ ਨ ਕੀ ਪ ਖ ਕ ਰੇ ਕ ਰ ਰਾ ॥ ੧ ॥ ਕਾ ਸਿ ਕੁ ਚ ਪ ਦਾ ॥ ਛੁ ਏ ਨ ਸ ਕੇ
ਕੋ ਤਿ ਜ ਪ ਰ ਛੁ ਠੀ ॥ ਜਾ ਕਾ ਠੀ ਚ ਕ ਰੇ ਪੁ ਕੁ ਸਾ ਹੀ ॥ ਜੇ ਜ ਨੇ ਰ ਨ ਲੋ ਕੁ ਰ ਚ ਠੀ ਚ
ਤਾ ॥ ਤੁ ਹੇ ਜ ਗ ਦੀ ਜ ਪ ਲ ਕ ਮੇ ਦਾ ॥ ੧ ॥ ੧ ॥ ਸੀ ਕੁ ਕਾ ਮੇ ਕੁ ਪਾ ਮ ਬਿ ਬੇ ਕ ਲੇ ਕ
ਰਾ ॥ ਤੇ ਮ ਗ ਪੁ ਰ ਵੇ ਟ ਕੁ ਜ ਕ ਨ ਕਾ ਪੁ ਰ ਪੁ ਤਾ ਮੁ ਰ ਕ ਏ ॥ ਅ ਵੇ ਟ ਕਾ ॥ ਹ ਤੇ ਮ ਸੀ ਤ ਵ
ਸ ਟ ਪਾ ਪੀ ਜ ਕੁ ॥ ਸੀ ਕ ਰਾ ਪੁ ਰ ਪੁ ਤਾ ਪੁ ਰ ਕੁ ਏ ॥ ਅ ਵੇ ਟ ਕਾ ॥ ਅ ਵੇ ਟ ਕ ਪ
ਠਿ ਜੇ ਜ ਰ ਸੀ ਰ ਤਾ ॥ ਪੁ ਰ ਪੁ ਤਾ ਮੁ ਰ ਪ ਤਾ ਪੁ ਰ ਖ ਲੇ ਹ ਰਾ ਸਾ ਠੀ ॥ ਅ ਕੁ ਪ ਦਾ
ਠਿ ਠੀ ਸੀ ਤ ਮ ਹ ਸਾ ਠੀ ॥ ੧ ॥ ਸੀ ਕ ਰਾ ਤਿ ਨ ਕੁ ਲੋ ਹ ਰੁ ਖ ਪ ਠੀ ਜਾ ਰੇ ॥ ਚੁ ਰ ਕੁ
ਪ ਤਿ ਬਿ ਬੇ ਕ ਪ ਰ ਟਾ ਰੇ ॥ ਨ ਰ ਰੁ ਰੇ ਜ ਮ ਰ ਵੇ ਟ ਨ ਰਾ ॥ ਕੁ ਈ ਮ ਤੀ ਤੇ ਜ ਕ ਲ
ਜੁ ਰ ਖ ਚਾ ॥ ੧ ॥ ਸੀ ਕ ਰਾ ਚਾ ਨ ਰਿ ਨ ਮਿ ਤੁ ਨ ਮੀ ਤਿ ਨਿ ਬ ਵੇ ਕਾ ॥ ਸੁ ਖਿ ਰ ਤ ਠੀ
ਜੁ ਕੁ ਗ ਨ ਸ ਜੇ ਖਾ ॥ ਤਿ ਨ ਕੇ ਕ ਮ ਕ ਖ ਤੇ ਸਾ ਥਾ ॥ ਨਿ ਪ ਠਿ ਬਿ ਬੇ ਕ ਰ ਟ ਕ ਖ
ਮ ਰ ਚ ਥਾ ॥ ੧ ॥ ਸਿ ਕ ਰਾ ਮ ਤ ਠੀ ਪ ਨਿ ਜ ਦਾ ਬਿ ਬੇ ਕ ਕੀ ਵ ਚ ॥ ਹੇ ਪੁ ਘ ਨ ਤੇ ਨ ਠਿ
ਨ ਚ ਚਾ ॥ ਪ ਤਿ ਕੇ ਬਿ ਜੇ ਖ ਨੇ ਟ ਰ ਜ ਠੀ ॥ ਮ ਤੁ ਠੀ ਪ ਨਿ ਜ ਵ ਤੇ ਜ ਕ ਲੀ ਠੀ
ਦਾ ਸੀ ਕ ਰਾ ਚਾ ਕੁ ਮਿ ਕ ਲ ਕੀ ॥ ਚੁ ਜੇ ਰ ਨਾ ਕੁ ਨ ਕ ਚਾ ॥ ਸਿ ਕ ਰ ਖ ਠੀ
ਮ ਨ ਮ ਨੇ ਟ ਮ ਕੰ ਜ ਕੁ ਲ ਨ ॥ ਸੇ ਜੇ ਮ ਕ ਰੀ ਵ ਰੀ ਮ ਠਿ ਕ ਵੇ ਟ ਰ ਨਾ ॥ ੧ ॥
ਪ ਦਾ ॥ ਪੁ ਰ ਠਿ ਤਾ ਠੇ ਮ ਨ ਲ ਕਾ ਠੀ ॥ ਜ ਤਿ ਕੇ ਕੀ ਤ ਕ ਵੇ ਰ ਮ ਨ ਕ ਠੀ
ਨਿ ਰ ਵਿ ਰ ਤੀ ਮ ਨ ਹ ਰ ਖ ਠੇ ਠੀ ॥ ਸੇ ਜੇ ਕ ਰ ਤੇ ॥ ਕ ਵੇ ਕੁ ਪ ਠੀ ਠੀ ॥ ੧ ॥ ਸਿ ਕ ਰ
ਤੁ ਤ ਮ ਕ ਤ ਵ ਨ ਕ ਜੇ ॥ ਜੇ ਪੁ ਰ ਪ ਨ ਠੇ ਵੇ ਵ ਨਾ ॥ ਵ ਠਿ ਠਿ ਹ ਪ ਠੀ
ਠਿ ਵੇ ਜ ਮ ਵ ਨ ਮ ਨ ਤ ਨ ਪ ਨ ਕ ਰ ਤ ਵ ਨ ਲੁ ਟ ਵ ਨ ॥ ੧ ॥ ਸੀ ਕ ਰਾ ॥ ਬਿ ਠਿ ਕ ਤ
ਭੇ ਜ ਕੁ ਕੰ ਜ ਜ ਨਾ ॥ ਪੁ ਰ ਠਿ ਠਿ ਬਿ ਜੇ ਕੁ ਨ ਕੁ ਗ ਕੁ ਸਾ ॥ ਠਿ ਠੀ ਪ ਠੀ ਠੀ ਬਿ ਜੇ ਕ ਤ

ਜੇ ਕੁ ਠਿ ਬਿ ਜੇ ਕੁ ਪੁ ਰ ਠਿ ਕ ਵੇ ਟ ਰ

ਸਾਫਲ ਪ੍ਰਭੂ ਚਿਤ੍ਰ ਬੁਝੀ ਟੇਰੀ ਤ੍ਰਾਸਾ ॥ ੨ ॥ ਸਿੱਕਰ ਕ੍ਰਪਦਾ ॥ ਸੁਤਕੀ ਜਿੰ ਰੁਝੀ
ਕੁਈ ਖੁਖੀ ਜਨ ਨੀ ਜਨ ਕਾ ਬਿਬੇਕ ਗਰੁਖੁ ਪੀ ॥ ਸਿੰ ਤ੍ਰੀ ਮਿ ਸੁ ਪੁ ਕੁ ਰ ਖ ਨੇ ॥ ਟੇਰੀ
ਸੁਤਨ ਮਨੁ ਖ ਬਿਲ ਖ ਨੇ ॥ ੩ ॥ ਚਾ ਸਮ ਦ ਮ ਨਿ ਮ ਆ ਚ ਆ ਰ ਤੇ ਪਾ ॥ ਸਮ ਮ
ਪੁ ਤੇ ਹ ਚ ਪੁ ਨ ਜ ਮ ਸੇ ਖ ॥ ਧ ਚ ਨ ਧਿ ਮ ਨ ਮ ਸ ਦ ਸ ਤੀ ਬਿ ਬੇ ਕ ਜ ਨ ਕੇ ਕੁ
ਮ ਕ ਨ ਜ ਯ ਜ ਬ ਸੇ ਖ ॥ ੧ ॥ ਸਿੱਕਰ ॥ ਪੁ ਕੁ ਲ ਤ ਨਿ ਪ ਖ ਖੇ ਕ ਜੋ ਸਿ ਮ ਰ ਕ
ਚਾ ਪੁ ਨ ਪੁ ਨ ਖੇ ਦ ਰ ਪ ਦ ਨ ਜ ਨੇ ਖ ਕ ॥ ਮੇ ਕੁ ਪ ਤ ਕੀ ਬਿ ਜੋ ਸ ਮ ਰ ਮ ਹ ॥ ਪੁ ਕੁ ਪ
ਤਾ ਪ ਜ ਬ ਲੇ ਹ ਗ ਰ ਮ ਹ ॥ ੫ ॥ ਸਿ ਕੁ ਕ ਰ ਖ ਚ ਆ ॥ ਸਿ ਪ ਆ ਬਿ ਬੇ ਕ ਦ ਰ ਜੋ ਜ ਗ
ਮ ਹੀ ॥ ਤਾ ਸ ਸ ਮ ਆ ਜ ਤ ਰ ਜ ਮ ਆ ਹੀ ॥ ਕ ਮ ਕੁ ਪ ਲੇ ਭ ਆ ਏ ਕ ਹੀ ਤੁ ॥ ਹ ਤੇ ਸ
ਮ ਰ ਫਿ ਰ ਨਿ ਪ ਖਿ ਬੇ ਕ ਕੁ ॥ ੧ ॥ ੧ ॥ ਸਿ ਕੁ ॥ ਸੁ ਰ ਜੁ ਰੇ ਜ ਹ ਚ ਖਿ ਜੇ ਕਣ ਕੀ ਨਾ ॥ ਖਿ
ਜ ਨ ਦ ਕੁ ਲ ਪੁ ਜ ਹ ਤ ਲ ਨਿ ॥ ਕੀ ਨੇ ਪ ਭ ਜ ਸ ਚ ਚਿ ਤੁ ਆ ਪ ਨੇ ॥ ਸਿ ਪ ਖਿ ਬੇ ਕ
ਯ ਜ ਜ ਗ ਪੁ ਗ ਦ ਨੇ ॥ ੧ ॥ ਸਿ ਕੁ ॥ ਸੁ ਰ ਪ ਤ ਬਿ ਜੋ ਯ ਜ ਜ ਗ ਪੁ ਚ ਦ ਨੀ ॥
ਦ ਨੇ ਖਿ ਤਾ ਏ ॥ ਕੁ ਚ ਆ ਏ ਗ ਯ ਸਾ ॥ ਸੁ ਜ ਆ ਖ ਖ ਮ ਹ ਰ ਕੀ ਜ ਗ ਏ ਫਿ ਠਿ ਠਿ ਠ ॥
ਤੋ ਕ ਹੇ ਰੀ ਜੋ ॥ ਪ ਖਿ ॥ ੧ ॥ ਸਿ ਕੁ ॥ ਸੁ ਪ ਦ ॥ ਜਿ ਸ ਰੁ ਏ ॥ ਤਿ ਸ ਰ ਜ ਕ
ਮ ਏ ॥ ਜਿ ਸ ਰੁ ਏ ॥ ਕੇ ਖ ਪ ਠਿ ਠਿ ॥ ਰ ਆ ਊ ਤੇ ਰੀ ਕ ਰੇ ਕ ਤੇ ਆ ਏ ॥ ਆ ਮੇ ਰ
ਤੇ ਬਿ ਠ ਬਿ ਠ ਮੇ ਕ ਏ ॥ ੧ ॥ ਸਿ ਕੁ ॥ ਚ ਰ ਪ ਦ ॥ ਨੀ ਚ ਤੇ ਉ ਰ ਊ ਚ ਤੇ ਸੀ
ਚੋ ਕ ਰ ਤ ਮ ਆ ਪ ਮ ਪ ਫਿ ਤੁ ਹੀ ਸੁ ਚੋ ॥ ਜੀ ਤੀ ਕੇ ਦ ਸ ਜ ਤੇ ਹੀ ਸੀ ਤੇ ॥ ਜੀ ਸੁ ਚ ਆ ਹੀ ਤੀ
ਸ ਠੇ ਠ ਕ ਰ ਤੇ ॥ ੨ ॥ ਚੁ ਪ ਦ ॥ ਸਿ ਕੁ ॥ ਪੁ ਨ ਬਿ ਬੇ ਕ ਕੇ ਸੁ ਯ ਜ ਸੁ ਨੀ ਜੋ ॥ ਜ ਯ
ਨੀ ਮ ਤੁ ਮ ਰ ਊ ਤ ਮ ਤੁ ਜੋ ॥ ਸ ਮ ਮ ਆ ਸ ਤੀ ਟ ਰ ਖਿ ਬੇ ਕ ਮ ਹ ਚ ਚੁ ਆ ਮ ਠੇ
ਆ ਏ ॥ ਪ ਠ ਯ ਜ ਖ ਚੁ ॥ ੨ ॥ ਚੁ ਪ ਦ ॥ ਸਿ ਕੁ ॥ ਪ ਚ ਤ ਤ ਮ ਹ ਤ ਤੁ ਸ ਯ ਏ
ਨਿ ਪ ਖ ਬੇ ਕ ਜ ਜ ਨ ਸ ਠ ਲ ਏ ਟਿ ਕ ॥ ਬ ਬੇ ਕ ਮ ਤੁ ਯ ਨ ਕੇ ਪ ਹ ਚ ਮੇ ॥ ਤੁ ਤ ਮ
ਹ ਤ ਤ ਬਿ ਬੇ ਕ ਹੀ ਤੁ ਜ ਨੇ ॥ ੨ ॥ ਸਿ ਕੁ ॥ ਹ ਰ ਖ ਰ ਚ ਏ ਤੇ ਸ ਰ ਮ ਰੁ ਤੁ ॥ ਹ ਰ ਖ

ਹ ਰ ਮ ਹ ਰੀ ਕੇ ਕੁ ਨ ਆ ॥ ਬ ਸ ਤੁ ਬਿ ਚ ਰ ਖਿ ਏ ਮ ਆ ਮ ਰ ਠੁ ਮ ਆ ਏ ਚ ਆ ਰੇ ਠ ॥ ੬ ॥
ਮ ਆ ਬਿ ਬੇ ਕ ਨੇ ਉ ਪ ਨਿ ਪ ਆ ॥ ੨ ॥ ਸਿ ਕੁ ॥ ਚੁ ਪ ਦ ॥ ਫਿ ਤੁ ਤ ਮ ਚ ਬੇ ਰ ਆ ਸਿ ਠੀ
ਤਾ ॥ ਏ ਜ ਕੁ ਪ ਚ ਮ ਹ ਰ ਖ ਕ ਰ ਚੀ ਤੁ ਮ ਆ ਗ ਮ ਪੁ ਮ ਨਿ ਮ ਏ ਮ ਏ ਮ ਆ ਏ
ਨ ਤੇ ॥ ਫਿ ਖ ਦ ਜ ਸ ਤੁ ਚ ਆ ॥ ੨ ॥ ਸਿ ਕੁ ॥ ਤੁ ਠ ਏ ਜੀ ਮ ਏ ਤੀ ਮੁ ਦ ਤ ਮ
ਲੇ ਕ ਨ ਉ ਪ ਖ ਠ ਆ ਸੁ ਜ ਚ ਯ ॥ ਏ ਖ ਟ ਨਿ ਪ ਤੁ ਬਿ ਬੇ ਕ ਪ ਰ ਮ ਕੀ ਰ ਤੁ ਬਿ
ਯ ॥ ਸ ਬੁ ਹਿ ਰ ਖ ਚਿ ਤ ਮ ਨਿ ਤੁ ਠ ਠੀ ॥ ਗ ਏ ਹਿ ਗੁ ਨ ਨ ਖ ਏ ਨ ਹ ਰ ਠੀ ॥
ਚੁ ਆ ਪੇ ਨ ਪੇ ਨ ਸੁ ਬ ਲੇ ਹ ਚ ਆ ਜ ਏ ॥ ਜਿ ਪ ਪੁ ਜ ਫਿ ਰ ਟ ਨਿ ਪ ਖਿ ਜੇ ਰ ਟ ਪ ਏ
ਨਿ ਪ ਤ ਬਿ ਬੇ ਕ ਕੇ ਕੀ ਰ ਤੀ ਬ ਚੋ ॥ ਸ ਰੁ ਪ ਤੁ ਪ ਸੀ ਠੁ ਯ ਸ ਚ ਏ ॥ ੨ ॥ ਸਿ ਕੁ
ਬੁ ਪੁ ਕ ਚ ਆ ਸ ਤੁ ਤ ਹ ਰੀ ਕ ਰ ਪੀ ॥ ਪੁ ਨ ਪੁ ਨ ਜੁ ਯ ਸ ਜਿ ਖ ਨ ਉ ਚ ਰ ਹੀ ॥ ਬਿ
ਜੇ ਹ ਰ ਖ ਮ ਤਿ ਆ ਨੇ ਟ ਠੁ ॥ ਗ ਏ ਹਿ ਮੀ ਗ ਲ ਚ ਤਿ ਨ ਰ ਹ ਰੀ ॥ ੨ ॥ ਸਿ ਕੁ
ਪੁ ਮ ਏ ਤ ਪੁ ਮ ਦ ਪਿ ਮ ਕੀ ਬਿ ਯ ॥ ਮ ਏ ਤੀ ਮ ਤੁ ਕ੍ਰਿ ਪ ਜੁ ਤ ਠੁ ਪ ਆ ਮ ਪ ਠਿ
ਮ ਆ ਰੁ ਪਿ ਮ ਮ ਰ ਜ ਤੀ ॥ ਪ ਮ ਹ ਰ ਖ ਚਿ ਤੁ ਜ ਸ ਕ ਲ ਠੁ ਤੀ ॥ ੨ ॥ ਸਿ ਕੁ ॥ ਏ
ਨੇ ਕੇ ਮ ਤ ਮ ਨੇ ਦ ਹ ਰ ਖ ਮ ਤਿ ॥ ਏ ਦ ਚ ਯ ਏ ਜੀ ਕ ਮ ਟ ਪ ਤਿ ॥ ਬ ਠੇ ਸੁ ਜ ਤਿ
ਮ ਹ ਚ ਜ ਆ ਕੀ ਨੇ ਨ ਜ ਕੁ ਗ ਤ ਨ ਹ ਰ ਕ ਜ ॥ ੨ ॥ ਚੁ ਪ ਦ ॥ ਅ ਕੰ ਟ ਕ ਕੀ ਨ
ਬਿ ਬੇ ਕ ਰ ਜ ਨ ॥ ਸੁ ਤ ਕੁ ਟ ਬ ਨਿ ਕੀ ਠ ਕੁ ਕ ਦ ਨ ॥ ਸੁ ਰ ਜੁ ਰ ਪ ਤ ਮ ਗ ਠੇ ਨਿ ਠ
ਤੁ ॥ ਹ ਤੇ ਸੁ ਤ ਮ ਚੀ ਪੇ ਰ ਠ ਜ ਤਿ ॥ ੩ ॥ ਸਿ ਕੁ ॥ ਬਿ ਨ ਯ ਕ ਦੀ ਜ ਪੇ ਕੇ ਖ
ਟ ਚ ਆ ਮ ਠਿ ਜ ਰ ਜ ਕ ਲ ਮ ਟ ॥ ਦ ਨ ਹ ਰ ॥ ਸੁ ਕ ਲ ਜੁ ਠ ਠ ਰ ਜ ਹ ਏ ਠਿ ॥
ਤਿ ਪ ਆ ਰੇ ਬ ਆ ਰ ਖਿ ਤ ਮ ਏ ॥ ੩ ॥ ਚੁ ਪ ਦ ॥ ਤੇ ਜੇ ਗ ਠਿ ਆ ਸਿ ਤ ਕ ਰ ਪੀ ॥ ਠੁ ਏ ਨ
ਸ ਕੇ ਸੁ ਪ ਰ ਠ ਹੀ ॥ ਹ ਆ ਏ ਏ ਰ ਖੇ ਠੁ ਗ ਦ ਨ ॥ ਰ ਖ ਤ ਠ ਜ ਮ ਆ ਨ ਟ ਮ ਆ
੨ ॥ ਸਿ ਕੁ ॥ ਤੁ ਨ ਨਿ ਤ ਨ ਮ ਨ ਠ ਨ ॥ ਸੁ ਬ ਲੇ ਹ ਕੀ ਠ ਮ ਹੇ ਠ ਮ ਸੁ
ਲੇ ਹ ਕੀ ਰ ਠ ਮ ਸੁ ਰ ਹੀ ॥ ਸ ਰ ਬੁ ਕੁ ਲ ਰ ਖ ਠੁ ਕ ਜ ਨ ਜ ਦ ਹੀ ॥ ੩ ॥ ਯ

33) ਖਿੱਚੋ ਪੁਸ਼ਪ ਕਰਤ ਸੁਗਾਣੀ ਸਿੰਘ ਬਿੰਬੇ ਕੋ ਕੋ ਕੁਟ ਸੁਲਗਾਈ ਮਥਹ ਰੀ ਸੁਗ
ਤਾ ਤਿਲਕ ਕਰਾ ਵਤਾ ਰਾਜ ਮਥੁ ਕੋ ਕਰ ਕੁ ਯੋ ਸਥ ਫਾ ਵਤਾ ॥ ੩ ॥ ਸਿੰਘ ਸੁਗ
ਸਿੰਤ ਸਜ ਨ ਮ ਨ ਲ ਈ ਖਾ ਸ ਵ ਕੋ ਹ ਰ ਦੀ ਨ ਕ ਕੁ ਰਾ ਈ ਜਾ ਸੁ ਸੁ ਨੈ ਮ ਪ ਦਾ ਸ ਠ
ਨਾ ਸੈ ਕੁ ਮ ਬਿ ਨ ਸੈ ਮ ਖ ਮ ਪ ਰ ਕ ਸੈ ॥ ੩ ॥ ਚਾ ਚਿ ਪ ਬ ਖੋ ਕ ਕੋ ਰਾ ਜ ਮ ਸ ਥ
ਪ ਨਾ ਖਿ ਪ ਜੋ ਗੇ ਮ ਨ ਖਿ ਗੇ ਮ ਨ ਜੀ ਖ ਨ ਸੁ ਬ ਲੇ ਹ ਕੀ ਕੀ ਰ ਤ ਜੁ ਨੈ ਖਾ ਫੇ
ਪੁ ਮ ਮ ਹ ਤ ਚੇ ਗ ਨੈ ३ ॥ ਸਿੰਘ ਚਾ ਚੁ ਹ ਮ ਠਾ ਮਾ ਠਿ ਮਾ ਵ ਈ ਗ ਜਾ ਈ ਰਾ ਜ
ਦੇ ਹ ਨਿ ਕੇ ਨੁ ਰ ਗ ਈ ਪੁ ਕੁ ਮ ਠਾ ਠਿ ਮਾ ਹੇ ਰ ਸੁ ਹ ਮ ਤਾ ਮੇ ਜ ਰਾ ਤੇ ਤੀ ਸ ਕੋ ਵ ਕੁ
ਰ ਹ ਰ ਖ ਚਾ ਈ ਕ ਰਾ ३ ॥ ਸਿੰਘ ਈ ਮ ਹੇ ਸ ਕ ਲ ਦੇ ਵ ਦੇ ਵੀ ਗ ਨਾ ਖਿ ਪ ਠਾ ਖਿ ਖੇ
ਕੁ ਜ ਕੁ ਤ ਲ ਤ ਮ ਰਾ ਨ ਮ ਨਾ ਖੁ ਖ ਮੇ ਜ ਪੀ ਜ ਰ ਤ ਜ ਕੁ ਤੀ ਰ ਥਾ ਖੁ ਖ ਮ ਨਿ ਸ ਮ
ਧਾ ਸ ਖ ਕੀ ਰ ਤ ॥ ੩ ॥ ਚਾ ਕ ਗ ਈ ਕ ਰੁ ਸ ਠ ਜਾ ਜ ਸ ਮਾ ਜੁ ਚੁ ਪ ਠ ਤੇ ਲੇ ਵ
ਸ ਤ ਰਾ ਜੁ ਮ ਅ ਸ ਟ ਕੰ ਨ ਕ ਰ ਚਿ ਖ ਨ ਹਿ ਤਾ ਤਿ ਲ ਕਾ ਮ ਗ ਲ ਵ ਥ ਮ ਨੇ ਹ ਰ ਖਿ
ਲ ਤਾ ३ ॥ ਚਾ ਮ ਉ ਨ ਰੁ ਸ ਨ ਬ ਸ ਨ ਸਿੰ ਪ ਯ ਨ ਖ ਚੇ ਮ ਨ ਨੈ ਖਿ ਟ ਸ ਖੁ
ਰਾ ਸ ਨਾ ਹੀ ਰ ਚੀ ਰ ਬ ਠ ਤ ਕੇ ਤੁ ਨ ਕੇ ਨੈ ਖਿ ਟ ਤੁ ਰ ਸ ਸ ਰ ਤ ਪੁ ਤ ਜੇ ॥ ੪ ॥ ਸਿੰਘ
ਕੁ ਰਾ ਚ ਰ ਪ ਦਾ ਜ ਗ ਮ ਗ ਤ ਦੁ ਤ ਕੁ ਜ ਨ ਬ ਸ ਨ ਨਾ ਜਿ ਤ ਮ ਮੇ ਪੁ ਕ ਹ ਸ ਕ ਰ ਤ
ਰ ਸ ਨਾ ਚਾ ਮ ਰ ਠ ਤੁ ਕੀ ਟ ਮ ਨ ਮੇ ਤੀ ਜ ਗ ਮ ਗ ਕ ਰ ਤ ਰੁ ਰ ਸ ਜ ਯੇ ਤੀ ॥ ੪ ॥ ਸਿੰਘ
ਕੁ ਰਾ ਰ ਵ ਮੁ ਖ ਜ ਸ ਮੁ ਖ ਥਾ ਲ ਖੀ ਜ ਨਾ ਕੁੰ ਕ ਮ ਸਿੰ ਗ ਮ ਟ ਸੀ ਖੰ ਤੁ ਪ ਨਾ ਕ ਪੁ
ਰਾ ਘ ਨਾ ਰਾ ਮਾ ਵ ਸੁ ਠ ਜਾ ਜੁ ਕੀ ਨ ਤੁ ਲ ਸੁ ਹ ਮਾ ਜਿ ਰ ਤਾ ਜੁ ॥ ੪ ॥ ਸਿੰਘ ਮ
ਸ ਟ ਰੀ ਪ ਸ ਜਾ ਮ ਚ ਤੀ ਪ ਰੇ ਸ ਕ ਲ ਸ ਮ ਘੀ ਰਾ ਜ ਤ ਲ ਪ ਰੇ ਸ ਮੇ ਜੇ ਪ ਜੁ ਠ
ਪ ਰੀ ਖਿ ਚਾ ਚੀ ਲ ਕ ਨ ਮ ਹੁ ਠ ਤੁ ਸੁ ਹ ਮ ਜੁ ਧਾ ਚੀ ॥ ੪ ॥ ਸਿੰਘ ਚਾ ਕੀ ਰ ਸ
ਰ ਰ ਤ ਨ ਖ ਰ ਜ ਗ ਮ ਗਾ ਜ ਵ ਨ ਜੇ ਤ ਮ ਤ ਜ ਕੁ ਜ ਕੁ ਰਾ ਨ ਗਾ ਹਿ ਰ ਨ ਕ ਲ ਸ
ਸੁ ਚੀ ਨ ਗ ਖ ਚਿ ਤਾ ਰੀ ਰੇ ਵ ਕ ਪੁ ਰ ਤੇ ਸਿ ਜ ਫਿ ਤਾ ॥ ੪ ॥ ਸਿੰਘ ਚਾ ਖਿ ਪ

ਭਵ ਸ ਰ ਦ ਸ ਨ ਤ ਕੁ ਮ ਰਾ ਸਿੰਘ ਠੇ ਜ ਜ ਲੇ ਜ ਮ ਸੁ ਰਾ ਰਾ ਜ ਘ ਰ ਨ ਦੀ ਬ ॥ ੧ ॥
ਸ ਪ ਤਾ ਮ ਠੇ ਠੇ ਲੇ ਠੇ ਠੇ ਨ ਸ ਠਾ ਜੁ ਰਾ ਠੇ ॥ ੪ ॥ ਚੁ ਪ ਦਾ ਮ ਨ ਗ ਨ ਕੁ ਸ ਨ ਸ
ਜ ਨ ਸ ਠਾ ਰੇ ਗ ਖਿ ਬ ਚ ਰੀ ਪ ਠ ਲ ਕੁ ਲ ਮ ਨ ਰ ਗੇ ਪ ਨ ਦ ਪ ਮ ਲੇ ਕ ਪ ਲ
ਸੁ ਜਾ ਤਾ ਵੇ ਵ ਕੰ ਨ ਕਾ ਅ ਵ ਗ ਖਿ ਧਾ ਰਾ ॥ ੪ ॥ ਸਿੰਘ ਕ ਰਾ ਘ ਠ ਪ ਠ ਰਿ ਚਾ ਬੇ ਵ
ਸੁ ਨ ਪੁ ਖੀ ਪੁ ਜ ਕ ਠਿ ਜ ਖਿ ਪ ਰ ਤ ਤ ਜ ਮੇ ਮ ਠ ਤੁ ਵ ਸੁ ਤ ਮ ਠ ਰ ਗ ਧਾ
ਕੰ ਚ ਨ ਕ ਲ ਜ ਸੁ ਰਿ ਨ ਦ ਬ ਲੇ ਵ ॥ ੪ ॥ ਸਿੰਘ ਸੁ ਅ ਸਿ ਤ ਨ ਪ ਠ ਜ ਲ ਮ ਖਿ
ਮੰ ਤ ਰਾ ਕੀ ਨ ਜ ਕ ਲ ਚ ਰ ਬਿ ਪ ਵ ਤੁ ਮੀ ਕੁ ਤਾ ਕੁ ਦੁ ਪ ਠ ਬਾ ਸ ਵ ਖੇ ਠ ਰੇ ਮ
ਵ ਨ ਹਿ ਤ ਸੁ ਹ ਮ ਨ ਉ ਠ ਠਾ ॥ ੪ ॥ ਸਿੰਘ ਸਾ ਰ ਦ ਸਿ ਵ ਪ ਦੁ ਮ ਠੇ ਵ ਠੀ
ਚੁ ਰ ਠ ਵ ਤੀ ਕੁ ਰ ਕ ਲ ਜ ਨ ਮ ਠੀ ਘ ਠ ਪ ਠ ਮ ਤਿ ਬੇ ਵ ਪੁ ਨ ਕ ਰ ਹੀ ਮ ਖ ਠ
ਤੁ ਕੀ ਕ ਮ ਸਿ ਖ ਪ ਰ ਤੁ ਰ ਹੀ ॥ ੪ ॥ ਚਾ ਸੁ ਹ ਮ ਠ ਰ ਤ ਜ ਲ ਬਾ ਸ ਵ ਕੇ ਸੁ ਖ ਤੀ
ਰ ਥ ਜ ਲ ਨ ਵ ਤੁ ਰਾ ਕੇ ਸਿੰਘ ਚੇ ਵ ਸੁ ਰ ਜ ਕੁ ਗ ਵ ਨਾ ਨ ਹਾ ਵ ਤੁ ਰ ਪ ਰੁ ਵੇ
ਵ ਪ ਪ ਨਾ ॥ ੪ ॥ ਸਿੰਘ ਚਾ ਕਾ ਠਿ ਨ ਵੇ ਵ ਪੁ ਨ ਕ ਰ ਤ ਪ ਕਾ ਜਾ ਨ ਹਾ ਵ ਤੁ ਰ
ਪ ਤ ਸ ਕ ਲ ਮ ਹਾ ਜਾ ਮ ਖ ਯ ਤੁ ਕੁ ਖ ਮਿੰ ਗ ਮ ਵ ਰ ਚ ਤਾ ਵੇ ਕ ਵੇ ਕੁ ਰ ਚਿ
ਚਾ ਖਿ ਚਾ ਰ ਤਾ ॥ ੪ ॥ ਸਿੰਘ ਅ ਸ ਟੇ ਤੇ ਕ ਲ ਸ ਉ ਵ ਕੁ ਰਾ ਠਿ ਪ ਥ ਕ ਪਿ ਥ ਕ ਨ ॥
ਵ ਤੁ ਰ ਚੁ ਰ ਥ ਰਾ ਮ ਠ ਸ ਤਿ ਤ ਜ ਲ ਚਿ ਪ ਤਾ ਮ ਨ ਹਾ ਵ ਰਾ ਬੇ ਵ ਮਿੰ ਪੁ ਨ ਠ
ਨ ਕ ਰਾ ਵ ਰਾ ॥ ੪ ॥ ਸਿੰਘ ਨ ਪ ਠ ਰੀ ਚਾ ਚੁ ਪ ਕੀ ਨ ਰੀ ਪ ਥ ਮ ਪ ਸ ਰ ਗ ਵ ਜੇ ਤੇ
ਗਾ ਵ ਤ ਵ ਵ ਰ ਨਿ ਤ ਤੇ ਤੇ ਪੁ ਨ ਵੇ ਕ ਰਿ ਤੁ ਕੁ ਮਿੰ ਗ ਲ ਚਾ ਰਾ ਚਾ ਰ ਨ ਕਿ ਮ ਪ
ਰ ਜ ਸੁ ਜ ਸ ਯ ਠ ਚਾ ਰਾ ॥ ੪ ॥ ਸਿੰਘ ਮ ਨ ਵ ਵ ਤੁ ਰ ਜ ਕ ਲ ਰੁ ਰੀ ਸਾ ਠਿ ਜ
ਮ ਨ ਸ ਕੇ ਮ ਹ ਤੁ ਪੀ ਸਾ ਸ ਕੁ ਵੇ ਵ ਨਿੰ ਜ ਤੁ ਪ ਬ ਲ ਜਾ ਰੇ ਮ ਠਿ ਮਿ ਤ ਰ ਤ ਕ ਰ
ਕੇ ਸੁ ਰ ਜ ਨ ਵ ਰੇ ॥ ੪ ॥ ਚਾ ਮਿੰ ਗ ਕੁ ਕ ਰ ਥਾ ਰਾ ਪ ਹ ਰ ਠੇ ਵੇ ਵ ਕ ਲ ਨਿ
ਜ ਤੇ ਜ ਬ ਠ ਠੇ ਸਿੰਘ ਨਿੰ ਜ ਤੁ ਪ ਬ ਲ ਸੁ ਰ ਗ ਵੀ ਨਾ ਸੁ ਰ ਪ ਤੁ ਪੁ ਜ ਠ ਰ ਤੇ ਜਾ ਪ

ਨਾ ੫੫ ॥ ਸਿਕੰਦਰ ਪਦ ॥ ਸਾਸਤਰੀ ਪਾਇ ਬਜਰ ਚ ਰਹਤਾ ॥ ਬਸ ਨ ਨ ਸੁ ਰ ਪ ਤ ॥
 ਵਤ ਰ ਖ ਤਿ ॥ ਸਿਨ ਨ ਸੁ ਕੁ ਕ ਸ ਦ ਰੇ ਲੋ ਚ ਨ ॥ ਸੇ ਨ ਬ ਨਿ ਕ ਰ ਨ ਦ ਪ ਮੇ ਚ ਨ ॥
 ੫੬ ॥ ਸਿਕੰਦਰ ॥ ਬਸ ਨ ਅ ਮੇ ਲ ਏ ਬ ਮ ਨੀ ਮ ਰੋ ॥ ਅ ਠ ਗ ਨ ਸੁ ਕ ਤ ਖ ਚ ਤ ਮ ਪ ॥
 ਰੋ ॥ ਮੁ ਕ ਤ ਲ ਰ ਲ ਮ ਲ ਮ ਨੀ ਕੋ ॥ ਬ ਸ ਨ ਅ ਮੇ ਲ ਗ ਰ ਪ ਉ ਪ ਨੀ ਕੋ ॥ ੫੭ ॥ ਸਿਕੰਦਰ ॥
 ਕੁ ਆ ਬਿ ਬਿ ਪ ਕੁ ਤ ਕੇ ਬ ਸ ਨ ਮ ਮੇ ਲ ॥ ਮੁ ਕ ਰ ਹ ਲ ਮ ਏ ਲ ਰੋ ਮ ਤੇ ਲ ॥ ਕੁ ਰ ਰੋ ॥
 ਪ ਠ ਜ ਲ ਸੁ ਰ ਪ ਤ ਕੇ ॥ ਪ ਹ ਰੇ ਹ ਰ ਖ ਮ ਤਿ ਤ ਖਿ ਲ ਮ ਤ ਕੇ ॥ ਸਿਕੰਦਰ ॥ ਜੀ ਗ ਕ ਲ ॥
 ਗੀ ਮ ਉ ਰ ਰ ਤ ਕੇ ॥ ਬਿ ਬਿ ਪ ਮ ਏ ਲ ਰੋ ਬ ਹ ਮ ਏ ਰੋ ॥ ਕ ॥ ਕੁ ਲ ਸੁ ਕ ਗ ਮੇ ਜ ਪ ॥
 ਮ ਕੇ ॥ ਨ ਆ ਮ ਏ ਬਿ ਬੁ ਰ ਏ ਬ ਰ ਦ ਮ ਕੇ ॥ ੫੮ ॥ ਸਿਕੰਦਰ ॥ ਕੰ ਠ ਮ ਲ ਰੀ ਦ ਮ ॥
 ਲ ਜ ਗ ਮ ਕ ਤ ॥ ਮੇ ਲ ਨ ਮਿ ਲ ਤ ਮ ਮੇ ਲ ਗ ਜ ਗ ਤ ॥ ਪ ਹਿ ਰ ਦ ਤੁ ਰ ਪ ਤ ਤ ਨ ॥
 ਕੁ ਸ ਨ ਲ ਲ ਨ ਮ ਲ ਕੁ ਜੇ ਏ ਹ ਰ ਤ ਮ ਨ ॥ ੬੦ ॥ ਸਿਕੰਦਰ ॥ ਪ ਠ ਚੀ ਕੰ ਕ ਨ ॥
 ਚੰ ਦ ਮ ਚਿ ਨ ॥ ਕੇ ਉ ਗ ਮੰ ਗ ਕੁ ਮੀ ਅ ਨ ਉ ਰ ਤ ਮ ਚੇ ਮ ਨ ॥ ਕ ਠ ਕੰ ਕ ਨ ਬ ਪੀ ਬ ਸ ਚ ॥
 ਨ ਨ ॥ ਕੁ ਕੁ ਕ ਹੀ ਨ ਪ ਆ ਰ ਕੁ ਸ ਨ ॥ ਪ ਠ ਨ ਬ ਲੋ ਹ ਗੁ ਰ ਕੁ ਮ ਨ ॥ ੬੧ ॥ ਸਿਕੰਦਰ ॥ ਆ ॥
 ਤ ਮ ਪ ਏ ਕੁ ਬ ਤੁ ਨ ਬ ਠੀ ॥ ਚੰ ਜ ਮ ਤਿ ਪ ਕ ਬ ॥ ਸ ਦ ਸੁ ਕੁ ਪ ਠੀ ॥ ਅ ਕੁ ਰ ਨ ਬ ਸ ਨ ॥
 ਕ ਲ ਜ ਏ ਪ ਰੋ ॥ ਏ ਵ ਰ ਜ ਤ ਨ ਮਿ ਤ ਪ ਕ ਰੋ ॥ ੬੨ ॥ ਸਿਕੰਦਰ ॥ ਕੁ ਪ ਦ ॥ ਕੁ ਬ ਤ ਨ ॥
 ਕੁ ਤ ਮੋ ਕੁ ਦ ਪ ਕੇ ਜੋ ॥ ਉ ਏ ਏ ਵ ਸ ਕ ਰ ਕੰ ਰ ਨ ਜੋ ਜੋ ॥ ਪ ਠ ਲਿ ਤ ਮੰ ਗ ਮੰ ਗ ਪ ਤ ਮੰ ॥
 ਠ ਨ ॥ ਰੋ ਮੋ ਮ ਪ ਤੁ ਮੇ ਕੁ ਅ ਨੰ ਗ ਤ ॥ ੬੩ ॥ ਕੁ ॥ ਸੁ ਵ ਸ ਤ ਨੇ ਨ ਸੁ ਗ ਮ ਬ ਰ ਕ ਰ ॥
 ਹੀ ॥ ਜੋ ਜੋ ਬ ਵ ਬ ਰੰ ਗ ਨ ਬ ਰ ਹੀ ॥ ਹ ਸ ਤ ਬੰ ਕੁ ਬ ਹ ਮ ਏ ਤ ॥ ਜ ਮੇ ॥ ਸੈ ਠ ਰੇ ਸੁ ਰ ॥
 ਪ ਤੁ ਜਿ ਪ ਮ ਨੇ ॥ ੬੪ ॥ ਸਿਕੰਦਰ ॥ ਨ ਚ ਕੇ ਲ ਪੁ ਰੀ ਵ ਬ ਮੰ ਗ ਲ ॥ ਬਿ ਬਿ ਪ ਮਿ ਸ ॥
 ਤ ਨੋ ਲ ਲ ਬਿ ਬਿ ਪ ਠ ਲ ॥ ਏ ਲ ਕੰ ਗ ਜ ਠੀ ਠ ਹ ਰ ॥ ਕੰ ਕ ਮ ਪੰ ਗ ਮ ਚ ਚੰ ਦ ਨ ॥
 ਪ ਨ ਜ ਰ ॥ ੬੫ ॥ ਕੁ ॥ ਪ ਠ ਪ ਮ ਲ ਮ ਕ ਠ ਤੁ ਰ ਕੁ ਕ ਰ ॥ ਤਿ ਲ ਕ ਲ ਗ ਮੇ ਤੁ ॥
 ਲ ਕ ਰ ਤ ਕੁ ॥ ਸੁ ਰ ਪ ਤ ਕੁ ਲ ਜ ਚ ਤਿ ਲ ਕ ਚ ਕ ਏ ਠੀ ॥ ਏ ਵ ਸੁ ਨ ਕੀ ਤ ਨ ਰੁ ਕੁ ॥

ਗਾ ॥ ੬੬ ॥ ਸਿਕੰਦਰ ॥ ਗੀ ਤ ਤਿ ਕੰ ਕੋ ਰਾ ਵ ਤੁ ਸ ਬ ਪੀ ॥ ਸੁ ਰ ਸੁ ਰ ਬ ਸੁ ਨੰ ਗ ਲ ਦ ਪ ॥ ੭੧ ॥
 ਠ ਬ ਹੀ ॥ ਚ ਰ ਜ ਰ ਹ ਜ ਗ ਵ ਤੁ ਰ ਨ ਰ ਨ ॥ ਮੰ ਗ ਲ ਕੀ ਤੁ ਬਿ ਬਿ ਪ ਕ ਰ ਨ ॥ ੬੭ ॥
 ਕੁ ਪ ਦ ॥ ਅ ਮ ਕ ਤੁ ਤਿ ਲ ਕਾ ਬੇ ਬਿ ਸ ਠ ਏ ਠੀ ॥ ਚੰ ਕ ਸੁ ਰੀ ਪ ਪੁ ਰ ਪ ਮ ਲ ਪ ਹਿ ਰ ॥ ਚ ॥
 ਏ ਠੀ ॥ ਚੋ ਦ ਕੁ ਰੇ ਠ ਲ ਰੁ ਮਿ ਸ ਦ ਨ ॥ ਨ ਚ ਕੇ ਲ ਪੁ ਰੀ ਵ ਬ ਮ ਨ ॥ ੬੮ ॥ ਸਿਕੰਦਰ ॥
 ਕੁ ਪ ਦ ॥ ਗ ਜ ਚੀ ਹ ਰ ਰ ਚ ਪ ਰ ਤੁ ਠੀ ॥ ਅ ਮ ਕ ਵ ਤੁ ਰੋ ॥ ਜ ਸੁ ਲ ਠ ਨ ॥ ਆ ॥
 ਖ ਤ ਪੁ ਰ ਪ ਜੀ ਖ ਪੁ ਨ ਬ ਚ ਤ ॥ ਜ ਮੇ ॥ ਜ ਗ ਵ ਨ ॥ ਮ ਤਿ ਠ ਬ ਠ ਜ ਤ ॥ ੬੯ ॥ ਸਿਕੰਦਰ ॥ ਚ ਰ ਪ ॥
 ਜੋ ਜੋ ਉ ਤੇ ਜੁ ਰ ਨ ਪ ਪ ਨ ॥ ਲੋ ਕ ਪ ਲ ਤੇ ਆ ਦ ਸੁ ਜ ਨ ॥ ਚੰ ਦੁ ਰ ਕੋ ਬ ਬ ਰਿ ਬ ॥
 ਨ ॥ ਏ ਵ ਰੀ ਸੀ ਬ ਆ ਰਿ ਜ ਰ ਜ ਨ ॥ ੭੦ ॥ ਕੁ ਪ ਦ ॥ ਏ ਨ ਤੇ ਗ ॥ ਚ ਸੁ ਰ ਕੇ ਠ ॥
 ਤੇ ਜ ॥ ਤਿ ਲ ਕ ਚ ਕੁ ॥ ਜੋ ॥ ਲ ਰੁ ਹੀ ਜ ॥ ਗ ਮ ਜ ॥ ਗ ਸੁ ਤੀ ॥ ਮ ਮ ਰ ਸੀ ॥ ਠ ਕ ॥
 ਰੀ ਸਿ ਕ ਲ ਸਿ ਸ ਟ ਪ ਆ ਨੀ ॥ ੭੧ ॥ ਸਿਕੰਦਰ ॥ ਬੇ ਸ ਠ ਕੁ ਲ ਤਿ ਲ ਕ ਰ ਕੁ ਦ ਹ ॥ ਏ ॥
 ਸੀ ਜ ਗ ਪ ਤ ਹ ਰ ਖ ਏ ਹੀ ॥ ਜੋ ਜੋ ਬ ਵ ਅ ਨ ਹ ਦ ਬ ॥ ਜੋ ॥ ਸੁ ਰ ਮੰ ਗ ਲ ਕੁ ਪ ਜ ॥
 ਕੁ ਗ ਜੋ ॥ ੭੨ ॥ ਸਿਕੰਦਰ ॥ ਸਿਕੰਦਰ ॥ ਕੁ ਪ ਦ ॥ ਕੁ ਪ ਨ ਕੇ ਠ ਮੇ ॥ ਪ ਨ ਪ ਨ ਮ ਲ ॥
 ਪੁ ਰ ਪ ਬ ਰ ਜ ਦ ਤੁ ਸ ਵ ਰ ਜ ਲ ॥ ਏ ਅ ਨ ਜੀ ਤੰ ਦੁ ਰ ਕੁ ਪ ਜ ਤ ॥ ਬ ਆ ਜ ਦ ਰ ॥ ਲ ॥
 ਜ ਕ ਰ ਪੁ ਏ ਹ ਲ ਮ ਤ ॥ ੭੩ ॥ ਸਿਕੰਦਰ ॥ ਸਿਕੰਦਰ ॥ ਪ ਨ ਖ ਗ ਪੁ ਨ ਕ ਰ ਹੀ ॥ ਬ ਸ ਦ ॥
 ਰਾ ਜ ਪ ਚ ਪ ਦ ਨ ਉ ਚ ਹੀ ਪੁ ਮੇ ਰ ਦੁ ਜ ਨੇ ਕ ਰ ਏ ਬ ਜ ਮੇ ਤ ॥ ਗ ਮ ਨ ਬ ਰ ਚ ਦ ਤੁ ਚਿ ॥
 ਤੁ ਕ ਰ ਪੇ ਤ ॥ ੭੪ ॥ ਸਿਕੰਦਰ ॥ ਬੀ ਨ ਮ ਏ ਠ ਕੁ ਕ ਰ ਤ ॥ ਮੁ ਰ ਕ ਨੀ ਬੀ ਨ ਬੇ ਨ ॥
 ਪੁ ਨ ਮ ਲ ॥ ਅ ਪੁ ਰ ਮ ਸੁ ਰ ਪੁ ਨ ਬ ਜ ਤ ਰ ਮ ਲ ॥ ਨ ਦ ਮ ਮ ॥ ਜ ਜ ਚਿ ਠ ਜੁ ਗ ਲ ॥
 ੭੫ ॥ ਸਿਕੰਦਰ ॥ ਏ ਜ ਕੁ ਰ ਪੁ ਠ ਮ ਸੁ ਰ ਪ ਤੁ ॥ ਅ ਪ ਜ ਰ ਨ ਪੁ ਬਿ ਨ ਰ ਚ ਤੁ ਰ ਗ ॥ ਬਿ ਖ ॥
 ਠ ਮ ਤਿ ਮ ਨੀ ਏ ਵ ਨ ਜ ਰੋ ॥ ਗ ਲ ਮ ਮ ਤਿ ਮ ਨੀ ਏ ਵ ਪ ਦ ਰੋ ॥ ੭੬ ॥ ਚ ਰ ਪ ਦ ॥
 ਏ ਨ ਕੋ ॥ ਜੋ ਕ ਬਿ ਨ ਮ ਸੁ ਨ ਏ ॥ ਤਿ ਨ ਮ ਨ ਕੋ ॥ ਏ ਕ ਰਿ ਬ ਬ ਨ ਜੋ ਏ ॥ ਤ ਤੇ ਨ ॥
 ਨ ਬ ਰ ਨ ਨ ਕੀ ਨ ॥ ਜੁ ਮ ਲ ਬ ਰ ਨ ਬ ਰ ਨ ਕ ਰ ਏ ਠ ॥ ੭੭ ॥ ਸਿਕੰਦਰ ॥ ਕੁ ਰੁ ਨ ਕੁ

ਤਨਕੇ

ਸਮਤਤਾਮਾਏ। ਸੁਖੇਲੇਠਕੀਸਭਾ। ਸੁਖੇਲੇਕਲਕਤਰੁਮਮੀਰਾਸੀ। ਨਰਨਾ
ਇਕਨਦੁਆਮਰਾਥੀਲਾਸੀ। ੭੮। ਚੁਪਦਾ। ਬਿਹਿੰਡਲਨਬਾਥਿਖਫਾਅਤਮੰਨੀ।
ਜੁਥਾਯੁਥਨਚਕਾਮਉਗਾਨੀ। ਚਾਰਨਕੀਧਥਕਿੰਨਚਾਨਗਾਇਨਾ। ਚਿਤੁਉਰਥ
ਜਪਿਰਾਚੀਕਾਇਨਾ। ੭੯। ਸੀਕ੍ਰਾ। ਨਾਰਦਰੁਥਰਹਾਹਾਹੁਹਾ। ਇਨਤੇਮਾਦਸਯਾ
ਰਾਨਿਤਕੇਉ। ਜੁਥੇਸਭੀਗਾਇਨੀ। ਤਿਰਕਨਾ। ਥਿਥਿਸਮੁਜਥਦਿਤਨਾਪਨਗਾਨ
੮੦। ਅਲਪਥੇਸਜੇਥਨਜਦਰੰਗਿ। ਫੁਲੇਫੁਥੀਲਪਤੁਨਚੀਗੀ। ਸੀਗੀਨੈ
ਨੀਕੇਕਿਲਥਚਥਉਦਰਾ। ਨਾਗਰੀ। ਆਗਰੀ। ਫੁਥਾਨਮੰਦਰਾ। ੮੧। ਚੁਪਦਾ
ਤਨਕੁਰਜਸਥਦਨਫੁਥੀਲੀ। ਚਰੁਰਨੀ। ਇਕਾਜੁਥਚਰਜੀਲੀ। ਨਾਕੁਰੀ। ਚੀਰ
ਉਦੁਕਟਪੀਨੀ। ਅੰਦਹਾਜਮੁਖਕੰਜਨਦੀਨੀ। ੮੨। ਸੀਕ੍ਰਾ। ਅਪਜਨਮਕਥਥੇ
ਕਥਥਾਚਾ। ਚਿਦੁਕਲਾਅਠੇਨਕਲਾਨਿਯ। ਜੁਰਕਲਾਸਸਕਲਾਕਲਾਸਿਯਾ
ਜੇਖਕਲਾਚਤਕਲਾਕਮਲਮੁਖਾ। ਕੰਜਕਲਾਲਲਤਦਾਇਕਜੁਥਾ। ੮੩। ਚੁਪਦਾ
ਨਲਨੀਮੁਖਜਸਥਦਨਪੁਰਾਕਰਾ। ਅਲੀਲਲੀਲਲਨਫੁਥਾ। ਆਕੁਕਾਕੁੰਦ
ਕਲੀਟਾਕੁਮਉਰਥਾਰੇ। ਸਰੁਤੋਥੇਕੁਟਪੀਨੀਨਾਰੇ। ਲਚਕੁਤਕਟਰੁਗਮਰਾ
ਪਿਥੰਪਰਾਧਾਰਤਾ। ਨਦਲਨੇ। ਗਨੀ। ਫੇਥਨਗਾਰਤਾ। ੮੪। ਸੀਕ੍ਰਾ। ਨਉਜੇਥਨਉ
ਤਨਨਉਰੰਗੀ। ਪਰੀਪਦਮਨੀ। ਚਿਤੁਨਫੁਥਚੰਗੀ। ਮਟਨਮਥੀਕਜੰਰਟਜਮਚੰ
ਦਨਾ। ਕਕਪਫੁਲਾਇਪਟੇ। ਅਹੰਦਨਾ। ੮੫। ਚਿਦੁਗਨਕਟਾਫੁਹਿਦੇਥਜਕਰ
ਨੀ। ਸਲਨੀਮੁਖਕੰਦੁਪਮਨਹਰਨੀ। ਚਿਦੁਪਫਾਮਰੇਨਫੁਦਾਜੀ। ਕਾਮਕਲ
ਰਤੁਪਤਾ। ਆਰਾਜੀ। ੮੬। ਸੀਕ੍ਰਾ। ਪਚਨਾਚਿਤਮਨਹਾਜਉਟਹਰਨੀ। ਨਖਸਿ
ਖਮੇਹਨਾ। ਅਉਥਸਕਰਨੀ। ਜੇਥਨਜੇਥਨੁਲਕਤਨਕੈਜੇ। ਤਪਤਚਾਮੀਕਰਜਲ
ਜਨਦੈਜੇ। ਸਚਕਨਾਸੰਗਨਾਮਤੁਜੇਥੇਕਰਾ। ਚਿਪੇਠਾਮਰੁਰਨਪੁਰਾ। ਥਿਮਲਥਰ
੮੭। ਸੁਗਾਰਜਿਕਪੀ। ਆਥਲੀਥੈਜਨਮਹਾ। ਕਾਮਕਲਾਰਜਰੀਤਜੁਰਤਮਹਾ।

ਸੀਕ੍ਰ

੪

ਜਾਫਲਾਦਿਗਜਾਇਕਕਜਾਰੇ। ਅਮਲਮਤਉਨਮਤਚਿਤਾਰੇ। ੮੮। ਸੀਕ੍ਰਾ। ਅੰ ੭੨
ਜਨਨੈਨਮੈਨਮਨੇਠਨਾ। ਲਲਨਾਅਪਰਾਅਮੀਥਚੁਥੇਹਨਾ। ਚਾਰਜਮਚਾਰ
ਬਿਜਮਜਰੀਰਾ। ਕੰਚਨਖੰਡਜੀਘਚੁਪੀਰਾ। ੮੯। ਚਰਪਦਾ। ਰਨਜੁਰੀਧ
ਚੰਪਕਮਧਮਾਲਤਾ। ਬੰਦਾ। ਅਭਿਗਕਪੇਲਰਜਚਾਖਰਾ। ਚੰਜਤਕੁਮਰਾਅਲ
ਮਜਤਮਤਦਾਰੇ। ਬਾਜਨੁਬਾਜਦੇਦਜਾਸਾਰੇ। ੯੦। ਸੀਕ੍ਰਾ। ਜੁਰਪਤਾ। ਗੋਸ਼
ਥੇਜਮਾਜੀ। ਪਥਕਪਿਥਕਚੁਥਨ। ਨਿਜਠਾਚੁਥਿ। ਪਿਚਜਥਦਥਾਜੀਤੁਜਮਾਜਨ
ਗਾਟਰਚਾਜਾਮਥਥੇਕਜੁਰਚਾਜਨਾ। ੯੧। ਚੁਪਦਾ। ਅਨਗਨਦਾਰਪੁਕਤਾ
ਦਰਜਤਾ। ਰਾਜਾਮਰੁਥੇਕਜਮਰਪਰਜੁਰਪਤਾ। ਤੁਏਨਿਜਾਚਿਤਬਹਮਨਦੇਰਾ
ਚੁ। ਬਾਜਦਾ। ਅਰੁਥੇਕਕੇਥੇਥੁਜਾਚੁ। ੯੨। ਬਿਜਨਪਦਾ। ਸੀਕ੍ਰਾ। ਫੁਤਚਉਰ
ਥੀਜਨਜੁਥਮਾਲਾ। ਚਿਥਜਮਾ। ਜਜੁਰਚਾਜਜੁਰਪਾਠਾ। ਅਰਪੇਤਿਕੁਅਨਪਤ
ਥਿਮਦਾਰੇ। ਅਜਤਕਹਜਤਕਮਲਨਿਜਪਾਰੇ। ੯੩। ਚੁਪਦਾ। ਸੀਕ੍ਰਾ। ਚਿਥੇਥੇ
ਰਾਜਜੁਰਾਏਠਾ। ਚਉਰਫੁਤਸਿਥਾਈਦੁਫਰਥੇ। ਅਭਿਗਾਜੁਰਪਤਪੁਫਟੀ
ਨਾ। ਕੁਪਾਸਿਧਜੁਗਤਪਫੁਰੀਨਾ। ੯੪। ਚੇਥੇਠਚਨਿਜਾਰਚੁਰਪਤਕੇ। ਸਮ
ਰਥਚਉਨਿਠਥੇਥੇਥੁਥੇਥਾ। ਅਜੁਰਨਮਾਰਜੁਰਨਪਫੁਕਰੇਠਾ। ਦਾਜਜਾਨਕਰਨ
ਰਜਫਰੇਠੇ। ੯੫। ਸੀਕ੍ਰਾ। ਅਥਲੇਹਸਥ। ਕਾਲਜਠਾਈ। ਦਾਜਜਨਕੈਰਫੁਕਰਾ
ਹੀ। ਸਥਲਜਮਕੀਜੁਰਪਤਾ। ਆਪੀਨੀ। ਬਥੀਫੁਤਹਰਥਾਜਦਕੀਨੀ। ੯੬। ਚੁ
ਲੈਲੇਥੇਟਜੁਰਕਨਥੁਥਾ। ਏ। ਦੇਦਰਾਜਪਗਮਾਥਨਦਾਏ। ਚੀਰਚੀਰਮਨਗਨ
ਮੁਕਤਾਹਲਾ। ਹਰਥਹਰਥਮਨਜੁਰਨਕੇਲਾਹਲਾ। ੯੭। ਚੁਪਦਾ। ਇਥਚੁਰੀਧ
ਮੀਥਗਟਿਥਨਾ। ਕਰਤਥੇਟਜੁਰਚਾਥਿਥਨਾ। ਚਉਰਫੁਤਪਦਕਾਮਨਮਲ
ਜੇਥਥਰਨਕੇਥੇਟਥਿਥਾ। ੯੮। ਸੀਕ੍ਰਾ। ਪਦਮਮਾਲਥਜੁਥਾਠੇਠਾਈ। ਸੁ
ਰਪਤਰੀਦਮਾਲਪੁਰੀਠਾਈ। ਕੁੰਠਲਕੁੰਟਿਕੇਉਰਜੁਥਾਮਤਾ। ਸੁਹਮਨਦੀਨ

ਸੀਕ੍ਰ

ਹਰਖਕਰੁ ਕਮਰਾ ॥ ੧ ॥ ਚੰਦ੍ਰਾ ਸਿੰਘੀ ਵਿਜੁਲਾ ਮਖੰਡਾ ਮਾਠੁ ਪਾਇ
ਪਦਿ ਸਿੰਘੀ ॥ ੧ ॥ ਸਾਰੰਗਤੁ ਨਜਾ ਠਕੀ ॥ ਨਿਮਾਰੀ ॥ ਟਿਨਿ ਜਨਾਰਦ ਨ ਕੁਕੁ
ਗੀ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥
ਕਿਯ ਕਰਥਾ ਸਦਠੁ ॥ ੧ ॥ ਨੇਟਕਖਕੁ ਕ੍ਰਿਪਾਨ ਸੁਕੁਚ ਕਰਾ ॥ ਟਿਨੇ ਚੰਦ੍ਰਾ ਸਿੰਘੀ ॥ ੧ ॥
ਹਰਖ ॥ ਪਤੰਕਾ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥
ਮੇਖਲਾ ਦੀ ਨਜੁਪ ਨਾ ॥ ਬਨ ਜਖਤ ਨ ਦੀ ਨਜੰ ਟੁਤ ਨ ਕੰਨੇ ॥ ਮਾਮਰ ਪਨ ਕੀ
ਨਬ ਸਤ ਠੁਤ ਮੀ ਨਯ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥ ਚੰਦ੍ਰਾ ਸਿੰਘੀ ॥ ੧ ॥
ਬਤੁ ਠਕੁ ਬਿਜਨਾ ॥ ਖਟ ਰਜਾ ਸੀ ਮ੍ਰਿਸੁ ॥ ਦਾ ਬਿਚਖ ਨਾ ॥ ਮਧੁਰ ਕਟ ਕਲਦ ਟ
ਮਰਤੀ ਠੁ ਨਾ ॥ ਪਕਦ ਨ ਠੁ ਰਿਪ ਕ ॥ ਠੁ ਲਤ ਜਠਾ ॥ ਮਰ ਪ ਨ ਕੀ ਨਾ ਮ ਪ ਤੇ
ਜ ਪਿ ਠਿ ਨ ਠੁ ॥ ੧ ॥ ३ ॥ ਸਿਕਰਾ ॥ ਠੁ ਟੇ ਰ ਤੇ ਜਾ ॥ ਠੁ ਠੁ ॥ ਮਰ ਪ ਨ ਕੀ ਨਾ ਮ ਪ ਤੇ
ਜ ਮ ਰ ਠ ॥ ਹ ਰ ਖ ਤ ਠ ॥ ਉ ਠੁ ਰੇ ਸੁ ਠ ਜਾ ਠ ॥ ਕ ਰ ਤ ਉ ਠੁ ਹ ਉ ਮ ॥ ਹ ਮ ਪ ਠ ॥
੧ ॥ ਠੁ ਠੁ ਠੁ ਠੁ ਠੁ ਠੁ ॥ ਜੇ ਮ ਪ ਨ ਮ ਠੁ ॥ ਰ ਜ ਪ ਨ ॥ ਸੁ ਗ ਨ ॥ ਨਿ ਤ ਤ ਗ ਠੁ ਰ ਗ ॥
ਨਾ ॥ ਰ ਜ ਠ ਠ ॥ ਠੁ ਠੁ ਠੁ ਠੁ ਠੁ ॥ ਨ ਰ ਨ ਕੀ ਪ ਰ ਨੀ ਸੁ ਠ ਕਾ ਠੁ ॥ ੧ ॥ ੫ ॥ ਸਿਕਰਾ ॥ ਠੁ ਠੁ
ਮਿੰਟ ਗ ਮ ਠਿ ਠੁ ਪਿ ਠਿ ਨਾ ॥ ਸਿਨ ਠਾ ॥ ਸੁ ਰੀ ਠਿ ਨ ਤ ਠਿ ਠ ਨਾ ॥ ਸੁ ਲ ਤ ਠ ਕ ਰ ਤ ਠ ਲ ਰ ਠ ॥
ਠਾ ॥ ਠ ਨ ਪੁ ਰ ਮੁ ਰ ਜ ਮੁ ਰ ਠੀ ਜਾ ਠ ॥ ੧ ॥ ਸਿਕਰਾ ॥ ਜ ਜ ਜ ਜ ਜਾ ॥ ਜ ਜ ਮ ਜ ਜ ਮ
ਜੀ ॥ ਗ ਠੁ ਤ ਠੁ ਠੁ ਤ ਗ ਠਿ ਮਿ ਜਾ ਜੀ ॥ ਠੇ ਜ ਕ ਲ ਜ ਸ ਤ ਜ ਪੁ ਨ ਪੁ ਰ ਤਾ ॥ ਰ ਗ ਰਾ
ਗ ਨੀ ਜ ਠ ਲ ਪ ਰ ਮੁ ਰ ਤਾ ॥ ੧ ॥ ਸਿਕਰਾ ॥ ਬਿ ਠ ਮ ਨ ਜੇ ਠੁ ਠੇ ਹ ਠੇ ॥ ਮ ਠ ਰ ਤੀ ਸਿੰਘੀ
ਸੁ ਰ ਪ ਤ ਜ ਠ ਮ ਠੇ ॥ ਸਿ ਠ ਠ ਠ ਠ ਠੁ ਪ ਠੁ ਪ ਠੁ ਰ ਗ ਠ ॥ ਜ ਠ ਠ ਮ ਨ ਹ ਠ ਉ ਠ ਤ ਬਿ
ਜਾ ਠ ॥ ੧ ॥ ਠ ਰ ਪ ਠ ॥ ਰਾ ਜ ਉ ਤ ਜ ਉ ਠ ਠ ਠ ਠ ਠੁ ਠ ਕੀ ਨਾ ॥ ਨਿ ਤ ਮ ਠ ਰ ਤੀ ਠੇ ਠੁ
ਚੁ ਠ ਨਾ ॥ ਕ ਠ ਤ ਮ ਠ ਰ ਤੀ ਕ ਠਿ ਠੁ ਨ ਠੀ ਜੇ ॥ ਬ ਠ ਠ ਠ ॥ ਗਿ ਲ ਠ ਠ ਰ ਜੁ ਨੀ ਜੇ ॥ ੧ ॥
ਸਿਕਰਾ ॥ ਠ ਠ ਜੁ ਕੁ ਮ ਠ ਰ ਤੀ ਕ ਠ ਤੇ ॥ ਪੁ ਪ ਠੀ ਪ ਠ ਠ ਠ ਜ ਠੇ ਠ ਗ ਨਾ ॥ ਪ ਠ ਠੀ ਪ ਠ

ਸਿੰਘੀ ੧੧
੧੧੧
੧੧੧

ਟਕ ਠਿ ਤ ਮ ਨਾ ॥ ਮਿ ਲਾ ਮ ਠ ਠੁ ਕੁ ਕ ਰ ਪੁ ਰ ਠ ਠ ਪ ਨਾ ॥ ਮ ਠ ਰ ਠ ਨ ਜ ਠ ਰ ਤੇ ॥ ੧ ॥
ਮ ਠ ਰ ਠ ਨਾ ॥ ੧ ॥ ਠੀ ਪ ਰ ਪ ਠ ॥ ਠੁ ਲ ਤ ਮ ਠ ਰ ਤੀ ਜਾ ਜੇ ॥ ਮ ਨ ਮੁ ਕ ਤ ਠ ਲ ਲ
ਲ ਮ ਨ ਕੁ ਜੇ ॥ ਪੁ ਜੁ ਲ ਤ ਮ ਠ ਰ ਤੀ ਕੀ ਨ ਜੁ ਰ ਪ ਠ ॥ ਪੁ ਠ ਮ ਮ ਠ ਰ ਤੀ ਕੀ ਨ ਬਿ
ਧਾ ਰਾ ॥ ੧ ॥ ਮ ਠ ਰ ਤੀ ਕ ਰ ਤ ਜੁ ਰ ਠ ਜ ਮ ਹ ਸਾ ॥ ਪ ਠੁ ਤ ਜੁ ਨ ਤੁ ਜੇ ਮ ਨਾ ਮ ॥
੧ ॥ ਰ ਠ ਠੀ ਠੁ ਠੁ ਕੁ ਠੇ ਰ ਮੇ ਠ ਜ ਨ ਕਾ ਠ ਕਾ ਨ ਰ ਠ ਰ ਠ ਠ ਠ ਸ ਠਿ ਠਿ ਠਾ ਠ ਠ ॥ ਗ
ਜ ਮ ਠ ਠ ਠ ਮੁ ਠ ਮ ਠ ਰ ਤੀ ਕੀ ਨੇ ॥ ਹ ਰ ਠ ਉ ਮਿ ਗ ਠੇ ਠ ਨ ਠਿ ਤ ਕੁ ਨੇ ॥ ੧ ॥ ਮ ਠ ਉ ॥ ਠ
ਮ ਠੁ ਕ ਤੀ ਬਿ ਰ ਨ ਰ ਨਾ ॥ ਕੀ ਨ ਮ ਠ ਰ ਤੀ ਸੀ ਮ ਤ ਪੁ ਕ ਠ ਨਾ ॥ ਠਾ ਜ ਠੇ ॥ ਠੇ ਠ ਠ ਤ ਪ
ਜ ਤ ਰ ਠ ਠ ਜੁ ॥ ਕ ਰੀ ਮ ਠ ਰ ਤੀ ਬਾ ਜ ਠ ਠ ਰ ਠੁ ॥ ੧ ॥ ਮ ਠ ਠੁ ਠ ਸ ਮ ਜ ਠ ਠ ਰ ਠ
ਜ ਕ ਠ ਤੇ ॥ ਬਿ ਸ ਨ ਪ ਠ ॥ ਮਿ ਕ ਰ ਠ ਰ ਨ ਰੀ ਪੁ ਠ ਠਿ ਠਿ ਠਾ ॥ ਪ ਰ ਠੁ ਹ ਜ ਕਾ ॥ ਠਿ ਨ
ਰਾ ਕ ਠ ਪੁ ਰ ਠ ਮ ਰ ਤ ਠੁ ਕਾ ਕੁ ਲ ਕੇ ਮ ਜਾ ਠੇ ਗ ਨ ਜੇ ਤੇ ॥ ਨੇ ਠ ਤ ਕ ਠ ਠ ਤੇ ਲੇ
ਠੁ ਨ ਤੇ ਤੇ ॥ ੧ ॥ ਠੁ ॥ ਠਾ ਨ ਠੁ ਠੁ ਮ ਠੁ ਰ ਠ ਲ ਬ ਨਾ ॥ ਠੇ ਤ ਰ ਠ ਠੁ ਜ ਮ ਹ ਪ ਠ ਨਾ
੧ ॥ ਨਿ ਜਾ ਨਿ ਜ ਠੁ ਠ ਠ ਠ ਨ ਲਾ ॥ ਠੇ ਮ ਨ ਮ ਕ ਮੁ ਕ ਰ ਠ ਲ ਲ ਠੇ ॥ ੧ ॥ ਸਿਕਰਾ
ਕੁ ਜ ਨ ਬ ਜ ਨ ਜੁ ਰੀ ਪ ਨ ਨ ਨਾ ॥ ਲੇ ਕ ਲੇ ਕ ਕੇ ਠੁ ਠੁ ਪ ਠ ਨਾ ॥ ਤਾ ਜ ਠੁ ਠੁ ਠੁ ਜੁ ਰੇ ਠੁ
ਰੇ ਠਿ ਠੁ ਬ ਜ ਠੁ ॥ ਗਿ ਠ ਬ ਠ ਨ ਕੇ ਠੁ ਤੇ ਤ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ ਠੁ
ਰੇ ॥ ਸਿ ਠ ਜ ਠ ਮਿ ਤੁ ਪਿ ਤੁ ਲੇ ਪ ਠ ਰੇ ॥ ੧ ॥ ਸਿਕਰਾ ॥ ਕੁ ਕੁ ਠੁ ਤੁ ਪ ਤ ਮ ਜ ਨਾ ॥
ਠ ਮ ਠੇ ਤ ਲ ਠਿ ਕ ਲ ਠ ਕੁ ਰ ਨਾ ॥ ਮ ਠ ਠ ਬਿ ਬਿ ਠ ਰ ਕ ਕੇ ਜੀ ਗ ਮ ਪ ਮ ਪ ਨੇ
ਠੇ ਠ ਠੁ ਰੀ ਤਾ ॥ ਸਿਕਰਾ ॥ ਗ ਮ ਜਾ ਜਾ ਠਿ ਠ ਸਿ ਠ ਕਾ ਮ ਸ ਗ ਜ ਠ ਠ ਠ ਹ ਨਾ ॥ ਸੁ ਰ
ਪ ਤ ਠੁ ਠੁ ਕੀ ਨ ਠੁ ਠ ਠ ਠ ਨਾ ॥ ਗੁ ਠਾ ॥ ਬ ਠਿ ਤੁ ਰ ਠ ਨ ਉ ਤ ਨ ਜ ਠੁ ਠਾ ਜੁ ॥ ਕ ਰੀ
ਠੇ ਠ ਜੁ ਰ ਪ ਤੁ ਰ ਠ ਠੁ ॥ ਠੁ ਪੁ ਠੁ ਜਾ ਮੇ ਲ ਨੀ ਲ ਤੁ ਠੁ ਠੁ ਠੁ ਲ ਠੇ ॥ ਰੇ ਜ
ਠੁ ਠੁ ਤ ਠੁ ਠੁ ਲ ਠ ॥ ਠੁ ਲ ਪ ਠਿ ਤੁ ਠੁ ਠੁ ਠੁ ਮ ਨ ਠਿ ਠਿ ਠੁ ਨਾ ॥ ਮ ਨ ਮੁ ਕ ਤੁ ਠਿ ਠ

੧੦੩

ਰੇਕਾ ਬੁਠਾ ਨਾਂ ॥ ਪ੍ਰਭੂ ਸਾਜ ਕੰ ਪ੍ਰਕਾਸ ਬਰਨ ਕੇ ਸਾਜ ਬਾ ਚਿਤ੍ਰਾ ॥ ਏਤਹ ਰਖ ਬੰਦੇ
 ਮਨ ਨੇੜੀ ਖਗ ਮਿਹਾ ਸੁਕ ਸਾਰ ਕਾ ਮਾਠਾ ॥ ਖਰਾ ਖਰਾ ਖਰਾ ਖਰਾ ਖਰਾ ਖਰਾ ॥
 ਪਾਠਿ ਤਾ ਜਾ ਰੂਪ ਦਾ ॥ ਦੀਪ ਦੀਪ ਗਿਰਾ ਸਿੰਧ ਨੇ ਮਾ ॥ ਪਰਿ ਚੈਟ ਪੁਰੇ ਟਾਮ ਨੇ
 ਜਾਹਾ ਖਜੇ ਰੰਨ ਦੇ ਦਰਬਾਰੇ ॥ ਸੀ ਜੁ ਖਲੇ ਹ ਕੇ ਜਨ ਮੁਖ ਠਾ ॥ ੧ ॥ ਮੁਤ ਕਾ ਮਾ
 ਜੁਰਪਤ ਰਾ ਜਮ ਮਾ ਜ ਕ ਵ ਦ ਰ ਨੀ ॥ ਜੀ ਖ ਬਿ ਪ ਪ ਯ ਤਿ ਰਾ ਜ ਜੁ ਰ ਹ ਰ ਨੀ ॥ ਰਾ
 ਜਾ ਮ ਤੁ ਖੇ ਕੀ ਪੁ ਕ ਨ ਤੁ ਏ ਚੈ ॥ ਠ ਕ ਰ ਏ ਖਾ ਸ ਦ ਪੁ ਨ ਲ ਖ ਹ ਚੈ ॥ ੧ ॥ ਮੁਤ ਕਾ ਤੀ
 ਸਿ ਸਿ ਕ ਰ ਗ ਮ ਰ ਤੀ ਬਿ ਸ ਦ ਬਿ ਪ ਗ ਨ ਕ ਰੀ ॥ ਚਿ ਚ ਚਿ ਚਿ ਸੋ ਕ ਦ ਕਿ ਪ ਹ ਰੀ ਕੇ ਟ ਜ
 ਮਾ ਜ ਨ ਬਾ ਜ ਪੁ ਰੇ ਟਾ ॥ ਕ ਬ ਚ ਸ ਖ ਖ ਚ ਤੰ ਤੁ ਮ ਹੇ ਟਾ ॥ ੧ ੧ ॥ ੩ ॥ ੪ ॥ ਏ ਤ ਸੀ ਖ
 ਸ ਦ ਰ ਜਾ ਮਾ ਡਿ ਖੇ ਕ ਤਿ ਲ ਕੁ ਪੁ ਪ ਤ ਰਾ ਜਾ ਮ ਰ ਤੀ ਕੇ ਟ ਜਾ ਮਾ ਜੀ ਪੁ ਰ ਨਾ ਮ ਜ ਤੁ ਭੁ
 ਕੁ ਮ ਜ ਤੀ ॥ ਮ ਮ ਬ ਸਿ ਤੁ ਚਿ ਤ ਜਿ ਰਾ ਜ ਪੁ ਰੇ ਟਾ ਮ ਪ ਸ ਰਾ ਦ ਕਿ ਤਾ ਮਾ ॥ ਕ ਬ ਤੇ ਸਿ ਕ ਰ
 ਹੁ ਠਾ ਚ ਪ ਦਾ ॥ ਬਿ ਲਾ ਸੁ ਰੀ ਕੁ ॥ ਜੁ ਚਿ ਜੇ ਸ ਮਾ ਜ ਸਿ ਤ ਮ ਹੁ ਚਾ ਏ ਨਾ ॥ ਰਾ ਚ ਚ ਚ ਚ
 ਨੀ ਜ ਕ ਲ ਅ ਲ ਏ ਨਾ ॥ ਜੁ ਤ ਖ ਨ ਤਾ ਜੁ ਤ ਰਾ ਗ ਖ ਟ ਤੁ ਪ ਰਾ ॥ ਰੁ ਏ ਸਿ ਤ ਨ ਟ
 ਕ ਬ ਹੁ ਹਿ ਤ ਕ ਰਾ ॥ ੧ ॥ ਸਿ ਸ ਨ ਪ ਦ ਸਿ ਕ ਰਾ ॥ ਸੁ ਹੁ ਲਾ ਸ ਪ ਦਾ ॥ ਰੂ ਪ ਦਾ ॥ ਏ ਭ ਟੁ
 ਚ ਗ ਏ ਨ ਸਿ ਤ ਕ ਰਾ ਨਾ ॥ ਰਾ ਗ ਰਾ ਗ ਨੀ ਕੁ ਖ ਸ ਬੁ ਹ ਨਾ ॥ ਚ ਚ ਚ ਚ ਸਿ ਜ ਗ ਮਾ ਹ
 ਪੁ ਪ ਯਾ ॥ ਬਿ ਦ ਤ ਜ ਗ ਮ ਹਿ ਰ ਚ ਮ ਹ ਨਾ ॥ ੨ ॥ ਰੂ ਪ ਦਾ ॥ ਤਿ ਨ ਕੇ ਜੋ ਕ ਟਿ ਨਾ ਮ
 ਗ ਨ ਏ ॥ ਗੀ ਬ ਚ ਰ ਨ ਤੇ ਆ ਤਿ ਜੁ ਕ ਰਾ ਏ ॥ ਤੇ ਰ ਗ ਨ ਮਿ ਲਾ ਜੈ ਰੇ ਜਿ ਬੁ ਹ ਨਾ ਕ
 ਰ ਕ ਰ ਖ ਸ ਨਿ ਤ ਕੁ ਨ ਨ ਟ ਹ ਨਾ ॥ ੩ ॥ ਸਿ ਕ ਆ ਮ ਤੀ ਬਿ ਲਾ ਸਾ ਰੂ ਪ ਦਾ ਮ ਪ ਆ ਪ
 ਨੇ ਲ ਪੁ ਦ ਰਾ ਜਾ ਜੀ ਜਿ ਰੰ ਰਾ ਗ ਮ ਖ ਡਾ ॥ ਕੁ ਸ ਨ ਬ ਸ ਨਾ ਮ ਜ ਠ ਬ ਧ ਰੇ ਮ
 ਨ ਮੁ ਕ ਰਾ ਹ ਲਿ ਖ ਚੇ ਮ ਪ ਚੇ ॥ ੪ ॥ ਜੋ ਬ ਨ ਜੋ ਬ ਸੁ ਮੁ ਖ ਲੋ ਚ ਨ ॥ ਅ ਜ ਨ ਮੈ
 ਨ ਮ ਜੇ ਮ ਟ ਮੋ ਚ ਨਾ ॥ ਬੀ ਟੀ ਤਿ ਲ ਕੁ ਸੁ ਚ ਗ ਸ ਜ ਠ ਲ ਨਾ ॥ ਮਿ ਗ ਮ ਟ ਬਾ ਸ
 ਜੁ ਖ ਸਿ ਤ ਗ ਰੁ ਨ ॥ ੫ ॥ ਸਿ ਕ ਰਾ ਚਿ ਤਾ ਬਿ ਲਾ ਖੰ ਜ ਨ ਮੀ ਸੀ ਮੁ ਰ ਲ ਕੁ ਤ ਬ ਦ

ਕੁਪਦ

ਟ

ਕ

ਨ ਛ ਬਿ ਸੇ ਨੇ ਮੇ ਸਿ ਕ ਟ ਪੁ ਠਾ ਅ ਲਾ ॥ ਕੀ ਜ ਰ ਚਿ ਗ ਕ ਖੇ ਲ ਨ ਸੁ ਪ ਰਾ ਮਿ ਕ ਖ ॥ ੧ ॥
 ਰੁ ਖ ਦ ਨ ਪ ਲਾ ਸ ਪੁ ਠਾ ਕ ਰਾ ॥ ਚਿ ਸਿ ਕ ਰਾ ਮਿ ਦ ਗ ਕਾ ਚੁ ਚ ਕ ਪ ਠ ਨ ਕ ਠ ਨ
 ਤੁ ਲ ਤਾ ॥ ਜਾ ਨ ਮ ਲ ਗਿ ਰ ਮੀ ਸੀ ਸੁ ਕ ਡੇ ਲ ਤਾ ॥ ਜਾ ਨੀ ਸੀ ਕ ਚ ਕੇ ਰ ਲੁ ਕੁ ਨੇ
 ਖ ਟ ਨ ਪੁ ਠਾ ਵਿ ਗ ਏ ਠੀ ਖ ਜ ਨੇ ॥ ਸਿ ਕ ਰਾ ਨਿ ਤ ਬਿ ਲਾ ਜਾ ॥ ਵ ਠ ਬ ਆ ਪ ਰ
 ਨ ਰ ਨ ਬ ਚ ਏ ਚੀ ॥ ਚ ਤੁ ਖ ਮ ਆ ਲ ਤੀ ਚਿ ਪ ਮ ਨੇ ਗੀ ॥ ਰਾ ਚ ਨ ਤ ਜ ਚ ਮੀ ਕ ਰ
 ਏ ॥ ਸਿ ਚ ਪ ਟ ਚੁ ਰ ਸ ਤੁ ਲੁ ਕੁ ਏ ॥ ਪੰ ਆ ਤਿ ਆ ਤਿ ਲ ਜਾ ਰੂ ਪ ਦਾ ॥ ਮ ਮ ਗ ਚਿ ਸੇ ਕੁ
 ਰ ਕੇ ਟੀ ਹ ਟ ਕ ਤ ਨਾ ॥ ਅ ਰੁ ਨ ਮ ਗਿ ਕੇ ਟੀ ਜ ਮ ਲ ਜ ਨਾ ॥ ਗੇ ਚੀ ਜਾ ਦ ਰਿ ਤ ਨੀ ਮ
 ਰ ਨੇ ਨੀ ॥ ਕ ਮੁ ਕ ਲੇ ਟ ਰ ਚ ਦੀ ਮ ਟ ਬੇ ਨੀ ॥ ਚਿ ਚ ਆ ਤਿ ਆ ਤਿ ਲ ਜਾ ਰੂ ਪ ਦ
 ਚੁ ਠ ਚੁ ਠੀ ਤੁ ਨਿ ਜਾ ਨੇ ਜ ਪੁ ਦ ਰ ਨਾ ॥ ਰਾ ਗ ਰ ਗ ਨੀ ਹੁ ਏ ਨ ਚ ਦ ਚ ਨਾ ਪਾ ਯ ਲ ਟੁ
 ਠ ਗ ਘੁ ਘੁ ਰੁ ਨੇ ਦ ਗ ਮੁ ਟ ਜ ਬ ਟ ਪ ਕ ਸੁ ਨ ਟੁ ਟੁ ਟੁ ॥ ੧ ॥ ਸਿ ਕ ਚ ਰ ਜ ਨੀ ਚ
 ਰੂ ਪ ਦਾ ॥ ਕ ਦ ਕੀ ਕ ਨ ਕੇ ਜ ਬ ਦ ਰ ਸ ਲਾ ॥ ਆ ਲ ਪ ਮ ਸੁ ਰ ਪੁ ਨ ਜ ਮ ਸੁ ਰ ਤਾ ॥
 ਪੁ ਖ ਮੇ ਗ ਮ ਕੀ ਨ ਗੁ ਨ ਨ ਬਾ ਟੀ ॥ ਜੁ ਬ ਲੇ ਹ ਕੇ ਜੁ ਯ ਜ ਅ ਪਿ ਲ ਏ ॥ ੧ ॥ ਸਿ
 ਕ ਰਾ ॥ ਸਿ ਜ ਪੁ ਕਾ ਜਾ ॥ ਰੂ ਪ ਦਾ ॥ ਤਾ ਪ ਡੇ ਬ ਹ ਮ ਟ ਯ ਜ ਗ ਏ ਚਿ ॥ ਕ ਰ ਰ ਕੇ
 ਯ ਜੁ ਜ ਯ ਜ ਸੁ ਨ ਜੇ ॥ ਰੁ ਦ ਆ ਸ ਕੁ ਤ ਕ ਟ ਪ ਤ ਕੁ ਨ ਗ ਏ ਚਿ ॥ ਮ ਕ ਰ ਚ
 ਕ ਟੇ ਕ ਮ ਨ ਏ ਡੇ ॥ ੧ ॥ ਸਿ ਕ ਰਾ ਚਿ ਟੁ ਰੁ ਤਾ ਚ ਰ ਪ ਦਾ ਰ ਮ ਦਾ ਜ ਯ ਜ ਸੁ ਕ
 ਸ ਖ ਖ ਖੇ ॥ ਜੁ ਰ ਪ ਤੁ ਜੁ ਖੁ ਚੁ ਰੁ ਚ ਕ ਖ ਨੇ ॥ ਏ ਵ ਚਿ ਸ ਕੁ ਮ ਚਿ ਚ ਰਾ ਸ ਚਿ
 ਸ ਯ ਜ ਹੀ ॥ ਸ ਨ ਕ ਸ ਨੇ ਦ ਨ ਸ ਨ ਰੁ ਯੁ ਪੀ ॥ ੩ ॥ ਸਿ ਚੁ ਚਿ ਕੁ ਮ ਦ ਨ ਪੁ ਕਾ ਜ
 ਰੂ ਪ ਦਾ ॥ ਸ ਨ ਤ ਕੁ ਮ ਆ ਮ ਨੀ ਕੁ ਮੋ ਰ ਨਾ ॥ ਪ ਚ ਤ ਤ ਮ ਹੁ ਤ ਤ ਮ ਪ ਚ ਨਾ ਚ ਟ
 ਸ ਜ ਬ ਰ ਨ ਪੁ ਮ ਯ ਜ ਗ ਏ ਚਿ ॥ ਪ ਨ ਦ ਜਾ ਰ ਦਾ ਜੁ ਯ ਜ ਸੁ ਕ ਟੇ ॥ ੧ ॥ ਸਿ ਕੁ
 ਮ ਯੀ ਕ ਠ ਸਾ ਰੂ ਪ ਦਾ ॥ ਜੋ ਸ ਬਾ ਜ ਕੀ ਤ ਠ ਕ ਚ ਨ ਰ ਚ ਠ ਗਾ ਦ ਤ ਜੁ ਯ ਜ ਮ ਹਾ
 ਤੁ ਮ ਪੁ ਨ ਕ ਠੀ ॥ ਸੁ ਬ ਚੁ ਤ ਕੇ ਜੁ ਯ ਜ ਬ ਡਾ ਏ ॥ ਜ ਚੁ ਤ ਨ ਤਿ ਖ ਕ ਨ ਏ ॥ ੧ ॥

ਸਿ ਕ ਚ ਰ ਜ ਨੀ ਚੁ ਠ ਚੁ ਠੀ ਤੁ ਨਿ ਜਾ ਨੇ ਜ ਪੁ ਦ ਰ ਨਾ ॥ ਰਾ ਗ ਰ ਗ ਨੀ ਹੁ ਏ ਨ ਚ ਦ ਚ ਨਾ ਪਾ ਯ ਲ ਟੁ ਠ ਗ ਘੁ ਘੁ ਰੁ ਨੇ ਦ ਗ ਮੁ ਟ ਜ ਬ ਟ ਪ ਕ ਸੁ ਨ ਟੁ ਟੁ ਟੁ ॥ ੧ ॥ ਸਿ ਕ ਚ ਰ ਜ ਨੀ ਚੁ ਠ ਚੁ ਠੀ ਤੁ ਨਿ ਜਾ ਨੇ ਜ ਪੁ ਦ ਰ ਨਾ ॥ ਰਾ ਗ ਰ ਗ ਨੀ ਹੁ ਏ ਨ ਚ ਦ ਚ ਨਾ ਪਾ ਯ ਲ ਟੁ ਠ ਗ ਘੁ ਘੁ ਰੁ ਨੇ ਦ ਗ ਮੁ ਟ ਜ ਬ ਟ ਪ ਕ ਸੁ ਨ ਟੁ ਟੁ ਟੁ ॥ ੧ ॥ ਸਿ ਕ ਚ ਰ ਜ ਨੀ ਚੁ ਠ ਚੁ ਠੀ ਤੁ ਨਿ ਜਾ ਨੇ ਜ ਪੁ ਦ ਰ ਨਾ ॥ ਰਾ ਗ ਰ ਗ ਨੀ ਹੁ ਏ ਨ ਚ ਦ ਚ ਨਾ ਪਾ ਯ ਲ ਟੁ ਠ ਗ ਘੁ ਘੁ ਰੁ ਨੇ ਦ ਗ ਮੁ ਟ ਜ ਬ ਟ ਪ ਕ ਸੁ ਨ ਟੁ ਟੁ ਟੁ ॥ ੧ ॥

ਸੰਕਾ ੧੫੫ ਕਿਸ ਕੁਝ ਦਾ ਵਾਗ ਦੇ ਵਸ ਸਤਿਗੁਰਿ ਸਾਖਿ ਧੰਨਿ ਮੇਦਾ ॥ ਸੁਖਿ ਮਾ ਕੀ ਨ ਸਾ
ਜ ਕੁਰਿ ਬੇਦਾ ॥ ਜਗੁ ਮਾ ਮਾਤ ਮਰਾ ਮਨਿ ਹਾਰਾ ॥ ਜ ਕੁਚ ਏ ॥ ਤਿ ਨ ਚਰਾ ਮ ਚ
ਰਾ ਬਿਚਾਰਤਾ ॥ ੧੬ ॥ ਸੰਕਾ ੧੬੧ ਜੇ ਸਾ ਰ ਰ ਪ ਦਾ ॥ ਸਾ ਮ ਦ ਰ ਸ ਨਿ ਰਿ ਮਾ ਮੀ ॥ ਤੁ ਥੇ
ਰੇ ॥ ਦ ਮ ਤ ਸੁ ਥ ਤੁ ਤ ਦਿ ਬੇ ਨੇ ॥ ਮ ਨੁ ਰ ਚ ਆ ਚਿ ਤੁ ਥਿ ਪ ਮ ਸ ਚ ਕੀ ਨੇ ॥ ਚਾ ਗ ਰ
ਨੀ ਗੰ ਸਾ ਧ ਯ ਥੀ ਨੇ ॥ ੧੭ ॥ ਮ ਨਿ ਦ ਠਾ ਜਾ ॥ ਕੁ ਪ ਦਾ ॥ ਯੇ ਯੇ ਕਾ ਥ ਕਾ ਦਿ ਤ ਪ ਦ ਗ ਏ ॥
ਜੇ ਸ ਤੁ ਕੁ ਕੁ ਤਾ ਸਾ ਥਿ ਯ ਏ ॥ ਤ ਤੇ ਯ ਮ ਲਾ ਕ ਵ ਕਾ ਹਿ ਏ ॥ ਪ ਮੀ ਗ ਥਿ ਯ ਕੇ ਤੇ
ਮ ਲ ਪੀ ਨਾ ॥ ੧੮ ॥ ਸੰਕਾ ੧੮੧ ਮ ਨਿ ਦ ਠਾ ਜਾ ॥ ਕੁ ਪ ਦਾ ॥ ਚੁ ਰੇ ਸ ਮ ਜ ਚ ਰਾ ਚ ਰ ਸਾ
ਰੇ ॥ ਸੁ ਥ ਏ ਯ ਕੇ ਦ ਦ ਰ ਬਾਰੇ ॥ ਨਿ ਰ ਥ ਤੁ ਨਿ ਰੇ ਗ ਰਾ ਕੇ ਕੇ ॥ ਸ ਮ ਪ ਮ ਮ ਪ ਮ
ਪ ਨੇ ॥ ਮ ਲ ਮ ਗ ਨੇ ॥ ੧੯ ॥ ਸੰਕਾ ੧੯੧ ਕੁ ਪ ਦਾ ॥ ਤਾ ਸੁ ਥ ਨਿ ਥ ਤ ਮ
ਹ ਰ ਜ ਜੀ ॥ ਜ ਕ ਨ ਏ ਕ ਮ ਸ ਮ ਜ ਜੀ ॥ ਨਿ ਤ ਕ ਚ ਕੇ ਏ ਏ ਟ ਦ ਰ ਨ ਚ ਤਾ ਸਿ
ਕ ਤਿ ਨ ਕੇ ਏ ਏ ਜ ਕੀ ਠ ਠ ਤ ॥ ੨੦ ॥ ਸੁ ਥ ਪ ਦਾ ॥ ਯ ਤੇ ਲਾ ਨ ਮ ਰ ਖਿ ਮ ਲਾ ॥ ਰੁ ਮ
ਫ੍ਰੀ ਮ ਗ ਰ ਸ ਲਾ ॥ ਮ ਕੀ ਪੇ ਹੀ ਹ ਸ ਤੀ ਨ ਚੇ ॥ ਮੁ ਮ ਰ ਕ ਟ ਕੀ ਥੁ ਰੀ ਗ ਰ ਚੇ
੨੧ ॥ ਸੰਕਾ ੨੧੧ ਕੁ ਪ ਦਾ ॥ ਚ ਤੁ ਰ ਪ ਦਾ ॥ ਸ ਥਿ ਥਿ ਮ ਸੀ ਗ ਤ ਸਾ ॥ ਜ ਕੁ ਥੁ ਜ ਨਾ ॥ ਨਿ
ਤੁ ਤੁ ਯ ਰ ਚ ਤੁ ਰ ਸਾ ਜ ਨਾ ॥ ਗ ਗ ਰ ਗ ਸੀ ਜੇ ਜੇ ਨਿ ਰ ਕੀ ਨਾ ॥ ਸੁ ਨ ਹੁ ਸਾ ਪ ਸ
ਜ ਨ ਪ ਥੀ ਨਾ ॥ ੨੨ ॥ ਸੰਕਾ ੨੨੧ ਕੁ ਪ ਦਾ ॥ ਸੰਕਾ ੨੨੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
ਤੁ ਰ ਪ ਦ ਸੀ ਗ ਤ ਠਿ ॥ ਤ ਦ ਪੁ ਸਾ ਦਿ ॥ ਕ ਸੁ ਤੇ ॥ ਦਾ ਗ ਕੁ ਏ ਚਿ ਨ ਮੇ ਥਿ ਸ ਨ ਮ ਹਾ
ਜੀ ॥ ੨੩ ॥ ਸੰਕਾ ੨੩੧ ਕੁ ਪ ਦਾ ॥ ਸੰਕਾ ੨੩੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
ਤਿ ਸਾ ॥ ੨੪ ॥ ਸੰਕਾ ੨੪੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
ਗ ਏ ਚ ਥੀ ਪ ਤਿ ॥ ੨੫ ॥ ਸੰਕਾ ੨੫੧ ਸੰਕਾ ੨੫੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
ਸ ॥ ਗ ਕੁ ਏ ਚ ਥੀ ਪ ਤਿ ॥ ੨੬ ॥ ਸੰਕਾ ੨੬੧ ਸੰਕਾ ੨੬੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
ਗ ॥ ੨੭ ॥ ਸੰਕਾ ੨੭੧ ਸੰਕਾ ੨੭੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ

੧੮੧ ਸੰਕਾ ੧੮੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੨ ਸੰਕਾ ੧੮੨ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੩ ਸੰਕਾ ੧੮੩ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੪ ਸੰਕਾ ੧੮੪ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੫ ਸੰਕਾ ੧੮੫ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੬ ਸੰਕਾ ੧੮੬ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੭ ਸੰਕਾ ੧੮੭ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੮ ਸੰਕਾ ੧੮੮ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੮੯ ਸੰਕਾ ੧੮੯ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੦ ਸੰਕਾ ੧੯੦ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੧ ਸੰਕਾ ੧੯੧ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੨ ਸੰਕਾ ੧੯੨ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੩ ਸੰਕਾ ੧੯੩ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੪ ਸੰਕਾ ੧੯੪ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੫ ਸੰਕਾ ੧੯੫ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੬ ਸੰਕਾ ੧੯੬ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੭ ਸੰਕਾ ੧੯੭ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੮ ਸੰਕਾ ੧੯੮ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੧੯੯ ਸੰਕਾ ੧੯੯ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ
੨੦੦ ਸੰਕਾ ੨੦੦ ਸੀ ਗ ਤ ਸਿ ਤ ਕੇ ਪ ਦ ਚੇ ਤਾ ਲੀ ਜਾ ॥ ਚ

ਸਕ
ਮੇਖ
ਸਕਤ
ਇ

ਮਾਲਨਾ ਸੇਉਰ ਕੰਕਨ ਕਟਾ ਕੰਕਨ ਕੁਜ ਬੰਦੀ ਕਲਲਾ ਲਨਾ ਜਿਗਾ ਕਲਰੀ
ਹੀਰਾ ਪੰਡਾ ਹੀਰਾ ਮੁਕਤਾ ਮਾਨ ਕਪੁਜ ਨਾ ਕੁਸ ਨ ਬਿਜ ਨ ਆ ਮੇ ਲਾ ਮ ਜਾ ਕੁ ਬੁ ਖ
ਜੇ ਨ ਗ ਨਾ ਵੇ ਬਾ ਬੰਦ ਨਾ १੨ ॥ ਸੀ ਕਾ ਵੇ ਵੇ ਵੇ ਪ ਨ ਰ ਦ ਸ ਕ ਵ ਰ ਵੇ ਖੀ
ਜਿ ਕੀ ਵੇ ਵਾ ਬਾ ਨ ਪ ਕੁ ਸ ਨ ਬ ਜ ਨ ਜੁ ਰੀ ਪ ਅੰ ਗ ਰਾ ਗ ਨ ਦੀ ਨ ਖਿ ਵ ਸ ਉ ਰਾ ਗ ਨ
ਜੀ ਖਿ ਤ ਪੁ ਰ ਸ ਨੁ ਕੇ ਹਾ ਏ ਸਾ ਜ ਨ ਨ ਬਿ ਜ ਤ ਸ ਰ ਸ ਮੀ ਰਾ ਰਾ ਵੀ ਨ ਕ੍ਰਿ ਪਾ ਨਿ ਪ
ਦੇ ਵੇ ਵੇ ਵਾ ਕ ਨ ਸ ਰੇ ਪ ਖੀ ਬਿ ਪ ਵ ਰਾ १੩ ॥ ਸੀ ਕਾ ਗ ਛ ਮ ਛ ਮ ਛ ਮ ਛ ਮ ਛ ਮ ਜਾ ਰੇ
ਕੀ ਠਾ ਉ ਰ ਬ ਸ ਰ ਗ ਸ ਨ ਚੀ ਨ ਚ ਨੀ ਚ ਚ ਚ ਹ ਜ ਕ ਚੇ ਰ ਉ ਕੁ ਤ ਨ ਸ ਗ ਨਾ ਵੇ ਵ
ਰਿ ਜ ਸੁ ਹ ਮ ਰਿ ਜ ਰਾ ਜ ਰਿ ਜ ਗ ਨ ਕੁ ਪ ਤ ਨ ਰ ਪ ਤ ਮ ਨ ਵ ਵਾ ਤ ਭ ਤ ਕੇ ਕੁ ਸ ਨ ਬ
ਜ ਨ ਮ ਨ ਬ ਰਾ ਈ ਮ ਨ ਵਾ १੪ ॥ ਸੀ ਕਾ ਉ ਰ ਸ ਵ ਏ ਏ ਪ ਰਿ ਗ ਜ ਪ ਤ ਨੀ ਵੀ
ਸੁ ਰ ਬ ਰ ਬਾ ਹ ਨਾ ਮੁ ਖ ਕ ਹੀ ਜ ਮੇ ਰ ਬਾ ਹ ਨ ਵਾ ਮ ਨ ਬ ਰਾ ਈ ਚ ਹ ਨਾ ਮ ਜ ਗ ਜ
ਰ ਬ ਪਾ ਮ ਕ ਕ ਜ ਗ ਹ ਨ ਦ ਉ ਰ ਛ ਤੁ ਸਿ ਪਾ ਸ ਨਾ ਜ ਬ ਕੁ ਤ ਪ ਤ ਮ ਨ ਵ ਰਾ ਈ
ਦੀ ਨ ਜ ਨੇ ਵ ਪ ਦ ਜਾ ਜ ਨਾ १੫ ॥ ਤੁ ਮ ਹ ਤ ਤ ਤੇ ਆ ਦ ਪ ਨਾ ਨ ਉ ਨਿ ਪ ਰਿ ਪ ਨ ਵੀ
ਨ ਕੁ ਗ ਵ ਨਾ ਮ ਰ ਬ ਪ ਰਾ ਕਾ ਮ ਮ ਕੁ ਰੁ ਗ ਤੀ ਵੀ ਨ ਵ ਯਾ ਨਿ ਪ ਦਾ ਜ ਨ ਜ ਕ ਤੀ
१੬ ॥ ਸੀ ਕਾ ਮ ਨ ਪ ਨ ਲ ਛ ਮੀ ਕੁ ਰੇ ਕੁ ਰਾ ਮ ਜੇ ਜੇ ਕ ਮ ਨ ਮ ਨ ਜੁ ਰ ਨ ਬਿ ਤ
ਮ ਰਾ ਮ ਜ ਛ ਛ ਲ ਪਾ ਪ ਤਿ ਹ ਰ ਤੇ ਜ ਕੁ ਹੀ ਕੁ ਯੇ ਪਾ ਪ ਤਿ ਹ ਰ ਪ ਦ ਲ ਕੁ ਹੀ १੭ ॥
ਸੀ ਕਾ ਪਿ ਬ ਕ ਪਿ ਬ ਕ ਕਾ ਮ ਪੇ ਨ ਪਾਰ ਜਾ ਤਾ ਵੀ ਨ ਕ੍ਰਿ ਪ ਕ ਰ ਜੀ ਪ ਤ ਪਾ ਤਾ
ਕੁ ਕ ਰ ਸੁ ਰ ਵ ਨ ਏ ਵਾ ਏ ਈ ਮ ਨ ਬ ਛ ਤ ਜ ਕੁ ਹ ਨ ਵ ਰ ਪਾ ਏ ਈ १੮ ॥ ਸੀ ਕਾ
ਰ ਚ ਚ ਰ ਵ ਰ ਸ ਪ ਰ ਸ ਕੁ ਛੇ ਜੁ ਖੀ ਮ ਹ ਰ ਜ ਰੇ ਪ ਕੁ ਗ ਤ ਕੁ ਰ ਮੁ ਖੀ ਮ ਬਿ ਮ ਲ
ਗ ਤ ਮੁ ਖ ਜੇ ਤ ਮ ਪ ਰਾ ਏ ਕ ਤੇ ਵ ਜ ਸ ਤ ਸ ਹੀ ਸੁ ਬਿ ਸ ਤ ਰਾ १੯ ॥ ਸੀ ਕਾ ਜ
ਗ ਮ ਗ ਤੇ ਜ ਸ ਵ ਨ ਵ ਰ ਸੁ ਰਾ ਮ ਜੀ ਕ ਮ ਵ ਨ ਸੁ ਮ ਕ ਤ ਮੁ ਖ ਨੁ ਰਾ ਵੀ ਪ ਤ ਦੁ ਤ ਛ
ਬ ਮੇ ਠ ਉ ਜਾ ਕ ਰਾ ਲ ਜ ਤ ਕਾ ਮ ਰ ਤ ਪ ਤ ਬ ਰ ਨ ਕ ਰਾ ੨੦ ॥ ਸੀ ਕਾ ਕੁ ਤ ਦੁ ਜੀ

ਪਕਾਰਨਾ ਮਾ ਤਿ ਵ ਤ ਮੁ ਛ ਬ ਉ ਵੇ ਹੇ ਤ ਕੁ ਯੇ ਰੁ ਚ ਤ ਨ ਕੁ ਤ ਉ ਜਾ ਕ ਰਾ ਕੁ ਪ ੭੭
ਕ ਵ ਖ ਮ ਲੇ ਕ ਨ ਪ ਤ ਕੇ ਵੇ ਵੇ ਵੇ ਸ ਬ ਪ ਮ ਗ ਰਾ ਗ ਮੁ ਲ ਕਾ ਗ ਨ ਮ ਨ ਕ ਰੁ ਕ
ਜ ਮ ਮ ਨੇ ਮ ਯੀ ਕ ਪ ਕੁ ਰ ਗ ਪ ਹ ਰ ਜ ਰੇ ਪ ਏ ਹ ਵ ਰ ਗ ਹ ਸੇ ਕੁ ਪ ਕੁ ਰ ਕੁ ਰ
ਵੇ ਵ ਕ ਰਾ ੨੧ ॥ ਸੀ ਕਾ ਗ ਸਿ ਪ ਬ ਰ ਗੀ ਸੀ ਤੁ ਪਿ ਤੁ ਜਾ ਪ ਸਿ ਪ ਸਿ ਗ ਤ ਨ ਕੁ ਚ
ਰ ਵਾ ਮ ਹ ਰ ਚੇ ਰਾ ਗ ਏ ਤੀ ਜਾ ਵੀ ਤੀ ਵੇ ਹੀ ਨੀ ਠੀ ਮੇ ਰ ਬ ਮ ਵ ਕੇ ਕੇ ਰਾ ਪੇ ਵ ਵੇ
ਵ ਮੁ ਸੁ ਵ ਵ ਨ ਨਿ ਸ ਏ ਰਿ ਚਾ ਗੀ ਯ ਸ ਵੇ ਰੇ ਮ ਰ ਪ ਰ ਮੁ ਰ ਤ ਜ ਠ ਕੁ ਰ ਕੀ ਪ
ਪ ਤ ਹੇ ਪ ਨੇ ਰੇ ੨੨ ॥ ਸੀ ਕਾ ਮਿ ਤ ਬ ਰ ਨੀ ਤੇ ਜ ਕੁ ਮ ਨ ਠ ਕੁ ਠਾ ਈ ਪੁ ਛ ਤ
ਹ ਰ ਪੁ ਰਾ ਪ ਬ ਰੁ ਪਾ ਏ ਕੁ ਸ ਮ ਜ ਨ ਮ ਨ ਕ ਗ ਨ ਪੁ ਜ ਨ ਕੰ ਰ ਤੇ ਰ ਉ ਕ ਹਾ ਏ
ਮ ਨ ਵ ਮਿ ਪ ਤ ਹ ਰ ਪ ਤ ਮ ਠਾ ਵੇ ਰਾ ਪ ਕੇ ਗ ਰੁ ਪ ਏ ਵ ਨ ਚ ਵ ਗ ਮ ਨ
ਵ ਰਾ ਏ ਪ ਵ ਪ ਵ ਨਾ ਮ ਠੀ ਗ ਵੇ ਵ ਵ ਠੀ ਜੀ ਪ ਜ ਨ ਪ ਵ ਰ ਪਾ ਪੁ ਰਾ ਪ
ਵ ਰ ਪਾ ਏ ੨੩ ॥ ਸੀ ਕਾ ਗੁ ਜ ਤੀ ਕੁ ਠ ਲ ਕੁ ਏ ਕੁ ਜ ਬੰਦ ਨ ਕੰ ਕ ਨ ਕ ਵ ਕੰ ਕ
ਉ ਗ ਲਾ ਗ ਉ ਉ ਰ ਕੁ ਏ ਬ ਕੁ ਗ ਪ ਹ ਰ ਚੀ ਵ ਨ ਬੰ ਗੀ ਗ ਮ ਵ ਆ ਲਾ ਤੇ ਸ ਪ ਕ ਵ ਨ
ਤਾ ਪ ਕੁ ਕ ਤ ਵ ਰ ਪਾ ਪ ਉ ਕੁ ਏ ਸੀ ਬੁ ਪ ਪ ਰਿ ਪ ਲਾ ਵ ਰ ਜ ਪ ਰ ਜ ਪ ਵ ਨ ਜ ਗ ਠੀ
ਵ ਨ ਚ ਰ ਚ ਰ ਤ ਵੇ ਰਿ ਹ ਲਾ ੨੪ ॥ ਸੀ ਕਾ ਹ ਰਾ ਜੀ ਕ ਬ ਲੇ ਹ ਜੁ ਬ ਚਾ ਆ ਚਿ ਪੁ ਠੀ
ਆ ਠ ਈ ਬਿ ਸ ਨਾ ਪ ਤ ਹ ਰ ਕੀ ਗ ਵ ਨ ਕ ਰੀ ਜੁ ਰ ਮ ਰੇ ਨਿ ਜਾ ਤੇ ਜ ਠ ਉ ਰਾ ਮ ਸ
ਬੁ ਨਾ ਮਾ ਪ ਨੇ ਨਿ ਜ ਪ ਤ ਕ ਰ ਜ ਜਾ ਰੇ ਗ ਮ ਬ ਉ ਤ ਵ ਰ ਤ ਗ ਵ ਨ ਕ ਰੇ ਮ ਬ ਜ ਤ
ਕ ਲੇ ਕ ਉ ਜੀ ਆ ਰੇ ਗ ਗ ਮ ਬਿ ਬੇ ਕ ਨੇ ਜ ਰਾ ਮ ਵ ਰ ਚ ਰ ਨ ਮ ਮ ਮੁ ਰ ਤ ਉ ਜੀ
ਆ ਰੇ ੨੬ ॥ ਸੀ ਕਾ ਗ ਰੇ ਮ ਲੇ ਪ ਬਿ ਪਿ ਤਾ ਤੇ ਸ ਵ ਠੀ ਜੀ ਯੇ ਪੰ ਕ ਜ ਲ ਮ ਹੀ
ਦੁ ਵਾ ਗੁ ਉ ਪ ਕ ਰੇ ਜਾ ਤ ਕ ਬੁ ਪ ਗ ਮ ਜ ਦਾ ਹੀ ਗ ਮ ਸ ਕ ਤ ਨੇ ਜ ਰਾ ਬੇ ਏ ਸੇ
ਤੀ ਜ ਵ ਮ ਰ ਗ ਰ ਤ ਕ ਰਾ ਹੀ ਗ ਜ ਕੁ ਰ ਤ ਹੀ ਰ ਪੁ ਜਾ ਮੇ ਰਿ ਜ ਯ ਨ ਕੁ ਜ ਨ ਉ ਜ
ਚਾ ਹੀ ੨੭ ॥ ਸੀ ਕਾ ਗ ਮ ਨ ਤ ਕ ਰਾ ਛੁ ਪਾ ਛੁ ਤ ਉ ਪ ਜ ਨ ਮੇ ਰੀ ਮੇ ਬਿ ਤੇ ਕ ਨ ਜੇ

ਬੁਠਾ ਮੇਰੇ ਵੇਰ ਸੋ ਮਮੂਰ ਤਉਰਾ ਨੈ ਮੇਕੁ ਜਨ ਕੁਥ ਟਾ ਤਿਰ ਰਾਗ
ਰਹਤ ਪਹਿਰ ਨੈ ਟੀ ਆ ਕੁ ਉਪਰ ਕਰ ਸਾਰੇ ਜ ਕੁ ਟੀ ਤੇ ਨ ਜ ਮ ਨੈ ਮ ਸ ਮ
ਪ ਮ ਨ ਮ ਮੁ ਤ ਤ ਮ ਟ ਮ ਨੈ ਟੀ ਹਿ ਨ ਜ ਮ ਮ ਨੈ ੨੦ ਸੀ ਕ ਰ ਪ ਚ ਤ ਰ ਠ ਏ ਨ
ਜ ਮ ਵ ਰ ਸੀ ਹਿ ਤ ਵ ਸ ਹ ਮ ਰੇ ਸ ਵ ਟੀ ਬ ਨ ਕੁ ਰ ਕ ਰ ਹੀ ਕੁ ਟੀ ਜ ਨ ਪ
ਮ ਮ ਹ ਮ ਰੇ ਜ ਕੁ ਬਿ ਕੁ ਚ ਤ ਪ ਰ ਹੀ ਮ ਹ ਮ ਮ ਹ ਬ ਸੀ ਸੇ ਰ ਤ ਰ ਤ ਕ
ਠ ਹ ਮ ਰੀ ਰ ਹੀ ਸੇ ਰ ਕੁ ਨ ਜ ਰ ਗੁ ਨ ਰੁ ਪ ਹ ਮ ਰੇ ਜਿ ਹ ਚ ਰ ਚੇ ਜੇ ਥ ਰ ਹੀ ੨੪
ਸੀ ਕ ਰ ਮ ਰੇ ਸ ਮ ਮੁ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ
ਕ ਹ ਟੀ ਮ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ ਰੇ ਕ ਮ
ਨ ਜੇ ਵ ਨ ਪੁ ਜਾ ਵ ਜੀ ਮੇ ਕ ਉ ਨਿ ਤ ਯਿ ਮ ਵੈ ੨੫ ਗ ਨ ਨ ਬਾ ਵ ਮੇ ਰੇ ਸ ਜ ਉ ਤ ਮ ਲੀ ਕ
ਜੇ ਰ ਹਿ ਤ ਵੈ ੨੬ ਮ ਸੀ ਕੁ ਨੈ ਯ ਈ ਗ ਵੈ ਨ ਵੈ ਲੀ ਨ ਹ ਏ ਮੁ ਈ ਮ ਪਾ ਸ ਕ ਲ ਕ
ਵੈ ੨੭ ਕੁ ਮ ਕ ਰੇ ਸ ਰੁ ਮੇ ਮ ਅ ਰ ਪੈ ਮ ਪਾ ਕ ਕੁ ਨ ਜ ਨ ਵੈ ੨੮ ਯ ਈ ਯ ਗ ਤ ਕ ਰੇ ਮ
ਮ ਹ ਰੇ ਬਿ ਵ ਤ ਪੁ ਜ ਕ ਰ ਵੈ ਮ ਨ ਰ ਹ ਤ ਪੈ ਮ ਪਾ ਸ ਮ ਰ ਪੈ ਸੁ ਪ ਸੁ ਪ ਜ ਠ ਥਿ
ਸ ਰ ਵੈ ੨੯ ਮ ਸੀ ਕੁ ਮ ਮ ਮੁ ਪਾ ਰ ਨ ਮੇ ਕੁ ਗ ਤ ਈ ਕੀ ਨਿ ਸ ਕੀ ਚ ਨ ਚ ਹ ਨ ਕ ਉ ਨੈ
ਮ ਤ ਰ ਗ ਰੁ ਪ ਚਿ ਤ ਪ ਮੁ ਰ ਮ ਨੀ ਜ ਰੀ ਜੇ ਮੇ ਕੁ ਹੋ ਸੀ ਰ ਤ ਰਾ ਸੁ ਜ ਸੁ ਜ ਪ ਲ ਪ
ਲ ਮ ਮ ਪ ਹੀ ਕੁ ਰ ਤ ਨਿ ਰ ਤ ਮ ਪ ਰ ਪ ਰਾ ਲੀ ਨ ਰ ਹੀ ਬਿ ਠ ਰੇ ਪ ਲ ਨ ਹੀ ਮੇ ਪੀ ਤ
ਮ ਮ ਤ ਮ ਤ ਰਾ ੩੦ ਮ ਸੀ ਕ ਰਾ ਬੁ ਹ ਮ ਮੁ ਪਾ ਮ ਤ ਮ ਵ ਰ ਸੀ ਮ ਤ ਰਾ ਜਿ ਤ ਹੋ ਏ ਬਿ
ਮ ਜੀ ਲ ਕੁ ਤ ਪ ਰੇ ਠ ਤ ਖੈ ਠ ਤ ਮੇ ਹ ਚਿ ਤ ਰੇ ਜੁ ਖ ਵੁ ਖ ਜ ਮ ਤ ਖੀ ਚ ਰੇ ਮ ਪੀ ਰ
ਜ ਮ ਮ ਤ ਮ ਤ ਰ ਸੁ ਬਾ ਬਿ ਪ ਮ ਨ ਜ ਕੇ ਲ ਸੀ ਸ ਚੇ ਮ ਜ ਠ ਠੀ ਚੋ ਬਿ ਰ ਚੇ ਸ ਕੁ ਜੀ ਗੇ ਠੀ ਨ
ਮ ਨ ਮ ਤ ਸ ਵ ਠ ਟ ਪ ਰੇ ੩੧ ਮ ਸੀ ਕ ਰਾ ਸ ਬਿ ਬਿ ਪ ਉ ਪ ਟੇ ਸ ਬਾ ਜ ਵੁ ਠ ਕੀ ਟ ਸੀ
ਸੁ ਥ ਕੁ ਮ ਲ ਕੀ ਤੀ ਵੈ ਵੈ ਵੈ ਜ ਪੁ ਤ ਜ ਵ ਠ ਪ ਟੇ ਜ ਨ ਮ ਆ ਠੀ ਮ ਕ ਰੀ ਮ ਨੀ ਤੀ ਮ ਪੁ
ਰ ਹ ਨ ਬਿ ਥੇ ਕ ਹ ਰ ਜੀ ਬਾ ਸ ਵ ਵੈ ਮ ਹੀ ਤੀ ਮ ਠੀ ਤੀ ਕੁ ਠੀ ਵੁ ਹ ਨ ਕ ਉ ਹ ਰ ਹਿ ਰ ਮ ਨ

ਸਿੰਕੁ ਨ
ਵੁ ਠੀ ਸੀ ਤੀ ੩੨ ਮ ਸੀ ਕੁ ਮ ਪੁ ਮ ਦਿ ਤ ਮ ਕ ਲ ਚ ਰ ਚ ਰ ਕੁ ਤ ਵ ਕ ਪ ਠੇ ਹ ਰ ਪ ਹੀ ੩੦
ਜ ਤ ਮ ਮ ਰ ਤੀ ਹ ਰੀ ਕੀ ਠ ਨੀ ਵੈ ਵ ਟੇ ਵ ਜ ਸ ਬਾ ਹੀ ਹੀ ਜ ਬਿ ਵ ਨ ਬੁ ਹ ਨ ਕੁ ਤ ਰ ਜ
ਤ ਮੀ ਸ ਬਿ ਠ ਨ ਹੀ ਜ ਤ ਮ ਜ ਕ ਲ ਕ ਕ ਉ ਤ ਮ ਵ ਆ ਰ ਤੀ ਸੁ ਰ ਨ ਕੁ ਰਾ ਹੀ ਬ
ਪ ਮ ਸੀ ਕੁ ਪ ਲ ਜ ਮੁ ਖੀ ਜ ਜ ਸ ਜ ਬ ਠ ਹਿ ਨ ਕੇ ਥ ਹੀ ਜ ਟ ਰ ਖ ਰੇ ਮ ਪ ਚ ਮੁ ਖ
ਵ ਸ ਮੁ ਖ ਸ ਤ ਰੁ ਖ ਮ ਆ ਰ ਤੀ ਆ ਵੁ ਰੁ ਪ ਜ ਮ ਕੇ ਨ ਸ ਮ ਯ ਬਿ ਪ ਕੇ ਜ ਠ ਠ ਠ ਠ ਠ ਠ ਠ
ਜ ਸ ਜ ਸ ਉ ਰ ਕੁ ਬਿ ਬਿ ਪ ਕੁ ਰੀ ਸ ਨ ਮੀ ਗ ਮ ਵ ਕ ਮੁ ਰ ਪ ਨ ਜ ਰੀ ਕੁ ਕ ਮ ਰੇ ਠ ਠ
ਵ ਨ ੩੩ ਮ ਸੀ ਕੁ ਜ ਜ ਮੁ ਖੀ ਮ ਗ ਲ ਵੁ ਬ ਹ ਰ ਰੇ ਵ ਲ ਮ ਲ ਵ ਬਿ ਬਿ ਪ ਤ ਰ ੩
ਉ ਮ ਨ ਮੁ ਰੁ ਪ ਜ ਪ ਨ ਮ ਰ ਥ ਲ ਜੁ ਰ ਨ ਗ ਨ ਕੁ ਵ ਚੇ ਜ ਥ ਰ ਉ ਮ ਨ ਮ ਨ ਮ ਪ
ਕ ਨ ਏ ਬੇ ਵ ਨਿ ਮਿ ਤ ਹ ਪੁ ਜ ਜ ਮ ਰੀ ਬ ਰ ਉ ਮ ਨ ਮੁ ਜ ਪ ਮ ਲ ਪੁ ਪ ਅ ਖ ਠ ਤ
ਸੁ ਰ ਮ ਗ ਲ ਜਿ ਵੁ ਠ ਲ ਉ ਮ ਨ ੩੪ ਮ ਸੀ ਕ ਰਾ ਸੁ ਜ ਮੁ ਖੀ ਮੁ ਕੁ ਤ ਚ ਉ ਵ ਪੁ
ਚ ਤੁ ਬਿ ਪ ਨ ਮ ਮ ਨ ਮ ਸੁ ਬ ਕੀ ਜ ਰੀ ਮ ਰ ਗ ਸ ਕ ਲ ਪੁ ਜ ਪ ਜ ਵ ਬਿ ਥ ਰੇ ਰ ਲ
ਪ ਜੁ ਰੀ ਪ ਠਿ ਵ ਕ ਗੀ ਸਿ ਚ ਤੁ ਪ ਨ ਜ ਬਾ ਰ ਜੁ ਗੀ ਪ ਨ ਕੁ ਜ ਮ ਬ ਚਿ ਤੁ ਖ ਠ ਠ
ਬ ਰ ਸ ਤ ਸੁ ਪ ਨ ਜ ਲਿ ਪ ਹ ਰ ਉ ਪ ਰ ਜ ਮ ਨ ਜੁ ਕੀ ਥ ਅ ਪ ਰੀ ੩੫ ਮ ਸੀ ਕ ਰਾ ਕੁ ਨ ਕ
ਮੁ ਖੀ ੩੬ ਮ ਸੀ ਕੁ ਜ ਮ ਜ ਸੁ ਰ ਠ ਜ ਸੁ ਰ ਸ ਰੇ ਲੈ ਲੈ ਤ ਲ ਮਿ ਟ ਗ ਨ ਚ ਬਾ ਥ ਪ
ਥ ਵ ਜ ਸੁ ਪੁ ਪੁ ਯ ਰੁ ਮੇ ਲੀ ਮੁ ਰੇ ਗ ਨ ਬਿ ਨ ਬੇ ਨਿ ਖ ਪ ਟ ਨ ਬ ਠ ਵੈ ਵੁ ਠ ਕੁ ਰੇ
ਤ ਰੀ ਕੁ ਨ ਕੇ ਵ ਟ ਠ
ਨ ਠ
ਠ
ਗ ਮ ਵ ਪ ਸ ਚ ਰ ਚਿ ਤੁ ਮ ਕਿ ਮ ਪ ਰ ਨ ਮ ਕੁ ਕੀ ਕੇ ਜ ਰ ਕੁ ਚ ਨ ਜੁ ਹਾ ਵ ਨ ਮੁ
ਕੁ ਤ ਮ ਕ ਰੀ ਵ ਮ ਤ ਵ ਰ ਨ ਮ ਸੀ ਕ ਰਾ ਜ ਲ ਕੁ ਮੁ ਖੀ ਤ ਨ ਕੁ ਬਾ ਸੁ ਪ ਯ ਰੇ
ਰੇ ਗ ਬਿ ਰ ਗ ਵੁ ਕੁ ਲੀ ਮ ਸੀ ਕੁ ਨ ਮੇ ਨ ਮ ਜੇ ਖੰ ਜ ਨ ਜ ਮ ਕੰ ਜ ਮੁ ਖੀ ਮ ਨ ਕੁ ਲੀ ਨ

ਮ ਸੁ ਪੁ ਜ ਨ

ਮ ਰ

ਮ ਰ

ਬਿ ਪ

ਕੁਨ ਸਾ ਦ ਸੁ ਰ ਸਾ ਨੀ ਲੀ ਲ ਮ ਹ ਪ ਕੁ ਕੀ ਉ ਚ ਰ ਤ ਪ ਗ ਕੁ ਗ ਜੇ ਪ ਕੁ ਠ ਨੀ
ਕੈ ਸ ਨ ਕ ਵ ਦ ਚ ਆ ਚ ਤੀ ਮ ਸ ਤੇ ਜ ਆ ਥਿ ਪ ਨਿ ਗ ਮ ਥ ਖ ਨੀ ਕੀ ਰ ਤ ਗ ਲਿ ਤ ਲ ਲਿ
ਤ ਪ ਦ ਮ ਆ ਰਿ ਗ ਵ ਤ ਮ ਮ ਰ ਪ ਧ ਨੀ ॥ ੮ ॥ ਬੈ ਰ ਟ ਪੁ ਜਿ ਠ ਗ ਵ ਨ ਚ ਲ ਲੇ ਠ ਕੀ
ਪ ਆ ਥਿ ਪ ਕੁ ਰ ਵ ਨ ਆ ਮ ਨੀ ਕੁ ਮ ਚ ਗਿ ਹ ਮ ਲ ਟ ਵ ਦ ਜ ਰ ਜ ਪ ਧ ਨ ਆ ਕ ਰ ਤ
ਮ ਆ ਰ ਤੀ ਸੁ ਖ ਲੇ ਹ ਕੀ ਰ ਗ ਨ ਨ ਟ ਵ ਤੁ ਨ ਨ ਆ ਕ ਰ ਤ ਬ ਪ ਈ ਥਿ ਥਿ ਪ ਕੁ ਲ ਠ ਹ
ਸ ਲ ਦ ਰ ਜ ਪ ਰ ਜ ਕੁ ਰ ਵ ਨ ਆ ॥ ੯ ॥ ਵ ਰ ਤ ਪੁ ਹ ਪ ਥਿ ਖ ਘ ਟਿ ਪੁ ਨ ਮ ਪੁ ਰ ਮ ਲ ਮ ਰ
ਸੁ ਰ ਠ ਲ ਆ ਸ ਆ ਧ ਥ ਆ ਧ ਪੁ ਘ ਰ ਪ ਗ ਰ ਕ ਨ ਜ ਥ ਤੀ ਜ ਤੁ ਰ ਪ ਲ ਆ ਆ ਰ ਤੀ
ਸਿ ਜੈ ਕ ਰ ਤ ਮ ਰ ਗ ਵ ਤ ਵੇ ਵ ਵੇ ਵ ਰ ਪ ਲ ਆ ਲੀ ਲ ਪੁ ਰ ਜੋ ਮ ਕੇ ਥ ਰ ਨ ਤ ਕੁ
ਰ ਠ ਡਿ ਖ ਜੁ ਰ ਛ ਤਿ ਕ ਲ ॥ ੧੦ ॥ ਪ ਰ ਮ ਆ ਰ ਤੀ ਮ ਹ ਪ ਕੁ ਕੀ ਕ ਰ ਤ ਬ ਨ ਜ ਪ ਤ
ਜ ਆ ਗੇ ਸ ਆ ਕ ਰ ਪੁ ਲ ਨ ਚ ਮੇ ਰ ਕ ਲ ਸ ਰੁ ਪ ਰ ਜ ਕ ਲ ਸ ਵ ਆ ਗੁ ਪ ਟੀ ਪ ਪੁ ਹ ਪ ਨ
ਕੀ ਮ ਲ ਨ ਸ ਉ ਚ ਠ ਥਿ ਥਿ ਥਿ ਜੁ ਧ ਆ ਗੇ ਮ ਟ ਮੁ ਕ ਰ ਘ ਨ ਸ ਮ ਰੁ ਵ ਰ ਸ ਤ ਵ ਆ
ਤ ਮ ਨ ਕੁ ਪ ਕ ਆ ॥ ੧੧ ॥ ਲੇ ਤ ਪੁ ਟ ਛ ਨ ਕੇ ਟ ਕੇ ਟ ਰੁ ਰ ਤ ਨ ਮ ਨ ਪ ਨ ਪੁ ਕੁ ਵ ਆ ਵ ਰ
ਸੁ ਪ ਰ ਜ ਪ ਵ ਨ ਪ ਰ ਮੇ ਸੁ ਕੁ ਗ ਗ ਬ ਤੇ ਵ ਰ ਜ ਆ ਗੇ ਜ ਆ ਵ ਰ ਮ ਨ ਹਿ ਤ ਯ ਗ ਥਿ ਤ ਠ
ਨ ਤ ਤ ਪ ਤ ਪ ਤ ਥਿ ਤ ਧ ਆ ਨੇ ਨ ਥੇ ਨ ਜ ਕੁ ਡਿ ਪ ਮ ਕੇ ਚ ਰ ਤਿ ਹ ਨਿ ਖ ਤ ਰ ਪ ਧ ਆ ਗੇ ॥
੧੨ ॥ ਕ ਥਿ ਥ ਆ ਪ ਟ ਆ ਰ ਤੀ ਕੁ ਏ ਕ੍ਰਿ ਤ ਆ ਰ ਥ ਵ ਰ ਜ ਪ ਰ ਜ ਹ ਰ ਵੇ ਵ ਵੇ ਵ ਪ
ਜ ਕ ਆ ਵੇ ਖ ਤੁ ਗੇ ਚ ਰ ਨੇ ਨ ਥੇ ਨ ਹ ਰ ਸ ਤੁ ਪੁ ਜ ਪੁ ਜ ਉ ਜ ਕ ਆ ਥ ਆ ਨੀ ਸਿ ਰ ਨ ਵ ਤੁ
ਨ ਮ ਮੀ ਬ ਚ ਪੁ ਕ ਕੀ ਹਿ ਤ ਕ੍ਰਿ ਤ ਆ ਰ ਥ ਜ ਰ ਆ ਗੇ ਸਿ ਧ ਮ ਨੇ ਰ ਥ ਜ ਨ ਮ ਜ ਕੀ ਥਿ ਆ ਗੇ
ਰ ਥ ਪ ਰ ਮ ਆ ਥ ਤਿ ਨ ਆ ॥ ੧੩ ॥ ਜ ਵ ਰ ਸ ਨ ਹਿ ਤ ਜ ਪ ਤ ਪ ਸ ਆ ਧ ਤ ਵ ਰ ਤੁ ਪ ਕੁ ਛ ਪੁ
ਕੁ ਤਿ ਨ ਕੇ ਗੇ ਮ ਲੇ ਖ ਥਿ ਘ ਪ ਰ ਵ ਰ ਸ ਤੁ ਰ ਗ ਬ ਤੇ ਸੁ ਰ ਗ ਨ ਕੇ ਵ ਰ ਗ ਤੁ ਵੇ ਰੁ
ਉ ਰ ਚ ਹ ਰ ਪ ਰ ਜੁ ਜ ਵ ਕ ਵ ਹਿ ਤ ਰੁ ਗ ਤੁ ਨ ਕੇ ਕ ਰ ਤ ਕੁ ਜ ਕੁ ਗ ਤ ਵੇ ਵ ਨ ਲ ਹੁ ਏ
ਪੁ ਤ ਛ ਹਿ ਤ ਜ ਕ ਆ ॥ ੧੪ ॥ ਥ ਰੁ ਕੁ ਗ ਤਿ ਸਿ ਤ ਮ ਹ ਨ ਨ ਨਿ ਰ ਖੇ ਵ ਰ ਤੁ ਰ ਸੀ ਪੁ

ਜ ਤ ਚ ਰ ਚ ਤ ਥਿ ਟ ਤ ਮ ਥ ਨ ਤੁ ਜ ਵ ਕ ਰ ਤ ਸਿ ਤੁ ਪ ਆ ਗੇ ਕ ਰ ਤ ਮ ਆ ਰ ਤੀ ਥਿ ਪ ਵ ਤੁ ਰ ਕ ੧੧
ਜੁ ਤ ਵ ਰ ਮ ਥ ਲ ਹ ਰੀ ਧੀ ਨ ਜ ਨ ਮ ਤਿ ਨ ਕੇ ਹੇ ਗ ਨੀ ਮ ਰ ਵ ਰ ਜ ਤ ਵੇ ਵ ਰ ਆ ਰੀ ॥ ੧ ॥
ਨ ਉ ਧ ਠ ਗ ਰ ਕ ਰ ਤੁ ਰ ਜਿ ਤ ਨ ਨ ਚ ਤ ਗ ਵ ਤੁ ਪੇ ਮੀ ॥ ੧ ॥ ਆ ਪ ਯੋ ਏ ਕੁ ਏ ਤੁ ਰੁ ਪ ਆ
ਰ ਮ ਰ ਤੁ ਕੁ ਏ ਏ ਮੀ ॥ ਜ ਆ ਗ ਰ ਉ ਵ ਕੇ ਉ ਨੇ ਵ ਰ ਗੀ ਵੇ ਤਿ ਥਿ ਲ ਨ ਠ ਛੇ ਮੀ ਸੇ ਥ ਸਿ ਵ ਰ
ਏ ਕ ਪੁ ਏ ਵ ਰ ਜੇ ਥਿ ਪ ਨਿ ਜੇ ਵ ਕ ਹ ਨੇ ਮੀ ॥ ੧੬ ॥ ਖ ਜ ਟ ਆ ਰ ਤੀ ਚ ਰ ਚ ਰ ਕੀ ਨੇ ਥਿ
ਕ ਪੁ ਰ ਖ ਮ ਥਿ ਨ ਸੀ ॥ ਗੁ ਪ ਟੀ ਪ ਟੁ ਲ ਨ ਕੀ ਮ ਆ ਮ ਰ ਪ ਰ ਤੁ ਹ ਪੁ ਕ ਆ ਗੀ ਮ ਕ ਲ
ਰੀ ਧ ਨ ਟੀ ਚ ਤੁ ਰ ਠਿ ਖੰ ॥ ਪ ਚ ਪ ਚ ਆ ਥਿ ਥ ਖ ਆ ਜੀ ਪੁ ਜ ਰ ਪੁ ਮ ਪੁ ਰ ਖ ਜ ਕ ਕ ਰ ॥ ੧੭ ॥
ਜ ਕ ਰ ਜ ਚਿ ਤ ਚ ਉ ਚ ਆ ਸੀ ॥ ੧੮ ॥ ਲੇ ਤ ਪੁ ਟ ਛ ਨ ਖ ਚ ਥ ਆ ਪੁ ਕ ਰ ਤ ਜੁ ਹ ਰ ਪੁ ਲ
ਮੀ ॥ ਆ ਘ ਤ ਨ ਡੇ ਗ ਵ ਰ ਜ ਨ ਤੇ ਜ ਕੁ ਨ ਤਿ ਪ ਤ ਨ ਜੁ ਨ ਮੀ ॥ ਪ ਰ ਮ ਪਿ ਆ ਜ ਹਿ
ਰ ਟੀ ਜ ਕ ਜੀ ਵ ਨ ਵ ਰ ਜ ਜੁ ਧ ਆ ਰੁ ਧ ਆ ਸੀ ॥ ਰੁ ਚ ਚ ਰ ਵੇ ਨ ਵ ਵ ਨ ਮ ਰ ਚ ਛ ਨ
ਪੀ ਵ ਰ ਕੁ ਤ ਜ ਕ ਮੀ ॥ ੧੯ ॥ ਜ ਲ ਪ ਰ ਜ ਕੁ ਵ ਰ ਹ ਤੁ ਮ ਨ ਰ ਤੁ ਨ ਪੁ ਹ ਪ ਥਿ ਥਿ ਥਿ ਥਿ
ਪੁ ਜ ਨ ਵ ਰ ਤੁ ਤੁ ਮ ਨ ਪ ਨ ਜ ਕੁ ਹ ਪ ਰ ਜੁ ਖ ਆ ਵ ਤ ਮ ਨ ਰ ਜ ਨ ਕ ਮ ਲ ਪ ਤ ਕ
ਮ ਲ ਜੁ ਤ ਪ ਰ ਜ ਤੁ ਸੀ ॥ ਗ ਲ ਹ ਰ ਜ ਸ ਹੇ ਤ ਪ ਰ ਪ ਤ ਚ ਆ ਵ ਲ ਵ ਆ ਨ ਆ ਰ
ਤੀ ਸੁ ਕੁ ਗ ਨਿ ਰੰ ਜ ਨ ॥ ੨੦ ॥ ਮ ਨ ਥ ਆ ਛੁ ਤ ਫ ਲ ਲ ਹਿ ਛੇ ਚ ਆ ਚ ਰ ਵੇ ਵ ਵੇ ਵ ਵ ਥ
ਹੀ ॥ ਜੇ ਜੇ ਜ ਥ ਵ ਤਿ ਲੇ ਕੀ ਉ ਚ ਰ ਤ ਗ ਵ ਤ ਗ ਤਿ ਥ ਆ ਈ ਥਿ ਵ ਤ ਜ ਚੇ ਜ ਪ ਦ ਮ
ਵ ਰੁ ਰ ਵ ਰ ਜ ਨ ਬ ਲ ਜ ਹੀ ॥ ਜ ਰ ਨ ਜ ਰ ਨ ਜ ਰੁ ਹਿ ਹ ਹ ਰ ਵ ਰ ਕ ਮ ਲ ਨੇ ਨ ਥਿ
ਚ ਆ ਹੀ ॥ ੨੧ ॥ ਏ ਹ ਥਿ ਧ ਆ ਰ ਤੀ ਕ ਰ ਤੁ ਪੁ ਰ ਖ ਕੀ ਕੀ ਨ ਚ ਰ ਚ ਰ ਜੀ ਠ ਆ ਵ ਥ
ਜ ਕ ਰਿ ਤ ਨ ਥਿ ਪੁ ਜ ਨ ਜੇ ਵ ਮ ਨੇ ਨ ਆ ਨੀ ਤੀ ॥ ਗ ਏ ਓ ਥਿ ਲ ਏ ਵ ਰ ਮ ਤ ਜ ਕੁ ਤ
ਜੁ ਕੇ ਠ ਛ ਪ ਈ ਮ ਸਿ ਤੀ ॥ ਸੁ ਜ ਠ ਆ ਰ ਤੀ ਕ ਵ ਹ ਰ ਗ ਏ ਠਿ ਪ ਥਿ ਥਿ ਥ ਰ ਵ ਤੇ ॥
ਜੁ ਮ ਤ ਮ ਆ ਰ ਤੀ ਕ ਵ ਹ ਰ ਕੀ ਨੀ ਕੁ ਕ ਨ ਸ ਕ ਤ ਚ ਤੁ ਹ ਰ ਕੀ ॥ ਬੈ ਰ ਟ ਪੁ ਰ ਖ ਸ
ਕੇ ਹ ਜੇ ਸੁ ਰ ਕ ਮ ਲ ਨੇ ਨ ਨ ਹ ਰ ਕੀ ॥ ਜ ਹ ਜ ਜੀ ਰ ਜ ਸ ਹ ਜ ਪੁ ਰ ਤੁ ਪੁ ਕੁ ਜ ਹ

ਪਾਦਸੁਹਕਰਕੀ ਸਰਹਸ ਨੈ ਨਾ ਸਕ ਸਦ ਨੇਤ ਸਿਦੁ ਪਸਿ ਤਿਗਰਕੀ ॥
 ੨੨ ॥ ਬੰਦੁ ਸਾ ਬਿਧਾ ਬਿਪਦ ਤਹ ਪੁਜਾ ਸੁਪ ਦੀਪ ਨਈ ਬਿਦਾ ॥ ਸਿਦੁ ਕੀ ਸਾ ਮਲ ॥
 ਪੁਜ ਮਨ ਕੀ ਤਿਲ ਕਤਾ ਮਥੁ ਲਾ ਮਥੇ ਦਾ ਬਿਮਲਾ ॥ ਸਿਰੁ ਪਿਥਿ ਮਲ ਪਕ ਦਸ ॥
 ਨਾਮ ਬਿਮਲਾ ਬਿਧ ਬਿਦਾ ॥ ਸਿਨ ਨੁ ਜ ਸੇ ਵ ਬਿਮਲ ਹਰ ਨਾ ਬਿਪ ਨ ਨਿ ਜੇ ॥
 ੨੩ ॥ ਤਨ ਮਨ ਮਨ ਸੁਰ ਦਾ ਬਿਪ ਕਰ ਤੇ ਸਿ ਕਰ ਮ ਮ ॥ ਸਕ ਲ ਊ ਪ ਰ ਜ
 ਸੁ ਮ ਲਾ ਪ ਤੇ ਕ ਰ ਊ ਪੁ ਜ ਸਿ ਪ ਯਾ ਜ ॥ ਊ ਪ ਤੇ ਜ ਕ ਨੁ ਮ ਵ ਕ ਤੀ ਚ ਕ ਵ ਤ
 ਟ ਕ ਰ ਸੀ ਤ ਪ ॥ ਨਾ ਮ ਲਿ ਤ ਜ ਗ ਬੰਦ ਨ ਬਾਰੇ ਦ ਹ ਤ ਪ ਯ ਪੁ ਤ ਪ ਯ ॥ ੨੪ ॥ ਸਾ
 ਲਾ ਕੀ ਪੀ ਰਿ ਲਾ ਲਾ ਮੇ ਰਾ ਹੁ ਊ ਲਾ ਲੋ ਬਿ ਨ ਦਾ ਮ ॥ ਟਾ ਸ ਨ ਦਾ ਸ ਦਾ ਸ ਦਾ ਸ ਨ ਕੇ
 ਕ ਮ ਲ ਨੈ ਨ ਘ ਨ ਜਾ ਮ ॥ ਜੇ ਤੁ ਮ ਦੇ ਹ ਜੇ ਈ ਹ ਮ ਯ ਵ ਹੁ ਤ ਬਾ ਨੇ ਤ ਯਾ ਤਿ ਨਾ ਬਾ ॥
 ਕ ਡਾ ਗ ਈ ਪੋ ਜ ਦਾ ਊ ਗ ਮ ਤ ਰ ਬੀ ਚ ਚ ਰ ਨ ਮੁ ਰ ਮ ਯਾ ॥ ੨੫ ॥ ਦਾ ਸ ਰੋ ਗ ਬੰਦ ਟੁ ਤ
 ਹ ਸਾ ਤਿ ਗੁ ਰ ਕੀ ਮਾਰ ਤੀ ਪੁ ਕ ਨ ਗ ਯਾ ॥ ਸਾ ਖਾ ਮੁ ਲ ਪ ਤੁ ਫ ਲ ਪੁ ਜ ਪਾ ਪੁ ਰ ਨ ਸੇ
 ਜ ਗ ਨ ਥਾ ॥ ਜ ਲ ਬ ਲ ਮ ਹੀ ਅ ਲ ਏ ਕੋ ਏ ਕੇ ਜ ਬ ਕੁ ਰ ਕੇ ਸਾ ਥ ॥ ਸਿ ਦ ਰ ਮੁ ਲ ਪ ਤੁ
 ਫ ਲ ਪੁ ਜ ਪ ਨ ਖ ਸਿ ਖ ਹ ਰੀ ਆ ਵ ਲ ਜ ਥਾ ॥ ੨੬ ॥ ੧ ॥ ੩ ॥ ੨ ॥ ਈ ਸੁ ਤਿ ਸੁ ਆ ਰ ਤੀ
 ਬਿ ਸੈ ਪੀ ਲਾ ਕੀ ਸੁ ਬ ਲੇ ਹ ਕੁ ਮ ਨ ਦੇ ਦ ਦੇ ਕੀ ਅ ਚ ਤ ਚ ਰ ਚ ਰੰ ਕ ਵੇ ਜ ਨ ਸੁ ਚ ਚ ਚ
 ਨ ਸ ਮ ਪ ਤ ਮ ਜ ਤ ਚ ਕੁ ਮ ਸਿ ਰੁ ॥ ਮ ਬ ਜ ਥ ਦੇ ਵ ਨਿ ਜਾ ਨਿ ਰ ਗ ਵ ਨ ਸ ਮ ਤ ਕ ਲੇ ਕ
 ਥੀ ਚ ਜ ਪਿ ਤ ਜ ਤੁ ਮ ਨਿ ਤ ਬ ਈ ਕੰ ਠਾ ਸੁ ਰੀ ਸੁ ਬ ਲੇ ਹ ਕੁ ਮ ਨ ਕ ਥ ਤੇ ॥ ਸੁ ਬ ਲਾ ਬਿ ਸ ਨ
 ਪ ਦ ਸੀ ਕੁ ਕ ਮ ਲ ਟ ਲੋ ਊ ਚ ਨਾ ਕ ਬ ਥ ਚਾ ॥ ਸ ਮ ਰ ਤੀ ਪੁ ਜ ਕ ਰਿ ਯੋ ਜ ਚਾ ਬੰਦ ਨ ਜ ਰ
 ਸੁ ਰਿ ਵ ਚ ਰ ਚ ਰਾ ॥ ਬਿ ਪ ਵ ਤੁ ਪੁ ਜਾ ਮਾਰ ਤੀ ਬਿ ਪ ਵ ਤ ਕੀ ਨ ਜ ਕ ਲ ਪੁ ਨ ਹਿ ਰ ਸੰ ਡਾ
 ਚ ਊ ਦ ਹ ਕੁ ਵ ਨ ਬ ਸੁ ਮ ਖ ਚ ਰਾ ਤੇ ਨ ਪੁ ਜ ਤ ਸੇ ਵ ਰਾ ॥ ਸਿ ਤੁ ਨ ਪ ਰ ਨੀ ਯ ਗ ਕੁ ਰ ਤਾ ਮ
 ਯੀ ਨੀ ਦਾ ਸ ਤ ਰੁ ॥ ਈ ਨ ਪਾ ਈ ਨ ਪ ਕ ਤੁ ਜ ਕ ਸ ਪ ਦ ਮਾ ਵ ਰਾ ॥ ਸਿ ਕੁ ਸ ਰ ਹ ਜ ਲੋ ਚ ਨਾ
 ਲੀ ਨ ਰ ਈ ਈ ਰ ਮ ਪ ਤ ਜ ਰ ਚੇ ਕੁ ਕ ਤ ਜ ਕ ਤ ਮ ਸ ਰ ਵ ਨ ਪੁ ਜ ਕ ਰਾ ॥ ਕ ਰ ਤ ਸੀ ਤੁ ਜ ॥ ੭੧

੬

੮

ਟਲ ਛ ਮੀ ਨ ਚ ਈ ਨ ਪ ਵ ਤੁ ਪ ਦ ਮ ਚੇ ਚ ਰ ਚ ॥ ਸਿ ਧ ਰਿ ਯ ਨ ਊ ਨਿ ਯੰ ॥ ੭੧ ॥
 ਰ ਤੁ ਕ ਮ ਯੇ ਨ ਜ ਰ ਘ ਯ ਰ ਘ ਰਾ ॥ ਸ ਲ ਜ ਨ ਕੀ ਨੁ ਮ ਕ ਲ ਕੁ ਤ ਨ ਪ ਤਿ ਟੋ ਤ ਚ ਏ ਸੁ
 ਪ ਸਿ ਪ ਤੁ ਜ ਰ ਨ ਰ ॥ ੨ ॥ ਸਿ ਨ ਲ ਕਾ ਜੀ ਵ ਨ ਕੇ ਚਾ ਠੀ ॥ ਤਿ ਕੀ ਯੋ ਪ ਸਿ ਨ ਮ ਯ ਪੁ ਰ
 ਨ ਰ ਗ ॥ ਚ ਰਾ ਊ ਸ ਈ ਕੁ ਤ ਕਾ ॥ ਸਿ ਕੀ ਗ ਲੋ ਚ ਨਾ ॥ ਸਿ ਤੁ ਕੁ ਪ ਜ ਤ ਕੁ ਮ ਲ ਪੁ
 ਰੁ ਪ ਕੇ ਥਾ ਸ ਵ ਤੇ ਸੁ ਕੀ ਨ ਜ ਥਾ ਸਿ ਧਾ ॥ ਈ ਦ ਨ ਕੁ ਕ ਤੀ ਦ ਨ ਜ ਕ ਰੀ ਦ ਨ ਟਿ
 ਪੁ ਕੁ ਨ ਊ ਨਿ ਧਾ ਗਿ ਆ ਨ ਬਿ ਬੇ ਕ ਥਾ ਸ ਵ ਕੇ ਟਿ ਨ ਕ ਰੀ ਕ੍ਰਿ ਪ ਥਾ ॥ ਸ ਵ ਕ੍ਰਿ ਪ ਥਾ ਸਿ ਧੀ
 ਮ ਰ ਥੁ ਪ ਰ ਮ ਰ ਮ ਖ ਛ ਟਿ ਨੇ ਚਿ ਕ ਰੇ ਚਿ ਨ ਠਾ ਲ ਥਾ ਸ ਦ ਪ ਯ ਤਿ ਨਿ ਯ ॥ ੩ ॥ ਸਿ
 ਕੁ ਮ ਲੋ ਚ ਨਾ ॥ ਸਿ ਥ ਕ ਪਿ ਥ ਕ ਜੀ ਵ ਨ ਦ ਰ ਪ ਏ ਕੁ ਕ ਤ ਜ ਕ ਤ ਮ ਕੁ ਪ ਦ ਹ ਰ ਕੀ
 ਚਾ ਰ ਮ ਕ ਤ ਮ ਚ ਰ ਪ ਦ ਚ ਥ ਕੁ ਏ ਪ ਯ ਤਿ ਕ੍ਰਿ ਪ ਨ ਰ ਚ ਕੀ ॥ ਕੁ ਏ ਪੁ ਨੀ ਤ ਪ
 ਵ ਨ ਜ ਨ ਸ ਰ ਰੇ ਕ੍ਰਿ ਪ ਏ ਸ ਟੇ ਹ ਤ ਜ ਤਿ ਗੁ ਰ ਕੀ ॥ ਗ ਏ ਚਿ ਬਿ ਲਾ ਈ ਕ ਲ ਮ ਲ
 ਸ ਰ ਚੇ ਨ ਨ ਬਿ ਚਾ ਜ ਤੁ ਕੇ ॥ ਮੁ ਖ ਕੰ ਜ ਨ ਕ ਰ ਕੀ ॥ ੪ ॥ ਸਿ ਕੁ ਮ ਕੁ ਲੋ ਚ ਨਾ ਤੇ ਜ
 ਪ ਰ ਤ ਪ ਛ ਥ ਊ ਤੁ ਮ ਕਾ ਤੀ ਕੁ ਏ ਚਿ ਊ ਟੋ ਰ ਤੁ ਨ ਛ ਥ ਤ ਨ ਕੀ ॥ ਬਿ ਜੇ ਪ ਰ ਕੁ ਮ ਚਿ
 ਜ ਮ ਵ ਈ ਬ ਸ ਪੈ ਵ ਖ ਰਿ ਯ ॥ ਸ ਜ ਨ ਕੀ ॥ ਬਿ ਪ ਕੁ ਈ ਆ ਸੁ ਰ ਮ ਰ ॥ ਲ ਖ
 ਛ ਮਿ ਜੇ ਤ ਛ ਈ ਲ ਦ ਰ ਕੁ ਤ ਕ ਦ ਨ ਕੀ ॥ ਜ ਥ ਪੁ ਤ ਪ ਜ ਬ ਲੋ ਠ ਮ ਯੇ ਊ ਟਿ ਤ
 ਕੁ ਯੇ ਕੀ ਰ ਤੁ ਹ ਰ ਜ ਨ ਕੀ ॥ ੫ ॥ ਬਿ ਜ ਨ ਪ ਦ ਸੀ ਕ ਰਾ ॥ ਜ ਲੋ ਚ ਨਾ ਗ ਬਿ ਥ ਚਾ
 ਜ ਦ ਮ ਕੁ ਕੀ ਨ ਚ ਰ ਜੁ ਰ ਪ ਤੁ ਤ ਤ ਛਿ ਨ ਚਿ ॥ ਕੁ ਯੋ ਪ ਦ ਵੀ ਤੇ ਗ ਕ ਲੋ ਥ ਕੇ ਬਿ ਜੇ ਕ
 ਰ ਥਾ ਸੀ ਵ ਕੀ ਰ ਮ ਰੰ ਕ ਚ ਬ ਹ ਥੁ ਜ ਰ ਦੀ ਠੇ ॥ ਕੁ ਲ ਨਿ ਲਾ ਗੀ ਹ ਰਿ ਕੇ ਜੀ ਮੀ
 ਤ ਤ ਛਿ ਨ ਆ ਪ ਦ ਪ ਠਿ ਲ ਘ ਵ ਤਿ ਬੀ ਰ ਜ ਨ ਦ ਕ ਰ ਮ ਨ ਰਾ ਵ ਯੋ ਬ ਨ ਥ ਨ
 ਦੁ ਰ ਏ ਵ ਪ ਦ ਵੀ ਤੇ ॥ ਸਿ ਕ ਰ ਕੰ ਨ ਲੋ ਚ ਨਾ ॥ ਪੀ ਨ ਕੁ ਈ ਪੁ ਕੁ ਤਾ ਵ ਛਿ ਆ ਈ ਟਿ ਨ
 ਕੁ ਏ ਜੁ ਕ ਛੀ ਨ ਬਿ ਥਾ ਕੀ ॥ ਪ ਊ ਕ ਖ ਚਿ ਜ ਸ ਯ ਤ ਨ ਨ ਠੇ ਚ ਚੁ ਤ ਠੀ ਕੀ ਟਿ ਬ ਣ
 ਰੀ ॥ ਸਿ ਪ ਟ ਪ ਤ ਜ ਥਾ ਬਿ ਧ ਹੀ ਨੇ ਸੁ ਖ ਤ ਬੀ ਤੇ ਚਿ ਜ ਕੁ ਏ ਟ ਥ ਚੀ ॥ ਲੀ ਪ ਟ ਸੇ ਬਿ ਚ

ਦਾਟ

ਮੁਖਕੀ

ਅਥ ਸਬਦੈ ਅਸ ਤੁ ਤਾ ਸੀ ਸਬ ਉਹ ਜੁ ਪਤਿ ਪੁਰ ਬਨ ਪਿਥ ਰਾ ਪਿਥ ਕ ਸੁਹ ਰਾ ਪੁਰ
ਸਮੇ ਅਥ ਸਬਦਰ ਕ ਬਿਠਾ ਛਿ ਤਾ ਚੁਰ ਹੀ ਚਾ ਤਰ ਪਦ ਅਥ ਸੁ ਰੁ ਰ ਨ ਨ ਮ ਰ
ਨਾ ਤ ਵ ਬ ਦ ਨ ਠ ਬ ਤੇ ਪ ਨ ਯ ਮ ਦੇ ਵ ਦੇ ਵ ਸ ਚੀ ਪ ਤ ਪ ਯ ਮ ਰ ਮ ਨ ਮ ਮ ਤੇ ਜਿ ਮ
ਕਾ ਮ ਅ ਨ ਮ ਮ ਰੁ ਪ ਮ ਖਿ ਗ ਤ ਅ ਖਿ ਲ ਮੀ ਨ ਮ ਜ ਮ ਤੇ ਠੇ ਠੇ ਨ ਤੇ ਰ ਨ ਤੇ ਰ ਨ
ਸੁ ਰ ਮ ਦੇ ਕੇ ਚ ਦੇ ਕ ਨ ਨ ਨ ਜੇ ਠੁ ਜ ਦੇ ਤੇ ਜ ਪ ਚੇ ਰ ਪ ਵ ਨ ਖ ਲ ਮੇ ਰ ਮ ਰੁ ਰ ਤੁ ਰ
ਜੇ ਮੀ ਮ ਚ ਜ ਨ ਮ ਮ ਰ ਨ ਤ ਸਿ ਕਾ ਰ ਠੇ ਪ ਕੁ ਤ ਵ ਪ ਸਾ ਦੇ ਮ ਦ ਕੁ ਜੇ ਪੁ ਏ ਮ ਚਿ
ਨ ਬ ਸ ਮੁ ਕੁ ਪੁ ਕੁ ਪ ਕੁ ਰੇ ਵ ਜ ਨ ਨ ਮ ਦ ਸੁ ਜੇ ਮੀ ਮੁ ਕ ਲ ਨ ਲ ਗ ਪ ਕ ਪੁ ਠਿ ਦ ਮੁ ਮੇ
ਨਿ ਹ ਕੁ ਦੇ ਪ ਯੀ ਚੀ ਸੁ ਰੇ ਹ ਚ ਹ ਰ ਪ ਰੇ ਠਿ ਬ ਨ ਬ ਰ ਤ ਵ ਦ ਗ ਨ ਪ ਪ ਤੇ ਜੇ ਸੁ ਤੇ
ਥੈ ਵ ਪ ਮ ਤਿ ਕੁ ਜੇ ਤ ਵ ਪ ਸਾ ਦੇ ਮੇ ਪ ਦ ਸਾ ਸਿ ਚੇ ਠੀ ਤ ਮੀ ਤ ਨ ਪਿ ਠ ਹ ਚਿ ਟ ਟ ਠਿ ਤ
ਨੇ ਤ ਅ ਕ ਪ ਠਿ ਸੇ ਮ ਅ ਵ ਬ ਦ ਨ ਅ ਕੇ ਚ ਰ ਨ ਬ ਠਿ ਜੁ ਰ ਪ ਰੇ ਮ ਨੇ ਬ ਸ ਕ ਰੇ ਠਿ ਪ ਪ ਠਾ
ਠਿ ਤ ਵ ਸ ਤ ਮ ਹ ਪ ਕੁ ਸ ਸ ਰ ਬ ਚ ਰ ਚ ਨ ਕ ਰ ਜ ਕ ਤੇ ਤ ਨ ਨ ਠਿ ਸ ਦਿ ਮ ਕ ਸੁ ਪੁ ਰ
ਚ ਚ ਸੁ ਪੁ ਤ ਵ ਅ ਠਿ ਸ ਠ ਕ ਰ ਤ ਪੁ ਰ ਠਾ ਮੇ ਠੇ ਜੇ ਮ ਪ ਠਿ ਸੁ ਰੁ ਪ ਠੇ ਪੁ ਰੁ ਨ ਮ ਸ ਕ ਰ ਠਿ
ਕੀ ਅ ਸੁ ਰੁ ਪ ਰੁ ਪੁ ਹ ਠਿ ਸ ਰ ਨ ਅ ਠਿ ਠਿ ਕ ਰ ਠਾ ਸਾ ਠੇ ਠੇ ਠੇ ਠਿ ਪ ਲ ਪ ਸਿ ਨ ਪ ਕੁ ਮ ਦ ਜ
ਨ ਮ ਸ ਕ ਠੀ ਅ ਠਿ ਕੁ ਮ ਸ ਕ ਠੀ ਅ ਠਿ ਕੁ ਠੀ ਦ ਰ ਸ ਨ ਪ ਠਿ ਤੁ ਤੁ ਠਿ ਸ ਠੇ ਕਾ ਪ ਰ ਸ ਨ ਚ ਤੁ
ਰ ਨ ਸ ਕ ਠਾ ਅ ਠਿ ਕੁ ਮ ਸ ਤ ਗ ਤ ਨ ਮੇ ਵੇ ਵੇ ਵੇ ਕੁ ਠੇ ਜ ਠਿ ਸ ਠ ਠਿ ਸੁ ਪ ਠਿ ਮ ਰ ਸ ਪ ਠੇ
ਸ ਹ ਸੁ ਪ ਠੇ ਸੁ ਹ ਮੇ ਰੁ ਕ ਠੇ ਜ ਨ ਠ ਚ ਨ ॥ ੪੫ ॥ ਅ ਵ ਬ ਹ ਮ ਤੇ ਤ ਵ ਪ ਸ ਦੇ ਨ ਮ ਦ ਠਿ ਦ ਸ
ਤ ਠ ਵ ਕ ਠ ਨੇ ਤੁ ਠੀ ਮ ਨ ਵ ਸ ਠ ਠੀ ਜ ਸ ਠ ਤੁ ਠਿ ਅ ਠਿ ਠ ਪ ਸੇ ਕ ਰੀ ॥ ੪੬ ॥ ਮੇ ਠਿ ਠੇ ਠੇ ਠਿ
ਅ ਨ ਬੈ ਗ ਮ ਰ ਮ ਜ ਨ ਨ ਠ ਠੀ ਸਿ ਠ ਠ ਠਿ ਠਿ ਕ ਠ ਠ ਰ ਮ ਤ ਹ ਠਿ ਠ ਸ ਪ ਠ ਠ ਠ ਠ ਠ ਠ ਠ ਠ ਠ
ਅ ਮ ਪ ਰੀ ॥ ੪੭ ॥ ਪੁ ਪ ਤਿ ਵ ਰ ਜ ਠੀ ਸਿ ਜ ਠ ਠ ਜ ਠ ਠ ਨ ਸ ਠ ਠ ਨ ਸਿ ਵ ਰੁ ਪ ਠੇ ਕ ਠੀ ਮ ਠਿ ਠ ਠ ਗ ਠ ਠ
ਠ ਗ ਠ ਠ ਠ ਤੁ ਪ ਪ ਤਿ ਕੁ ਦੇ ਰ ਤੁ ਰ ਸ ਠੀ ॥ ੪੮ ॥ ਮੇ ਠੇ ਤੇ ਤੁ ਠੇ ਤ ਨ ਗ ਮ ਠਿ ਠਿ ਰ ਠਿ ਠ ਰ ਕ ਠਿ ਤ ਠ
ਮ ਦ ਸੁ ਠੀ ਅ ਕ ਠ ਰ ਠੀ ਠ ਠ ਪ ਸਾ ਵ ਰ ਠ ਤ ਜੇ ਗ ਤਾ ॥ ੪੯ ॥ ਠਾ ਠ ਨ ਸੁ ਰ ਕੁ ਸ ਰ ਨ ਜ ਗ ਠਿ ਠ
ਕਾ ਠੇ ਪ ਰ ਨੀ ਸ ਰ ਪ ॥ ੫੦ ॥ ਤ ਵ ਸ ਰ ਨੇ ਸੀ ਪ ਕ ਲੇ ਹੇ ਠੁ ਮ ਨ ਪ ਸੀ ਠ ਸੀ

ਮ ਕ ਠੀ ਠੇ ॥ ੩ ॥ ਤੁ ਪ ਮ ਠ ਕ ਠੇ ਤ ਕ ॥ ੧ ॥ ਕੁ ਵ ਮ ਠ ਕੁ ਵ ਮ ਠ ਠ ਰ ਠ ਠਿ ਜ ਨ ਪ ਠਾ ॥ ੧ ॥
ਜੀ ਕੁ ਠਿ ਠਾ ਗਿ ਠ ਵ ਠੀ ਪੁ ਨ ਮ ਠ ਪ ਮੇ ਜੁ ਰ ਮ ਠ ਪ ਕੁ ਰੁ ਤ ਮੇ ਰ ਤਿ ਦ ਪ ਜ ਠ ਠ ਠ
ਗ ਲ ਠ ਰ ਨ ਮ ਮ ਠ ਗ ਲ ਕ ਰ ਮ ਠਿ ਠਿ ਹ ਮ ਜ ਮ ਨ ਠਿ ਠ ਨਿ ਜ ਠਿ ਨ ਠਿ ਠ ਮ ਠ ਪ
ਮ ਠ ਗ ਲ ਬ ਰ ਠਿ ਗ ਹ ਮ ਦ ਨ ਜੁ ਕੁ ਮ ਕ ਲ ਠ ਠਾ ਮ ਠਿ ਕੁ ਠ ਠ ਪ ਰ ਠ ਪ ਕੁ ਰ ਕ ਰ ਤ ਵ ਪ
ਜ ਤ ਕ ਰ ਜ ਗ ਤੁ ਸੀ ਠ ਠ ਗ ਮ ਠ ਗ ਲ ਬ ਠ ਜ ਗ ਤ ਮ ਠਿ ਠਿ ਰ ਕ ਤ ਕ ਵ ਲ ਨ ਮ ਠੁ
ਰੇ ਜੇ ਬ ਠੇ ਮ ਠਿ ਗ ਲ ਬ ਰ ਨ ਕੁ ਠੇ ਰੁ ਮ ਠਿ ਠ ਰ ਨ ਕ ਮ ਠ ਠ ਜ ਠ ਠਿ ਠੇ ਪ ਠੇ ਠ ਰ ਬ ਸ ਕ ਤੇ
ਤੁ ਠ ਠ ਠ ਠਿ ਵ ਸ ਕ ਤੀ ਕੁ ਪ ਠ ਠ ਮ ਦ ਪ ਮ ਪ ਮ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ
ਵ ਸੀ ਮੁ ਕ ਲੇ ਪ ਕੁ ਗ ਵੇ ਤੁ ਜ ਠੀ ॥ ੧ ॥ ਜੇ ਲੇ ਕੋ ਮ ਠ ਤਾ ਸੀ ਕੁ ਨ ਮੇ ਕੀ ਮ ਠ ਪੁ ਕ
ਜ ਠੇ ਜ ਠ ਠਿ ਠ
ਪੁ ਰ ਠ ਠ ਪ ਠ
ਵ ਤੁ ਮ ਠ ਠ ਠ ਨ ਮ ਠ
ਜ ਤੁ ਮੇ ਵੀ ਮੁ ਕ ਦ ਪ ਠ ਤੁ ਵ ਠ ਪੀ ਕੁ ਠ
ਰ ਠ ਨ ਕੀ ਜ ਠ ਠ ਮੀ ਠ ਠ ਠ ਜ ਠ ਮ ਠਿ ਗ ਲ ਜ ਠ ਮ ਠ ਠੀ ॥ ੧੨ ॥ ਰ ਵ ਨ ਮ ਪ ਠ ਵ ਨ ਕ
ਰ ਤੁ ਮ ਠ ਗ ਲ ਕੁ ਪ ਕੁ ਠ ਤ ਮੇ ਤੁ ਵ ਸ ਕ ਰੀ ਠ ਠ ਠ ਮ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ ਠ
੧੧ ॥ ਸਾ ਸ ਰ ਠੇ ਰੁ ਪ ਕੁ ਠ ਤੇ ਮ ਠ ਠਿ ਹ ਬ ਠ ਸ ਕੀ ਮ ਮ ਬ ਲ ਕੁ ਪੀ ਪ ਠ ਠ ਠ ਮੇ ਹ ਨੀ ॥
ਮਿ ਠ
ਮ ਠ ਠ ਪ ਠ ਠ ਠ ਪ ਠ ਠ ਠ ਪ ਠ
ਠ
ਰ ਜ ਤਿ ਠਿ ਤ ਨ ਠ ਠ ਠ ਰ ਠ ਠ ਠ ਠ ਠ ਠ ਪ ਕੁ ਠ ਜ ਤਿ ਠਿ ਤ ਨ ਠ ਠ ਠ ਗ ਰ ਕੁ ਪੇ ਮ ਨ ਸੁ
ਪ ਠਿ ਤ ਮ ਠਿ ਕੁ ਰੁ ਪ ॥ ੧੬ ॥ ਸ ਤਾ ਠੁ ਰ ਨ ਠ ਠ ਠ ਕ ਰ ਠ ਠ ਠ ਪੁ ਜ ਠ ਠ ਠ ਠ ਠ ਠ ਠ ਮ ਕ
ਜ ਠ ਰ ਠ ਠ ਠ ਠ ਠ ਪ ਨ ਠ ਤੁ ਵ ਪ ਠ

ਪਤਿਰਮਾਪਦਮਾਜਿਨਖ ਛੇਕਾਗੇਯਾਪਦਲਬੁਧਾਮਰਮਿਜਤਰੁਮੇਦਾਬਿੰਦੀ
ਪਸਾਦਿ ਰਈਅਥਾਤਰਜਪੁਪੁਤ੍ਰਵੈਰਕੁਯਾਮਥਿੰਦੀਪ੍ਰਿਥੁਤਮਥਚਲਪਾਤਿਛੀਠਨਿ
੨ ਧਾਰਿਯਸਿੰਧੀ ੧੯੧ ਸਬਕੁ ਠਜਥਕਾ ਸੁਥਾਲੇ ਛਮੀਠਿਰੁਪਾਥਿੰਦੁਪਥੇਰਾਮੀ
ਚਾ ਸਹ ਨਕਲੀਜਰਨੈਜਨੇ ਛੀਜੀ ਸੁਥਲੇਹਾਸੀਦਪੁਨਿਤੇਸਮੀ ੧੧੧੧੧ ਸਬਿਸੁ
ਪੁਦਾਕੀ ਛੈਦਾ ਪਾਜਤਕਾ ਨਮਸ ਕਾਰਧਰ ਸੀਧਰ ਪਮਾਤ ਮਪੁਯਮਨਮਾਮੀ
ਜੁਪਕਾ ਸਜੁ ਛੈਠਦ ਸੀਭਵਕਾ ਨਕਾਰੀਚਰਾ ਚਰ ਸੁਮੀ ਮਦ ਪਨਦਤਾ ਨਿਪਾਮ
ਈਸੁਰਜਰਾਤੁਦ ਪਸਾਦਿ ਟੁਗਾਦੰਤਬੁਠਮੀ ਤੁ ਮਸਤਾ ਬਿਥਿਧਥਿੰਦੁਛਮਦਥ
ਛੇਰਜਹਉਠੁਛੇਰਜਮੀ ੧ ਸੀਕਾ ੫ ੧ ਸਾਰੇ ਪੁ ਬੁਹਮਾ ਕਰਤਾ ਯਗਤਾ ਜੁਪੁਰ
ਮਤਮ ਜਰਤੁਛੇਏਉ ਚੁਜਤਾ ਪਤਾ ਪਥਿੰਦੁਤੀਪਟਕਥੇ ਪੁਮਏਉ ਏਉ ਠੇਠੇਠੇਠੇ
ਬੋਰਦਮਹਾਪੁਛੈਥੁਰੁਪੁਕੁਛਵਨਮਹਮਾਹੀ ਸਰਨਕਾਤੁਰੇਗੀਜਗਥੀਦਨ
ਹੇਰੁ ਪੁਸਿਨਸੀਧਰ ਸੁਮੀ ੧੧ ੧੧ ੧੧ ੧੧ ੧੧ ੧੧ ੧੧ ੧੧ ੧੧ ੧੧ ੧੧ ੧੧ ੧੧ ੧੧ ੧੧ ੧੧
ਸਲੇਕਾ ਅਨਥਾਕਾ ਛੇਛੀ ਨਮਸਤੁਛੇ ਛੀਪਦਮਨਾਭੁ ੧ ਨਮਸਤੇ ਕਮਲਾਜਨਮਨ
ਮਸਤੇ ਕਵਰੁਪੁਜਾ ਬਿਸਨਹਾ ਗਦਰ ਕੁਸਾਰੰਗਧਰ ੧ ਮਦ ਸਲੇਤੁ ਪੁਸਾਦਿ
ਸਫਲੀਛੇਕਪਾਲਤਦ ਪਸਾਦਿ ਪੁਠਾ ੧ ਸੁਥਾ ਨਿਥਾਰੁ ਨੀਮਹਤਲਠੁਕੁ ਤਦਪੁ
ਸਾਦਿਪੀਨਸੀਪਦਾ ਮਾ ਜਦੇਗਨਨੀ ਦਿਚਰੁ ਲਠੁਕੁ ਤਦਪੁਸਾਦਿ ਗਮਾ ਵਰਾ
ਤੁਮਾਰੁ ਮਜਮਾਰੰਠੁਮਨਾ ਤਦੁਜਤਾ ਦੇਬਰੁਤਲਠੁਕੁ ਦਾਈਆਲਮੀ ਸਧਰਾ ਸੀਧ
ਚਾ ੧ ਸੀਦਸੀ ਸੁਥਲੇਹਾਥਿੰਦੁਥਿੰਦੁ ਪਨਾਰਯਨਾ ਸਰਨਜਰਨਸਰਨਲਠੁਛੇ
ਸੁਪਿਰਮਾਨੀਦ ਅਚਤਪੁਥੇ ਪੁਸੀਦ ਪਾ ਰਬੁਹਮਕਰਨਾ ਮਛਹਾ ੧੨ ੧ ਸਬਿਸੁ ਨਪ
ਦਾ ਸੀਕਾ ਛੇਲੇਕਾ ਮਸਲਲੇਲੇਦੁਥਾਰਾ ਨਮੋ ਨਿੰਜਨਮਾਦਿ ਪੁਰੁਪ ਦਸੇ
੨ ਜੁਖਧਾ ਮਾ ਜਰਹਿ ਸਿਯੁਕੁਤਮੁਲਾਜ ਸੁਥਿਧੀ ਸਿਯੁਪਧਾਮ ੧ ੧ ਛੇਤਾ ਨਮਮ
ਨਾਥਰੁ ਮੁਖਤੇਪਟਕੰਜਤੁ ਕੁਛੇਏਛੀਦਾ ਚਰਾਮ ਜਰਤੁ ਪਿਯਾ ਵਤਠੀਪਾਜ

੩੫੨੩ ਬਿਥਿਧਿਭਵਦਸਾਰਦਾ ਮਦਥਰਨਤੁ ਪੁਜਾਦਿ ਵੈਠੁ ਸੋਠਲਨਮਸ ੧੧੪
ਕਾਰਥੀ ਲੇਕਪਾਇਆਪਤੋ ਜਲਲਪਤਜ ਦਦਰਨਾ ਸੁਰਥੀਠਮ ਬਾਲ
ਸੁਥਤਦ ਪੁਰਮਯਾਨੇਤਦ ਮਤਾ ਬਿੰਦੁਤੁ ਪਾਪਠਾ ਏ ਮੇਰਾ ਮੇਦਯਾਲਮੀ ਸੁਥਲੇ
ਹਸੀਧਰ ਸੁਪਿਤਾ ਪੁਕੁਸਰਨਾ ਮਹਦਿ ਬਿਥਿਧਿਦਾਜਪਾਦਿ ਓਮੁ ਸੁਮਨਾ ਦੀਏਯ
ਚਨੀ ਪਰਾਧਾਰਜਨੇ ਨੇ ਮਛਾ ਕੀ ਜੋਰਨ ਦੀ ਜੇ ਅਪਰੀਪਰਾ ੧ ੧ ੨ ੧ ੧ ੧ ੧ ੧ ੧ ੧ ੧ ੧ ੧ ੧ ੧ ੧ ੧ ੧
੧ ਮਦ ਸੀਕਾ ਸਮਨਥਾ ਚਾ ਮਸਤੁਤਾ ਸਲੇਕਾ ਨਮਸਤੇ ਮਹਾਕਾ ਅਕਲੀ ਨਮਸਤੇ ੧
ਸੁਥਪਾਲਕਾ ਨਮਸਤੇ ਪੇਖ ਕੰਠਰਤਾ ਨ ਮਸਤੇ ਸੁਥਾ ਦਿਆਲਕਾ ਆ ਦਪੁਰ
ਜਮਥਯਕਤਾ ਅਥਰਜੁਥੁਤ ਮੇਦ ਸਨਹਾ ਮਰੀਤ ਰਿਹਾਨ ਰਿਥਿਕਾਰਮਾ ਦ
ਉਪੁਰਾਨ ਪੁਕੁਸੁਥਾਤਮਨਾ ਮਦਜਮਨਰਤਦੁਜਾ ਦਾ ਅਨਮਤਦੁਜਾ ਦਠ
ਕਪਾਲਤਾ ਏਕ ਸੁਥਾ ਏ ਨਠੇ ਅਸਿਤੰਦੁ ਪੁਸਾ ਦਧਰ ਮੁਜਪਦਾਤ ਵਮਾਤ ੩
ਮਜੇ ਸੀਕੁ ਮਨ ਨਾਮ ਪਤਾ ਪਮਾ ਅਨਜਨਾ ਨੀ ਪੁਨੀ ਤਦੁ ਸਾਦਾ ਮਸ ਕਤ ਕਲ
ਮਜਾ ਗਏ ਏ ਬਿੰਦੁ ਪਨਿਕਾਰੰ ਤਦੁ ਜਰਨੀ ਜਰਨਲਠੁ ੧ ਪੁਜੀਦ ਪਰਬੁਹਮ
ਪਮਾਤਮ ਕਰਤਾਰੰ ਕਰਤਾ ਪੁਰਥਾ ੨ ਠੇ ਛੇਤਾ ਸਬਿਸੁ ਪਦਾ ਸੀਕਾ ਸਮਨਥਾ ਚ
ਮਸਤੁਤ ਰਿਠੀਕੁ ਛੇ ਛੀ ਪੁਨਮ ਪਰਬੁਹਮ ਮਹਾ ਕਲੀ ਕਾਲ ਪੁਰਖ ਕਰਤਾ ਮ
ਬਿਨਾ ਜੀਪੁਨਮ ਮਹਾ ਪੁਮਤੁ ਮਜੁਥਾ ਤਮ ਅੰਤਰੰ ਕਨੇ ਠਾ ਸੀ ਸਮਨਮਤਾ ਮੇਰੀ
ਪੁਠਾ ਮਸਤੁ ਬਿਥਿਠਾ ਤਦੁ ਪੁਤਾ ਪਤਦਜਤਾ ਕਗਾ ਲੇਕਪਾਲਤਾ ਕੁਈਪਰਾ
ਪਤ ਏਕ ਸੁਥੁਤ ਕੁਛੇ ਦੁਜਤਾ ਤੁਦਜਤਾ ਮਮਰਾ ਜਪਦੁਬੁਠੀ ਹੇਠੁ ਮਨਹਉ
ਪੁਤੁ ਤਿਹਾਰੇ ਨਮ ਪੁਤਾ ਪਥਾਰੇ ਅਯ ਜਿਦਿਤਾ ਸਪਾ ਸਮੁਛੇ ਪੇਰਤਨਾਰੇ ਮੇ
ਜੇ ਨਮ ਨਿਰੰ ਕਾਰ ਤਿਹਾਰੇ ਚਰੀ ਰਿਟ ਸਰਨਾ ਗਤਥਾਰੀ ਹੇਰੁ ਪੁਸਿਨ ਤੇ ਕੁਠਾ ਨ
ਪੁਤਿ ਨਾ ਛ ਕੁਸੀ ਸੁਥਲੇਹਾ ਹਉ ਜਰਨ ਤਿਹਾਰੀ ੧ ੨ ੧ ੧ ੧ ੧ ੧ ੧ ੧ ੧ ੧ ੧ ੧ ੧ ੧ ੧ ੧ ੧
ਠੇਕਾ ਨਠੀਯਾ ਸੁਰੇਜਥਾਰਾ ਮਸਤੁਤਾ ਨਮਸਤੇ ਕਮਲੀ ਕੇਤੰ ਨਾ ਸਤੇ ਅਘਨਾ

ਮੁਖੋਂ ਨਗਰੀ ਸਾਖਿ ਪਦਾਰਥਿ ਤੇ ਲਖਾਯਾ

ਸਲੋਕ
ਮਸਤੂਤਿ

ਸਨਗਰੀ ਨਗਰੀ ਸਿੰਧੀ ਵਾਸੀ ਨਮਸਤੇ ਬਈ ਕੰ ਠਨਾ ਏ ਕਰਾ ਮਦੀ ਵਿਤੁ
ਪੁਸਤਿ ਸਦ ਬੀ ਤੇ ਮਤਾ ਸੁਰਾ ਤਰੁਤਾ ਉਦਪਸਾਦਿ ਪਈ ਉਜਮ ਹਤਾ ਸੁਥਦੇ
ਦਥਾ ਸਿੱਟਾ ਤਰੁ ਠਕ ਤੀ ਠ ਵਚੁ ਕੀ ਰੁਪੀ ਮਦ ਜਾ ਏ ਆਗਿ ਹੋ ਏ ਨੀ ਤਰੁ ਦਾ
ਤੁਮਜੇ ਸਾ ਮੀ ਕੂ ਮਿ ਨਾ ਬਿ ਸੁ ਕੁ ਮਗ ਬਿ ਟ ਹਰਾ ਤਰੁ ਜਰੇ ਨੇ ਕਿ ਪਾਲ ਮੀ ਸ ੬ ਘੋ ਸੀ
ਦ ਪ ਨ ਗ ਆ ਸ ਨੀ ੧੨ ਠ ਮ ਘ ਟ ਥ ਥ ਥ ਚੁ ਫਿ ਟ ਆ ਸਿ ਕ ਰਾ ਸ ਮੇ ਨਿ ਰ ਚੁ ਗ ਨਿ ਰ
ਸਿ ਕ ਚੁ ਮੁ ਮ ਟਾ ਰ ਨਿ ਟ ਆ ਨੀ ਸ ਮੇ ਆ ਟ ਆ ਜਿ ਨ ਆ ਕੁ ਕ ਲ ਕ ਲੁ ਖ ਬਿ ਟ ਆ ਰ ਨੀ
ਮਿ ਟ ਸ ਫੁ ਠਿ ਏ ਟੁ ਕੁ ਪਿ ਥ ਥ ਗੀ ਤ ਰ ਪ ਆ ਡਿ ਜੁ ਗ ਏ ਟੁ ਤਾ ਮ ਧੁ ਸ ਮ ਹ ਤ ਤ ਪ ਯ
ਪ ਰ ਸ ਕ ਲ ਜੇ ਵ ਮ ਹੇ ਟੁ ਤਾ ਤ ਰ ਠ ਕੁ ਰੀ ਸ ਚੀ ਠ ਏ ਸਿ ਤੇ ਚਿ ਹ ਬ ਸੀ ਮ ਦ ਕੇ ਹ ਨੀ
ਹੁ ਠਿ ਪੁ ਥ ਥ ਚੇ ਦ ਜ ਯ ਚੇ ਗ ਹ ਠ ਜ ਯ ਚੇ ਮੁ ਠ ਪ ਨੀ ਪ ਮਿ ਨ ਹੋ ਪ ਟ ਯ ਲ ਟ ਨਿ ਨ
ਬ ਜ ਰ ਥ ਏ ਟ ਨ ਏ ਠ ਪ ਥ ਚੀ ਦ ਪ ਰ ਮ ਨ ਟ ਜ ਕ ਰ ਪ ਭਿ ਜੈ ਨ ਪੁ ਰ ਜੇ ਤ ਮ ਮੁ ਜ ਨਿ
ਰ ਨੀ ੧੨ ੧ ੧ ਬਿ ਸ ਨ ਪ ਟ ਆ ਸਿ ਕੁ ਜੇ ਮੁ ਲੀ ਗ ਸਿ ਜ ਥ ਚ ਠ ਨ ਮ ਸ ਤੇ ਪ ਟਿ ਪ ਰ ਜ ਗ
ਨ ਨ ਥ ਨ ਮ ਸ ਤੇ ਮ ਹ ਠ ਠ ਬ ਲੇ ਪੁ ਠੀ ਨ ਮ ਸ ਤੇ ਆ ਟ ਪੁ ਰ ਜੇ ਤ ਮ ਨ ਮ ਸ ਤੇ ਸੀ ਜ
ਨ ਠ ਟ ਨ ਬ ਠ ਮ ਟ ਜੇ ਸ ਮ ਨੀ ਰ ਤ ਪੁ ਸ ਆ ਟਿ ਜ ਟ ਠ ਲੀ ਤ ਰ ਪ ਰ ਗ ਟ ਪੁ ਹ ਮ ਠੁ ਧ ਰ ਤ
ਮਿ ਕ ਟ ਨ ਚੇ ਆ ਟ ਤੁ ਲੀ ਠੀ ਠ ਠ ਗ ਬੋ ਸ ਠ ਚਿ ਸੁ ਤਾ ਨ ਠ ਬਿ ਠ ਯ ਪ ਤੇ ਠ ਚ ਸ ਥ ਠ ਠ ਤ
ਪੁ ਸ ਆ ਟ ਠ ਮ ਨੁ ਲਾ ਠ ਠ ਡਿ ਥ ਠ ਬਿ ਕੁ ਤ ਮ ਹ ਠ ਨੀ ਚ ਪ ਯ ਪ ਤ ਤ ਡੁ ਠ ਪ ਠ ਠ ਠ ਠ ਠ
ਟ ਮਿ ਤੇ ਜ ਸ ਸੁ ਠ ਮਿ ਨ ਸੁ ਤਾ ਹਿ ਕੁ ਪ ਠ ਠ ਠ ਠ ਠ ਠ ਠ ਠ ਠ ਮਿ ਸੁ ਤ ਰ ਟ ਠ ਠ ਮ ਜ ਠ ਮ ਨ ਤ ਡ
ਜ ਤਾ ਪ ਰ ਨੀ ਪ ਰ ਮ ਠ ਠ ਠ ਤੇ ਜ ਠ ਸੁ ਟ ਨ ਪ ਟ ਤੁ ਠੀ ਪੁ ਠ ਠ ਤੇ ਤ ਡ ਨ ਮ ਮ ਠ ਠ ਠ ਠ
ਟ ਠ ਹ ਸ ਰ ਜ ਨ ਕੁ ਠ ਤੇ ਨ ਮੀ ਤ ਟ ਪ ਨ ਲ ਕੁ ਤੇ ਪ ਠ ਰ ਤੁ ਮ ਸ ਠ ਠ ਨੇ ਤੇ ਠ ਕ ਠ ਤੇ ਨ
ਗ ਮਿ ਠ ਠ ਠ ਰ ਠ ਠ ਠ ਠ ਠ ਠ ਮਿ ਠ ਠ ਬਿ ਕੁ ਠ ਪ ਮ ਨੀ ਤ ਤੁ ਠ ਠ ਠ ਮਿ ਠ ਠ ਠ ਠ ਠ ਠ ਠ ਠ
ਤ ਠ ਤ ਸ ਲ ਪੁ ਸੀ ਟ ਪ ਰ ਮ ਨ ਠ ਠ ਠ ਠ ਠ ਮਿ ਠ ਠ ਲ ਠ ਠ ਪੁ ਰ ਤ ਮ ਨ ਠ ਠ ਠ ਠ ਠ ੧ ੨
ਠ ਠ ਠ ਠ ਮ ਹ ਠ

ਪੁਰੁ ਸੁ ਰ ਠ ਠ ਠ ਠ ਠ ਠ ਠ ਠ ਠ ਠ ਠ ਠ ਜੈ ਨ ਸੁ ਤ ਪੁ ਕ ਸ ਕ ਸ ਠ ਠ ਠ ਠ ਠ ਠ ਠ ਠ ੧੧੫
ਮ ਹ ਠ
ਸੁ ਰ ਸੁ ਰ ਜਿ ਰ ਨ ਹਿ ਤ ਕ ਠੀ ਮਿ ਠੀ ਠ ਨੀ ਤ ਤਾ ਠ ਠ ਮ ਰ ਟ ਪੁ ਸ ਆ ਟਿ ਠ ਠ ਠ ਠ ਠ ਠ ਠ
ਏ ਠ ਪ ਨ ਪ ਰ ਗ ਠੀ ਠ
ਸ ਤਾ ਕੁ ਰ ਪੁ ਜ ਪੁ ਨ ਮ ਨ ਲ ਠ
ਮੁ ਰ ਸੁ ਰ ਪੁ ਮ ਨ ਤ ਠ ਠ ਹ ਸ ਠ ਠ ਠ ਕ ਰ ਬੰ ਟ ਤ ਤੁ ਮੁ ਟ ਟ ਠ ਜ ਹ ਜ ਰ ਸ ਨ ਕ ਰ ਠ ਠ
ਕ ਤ ਨ ਮ ਨ ਟ ਤ ਨੀ ਤ ਸ ਠ ਠ ਤ ਟ ਠ
ਮ ਠ ਮ ਨੀ ਬਿ ਠ ਠ ਮ ਪੁ ਕੁ ਠ ਠ ਮ ਠ
ਤੁ ਮ ਠ ਠ ਪੁ ਕੁ ਜ ਠ
ਰ ਨ ਠ ਠ ਤ ਠ
ਸਿ ਠ
ਠ
ਠ
ਠ
ਠ
ਠ
ਠ
ਠ
ਠ
ਠ
ਠ
ਠ
ਠ ਠ

ਜਗ

ਨਿਧਿਕਾ ਪ੍ਰਸਿਦਿਥਿ ਸੇਠੇ ਬਿਨੁ ਨਾ ਬੀਠੇ ਸੁਕੇ ਬਿਸੁ ਬੀਠਿ ਚਰਨੀ ॥ ੨ ॥ ੩ ॥ ਚੀਠਿ
ਕੁਰੈ ਕੇਵਲੁ ਕੁਰੈ ਸੁਚੀ ਚਾਮ ਸੁਰਗੁ ਚਰਪਦਾ ਪੁਣ ਮੇਸੀ ਪੁਰਮਾਨੰਦ ਸੁਮੀਆ
ਦੁਪੁਰਖ ਸੁਭੁ ਅਤਿਰਜਾ ਸੀਠਿ ਕੁਰੈ ਨਾ ਸਕੈ ਕਾ ਕੁਰੈ ਚਾਮੀ ਆਪੁ ਖਲਾ ਅਨੰਦ
ਪੁਰ ਪਾਰਗਿ ਰਾਮੀ ॥ ੪ ॥ ਸੇਠੇ ਕੀ ਕੋ ਨਹੀ ਪੁਜਾ ਸੁਮਾਰੇ ਸੁਫਲ ਕੁਈ ਪੁਕੁ ਪਾਚ
ਨ ਪਾਰੇ ਚ ਦਸਤਾ ਕਰਚਾ ਦੁਣੁ ਨਿਤ ਕਾਰੀ ਮੇ ਸੋ ਪ੍ਰਗਟ ਕੁਝੇ ਜਗ ਸਾਰੀ ॥ ੩ ॥
੩ ਪੁਜਾ ਦੇ ਦੇ ਵੀ ਸੁਮਾ ਪਾਈ ਏ ਵ ਸਮੀ ਪੀ ਕੁਝੇ ਜਾਈ ॥ ਹੁੰਦੀ ਤਕ ਦੁਣਾ
ਜੇ ਨੇ ਸੁਰਾ ਮੇ ਸੇ ਜੇ ਤੁ ਮ ਪਾਈ ਪਰਮੇ ਸੁਚਾ ਸੁਰ ਨੁ ਮਾਰੀ ਮਾਇ ਨਿਰਜਨਾ ਹੇ ਹੁ
ਸੋਲੋ ਪੁੰਨ ਮਾ ਚ ਤੁ ਦੁਖ ਤੇ ਜ ਨਾ ॥ ੪ ॥ ਥਿ ਜ ਨ ਪ ਦਾ ਸੇ ਕਰਾ ਕਿ ਲੇ ਨਾ ਮ ਪ ਜ ਰ ਚ
ਚਾ ਸ ਤੁ ਰਾ ਬੰਦ ਤੇ ਮ ਹ ਮੇ ਰ ਸੀ ਰ ਪ ਦੇ ਵ ਵੇ ਤੁ ਕੀ ਪ ਨੀ ॥ ਨ ਮ ਜ ਤੇ ਗ ਪ ਕ ਥ
ਲ ਭੀ ਕੀ ਪ ਦ ਮ ਨ ਬੰ ਮ ਹ ਚ ਮ ॥ ੪ ॥ ਸ ਦ ਮ ਪ ਜ ਰ ਤੁ ਪੁ ਜ ਏ ਸ ਫ ਨ ਤ ਦ ਸ ਤ
ਥਿ ਥਾ ਬਿ ਸੇ ਹ ਨੀ ॥ ਤ ਦ ਪੁ ਜ ਏ ਸੁ ਰ ਗ ਮ ਨੀ ॥ ਵੇ ਵ ਸੀ ਮੁ ਲ ਦ ਵ ਮੇ ਚੀ ਸ ਠਿ
ਖਿ ਤ ਵ ਕੇ ਕ ਰ ਥਿ ਲ ਭ ॥ ਸੀ ਏ ਰ ਬ ਲੇ ਹ ਜ ਗ ਥਿ ਵ ਨ ਗ ਮ ਨ ਬ ਜ ਨ ਚ ਦ ਨ ਹ ॥
ਸੀ ਸੁ ਤੁ ਮ ਚੁ ਡੀ ਸ ਹ ਨ ਸੀ ਲੋ ਪੁ ਸੀ ਵ ਭੇ ਜ ਕ ਦੀ ਸੁ ਰ ਹ ॥ ੫ ॥ ੪ ॥ ਸੀ ਕਾ ਚ ਤੁ ਰ
ਕੁ ਜਾ ਅ ਮ ਪ ਸੁ ਠਿ ਚਾ ਪੁ ਠ ਸੀ ਪ ਰ ਕ ਮ ਲ ਕੰ ਤੀ ਮ ਹ ਮੇ ਹ ਨੀ ਕੁ ਪ ਅ ਨੰ ਤੀ ॥ ਰ ਵ ਮ
ਜਾ ਜ ਗ ਮੇ ਹ ਨ ਕ ਰ ਨੀ ਕੁ ਵ ਬਿ ਰੰ ਚ ਮ ਨ ਨ ਚਿ ਰ ਹ ਰ ਨੀ ॥ ੬ ॥ ੪ ॥ ਮੇ ਰੀ ਮ ਪ
ਸੁ ਤਾ ਸੁ ਫੁ ਲ ਭ ਈ ਤ ਦ ਪੁ ਜਾ ਦ ਲੇ ਰ ਨ ਦ ਲ ਕ ਮ ਲਾ ਤ ਦ ਸ ਤ ਕ ਰ ਥਿ ਸੁ ਥਿ ਮੇ
ਹ ਨਾ ਵੇ ਵ ਲੇ ਕ ਮ ਮ ਕ ਚ ਨੀ ਜੇ ਹ ਨਾ ਵੇ ਵ ਨ ਚਿ ਤ ਮ ਹ ਲਾ ਵ ਕੁ ਜਾ ਹੀ ॥ ਤੁ ਵ ਕੀ
ਕ ਰੀ ਜ ਗ ਵ ਨੀ ਮ ਹ ਥਾ ਥੀ ਮੇ ਸੇ ਜੇ ਤੁ ਮ ਗ ਮ ਪ ਤ ਨ ਹੀ ਸੁ ਰ ਨ ਤੁ ਮ ਕੀ ਜਾ ਹ ਨ
ਸਾ ਹੀ ਮੇ ਸੇ ਰੁ ਮ ਥਿ ਸੁ ਰ ਪ ਜ ਨ ਰ ਵ ਨਾ ਹੇ ਹੁ ਪ ਸਿ ਨ ਭ ਗ ਤ ਪੇ ਆ ਰ ਵ ਨਾ ॥ ੭ ॥ ੪ ॥
ਥਿ ਜ ਨ ਪ ਦ ਜੀ ਕਾ ਸ ਲੋ ਕਾ ਪ ਚ ਨਾ ਦ ਪ ਚ ਜ ਨ ਪ ਦ ਮ ਥਾ ਚਾ ਅ ਸ ਤੁ ਰ ਬੰ ਦ ਤੇ
ਆ ਦ ਪੁ ਰ ਜੇ ਜ ਗ ਨ ਸ ਥੇ ਨ ਥੇ ਨ ਥ ਜ ਗ ਤੁ ਮ ਨ ॥ ਬਾ ਥਿ ਜੇ ਸੇ ਸੁ ਰ ਪ ਚੀ ਪੁ ਨ

ਪਲਾਦਿ ਨ ਬ ਰ ਸ ਲਾ ॥ ਮ ਦ ਲ ਡ ਮੀ ਕੁ ਪੁ ਜਾ ਏ ਸ ਫ ਲ ਤ ਦ ਸ ਤ ਮ ਦ ਪ ਕ ਟ ॥ ੭ ॥
ਕੁ ਸ ਰ ਠ ਸਿ ਧ ਜ ਤ ਕੁ ਵ ਸਿ ਯ ਮੀ ਕੁ ਯੋ ਜ ਨ ਵੇ ਵੇ ਵ ਕ ਖੁ ਕੀ ਠੀ ਮਿ ਥੁ ਨੀ ਸ ਗ ਤ
ਚ ਮ ਵ ਰ ਥੁ ਮ ਦ ਮ ਮ ਰ ਠੀ ॥ ੮ ॥ ਤ ਦ ਆ ਵੇ ਵੀ ਸੁ ਰ ਵ ਸਿ ਯ ਮੀ ਤ ਵ ਯੇ ਯ ਨ ਸੀ
ਪੁ ਠ ਦ ਵ ਚੀ ਠੀ ਸ ਤੀ ਰ ਨ ਸੀ ਗ ਰ ਨ ਪ ਕ ਟ ਮ ਕੀ ਠ ਤੁ ਤਾ ਤੁ ਯੋ ਮ ਕ੍ਰਿ ਤਿ ਪ ਥ ਮੇ
ਲ ਭ ਵ ਕੁ ਰ ਵ ਠ ਮੀ ਪ ਦ ਥ ਜਾ ॥ ੯ ॥ ਨਿ ਦ ਤਿ ਤ ਯ ਥ ਈ ਕੁੰ ਠ ਰੁ ਪ ਤੁ ਵੇ ਪੁ ਮੀ ਪੁ
ਰ ਸੇ ਰ ਮ ॥ ਤ ਦ ਜ ਹ ਨੇ ਪ ਮ ਨੰ ਦ ਭੁ ਗ ਵ ਨੰ ਪੁ ਸੀ ਵ ਭੇ ਪ ਰ ਸੀ ਚ ਰ ਠਾ ॥ ੧ ॥ ੪ ॥
ਚੀ ਕਾ ਮ ਲ ਪ ਦ ਆ ਚ ਪ ਚ ਤੁ ਪ ਨ ਹਿ ਵ ਸੁ ਠੀ ਪੁ ਠ ਮੇ ਆ ਦ ਪੁ ਰ ਜ ਨ ਗ ਥੀ
ਦ ਨ ਜ ਗ ਨ ਨ ਥ ਜ ਗ ਦੀ ਸ ਨਿ ਰੇ ਜ ਨ ਬਾ ਥਿ ਜ ਏ ਮ ਹੁ ਤ ਮ ਆ ਰ ਤੁ ਭੰ ਜ ਨ
ਨ ਮੇ ਨ ਮੇ ਦ ਨ ਵ ਕੁ ਲੇ ਰੀ ਜ ਨਾ ਪ ਦ ਮ ਪ ਨ ਮੁ ਕੁ ਠ ਕੁ ਈ ਪੁ ਠਾ ਤ ਦ ਸ ਤ ਕ ਰ ਠ
ਤੁ ਪ ਤ ਮੇ ਪੁ ਠਾ ਤੁ ਦ ਸ ਤ ਕ ਰ ਨਿ ਪ ਕ ਹ ਪੁ ਕ ਠੀ ਤੁ ਦ ਜੇ ਜ ਨ ਠ ਰ ਮ ਸੁ ਰ ਤ ਜ
ਕ ਪ ਠੀ ਕ ਰ ਤ ਕੁ ਯੇ ਠੀ ਦ ਸੀ ਲ ਠ ਠੀ ਲਾ ਗੇ ਮ ਥ ਨ ਸਿ ਪ ਕੁ ਠੇ ਠੀ ਤਾ ਤੇ
ਉ ਤ ਪ ਤ ਕੁ ਠੀ ਹ ਮ ਠੀ ਗ ਠੀ ਚ ਤ ਨ ਸੀ ਗ ਰ ਤੁ ਮ ਰ ਠੀ ਤੁ ਮ ਸਿ ਮ ਠ ਪੁ ਕੁ ਕ
ਵ ਰਾ ਪੁ ਪ ਮ ਲ ਤ ਦ ਕੀ ਵ ਕੁ ਗ ਚ ਉ ਤਿ ਉ ਕ੍ਰਿ ਪਾ ਸਿ ਪ ਤੁ ਮ ਦ ਸੀ ਆ ਥੁ ਪ
ਜ ਨਾ ਜਿ ਨ ਕ ਰ ਠੀ ਪ ਹ ਠੀ ਮੇ ਸੇ ਜੇ ਤੁ ਮ ਪ ਰ ਮ ਨੰ ਵੇ ਨਿ ਰ ਬ ਠੀ ਕੁੰ ਠ ਰੁ ਪ ਠੁ
ਖ ਕੰ ਵੀ ਤੁ ਸ ਰ ਨ ਚਾ ਰਿ ਵੀ ਨ ਵ ਠ ਲ ਠਾ ਹੇ ਹੁ ਪ ਸਿ ਨ ਕੁ ਪੁ ਠ ਕ੍ਰਿ ਪ ਲ ਠਾ ॥ ੧ ॥ ੪ ॥
੪ ॥ ਥਿ ਜ ਨ ਪ ਦ ਸੀ ਕੁ ਜ ਲੇ ਕ ਗ ਥਿ ਮ ਲ ਨ ਰ ਵ ਵ ਰ ਮ ਮ ਜ ਤ ਠੀ ਬੰ ਦ ਤੇ ਮ ਹ
ਬਾ ਹੇ ਕੁ ਤੁ ਭੁ ਜ ਕ ਮ ਲਾ ਸ ਨੰ ਸ ਠੀ ਗ ਪ ਕ ਰ ਦਾ ਪ ਨੀ ਨ ਮ ਠ ਤੁ ਵੇ ਠੀ ਰਿ ਖੀ
ਕੇ ਜ ਵ ॥ ੧ ॥ ਮ ਦ ਵੇ ਵ ਰਿ ਸੀ ਤ ਤ ਦ ਪੁ ਜਾ ਏ ਸ ਫ ਲ ਤ ਦ ਕ੍ਰਿ ਪਾ ਥ ਹ ਮ ਠ ਤ
ਮ ਜਾ ਪੁ ਰ ਥ ਜ ਨ ਮ ਮ ਵ ਕ ਰ ਪ ਨੀ ਸੁ ਕੁ ਲ ਸੀ ਦੁ ਭ ਵ ਮ ਤ ਦ ਸ ਤ ਕੁ ਗ
ਤੁ ਪ ਜ ਏ ਨ ਥੁ ਗ ਮ ਚੁ ਨ ਕੁ ਦ ਮੇ ਹੀ ਮ ਮ ਜ ਮ ਵ ਤ ਵ ਮ ਨ ਸੀ ਪੁ ਕੁੰ ਠ ਤੁ ਮੇ ਵ ਜ ਨ ਕ ਜ
ਗ ਕੁ ਚਾ ਸੀ ਠ ਮੁ ਨੰ ਵ ਜ ਨੇ ਵ ਸੁ ਥਿ ਥ ਲੇ ਹ ਕੁ ਮ ਨ ਥਿ ਸੁ ਰੁ ਪ ਥੇ ਚ ਠ ਵ ਪਾ ਕੁ ਜ

ਕਰਮ ਉਥੇ ਵਾਲਾ ਨਾਮ ਸੁਭੇ ਸੁਭੇ ਵਾਲਾ ਸਿੰਘ

ਨੀ ਮਹਾਤਮਾ ਨੀ ਪਲੀ ਦਸੀ ਪਦਮਾ ੧੧ ੨ ੩੨ ੧੧ ਕ੍ਰਿ ਕ੍ਰਿ ਹੋ ਕ੍ਰਿ ਮਾ ਨਰ ਦਥਾ ਚਾ
ਪੁਨੋ ਮਹਾ ਥਾ ਹੁ ਪਰ ਨੀ ਧਰਾ ਚਾਰ ਬੁਠਾ ਕਾ ਘਾ ਸਨ ਸ੍ਰੀ ਧਰਾ ਸਾਰੇ ਗਪਨ ਕਾ
ਦਾ ਸਰ ਬਿਜਨ ੧ ਨਮੋ ਨਮ ਸਰੇ ਕਾਰ ਕ੍ਰਿ ਪੁ ਜਾ ਬਿਜਨ ੧ ਮੇ ਰੀ ਦੇ ਦ੍ਰਿ ਰਿ ਸੀ ਤਾ ਜ
ਫੁਲੀ ਸੁ ਦ੍ਰਿ ਪੁ ਪੁ ਜਾ ਦੇ ਮਾ ਮ ਜਨਾ ਕ੍ਰਿ ਮਾ ਬਿ ਮਲੀ ਨਿ ਰ ਕ੍ਰਿ ਲ ਤੇ ਉ ਚ ਪ ਦ ਯਾ
ਪੁ ਤਿ ਤੁ ਦ ਪੁ ਤ ਯ ਥ ਹੁ ਹ ਮ ਥ ਹ ਮ ਥ ਹ ਮ ਸਿ ਬਾ ਖ ਤਾ ਹੁ ਉ ਤ ਦ ਪੁ ਤ ਮ ਨ ਕੀ ਪੁ
ਬੁ ਜੀ ਮੇ ਜੇ ਜੇ ਰੁ ਮ ਮ ਨੀ ਦ੍ਰ ਜਾ ਨੀ ਦ੍ਰ ਬੇ ਦ ਥ ਹ ਮ ਜੀ ਸ ਰ ਨ ਤੁ ਮ ਰੀ ਰਾ ਜੀ ਦ
ਲੇ ਚ ਨਾ ਹੇ ਹੁ ਪ ਸੀ ਨ ਮ ਚ ਰ ਤ ਥ ਮੇ ਰ ਨਾ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਮਾਰੀ ਮਾਹਿ ਨਿ ਸਭ ਪਾ ਸਨ ਪਦਮ ਬੁਠਾ ਸਥ ਤ ਥਾ ਸਿ ਕੁ ਰ ਕ ਘ ਲ ਨਾ ਹੁ ਉ ਤੁ ੭੧੦
ਮਾ ਦਾ ਸ ਹੇ ਤਿ ਤੁ ਨ ਪ ਕੀ ਮੇ ਜੇ ਜੇ ਰੁ ਮ ਪੁ ਕ ਤ ਨੇ ਗ ਧੀ ਮ ਰੀ ਮ ਬਿ ਨਾ ਸੀ ਸਿ ਕੁ ਸ ਨ ਤ
ਰੁ ਪੀ ਸ੍ਰੀ ਕ ਬੇ ਲੇ ਹ ਰੁ ਗ ਦ ਨ ਮ ਨੁ ਪੀ ਸ ਰ ਨ ਤੁ ਮ ਕੀ ਜ ਤਿ ਕੁ ਰੁ ਪੀ ਹੇ ਹੁ ਪੁ ਠੀ
ਨ ਚ ਕ ਯ ਨ ਮ ਨੁ ਪੀ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਰੀ ਗ ਨ ਥ ਚਾ ਮ ਸ ਤੁ ਤਿ ਚ ਜ ਆ ਬੰਦ ਹੋ ਬੰਦ ਰ ਲਿ ਯੁ ਪ ਰ ਨ ਪੁ ਰ ਯ ਪੁ ਰ ਯੇ ਤੁ ਮ
ਹਾ ਨ ਮ ਸ ਤੇ ਪ ਦ ਗ ਬੰਦ ਤੁ ਕੁ ਠੀ ਮ ਹ ਜੇ ਗਿ ਨ ਪ ਰ ਯੇ ਕੁ ਰ ਹਾ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਮ ਦ ਖੇ ਗ ਤੁ ਦ ਪੁ ਜਾ ਵ ਚ ਫ ਲੀ ਤ ਦ ਜ ਤਾ ਸਿ ਪ ਜੇ ਗ ਨਾ ਮਾ ਸ ਦ ਗ ਖੇ ਰ
ਪੁ ਪ ਤੀ ਸਿ ਪ ਪੁ ਪ ਤੀ ਚੇ ਗ ਕੁ ਮ ਚਾ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਦ ਤ ਰ ਚ ਜ ਗ ਤ ਚਾ ਮਿ ਜੇ ਗ ਖੇ ਰੇ ਦ ਮ ਹ ਪ ਰ ਯ ਮ ਰ ਥ ਸੀ ਜ ਗ ਦੀ ਜ ਪ ਰ ਦੀ
ਜ ਹਾ ਸ ਨ ਤੁ ਕੁ ਠੀ ਸ ਥ ਲ ਹ ਰ ਚਾ ਮ ਸੀ ਦ ਜੀ ਪ ਮ ਨੀ ਦ ਪੁ ਜ ਨ ਬ ਦ ਨ ਮ ਹ ਥ
ਲ ਠੀ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਗ ਰੁ ਜੁ ਬਿ ਜ ਲ ਸ ਚ ਥ ਦ ਲ ਥ ਮਿ ਦ ਗ ਮ ਆ ਦ ਮ ਮ ਤਿ ਪੁ ਰ ਨ ਪ ਚਾ ਨ ਮੇ
ਨ ਮੇ ਜ ਗ ਦੀ ਜ ਜ ਗ ਤ ਚੁ ਗ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਮ ਸ ਦ ਕ ਨਿ ਯ ਜ ਥ ਠਾ ਰਿ ਯ ਸਿ ਯ ਮ ਆ ਰੇ ਮ ਆ ਦਿ ਰਿ ਮੇ ਰੇ ਮ ਯੇ ਜ ਤੁ ਕ੍ਰਿ ਪ ਮ
ਦ ਲੇ ਕ ਨ ਤੇ ਰੇ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਤਿ ਮੇ ਜੇ ਜੇ ਤੁ ਮ ਮ ਹ ਯੇ ਰੇ ਦੀ ਸਿ ਕ ਬੇ ਲੇ ਹ ਰ ਚ ਜ ਨੇ ਦ ਥ ਚ ਰੀ ਜ ਰ ਨ ਸ ਰ ਦੀ ਸ
ਨ ਕੇ ਜ ਰੇ ਹੇ ਹੁ ਪ ਸੀ ਨ ਮ ਹ ਥ ਲ ਪੁ ਰੇ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਪੁ ਸ ਰ ਯ ਸ ਕ ਤੀ ਦ ਚਾ ਮ ਸ ਤੁ ਤਿ ਯ ਬਿ ਜ ਨ ਪ ਦ ਸੀ ਠਾ ਬੰਦ ਹੋ ਮਿ ਗ ਲ ਰੁ ਪੁ
ਬੰਦ ਤੇ ਮੁ ਕੰ ਦ ਸਿ ਦਾ ਬੰਦ ਤੇ ਥ ਬ ਤੇ ਥੁ ਦ ਬੰਦ ਤੇ ਕੁ ਲ ਥ ਰ ਮ ਗ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
ਮ ਦ ਫ ਕ ਤ ਤੁ ਦ ਪੁ ਜਾ ਦੇ ਜ ਫ ਲੀ ਤ ਦ ਜ ਕ ਤਾ ਮ ਦ ਸ ਕ ਤੀ ਹ ਰੀ ਮ ਦ ਮ ਤੁ ਯੇ
ਤ ਕ ਸ ਕ ਤੀ ਰ ਦ ਜ ਤ ਤੁ ਕ ਥ ਫ ਕ ਰੀ ਮ ਆ ਦ ਮ ਤੇ ਰੀ ਜ ਨੀ ਦੇ ਰੇ ਦੇ ਫ ਦ ਟੀ ਤੁ ਬਿ

ਮੇਰੀ ਮਾਮਲਾ ਕਰਤਿ ਸਿਖ ਬੁਠਾ ਨਿ ਸਿਖਿ ਜਗਤ ਕਾ ਰਕਾ ਮਸਮਦਾ ਵਕਲਾ ਛ
ਕਤੀ ਕਰਮ ਕਰਤਿ ਕੁਠਾ ਮੇਰੀ ਮੇਰੀ ਦਸ ਛ ਕਤਿ ਕਰਾ ਕਰੀ ਬਿਸੁ ਕੁਪ ਜ ਕੁ ਤੇ
ਸਦਾ ਸਰਨ ਰਪਰ ਮਿ ਸਮੀ ਦੇ ਕੇ ਕਲਿ ਛ ਨਾ ॥ ੨ ॥ ੧ ॥ ਪਾ ਮੀ ਕਰਾ ਛ
ਕੁਠੁ ਕੁ ਵੇ ਪੁ ਨ ਜੋ ਤਾ ਸਿ ਦੇ ਕੁ ਪ ਮ ਹੇ ਮੀ ਮੀ ਕਲ ਕ ਰ ਪ ਮ ਮ ਜੇ ਜੇ ॥ ਬੀ ਦ ਉ
ਮਹ ਪੁ ਕੁ ਜਗ ਬੀ ਦ ਸ ਮ ਤ ਜ ਰੁ ਪ ਜ ਤ ਬੁ ਧਾ ਨਿ ਕੰ ਦ ਨਾ ਮੇ ਰੀ ਰ ਛ ਕ ਰੀ ਤ ਕੁ ਖ
ਸ ਫ ਲਾ ਤ ਦ ਜ ਰਾ ਮਾ ਦ ਮ ਮ ਮ ਤ ਪ ਖ ਲਾ ਬੇ ਮਾ ਯਾ ਉ ਤ ਪ ਨ ਰ ਮ ਰੀ ॥ ਵੇ ਦ
ਦ ਨ ਜ ਕੀ ਸ ਕ ਤੀ ਜ ਰੀ ॥ ਰੀ ਜ ਨ ਕ ਰ ਦੇ ਦ ਨ ਮ ਮੇ ਹ ਨ ਮ ਮ ਸ ਕ ਤੀ ਸ ਖ ਛ ਕ ਤ
ਸਿ ਖ ਹ ਨ ॥ ਸਿ ਪ ਹੇ ਤ ਮ ਤ ਕ ਰ ਜ ਰ ਛ ਹੀ ॥ ਕ ਲ ਕੁ ਪ ਸਿ ਕ ਰੀ ਪੁ ਕੁ ਸ ਖ ਹੀ ॥ ਮੇ ਜੇ
ਜੇ ਤੇ ਮ ਸ ਖ ਲੇ ਹੇ ਰਾ ਸਾ ਦੀ ॥ ਮ ਮ ਦ ਨਿ ਰੀ ਜ ਨ ਸ ਖ ਲੇ ਹ ਮ ਹ ਸਾ ਦੀ ॥ ਮ ਜ ਰ ਨ ਤੁ ਮ
ਕੀ ਰੇ ਜਾ ਤੀ ਮੀ ਪੁ ॥ ਹੇ ਰੁ ਪ ਮੀ ਨ ਦੀ ਨ ਕੇ ਬੀ ਪੁ ॥ ੧ ॥ ੧ ॥ ਬਿ ਜ ਨ ਪ ਦ ਸਿ ਕਾ ਸ ਲੇ ਕਾ
ਕੇ ਦ ਪੁ ਨ ॥ ਜੇ ਰ ਸੀ ਬਾ ਰਾ ॥ ਮ ਸ ਤੁ ਤ ॥ ਬੀ ਦ ਤੇ ਪ ਦ ਰ ਬੀ ਦ ਤੁ ਬੇ ਛ ਮ ਹਾ ਜੇ ਕ ਜੇ
ਰੇ ਸੁ ਰ ਹ ॥ ਬੀ ਦ ਤੇ ਜੇ ਰ ਜੇ ਰੇ ਜੇ ਜੇ ਕਾ ॥ ਮ ਮ ਸ ਤੇ ਬਾ ਦ ਕ ਯੇ ਨ ਹਾ ॥ ੧ ॥ ਮ ਦ
ਯੇ ਗ ਨ ਤੁ ਪ ਸਾ ਦੇ ਸ ਫ ਲੀ ਤ ਦ ਮ ਤ ਹੀ ਕੇ ਰ ਦੀ ॥ ਸਿ ਰਾ ਮ ਕ ਲੀ ਤਿ ਪ ਰੁ ਪੀ ਬਿ
ਖਿ ਮ ਮੀ ਕ ਤ ਦ ਰ ਨਾ ਕ ਲ ਰਾ ਤੁ ਕੀ ਮ ਹ ਰਾ ਤਿ ਮੇ ਹ ਰਾ ਤੀ ਮ ਤੁ ਕੀ ਖ ਨੀ ॥ ਬ ਪਾ
ਏ ਵ ਸ ਦ ਏ ਰਿ ਯਾ ਨ ਮਿ ਦੀ ਮ ਹ ਛੇ ਨ ਦ ਨ ਦ ਸ ਮ ਸੁ ਰ ਨ ਪ ਨ ਮ ਪ ਨੀ ਰਾ ਤਿ ਪ
ਤੇ ਯਾ ਨ ਪੰ ਚ ਪ ਨ ਸੁ ਰੁ ਚ ਮੀ ਤੇ ਕੁ ਦੀ ਨ ਚ ਪ ਨੀ ਪੁ ਤ ਕ ਮ ਮ ਸ ਮ ਦ ਤ ਮ ਸੀ
ਛ ਕ ਤੀ ਰਿ ਦ ਮਾ ਏ ਮ ਪੁ ਬ ਲਾ ਯਾ ਜੀ ॥ ਮੀ ਦ ਮ ਰਾ ਕ ਲ ਕ ਲ ਕੁ ਰੇ ਦ ਸੀ ਸ ਖ ਲੇ
ਹੀ ਕੁ ਮ ਨ ਤ ਦ ਸ ਰ ਨੀ ਕੁ ਰਾ ਦ ਨ ਹ ਰਾ ॥ ਪ ਸੀ ਦ ਸੀ ਪ ਰ ਮ ਨੀ ਏ ਪ ਹਿ ਪ ਹੁ ਪ ਰ ਮੇ ਸੁ
ਰੇ ॥ ੧ ॥ ਕਾ ਮ ਪੀ ॥ ਕੀ ਕ ਮੀ ਜੇ ਕ ਸੀ ਉ ਚੁ ॥ ਚੁ ਪ ਦਾ ॥ ਪੁ ਨ ਦ ਮ ਹ ਜੇ ਕ ਜੇ ਕੇ
ਸੁ ਮ ਮ ਹ ਚ ਲ ਮ ਕ ਲ ਕੁ ਦੇ ਨੇ ਸੁ ਮ ਮੇ ਰੀ ਜੇ ਗ ਨ ਤ ਸ ਫ ਲਾ ਸ ਕ ਰਾ ਬਿ ਯਾ ॥ ਤੁ ਦ
ਪੁ ਸਾ ਦੇ ਮ ਦ ਜੇ ਰਿ ਨ ਤਾ ਸਿ ਯਾ ॥ ਤੁ ਦ ਜ ਤ ਕ ਰ ਕੇ ਰ ਵੀ ਕੁ ਏ ॥ ਦਾ ਰ ਨ ਘੇ ਰ ਸੀ ਕਾ ਮ

ਪੁ

ਤ ਪ ਤ ਏ ॥ ਕ ਲ ਰਾ ਤੀ ਮ ਹ ਰ ਤੀ ਮੇ ਰੀ ॥ ਮੇ ਹ ਰਾ ਤੀ ਦਾ ਰ ਨ ਰੁ ਹੀ ॥ ਵ ਸ ਦ ਏ ਤੇ ਰੀ ॥ ੧ ॥ ੧ ॥
ਤੀ ਪ ਰੁ ਮ ਨ ਨਾ ॥ ਪੁ ਨ ਉ ਪ ਨ ਉ ਦ ਨ ਜ ਮ ਨ ਨ ॥ ਬਿ ਮ ਮ ਤੁ ਪ ਰਾ ਮ ਨ ਕੁ ਰ ਨ ਕੇ ਠੀ
ਤੁ ॥ ਮੇ ਹ ਉ ਮ ਪ ਕੀ ਤ ਮ ਸਿ ਜ ਕ ਤੀ ॥ ਮੇ ਜੇ ਤੁ ਮ ਮ ਰਾ ਕ ਲ ਪ ਰੁ ਮ ਮ ਹ ਕ ਸ
ਤੋ ਰ ਦ ਜ ਕ ਦੀ ਸੁ ਰਾ ॥ ਸ ਚ ਨ ਤੁ ਮ ਰੀ ਜੇ ਰੀ ਦ ਮ ਪੁ ਰੁ ਹੇ ਰੁ ਪ ਸਿ ਨ ਪ ਮ ਨੀ ਦ ਰੀ
ਪੁ ਰਾ ॥ ੫ ॥ ਬਿ ਜ ਨ ਪ ਦਾ ॥ ਸਿ ਕਾ ਸੀ ਖੰ ਠੀ ॥ ਸ ਲੇ ਕ ॥ ਉ ਮ ਬਾ ਰਾ ॥ ਬੀ ਦ ਤੇ
ਸਿ ਖ ਲ ਕੁ ਉ ਰ ਮਾ ਕ ਥ ਉ ਮ ਕੰ ਦ ਉ ਗ ਰੁ ਕੁ ਪੁ ਜ ਉ ॥ ਬੀ ਦ ਤੇ ਮ ਹ ਰਾ ਮ ਨ ਉ ਸਿ ਕ ਰ
ਕੁ ਰ ਉ ਪ ਦਾ ॥ ਸੁ ਜ ਉ ਮ ਮ ਜ ਤੁ ਕੇ ਯੀ ਮ ਹ ਤੁ ਮ ਨ ਉ ਰ ਤਾ ਏ ਪ ਉ ਰ ਤੁ ਰ ਕੁ ਸ ਉ ॥
੧ ॥ ਮ ਦ ਚੀ ਚ ਤੁ ਪ ਜਾ ਦੇ ਸ ਫ ਲੀ ਪ ਰੰ ਕੁ ਕ ਲਾ ਰ ਦਾ ॥ ਹ ਰੀ ॥ ਤ ਦ ਜ ਤਾ ਏ ਯੀ
ਮ ਰੁ ਪਾ ਕੀ ਛ ਵੀ ॥ ਬੁ ਤ ਰ ਦ ਪ ਜ ਪ ਤੀ ਜਾ ਏ ਮ ਹੇ ਕੇ ਲਾ ਸ ਸਿ ਖ ਰ ਬ ਜਾ ਮੇ ਰੀ
ਰਿ ਰ ਰਾ ਜ ਹੇ ਮ ਚ ਲੇ ਮ ਹ ਰਾ ਮ ਨੀ ਚ ਰੀ ਹੀ ਮ ਦ ਮੁ ਦ ਕੁ ਦ ॥ ਉ ਤ ਨੀ ਸੁ ਕੁ ਰ ਕ
ਤੁ ਬੀ ਜ ਜ ਚ ਰ ਨਿ ਖਿ ਮੀ ਦੇ ਤੁ ਪੁ ਗ ਦ ਮ ॥ ਮ ਸ ਮ ਦ ਤੁ ਰਾ ਜ ਸੀ ਛ ਕ ਤੀ ਤੁ ਮੀ ਸ
ਚ ਰਾ ਚ ਰਾ ਮ ॥ ਮੀ ਦ ਮ ਹਾ ਸਿ ਕਾ ਯੇ ਬਿ ਸਿ ਕੁ ਰਾ ਏ ਜ ਰ ਬ ਲੇ ਹ ਰੀ ॥ ਪੁ ਨ ਨਾ ਬਾ ਯੇ
ਪੁ ਮੇ ਸੁ ਰਾ ॥ ਸੁ ਨ ਰਾ ਤ ਦੀ ਨ ਬ ਤ ਜ ਲ ॥ ਪੁ ਜੀ ਦ ਪੁ ਨ ਜ ਲੇ ਕ ਯ ਗ ਨ ਨਾ ਬੀ ਪ
ਹਿ ਪਾ ਸੀ ਬਿ ਸ ਦ ਕੁ ਰਾ ॥ ੧ ॥ ੧ ॥ ਸਿ ਕਾ ਘ ਨ ਜਾ ਰੀ ॥ ਪੁ ਨੇ ਪੁ ਰ ਸੁ ਰ ਮ ਪੁ ਬ ਹ ਮੀ
ਮ ਕੇ ਅ ਦ ਬੀ ਯਾ ਯੇ ਨ ਮ ਜ ਨ ਮੀ ॥ ਸ ਚਿ ਸਿ ਦ ਰੁ ਪ ਮ ਹ ਤ ਮ ਹੇ ਸੁ ਰਾ ॥ ਸੁ ਦ ਤੇ
ਕੇ ਕ ਲ ਕੁ ਕੇ ਯ ਨੀ ॥ ਤੁ ਮ ਸ ਰ ਨ ਰਾ ਤੁ ਪੁ ਕੁ ਨਿ ਰ ਕੁ ਣੀ ॥ ਪਾ ਹਿ ਪਾ ਹੀ ਮਾ ਰੁ ਗ
ਠ ਕ ਰ ਭਾ ਰਾ ॥ ਹੇ ਰੁ ਪ ਮੀ ਨ ਕੁ ਰਾ ਤੀ ਨੀ ਰੰ ਕਾ ॥ ੧ ॥ ੧ ॥ ॥ ਬਿ ਜ ਨ ਪ ਦ ਸਿ ਕੁ ਪ
ਲਾ ਜਾ ਮ ਲਾ ॥ ਵੇ ਰਿ ਜੀ ਬ ਚਾ ॥ ਮ ਸ ਤੁ ਤਿ ਸ ਲੇ ਕਾ ॥ ਬੀ ਦ ਤੇ ਪੁ ਠੀ ਕ ਰੀ ਸੁ ਬੁ ਰ
ਨ ਬ ਰ ਨ ਜ ਰਾ ਦਾ ਤੁ ਮ ਕੰ ॥ ਬੀ ਦ ਤੇ ਛ ਰਾ ਮ ਛ ਰ ਠਿ ਕ ਰੀ ਮ ਹ ਵੇ ਦ ਏ ਦ ਜ ਨ ਕੁ
ਰਾ ॥ ੧ ॥ ਮੇ ਰੀ ਚੀ ਚ ਤਾ ਜ ਫ ਲ ਕੁ ਏ ਤੁ ਦ ਪੁ ਜਾ ਵ ਹੇ ਕ ਜ ਮ ਲਾ ॥ ਤ ਦ ਜ ਤਾ ਕ
ਰ ਸੀ ਕ ਰ ਜਾ ਯਾ ਮ ਮ ਰ ਪੀ ਰੀ ਕੁ ਏ ਮੇ ਕ ਰ ਕਾ ॥ ਬੁ ਤ ਰਾ ਦ ਪ ਜ ਪ ਤੀ ਕੀ ਪੁ ਨੀ

ਮਸਤੁਤਿ

ਯੇ

ਅਸਤਿ

ਪ੍ਰਪਤਿ ਕਿਰਕੋਲਾ ਸਬਰ ਪਰਸੀ ਅੰਤ੍ਰਿ ਨਿਰੰਕੁਰ ਕਰ ਬੀਜ ਤੇ ਆਇ। ਹੀਤ੍ਰੀ ਅਠ
ਹੀਤ੍ਰੀ ਪ੍ਰਾ ਵਹੰਤ੍ਰ ਉਰਾ ਜਾਨੀ ਸਕ ਤੀ ਨਾਥਾ ਗੇਯੇ ਜੇ ਜੇ ਤੁ ਮੰਤ੍ਰ ਮਹਾ ਬਾ ਅਹ
ਦੇਵ ਨਾਦ ਸਿ ਵਹੁ ਪੀ ਮੇਖ ਕਜ ਕਲਾ ਬਿਜ੍ਯ ਮੁਪ ਮਾ ਰਾ ਅਜ ਰ ਨ ਕੁ ਤ ਦੀ ਨਾ
ਬੁਠ ਰਾ ਹੇ ਹੁ ਪ੍ਰੀ ਨ ਜਗਤ ਕੁਰ ਕਰਤਾ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥
ਲੋਕ ਗੀ ਗਾ ਮ ਦਾ ਸਾਰ ਕੁ ਤੀ ਬਾ ਗਾ ਪ੍ਰ ਮ ਮ ਠ ਪ੍ਰ ਮ ਨੀ ਦੇ ਪ ਯ ਮ ਪੁ ਚ ਸੇ ਤ ਮ
ਪ੍ਰ ਮ ਬ ਲ ਠ ਗ ਪ੍ਰ ਮ ਮ ਪੁ ਤ ਖ ਠ ਕ ਲ ਪ ਠ ਰ ਸੁ ਹ ਮ ਠੀ ਵ ਤੇ ਬਿ ਸੁ ਨ ਯ ਕ ਹ ॥ ੧ ॥
ਸ ਦ ਮ ਠ ਵ ਤ ਤ ਪ੍ਰ ਮ ਦ ਸ ਠ ਠੀ ਤ ਵ ਸ ਤ ਆ ਕ ਸ ॥ ਨੀ ਗ ਰ ਸ ਨ ਗ ਰ ਸ ਕ ਲ
ਪ੍ਰ ਮ ਨੀ ਵ ਕ ਠ ਰ ਤੇ ਹੀ ਸ ਬ ਦ ਮ ਗ ਮੇ ਠੀ ਪ ਦੇ ਜੁ ਗ ਮ ਕ ਰੀ ਚਿ ਯ ਨੀ ਰ ਵ
ਮ ਨੁ ਗ ਹ ਪ ਰ ਮੇ ਜੁ ਗ ੬ ॥ ਮੀ ਦ ਬ ਚੇ ਜੁ ਬ ਹ ਮ ਜ ਰੁ ਪੇ ਨ ਪ ਠੀ ਰ ਮ ਪ੍ਰ ਮ ਜ ਨ ਤ ਮ
ਹ ਾ ਠ ਕ ਰੁ ਪ ਜੀ ਬਿ ਸੁ ਨ ਬਿ ਸੁ ਨ ਤੁ ਕੇ ਠੀ ਜ ਗ ਵੀ ਸੁ ਰ ਹ ਮ ਪ੍ਰ ਜੀ ਵ ਪੁ ਰ ਮੇ ਪ
ਰ ਮ ਪੁ ਰ ਜੇ ਪ੍ਰ ਜੀ ਵ ਜਿ ਜ ਕੁ ਰ ਕੁ ਰ ਮ ੨ ੫ ੯ ॥ ਸੰ ਕ ਰ ਕ ਰੁ ਪੁ ਰੀ ਗ ਸ ਰ ਦ
ਬੁ ਠ ਪ੍ਰ ਮ ਵ ਠ ਪ ਰ ਮ ਪੁ ਰ ਮ ਮ ਠੀ ਬਿ ਨ ਜੀ ਗ ਕ ਲ ਰ ਹ ਰ ਮ ਨ ਕ ਲ ਬਿ ਠ ਸ ਠੀ
ਸੁ ਤ ਗ ਬਿ ਮ ਜੁ ਪ੍ਰ ਕ ਜ ਪ ਕ ਜੀ ਨ ਮੇ ਨ ਮ ਜ ਤੇ ਪੁ ਤ ਮ ਠਿ ਨ ਠੀ ॥ ੧ ॥ ਮੇ ਰੀ ਜ
ਰ ਦ ਤ ਠੁ ਠੀ ਜ ਠ ਲ ਠ ਵ ਪ ਜ ਦਿ ਬੁ ਗ ਵੀ ਤ ਬ ਤ ਜ ਲ ਠ ਕੁ ਸ ਤ ਕ ਰ ਖ ਕ ਸੁ ਰੁ
ਪ ਾ ਠ ਵ ਕ ਲ ਕੁ ਠੀ ਠੀ ਮ ਸੁ ਾ ਠ ਕ ਲ ਪ੍ਰ ਮੀ ਕੇ ਜਿ ਹ ਬ ਠੀ ਪ ਰ ਮ ਅ ਠਿ ਠੀ
ਜ ਬ ਸ ਠੀ ਸ ਤ ਨ ਰ ਸ ਨ ਪੁ ਰ ਮ ਸੁ ਠ ਸੁ ਠ ਠੁ ਰ ਤ ਜ ਕੁ ਠੁ ਕ ਰ ਮ ਮ ਗ ਮ ਸੁ ਗ ਮ ਕ
ਰ ਨੀ ਠ ਠ ਨੀ ਠ ਠ ਗੇ ਠੇ ਜੇ ਤੁ ਮ ਬ ਚੇ ਜ ਮ ਹ ਪੁ ਠ ਗ ਸੁ ਹ ਮ ਸੁ ਰੁ ਪੁ ਰ ਸੁ ਹ ਮ ਜ
ਰ ਤੁ ਗ ਰ ਮ ਪੁ ਰ ਮ ਪੁ ਰ ਜਾ ਬਿ ਸੁ ਰੁ ਪੁ ਰ ਗ ਵ ਨ ਾ ਜ ਤ ਕ ਠ ਕ ਤੀ ਬਿ ਪ ਠਿ ਪ ਠ
ਸ ਕ ਨ ਤੁ ਮ ਠੀ ਕ ਰ ਨ ਕ ਰ ਨ ਹੇ ਹੁ ਪ੍ਰੀ ਨ ਠੀ ਤ ਠ ਨ ਤ ਕ ਨ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥
ਪ ਦ ਜੀ ਕ ਠ ਲੇ ਕੁ ਪ੍ਰ ਮ ਜ ਗੀ ਗ ਠੇ ਤੀ ਬਾ ਗ ਮ ਅ ਜ ਤੁ ਤੀ ਬੰ ਦ ਤੇ ਮ ਦ ਠ ਠੀ
ਦ ਰੇ ਠੀ ਵੰ ਠ ਤੇ ਕੋ ਪ ਲ ਹ ਰ ਠੀ ਤੇ ਮ ਠ ਠੀ ਬਿ ਵ ਤੁ ਕੇ ਠੀ ਪੁ ਰੁ ਗੀ ਕ ਠ ਠ ਕ ਠ ਲ

੫

ਪੁ ਤ ਮ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥ ੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥
ਕ ਰੀ ਜਿ ਯ ਮ ਠਿ ਹ ਠੇ ਲੋ ਕ ਬ ਠ ਜ ਨੀ ਮ ਮ ਜ ਮ ਦ ਪ ਦਿ ਤੀ ਠ ਕ ਤੀ ਰੁ ਕੇ ਠੀ
ਗੇ ਬਿ ਵ ਠੇ ਪ ਲ ਠ ਗ ਜ ਰ ਨ ਤੁ ਕੇ ਠੀ ਠੀ ਵ ਪ ਜੀ ਵ ਕੁ ਕ ਮ ਲਿ ਠ ਨ ॥ ੧ ॥ ਗ
ਅੰ ਤ੍ਰੀ ਠੀ ਠੁ ਜ ਠੀ ਰ ਕੁ ਠੀ ਠੁ ਰ ਠ ਪ ਦ ਪ੍ਰ ਮ ਠੀ ਬਿ ਵ ਕੁ ਰ ਗੇ ਬਿ ਵ ਠੁ ਰ ਗ ਬਿ ਠੀ
ਪ ਲ ਠੁ ਵੰ ਵੰ ਠ ਬ ਠ ਜ ਲ ਠ ਨ ਪ ਕ ਜ ਠ ਰ ਨ ਕੀ ਕ ਲ ਪ ਤੁ ਠੇ ਠ ਨ ਠ ਰ ਨ ਮੇ
ਰੀ ਗ ਵ ਤ ਕੁ ਠੀ ਜ ਠ ਲ ਠ ਵ ਪ ਜ ਠ ਠੀ ਵ ਠ ਗ ਲ ਮ ਗ ਮ ਤ ਠੁ ਠੀ ਪ ਦ ਨ ਠੀ
ਕੁ ਰ ਨੀ ਠ ਠ ਰ ਪ ਦ ਠ ਬ ਦ ਠਿ ਕੁ ਰ ਨੀ ਪ ਮ ਪੀ ਜ ਨ ਕ ਠੀ ਪ ਦ ਨ ਕੁ ਰ ਤ ਠੇ
ਲੋ ਕ ਵ ਠੀ ਮੁ ਠ ਠੁ ਠ ਰ ਤ ਗੇ ਠੇ ਜੇ ਜੇ ਤੁ ਮ ਠੇ ਗੇ ਬਿ ਵ ਗ ਪ ਲ ਠ ਜ ਰ ਨ ਤੁ ਮ ਠੀ
ਜੁ ਬਿ ਜ ਲ ਠ ਹੇ ਹੁ ਪ੍ਰੀ ਨ ਕੁ ਮ ਲ ਦ ਲੇ ਠੀ ਰ ਨ ਦੀ ਨ ਠੀ ਪ ਠ ਨ ਜਿ ਵ ਠੇ ਮੇ ਠ ਨ
੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥ ੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥
ਮ ਜ ਨ ਸ ਠੇ ਮ ਹ ਸੁ ਠੇ ਠ ਤੁ ਰ ਤ ਮ ਹ ਸ ਲ ਗ ਬਿ ਵ ਤੇ ਮ ਹ ਨ ਪੁ ਰ ਜੇ ਪੁ ਪ ਠ
ਪੁ ਰ ਜੇ ਮ ਹ ਨ ਪੁ ਰ ਜੇ ਜ ਲ ਬ ਲ ਹ ॥ ੧ ॥ ਮ ਦ ਜ ਦਿ ਤੀ ਤੁ ਪ੍ਰ ਮ ਦਿ ਸ ਠ ਲੀ ਤ
ਵ ਸ ਤੁ ਬੁ ਠ ਮ ਨੀ ਮੇ ਹੀ ਠੇ ਬਿ ਤੀ ਬ ਠੇ ਜ ਠ ਮੀ ਬਿ ਵ ਰ ਕੁ ਗ ਵ ਨ ਠੇ ਹ ਮੇ ਪ ਨੀ ਤ
ਠ ਠ ਮ ਜੁ ਪ੍ਰ ਮ ਨੀ ਠ ਮ ਜੁ ਜ ਗ ਤੁ ਠ ਗ ਮ ਦ ਤ ਵ ਰ ਜ ਪੁ ਸ ਠ ਕ ਰੀ ਤੁ ਜਿ ਹ
ਬਿ ਲੇ ਜੁ ਰ ॥ ੨ ॥ ਮੀ ਦ ਸੇ ਵ ਕੁ ਬਿ ਠੁ ਗ ਵ ਸ ਤੁ ਠੀ ਬਿ ਕੁ ਪੁ ਠ ਮ ਨ ਵ ਠੇ ਕੁ ਰ
ਨੀ ਜ ਗ ਤ ਤੁ ਮ ਠ ਕ ਰ ਗ ਠ ਪੁ ਜ ਮ ਹ ਰੁ ਮ ਨੀ ਸੁ ਨ ਠ ਪ ਰ ਪ੍ਰ ਮ ਜ ਮੀ ਪ੍ਰ ਜੀ ਵ ਜੀ ਕ ਮ
ਲ ਪ੍ਰ ਮ ਠੀ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥ ੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥
ਤੀ ਰ ਗ ਮ ਪ ਕ ਮ ਹਿ ਕ ਰ ਤ ਮ ਤੀ ਰੀ ਮ ਕ ਲ ਤੇ ਗੁ ਨ ਪ ਕ ਜ ਕ ਮ ਨੇ ਨ ਮ ਜ ਤੇ
ਸ ਤੀ ਕ ਰ ਜ ਤ ਕ ॥ ੧ ॥ ਮ ਦ ਜ ਦਿ ਤੀ ਤੁ ਪ੍ਰ ਮ ਦਿ ਸ ਠ ਲੀ ਤ ਵ ਸ ਤੁ ਬੁ ਠ ਮ ਨੀ
ਠੀ ਮ ਲ ਮ ਨੇ ਮ ਨੀ ਕੁ ਠੀ ਬਿ ਵ ਠ ਕੁ ਗ ਵ ਨ ਤ ਠ ਕ ਰ ਕ ਲ ਬਿ ਕੁ ਪ ਰ ਮ ਨ
ਹ ਠੀ ਤੁ ਮ ਜ ਵ ਰੀ ਜ ਰ ਲ ਨ ਰੀ ਗੇ ਠੇ ਜੇ ਤੁ ਮ ਬੇ ਦ ਗੁ ਰ ਨ ਰ ਹੀ ਗ ਠੀ ਕੁ ਪ

ਅਸਤਿ ੧੨੦

ਪ੍ਰੇਮੀ ਦਾ ਗਾਇਕ... ਮੁਖ ਦਾ ਪ੍ਰੇਮੀ... ਮੁਖੀ ਕਰ ਕੁ ਦੇ ਨੇਕ
ਮਹਾ ਦੇ ਦੇ ਵਨ ਕੁ ਦੇ ਪਾਪੁ ਪਤ ਨਰ ਪਤ ਗਣਾ ਬਿਸੇ ਕੁ ॥ ੧ ॥ ਮੇ ਅਪ ਨੇ ਕੁ ਮ ਕ
ਰ ਨੀ ਰ ਰ ਨ ਪਾ ਗਾ ਤੁ ਮ ਪ ਦ ਬਿ ਮ ਖ ਜ ਕ ਦੀ ਜ ਕ ਰ ਤ ਰ ॥ ਵੁ ਖੁ ਲ ਸ ਕੁ ਖੁ ਤ ਮ ਨ
ਰ ਜਾ ਉ ਤ ਪ ਰ ਮ ਯ ਮ ਕੁ ਟਾ ਵੀ ਗ ਬ ਚ ਜਾ ਮੇ ਜੇ ਜੇ ਤੁ ਮ ਕ ਰ ਲ ਵ ਉ ਜੇ ॥ ਨ ਰ ਸਿ
ਘ ਭੁ ਗ ਵ ਨੀ ਬਿ ਸ ਲ ਰੇ ਜ ਰ ॥ ਜ ਰ ਨ ਤੁ ਮ ਚੀ ਭੁ ਗ ਵ ਨੀ ਹੇ ਹੁ ਪੁ ਨਿ ਨ ਚ ਕੁ ਪ ਰ
ਨਾ ॥ ੧ ॥ ੨ ॥ ੩ ॥ ਬਿ ਜ ਨ ਪ ਦ ਸੀ ਕੁ ॥ ਕੁ ਰੇ ਉ ਬ ਰਾ ॥ ਮ ਜ ਰ ਤਾ ॥ ਖ ਟ ਪ ਦ ਸ ਲੇ ਕਾ ਬੰ ਦ ਤੇ
ਸੁ ਕ ਲ ਭੇ ਰ ਉ ਮ ਠ ਭੇ ਰ ਉ ਵ ਵ ਰੇ ਰੇ ਰ ਜ ਗ ਤ ਹ ਰਾ ॥ ਮ ਮ ਜ ਰ ਤੇ ਯੰ ਮ ਹ ਕਾ
ਲੇ ਕ ਲ ਪੁ ਰ ਜ ਰ ਕ ਰਾ ਬੁ ਠੀ ॥ ਮ ਦ ਠੀ ਰ ਮ ਤ ਦ ਪੁ ਜਾ ਵਿ ਸ ਫ ਲੇ ਤ ਦ ਜ ਰ ਤ ਮ ਕੁ ਨ
ਮੇ ਹੀ ॥ ਮ ਮ ਪਿ ਜ ਨ ਤੁ ਤਾ ਮ ਸੀ ॥ ਜ ਨ ਨ ਰ ਮ ਜ ਮ ਦ ਤਾ ਮ ਸੀ ॥ ਮ ਰਿ ਮ ਜ ਤੁ ॥ ਮੀ ਦ
ਕ ਲ ਭੇ ਰ ਕ ਲ ਕੁ ਪੁ ਤੁ ਭੇ ਯੰ ਜ ਰ ਨ ਤੁ ਭੇ ਯੰ ਕ ਲ ਨੀ ਪੀ ॥ ਪ ਜੀ ਦ ਸੀ ਮ ਕ ਲਿ ਬ
ਰ ਨੀ ਮ ਹਾ ਮੰ ਗ ਲ ਮੰ ਗ ਲੀ ॥ ੧ ॥ ੧ ॥ ੧ ॥ ਬਿ ਜ ਨ ਪ ਦ ਸੀ ਕੁ ॥ ਕੁ ਰੇ ਉ ਬੁ ਠੀ ॥ ਪੁ ਨ ਉ ਮ ਹਾ
ਕ ਲ ਭੇ ਰ ਵ ਪੁ ਰਾ ॥ ਮ ਹਾ ਕ ਲ ਮ ਕ ਲ ਨਿ ਕ ਮ ਗ ਠਾ ॥ १ ॥ ਮੇ ਰੀ ਭੁ ਮ ਤਾ ਕੁ ਪੁ ਜੀ ਸੁ ਠ
ਤ ਲਾ ਤੁ ਵ ਪੁ ਜਾ ਦ ਹੇ ਸ ਕੁ ਕ ਜ ਮ ਲਾ ਤੁ ਵ ਸੁ ਕੁ ਰ ਮ ਕੁ ਨ ਮੇ ਰਾ ॥ ਤ ਮ ਪੁ ਤੀ ਤ ਮ ਜੀ
ਸੁ ਰ ਤੇ ਰਾ ॥ ਤ ਮ ਜੀ ਪ ਜਾ ਹੇ ਨ ਬ ਤੁ ਮ ਰਾ ॥ ਮੇ ਜੇ ਜੇ ਤੁ ਮ ਮ ਹਾ ਕ ਲ ਮ ਪ ਰਾ ॥ ਕੁ ਵ
ਕੁ ਰੇ ਕ ਲ ਭੇ ਰ ਉ ਪ ਨੀ ॥ ਜ ਰ ਨ ਗ ਤੁ ਪੁ ਰ ਨਿ ਚ ਕੁ ਨੀ ॥ ਪਾ ਹਿ ਪ ਠੀ ॥ ਮ ਉ ਰਾ ਠ ਕ ਰ
ਤੁ ਰਾ ਹੇ ਹੁ ਪੁ ਨਿ ਨ ਕੁ ਗ ਵੀ ਤ ਨਿ ਰੰ ਕ ਰਾ ॥ ੧ ॥ ੨ ॥ ੧ ॥ ਬਿ ਜ ਨ ਪ ਦ ਸੀ ਕੁ ॥ ਪ ਲਾ ਜ ਮ
ਲਾ ਦੇ ਰਿ ਜੀ ਬਾ ਰੰ ॥ ਸ ਲੇ ਕਾ ॥ ਬੰ ਦ ਤੇ ਪ ਨੇ ਪੁ ਕ ਰੰ ਬ ਰ ਨ ਸੁ ਰ ਨ ਜ ਗ ਦਾ ਤ ਮ ਕਾ ॥ ਬੰ ਦ
ਰੇ ਠ ਰਾ ਮ ਠ ਰ ਨਿ ਰ ਕ ਰੰ ਸੁ ਹ ਮ ਸੁ ਗ ਮ ਤੁ ਮ ਨ ਹ ਮੇ ਦੇ ਵ ਰ ਚਿ ਰਿ ਤ ਦ ਪੁ ਜਾ ਵਿ ਜ
ਫ ਲੇ ਤੁ ਰ ਵ ਜ ਤਾ ॥ ਮ ਪਿ ਕ ਰ ਭੁ ਗ ਰਿ ਤੁ ਜਿ ਠਾ ॥ ਮੀ ਦ ਠ ਹ ਮ ਨ ਦੇ ਵ ਪ ਰ ਮ ਪੰ ਜ ਪ ਰ
ਬੁ ਹ ਮ ਰੁ ਭੇ ਯੀ ॥ ਮੁ ਰ ਪ ਰੇ ਤਾ ਪੁ ਨਿ ਜ ਲੇ ਕ ਮ ਹਾ ਤੁ ਮ ਮ ਮਿ ਜਾ ਦਾ ਪੁ ਰ ਜੇ ਤ ਮੀ ਬਿ ਸੁ ਕੁ
ਪ ਬੇ ਰ ਵ ਰੁ ਕ ਵ ਨੀ ਸੁ ਨ ਤੁ ਭੇ ਯੰ ਜ ਕ ਤ ਗੁ ਰੀ ॥ ਪੁ ਜੀ ਦ ਪ ਰ ਮ ਨੀ ਵ ਉ ਤੁ ਮ ਸ ਲੇ ਕਾ

ਪੜੀ
੩੫
੩੫
੩੫

ਪੀ ਪ ਲਿ ਪ ਦ ਮ ਪੀ ॥ ਮ ਰਿ ਜੀ ਬਾ ਰ ਪੁ ਰਾ ॥ ੧ ॥ ੧ ॥ ਮੇ ਰੀ ਬੀ ਬਾ ਰਾ ॥ ਸੀ ਠਾ ॥ ੧ ੨ ੨
ਦੁ ਮ ਮ ਲੀ ਪੁ ਨ ਉ ਦੇ ਵ ਦੇ ਵ ਸੁ ਕੁ ਨੀ ਪ ਰਾ ॥ ਮ ਦ ਪੁ ਰ ਜ ਰੇ ਤੁ ਨ ਮ ਪ ਰ ਪ ਰਾ ॥ ਰੁ ਤਾ
ਪੀ ਜ ਰੁ ਕੀ ਚੁ ਤੁ ਰੀ ॥ ਮ ਸਿ ਠੁ ਪੀ ॥ ਜ ਗ ਦਾ ਪ ਰ ਚੁ ਤੁ ਹ ਮ ਪ ਮ ਰੁ ਪੀ ॥ ਮੇ ਰੀ ਦੇ
ਵ ਰਿ ਜੀ ਤਾ ਜ ਠ ਸਾ ॥ ਤ ਦ ਪੁ ਜਾ ॥ ਟਿ ਠੁ ਗ ਤੀ ਵ ਰਾ ॥ ਚ ਲਾ ॥ ਤ ਵ ਜ ਰ ਕ ਰ ਉ ਪ ਜ ਨ
ਥਾ ਰੀ ॥ ਪ ਦ ਜੇ ਜ ਪੁ ਲ ਕੁ ਗ ਤਾ ਮ ਪਿ ਕ ਰੀ ॥ ਮੇ ਰੀ ਜੇ ਤੁ ਮ ਬੁ ਹ ਮ ਨ ਦੇ ਵ ਖੁ
ਹ ਮੰ ਰ ਰ ਜ ਪ ਰ ਮ ਹੀ ਸ ਮ ਤੁ ਵਾ ਉ ਰ ਪ ਰੇ ਤਾ ਮਿ ਤਾ ॥ ਵ ਪੁ ਰ ਜੇ ਤ ਮ ਮ ਬਿ ਸੁ ਕੁ ਪ ਬੰ
ਰਾ ਵ ਪੁ ਰ ਖੁ ਤ ਮ ॥ ਜ ਰ ਨ ਤੁ ਮ ਚੀ ਭੁ ਠ ਗ ਵੀ ਰੀ ॥ ਹੇ ਹੁ ਪੁ ਨਿ ਨ ਕੁ ਗ ਵ ਨੀ ਮ ਨੇ ਤੀ
੧ ॥ ੨ ॥ ੧ ॥ ਬਿ ਜ ਨ ਪ ਦ ਸੀ ਕੁ ॥ ਮ ਹ ਰਿ ਜੀ ਬੁ ਠਾ ॥ ਮ ਜ ਰ ਤਾ ॥ ਪੰ ਰ ਘੇ ਜੀ ॥ ਬੰ ਦ ਤੇ
ਦੇ ਵ ਦੇ ਵ ਜ ਗ ਨ ਸ ਬੋ ਚ ਪੀ ਕੇ ਜ ਨ ਰ ਦ ਨਾ ॥ ਬੰ ਦ ਤੇ ਬਿ ਸੁ ਕੀ ਜ ਰ ਮ ਕ ਤੰ ਰ ਮ ਠੀ
ਮ ਬੁ ਕ ਲ ਬ ਰ ਧ ਰਾ ॥ ੧ ॥ ਮ ਦ ਮ ਹ ਰਿ ਜੀ ਤਾ ਤੁ ਵ ਪੁ ਜਾ ਵਿ ਸ ਫ ਲੇ ਤ ਦ ਜ ਰ ਤ ਮ ਹਿ ਰ
ਸ ਤਾ ॥ ਤੁ ਵ ਦ ਰ ਜ ਨ ਰ ਬੰ ਕ ਮ ਨ ਪੁ ਬ ਲਿ ਚਿ ਰੰ ਕ ਲ ਤੁ ਪ ਦਾ ਰੁ ਨੀ ॥ ਜ ਪ ਨ ਤ ਪ ਚ ਠੀ
ਬੁ ਕੀ ਜਿ ਮ ਮ ਨਿ ਦਾ ਜ ਨਾ ॥ ਜੁ ਬ ਨ ਭੇ ਗ ਨ ਬਿ ਜੇ ਭੇ ਰੀ ਪ ਰੀ ਤੀ ਮ ਰੰ ਤ ਸੁ ਬ ਕ ਮ
ਮ ਸ ਰੰ ਕੇ ਵ ਉ ਰ ਨ ਰਾ ਬੰ ਦ ਤੁ ਭੇ ਯੰ ਬੀ ਤ ਰਾ ਰ ਪ ਦ ਕ ਠਿ ਨਾ ॥ ਮ ਸ ਮ ਦ ਤ ਵ ਦ
ਜੇ ਹੀ ਬਿ ਠ ਕੰ ਤ ਵ ਰ ਸ ਨੀ ॥ ਮੀ ਦ ਨਿ ਜ ਕੰ ਚ ਨਿ ਮ ਹਾ ਦੇ ਵੀ ॥ ਮ ਮ ਉ ਤੁ ਤੇ ਸੁ ਰੇ ਨਿ ਰ ਜੁ ਰੀ
ਨਿ ਰ ਬਿ ਕ ਰੰ ਨੀ ਲ ਕੰ ਨੇ ਜ ਗ ਤਾ ਗ ਰੀ ਜ ਗ ਦਾ ਤ ਮ ਨ ਹਾ ॥ ਸੁ ਨ ਰੁ ਭੇ ਜ ਹ ਨ ਜੀ ਬਿ ਮ
ਜੀ ਵ ਠੇ ਕ ਰ ਨ ਮ ਯ ਹਾ ॥ ੧ ॥ ੨ ॥ ੧ ॥ ਮ ਰਿ ਜੀ ਬਾ ਰਾ ॥ ਰ ਰ ਪ ਦ ਪੰ ਚ ਨ ਦੀ ॥ ਤ
ਵ ਬ ਲਾ ॥ ਪੁ ਠ ਮ ਹਾ ਦੇ ਵ ਦੇ ਵ ਪਿ ਮ ॥ ਜ ਗ ਨ ਬ ਜ ਗ ਦੀ ਸ ਦੇ ਵ ਪੁ ॥ ਮ ਹਾ ਕ ਘੇ
ਬੰ ਰਾ ਠ ਮ ਹਾ ਪ ਠਾ ॥ ਮੇ ਨ ਮ ਸ ਤੇ ਪ ਚ ਚੁ ਤ ਗੁ ਰਾ ॥ ੧ ॥ ਮੇ ਰੀ ਮ ਹ ਰ ਸ ਤਾ ਜ ਠ ਲ
ਕ ਲ ਬਿ ਧਾ ॥ ਤ ਦ ਪੁ ਜਾ ਵਿ ਪੁ ਰ ਮ ਦ ਜਾ ਨਿ ਧਾ ॥ ਤ ਵ ਜ ਰ ਕ ਰ ਮ ਹ ਰ ਜ ਪ ਦ ਪੁ ਪ ਤ
ਤੁ ਵ ਦ ਰ ਜ ਨ ਹਿ ਤੁ ਤ ਪਾ ਬਿ ਤ ਜੀ ਪ ਰੀ ॥ ਕ ਮ ਨ ਦ ਰ ਜ ਨ ਥਾ ਗੀ ਮ ਹ ਪੁ ਰਾ ॥ ਸੁ ਗ ਮ
ਨੇ ਕ ਬੀ ਤਾ ਨੇ ਸਿ ਮ ਜ ਰੁ ॥ ਵਾ ਵ ਨ ਤ ਪ ਬਿ ਤ ਜਾ ਧ ਨ ਕੰ ਠਾ ॥ ਬਿ ਜੇ ਬਾ ਜ ਨ ਜ ਕ ਤੁ ਰ

ਬੁ ਰ ਮ

100

ਦੀਖਿਨਾ ਅਸਿਪਦਮਕਿਜਤੁਪਲੇਆ ਬਿਰਿਗਾਹਪਦਪਾਪਤੀਭੁਇਆ ਫੁਜ
ਭਿਖਾਰੀਅਉਪੁਤੀਨੀਕਾਗਾਨਿਕਾਨੀਕੀਕਰਨੀਲੀਕੰਠੁਗਦਾਨਾਜਗਤਾ
ਕਾਰਪੁਠੀਪਾਨਿਪਾਨਾਅਨਪਨਤਪਾਨਾਜੁਦਮੀਹੋਹੁਪੀਨੋਠੀਤਰ
ਜਾਮੀਯਾ ॥੧੦॥ ਬਿਸੁਪਦਸਿਕਾ ਚਿਜਥਾਚਾ ਅਸੁਤੁਥੀਕੁਤੀ ਨਮਸਤੇ
ਦੀਨਬੀਪੁਤੁਥੇਠੀਨਮਸਤੇਦੀਨਬਤੁਲਲਾ ਨਮਸਤੇਰਾਜਰਾਜੇ ਦੇਨਮਸਤੇ
ਰੁਗਤੁਥਲਤੁਹਾ ॥੧॥ ਮਦਰਿਸਤਤਦਪਜਾਦਿਜਫਲੰਤਦਸਤਾਜਿਯਾਰਾਮ
ਗੁਤਪਾਰਲਲੁਤੁ ॥੨॥ ਸਜਜਨਨਾਚਪਰਾਪਤੀਥੀਗਾਈਗਾ ਚਤੁਰਥੀਥਾਈ
ਦੀਅਨਦਮਸੀਕੀਕੁਆਸਰਗਾਨੀਰੁਪੀਹੋਦੈਪਾਰਨੀ ਕੇਦਲਾਮਜੈਅੰਤੁਮੇ
ਕੀਪੁਘ ਰਾਰਥਕਾਨਾਠੀਮੀਦਿਜਗਨਾਥਜਗਟੀਸ੍ਰੀਜਗਪੁਰਖਸੁਣ
ਤੁਥੇਠੀਚਿਤਾਮਨਾ ॥੩॥ ਪ੍ਰੀਤਪੁਜਨੀਥਦੀਨਚਤੁਰਥੁਜਪੁਮੇਸੁਰਹਾ ॥੧॥ ੨੦॥
ਸਿਕਾਗੀਪੁਤੀ ਗਿਜੀਠੀਚੁ ॥੪॥ ਪੈਪਦਮਾਪਿਪਰਧਮੀਆਈਨਿਕੰਜਨਬੁਤ
ਦਿਅੀਘਨਠੀਪਰਮਪੁਰਖਪੁਮਾਨੀਦਿ ॥੫॥ ਪਾਰਥਹਮਪਾਦਨਜਤਾਚੇਦਾਨੀਦਾ ॥
੬॥ ਮੇਰੀਚਿਜੀਤਾਸਫਲਮਹਾਪੁਕਾਤੁਦਪੁਜਾਦੇਜਾਘਨੁਜਪਤਪਸਤਾ ॥੭॥ ਤਦ
ਸਤੁਕਰਸੀਜਾਰਕੂਪਠੀ ॥੮॥ ਧਗਾਰਤੋਪਾਰਪਰਿਓਹਉ ॥੯॥ ਤਦਦਾਸਰਮ
ਦਾਜਪੀਅਜਜਨਾਸਿਰਜਾਘੁਰਪਗਮਜਨਾਪਚੀਯਾਈਦੀਅਨਦਮਨਤੁ
ਈਸੁਠੀਜਗਾ ਜਤਾਨਿਕੁਪਾਹੀਦੈਧਾਰਾਜਥਾ ॥੧੦॥ ਸੁਰਗੁਨਰੁਪਤਦਪਾਰਦੇ
ਅਤਿਗਾਤਦਪਾਪਤੀਅਉਲਾਖੀਨਿਰੰਤਰਾ ॥੧੧॥ ਜੋਜੋਰੁਮਜਾਘਨੁਜਪਤਿਕਾ
ਜਗਦੀਸੁਰਆਰਤੁਦਪੁਠੀਜਨਾ ਜਕਾਪਾਰਥਕੁਰਦਮਰੁਦੈ ॥੧੨॥ ਜਪ
ਤੁਮਾਰੀਪੁਠੀਨੇਜੁਰਾਪਹਪਹਪੁਠਪੁਰਨਧਨੀ ॥੧੩॥ ਹੋਰਪੁਠੀਨਪਿਤਮਿਕੁ
ਨੀ ॥੧॥ ੨੦॥ ਬਿਸੁਪਦਸਿਕਾ ਰਾਜਰੇਥਥਾਰਾ ਅਸੁਤੁਸਥੇਕਾਹੂਤੀ ॥
ਨਮਸਤੇਨਿਰਾਪਾਰਕਰਤਾਰੀਨੇਰੰਕਾਰਪਰਮੇਸੁਰਹਾ ਨਮਸਤੇਅਨੰਤਸੀਰਿਜ

ਮਿਰਹਨੀਨਿਸਿਕਾਰੀਹੁਈਰੀਤਮਨਰਹਾ ॥੧॥ ਮਦਰਾਜਾਚਿਸਤੁਪੁਜਾਦਿ ੧੨੩
ਜਠਲੰਤਦਸਤਾ ਸੀਜਾਰਆਚਤਈਪਨਹਾ ॥੨॥ ਗਾਰਸਤਗਾਰਰੁਥੀਪਸਰਦੁਸ
ਤੰਤਰੰਤੋਨਕਿੰ ॥੩॥ ਨਿਰਬੰਧਨੀਕੁਮਸੁਗਾਮੀਅਰ ਹਮੇਧੀ ॥੪॥ ਤਪਮਚਾਰੁ
ਸਤਮਠਾਨਜਜਨੀਗਾਜਤੀਕਾਮੀਕਿਤੁਦਾ ॥੫॥ ਪਰੰਚੁਰਨਾਰਥਿਤੁਜੇਦਹਾ ॥
ਅਜਮਦਤਦਾਜੇਹੰਤੁਦਾ ॥੬॥ ਦਗਾਰਜੁਰਦਾ ॥੭॥ ਲਿਕਨਾਥੀਜਗਤਮਥੀ
ਜਗਤਥੀਜਮਠਾਪੁਠੀ ॥੮॥ ਜਰਨਤੁਥੇਠੀਸਠਨਜੀਠੀਪੁਜੀਦੁਥੇਕਾਠੇਠਨ ੪੧ ॥੧॥
ਰਾਜਾਰਥਉਚੁ ॥੯॥ ਸਿਠਬਿਠੁਤੀ ॥੧੦॥ ਛੇਦਾਜਾਨਮਅਨਿਕਾਨੰ ਨਰੀਤਜੁਰਗੁਨੀ ॥
ਹਰੀਨਮਮਸੀਜਮੀਕੁਰੰਕੁਣੀ ਯਾਨਕਾਰਕੰਠੀ ॥੧੧॥ ਮਦੇਦਾਥਿਥੀਦੇਦਾਧ
ਨਿਰਜਰੰਠਰੀ ॥੧੨॥ ਦੋਦਨਿਕਾਠੀਕਾਰਜਰਗੁਨੀਠਰੀ ॥੧੩॥ ਮੇਰੀਚਾਜ
ਰੇਕੀਤਾਠੁਦੈ ॥੧੪॥ ਤਦਪੁਜਾਦੇਤਦਨਜਾ ॥੧੫॥ ਗਾਗੁਜਗਤੁਤੋਤਰਿਠੀ
ਤਦਸਤਾਏਹੇਦੁਪਾਨਪੀ ॥੧੬॥ ਸਿਰਾਦੁਸਤਰੰਦੁਗਮਨਿਰਬੰਧਨੀ ॥੧੭॥ ਕੁਰੰਤੁਕਿ
ਹਮੇਠੀ ॥੧੮॥ ਪੁਦੈਚੁ ॥੧੯॥ ਚਿਤਮਰਾਜਜਨੀ ॥੨੦॥ ਜਿਤਥੀਗਤੰਤੁਅਪੁਪਤੀਮੀ
ਠੀ ॥੨੧॥ ਹਰੇਦਾਸਰੇਦਾ ॥੨੨॥ ਪੁਰਪੁਰੰਪੁਰਾ ॥੨੩॥ ਮਦਰਾਚਸਤੁਮੀ ॥੨੪॥
ਸਿਠਹੋਠੁਦਾਠੀ ॥੨੫॥ ਕੁਰੰਕੁਣੀ ॥੨੬॥ ਜਮੀਠੀ ॥੨੭॥ ੨੮॥ ਬਿਸੁਪਦਸਿਕਾ ॥੨੮॥
ਰਾਨਚਾਰਾ ॥੨੯॥ ਅਸੁਤੁਥਲੋਕਪੁਠੀ ॥੩੦॥ ਨਮਸਤੇਗੋਥੀਦੁਕੰਦੀਯਿਯਾਮਘਨ
ਦਿਗਥਾਰਜੀ ॥੩੧॥ ਨਮਸਤੁਥੇਠੀਚਤਰਥਾਰੇਨਮਸਤੇਮੀਜਾਾਰਜੀ ॥੩੨॥ ਮਦਮ
ਉਨਤਾਜਠਲੰਤਪੁਜਾਦੇਪਦਾਥੁਜਗਾਰਦੁਸਤਾਈਦੀਅਠੀਥੁਕਾਨਿਰੋਈ
ਥਾਨਨਾਜਗਤਾ ॥੩੩॥ ਮਦਰਾਜਨੀਤੁਥੇਠੀਠੇਕਮਲਾਪਠਕਰਨਾਮੇਯਾਮਸ
ਕੇਠੀਤਦੈਨਾਤਿਦਾਥਿਰਹਾਰੇਦਸਾਰਤੁਆ ॥੩੪॥ ਗੀਗਲਜਮੀਕਲੰਦਈਥੀਠੀ
ਕਾਰਕਮਾਕਾਨਮਪੁਪਤੀ ॥੩੫॥ ਨਿਜਕੁਪੰਚੰਚਥਦਾ ॥੩੬॥ ਕੀਰਤਨੀਮੀਮਿਰਤ
ਰੀਗਨੀਕੁਦਨੀਦੇਵਨਪਦਮੇਹੀ ॥੩੭॥ ਮਕਠੁਨੀਕੁਈਰੰਕਾਰਤੰਕਾਨਨਬਾਦੀ

੧੦੦

ਸਮੁੱਚੇ ਪੰਚ ਸੂਤਰ ਦੀ ਸ਼ਿਲਾ

ਦੁਸਤ

ਪਦ ਨੀ ਦ ਸੁ ਪਾ ਰ ਮੁ ਰ ਤ ਸ ਤ ਮਿ ਰ ਪ ਰਿ ਵ ਨੀ ਦ ਰਿ ਵ ਪ ਨੀ ਰਿ ਵ ਕ ਚੀ ਸ ਚੀ
ਤ ਮ ਨੁ ਪ ਮ ਨੀ ਦ ਰ ਗ ਵ ਨੀ ਸ ਨ ਤੁ ਰ ਮੀ ਜ ਗ ਪ ਦ ਨ ਹਾ ਪ ਯ ਨੀ ਵ ਪ ਜ ਨ ਮੁ ਖ ਯ ਚੀ
ਦੀ ਗ ਚੀ ਵੀ ਗ ਪ ਲ ਪੁ ਰੀ ॥ ੨ ॥ ੨ ॥ ਸਿ ਕ੍ਰ ॥ ਨ ਚ ਨ ਕ ਰੁ ਚੁ ਚੁ ਆ ਮ ਕੁ ਰੀ ॥ ੩ ॥
ਨ ਰ ਜਾ ਨ ਮ ਮ ਯ ਮ ਰ ਤ ਕ ਪ ਪ ਮ ਸ ਯ ਹੀ ਹ ਰੀ ॥ ਨ ਮ ਮ ਕੁ ਰ ਤ ਸ ਤ ਸ ਚੀ ਆ
ਪਿ ਲ ਮ ਕ ਮ ਸੀ ਹ ਰੀ ॥ ਨ ਮ ਮ ਦੀ ਨ ਬ ਯ ਵੀ ਮ ਬਿ ਯ ਕ ਤ ਮ ਜਾ ਮ ਸੀ ਹ ਰੀ ॥
ਛੰ ਟਾ ਮ ਬਿ ਨ ਤ ਸ ਫ ਲ ਨ ਥ ਮੇ ਗੀ ਪ੍ਰ ਜਾ ਵ ਤ੍ਰੀ ॥ ਤ ਦ ਜ ਤਾ ਵੇ ਜ ਕ ਲਾ ਏ ਵੀ ਮ
ਨ ਨੀ ਵੇ ਰ ਥ ਚ ਨੀ ਬਿ ਖੇ ਛੀ ॥ ਤ ਦ ਜ ਨ ਆ ਯ ਹ ਰ ਮ ਅ ਜ ਕੇ ਤ ਦ ਨ ਮ ਚੇ ॥ ਸ ਕ
ਰ ਬਿ ਗ ਹੀ ਰੁ ਛੀ ਮ ਹ ਮਿ ਗ ਲ ਮ ਨ ਮ ਚੇ ॥ ਹੁ ਏ ਪਾਰ ਤੀ ਮ ਮੀ ਸਿ ਕ੍ਰ ਪ ਪ ਪ ਤੀ ॥ ਕਾ
ਮ ਨ ਸ ਦ ਵ ਨ ਥ ਕ ਫ ਨ ਨ ਯ ਪ ਤੀ ॥ ਜ ਯ ਤੁ ਰੀ ਗ ਨੀ ਕ ਥ ਤ ਦ ਕੇ ਵ ਨ ਸ ਦ ਨੀ
ਮ ਯ ਯ ਏ ਪੁ ਰ ਪੁ ਰ ਤੀ ॥ ਮਿ ਤ ਕ ਥ ਰ ਆ ਪੀ ਵ ਨੀ ॥ ਮੇ ਜੇ ਜੇ ਤੁ ਮ ਪ ਸੁ ਯ ਚ ਤਿ ਸ ਚਿ
ਨਿ ਵ ਰਿ ਵ ਨੀ ਵੀ ॥ ਰਿ ਵ ਕ ਮ ਚਿ ਵ ਯ ਨੀ ਰਿ ਵ ਨੀ ਵ ਪ ਮ ਨੀ ਵੀ ॥ ਸ ਰ ਨ ਤੇ ਰੀ ਯ
ਹ ਰੀ ਪੁ ਰੀ ਨ ਹੋ ਚੁ ਪੁ ਰੀ ਨ ਸ ਨੀ ॥ ਕ੍ਰਿ ਪ ਨਿ ਯ ਨ ਮੀ ਕ੍ਰੁ ਰੀ ਪ ਨ ਥ ਰੇ ਵ ਜ ਨ ਨੇ ॥ ੧ ॥
੯ ॥ ਯ ਚਿ ਨ ਪ ਦ ਸੇ ਕ੍ਰੁ ਪਿ ਤੁ ਗ ਠੇ ਬ ਚ ॥ ਮ ਮ ਸ ਤੁ ਰ ॥ ਵੇ ਰੁ ਤੀ ॥ ਸ ਲ ਕ ਾ ਨ ਮ ਜ ਤੇ ਕੁ
ਤੁ ਗ ਮੇ ਸੁ ॥ ਨ ਮ ਸ ਤੇ ਜ ਨ ਕ ਦਾ ॥ ਨ ਮ ਸ ਤੇ ਪ ਚ ਰੁ ਤ ਸ ਕ ਨ ਮ ਸ ਤੇ ॥ ਮ ਤੁ ਮ ਰ ਮੀ ॥
੧ ॥ ਮ ਵ ਮ ਤੁ ਗ ਨ ਤਾ ॥ ਕ੍ਰੁ ਪ ਸ ਯ ਵੇ ਸ ਫ ਲਿ ਹ ਥ ਕ ਥ ਰ ਆ ਤੁ ਗ ਨੀ ਵ ॥ ਸ ਕ ਲ ਮ
ਸਿ ਪਿ ਤੁ ਕ ਰ ਮ ਪੀ ਛੁ ਪ ਰ ਚੁ ਚੀ ਮਿ ਵ ਵ ਉ ਜ ਨੀ ॥ ਮ ਯ ਸ ਠ ਤਾ ਪਿ ਤੁ ਕ ਰ ਚ ਠ ਠ ਵੀ
ਖਿ ਜਾ ਹੀ ਕ ਚਿ ਆ ਨ ਕ ਚ ਕੀ ॥ ਮਿ ਵ ਰੁ ਰ ਗ ਮ ਤੇ ਲੋ ਕ ਵ ਰ ਚੀ ਤ੍ਰੇ ਲੋ ਕ ਨਾ ਸ ਪ
ਜ ਪ ਤੀ ॥ ਪਿ ਤ ਮ ਹੀ ਸ ਯ ਲੋ ਕ ਨ ਚ ਸੁ ਖ ਏ ਛੀ ਪੁ ਨ ਤ ਬਿ ਧੀ ॥ ਤ੍ਰੇ ਸ ਰ ਨ ਚ ਸੁ ਖ
ਏ ਛੀ ਪੁ ਨ ਤੇ ਜ ਮੀ ਪ੍ਰ ਜੀ ਵ ਸੀ ਧ ਰ ਨੀ ਧ ਰ ॥ ੧ ॥ ੨ ॥ ੧ ॥ ਸਿ ਕ੍ਰਿ ਪਿ ਤੁ ਗ ਨ ਉ ਚੁ
ਸੁ ਰ ਚੀ ॥ ਨ ਮ ਮ ਕੁ ਰ ਤ ਗ ਮ ਨੀ ਚ ਤਾ ਮ ਨ ਨ ਮ ਮੀ ਸ ਤੇ ॥ ਨ ਮ ਮੀ ਸੁ ਕ ਪੁ ਪ ਜ ਕ ਪੁ ਨ
ਮ ਯੀ ਤ੍ਰਿ ਤ ਜ ਮੀ ਤੇ ॥ ਜੁ ਪ ਮ ਤੇ ਪ ਦ ਚ ਬੀ ਵ ਯ ਯ ਸ ਤੇ ਤ ਦ ਕ ਯੀ ॥ ਮ ਰ ਸੁ ਹ ਮ

ਨ ਬ ਹ ਮੇ ਨ ਹੁ ਰੀ ਪ ਮ ਤੁ ਮ ਨ ਪਿ ਜ ਯ ਯੀ ॥ ੧ ॥ ਮ ਵ ਮਿ ਤੁ ਰ ਸ ਫ ਲ ਸੁ ਦ ਯ ਜ ਏ ਨ ॥ ੨ ॥
ਖ ਤੁ ਰੀ ਯੀ ਯ ਮ ਬਿ ਕ ਰ ਹ ਥ ਕ ਥ ਗ ਥ ਮ ਨੀ ਕੁ ਖ ਛ ਮੇ ਰੀ ਯੀ ॥ ਮ ਪਿ ਕ ਰ ਚਿ
ਤੁ ਲ ਕ ਵੀ ਛ ਵ ਖ ਮਿ ਪ ਨੀ ਪੀ ॥ ਕ ਲੋ ਮ ਮ ਕ ਰ ਕ ਪੁ ਜਾ ਤੁ ਵੀ ਮ ਹੀ ਸ ਕ ਲ ਮੀ ਪੀ
ਮੇ ਸੇ ਜੇ ਤੁ ਮ ਕੁ ਰ ਚ ਮ ਤੀ ਨ ਕ ਲ ਵ ਰ ਜ ਨੀ ॥ ਚੁ ਏ ਯ ਨ ਥ ਪ ਤ ਮੁ ਹੀ ਕੁ ਗ ਵ ਨ
ਮ ਮ ਚੁ ਦ ਗ ਰ ਜ ਨੀ ॥ ਸ ਰ ਨ ਤੁ ਗ ਰ ਛੁ ਮ ਨੀ ਕੁ ਗ ਵ ਤੁ ਰੁ ਗ ਤੁ ਪ ਲ ਨੀ ॥ ਮਿ ਨ ਹੋ ਚੁ ਮ
ਸ ਨੀ ਚ ਤੁ ਰ ਛੁ ਜੀ ਕ੍ਰਿ ਪ ਲ ਨੀ ॥ ੨ ॥ ੧ ॥ ਚ ਚਿ ਜ ਗ ਨ ਬ ਚ ਚ ॥ ਮ ਮ ਕੁ ਰ ਤ ਸ ਲੋ ਕ ਥ
ਸ ਨ ਪ ਦ ॥ ਸਿ ਕ ਰ ਗ ਮ ਰ ਚੀ ॥ ਨ ਮ ਸ ਤੇ ਕੁ ਰੁ ਪ ਵੀ ਹ ਮ ਗ ਲ ਵ ਰ ਜ ਨੀ ॥ ਚੁ ਥ
ਵੀ ਰੁ ਵ ਸ ਥੇ ਜੁ ਚੁ ਖ ਏ ਛੀ ਪ ਲ ਮੇ ਸੁ ਠੀ ਮ ਰਿ ਸ ਤੁ ਤ ਦੁ ॥ ਜਾ ਵੇ ਸ ਫ ਲਿ ਤ ਦ ਜ ਤਾ
ਜ ਚ ਮ ਜ ਚ ਥੇ ਕ ਨ ॥ ਕ ਮ ਨ ਮੇ ਛੁ ਥ ਕ ਮ ਹੀ ਸ ਦ ਲਿ ਕ ਕੁ ਰ ਨ ਮ ਮ ॥ ਮਿ ਵ
ਸੁ ਰਿ ਸੀ ਕੇ ਜ ਵੇ ਜ ਕ ਵ ਪ ਰੀ ਸਿ ਚੁ ਰੰ ਕ ਨ ਥ ਹ ਰ ਚੁ ਚੁ ਰ ਜ ਗ ਵੀ ਕੁ ਰ ਜ
ਤ੍ਰਿ ਮ ਨ ਕੁ ਰੁ ਛੇ ਮ ਯ ਥ ਲ ਹ ॥ ਯ ਜੀ ਵ ਪ ਜੀ ਨ ਮੁ ਖ ਕ ਲਿ ਪ ਦ ਮ ਸੁ ਠੀ ਜ ਨ ਤੁ ਮ
੩ ॥ ੨ ॥ ੨ ॥ ਸਿ ਕ ਰ ॥ ਚਿ ਯੀ ਚੁ ਚੁ ॥ ਛੰ ਟਾ ਜ ਯ ਮੁ ਖ ਯ ਮ ਨ ॥ ਨ ਮ ਮ ਮੀ ਜ ਜੇ ਤ
ਮਿ ਵ ਜ ਕੁ ਪ ਮਿ ਚ ਚਿ ਕ ਰ ਸ ॥ ਨ ਮ ਮ ਜੇ ਤੁ ਜ ਸ ਛੀ ਛੀ ਕ ਲ ਯ ਨੀ ਬਿ ਕੁ ਰ ਨ ਯ ਖ ਯ
ਏ ਕ ਮ ਰੁ ਪ ਨੀ ਪ ਚ ਪ ਮ ਚ ਤੀ ਹ ਰ ਸ ॥ ਸ ਵੇ ਵ ਜਿ ਯ ਰੁ ਪ ਮੁ ਖ ਮੀ ਅ ਤ ਹ ਰ ਨ ॥ ੧ ॥ ਮੇ
ਰੀ ਰਿ ਜ ਤਾ ਸ ਫ ਲ ਚੁ ਏ ਪ ਜਾ ਵ ਤੇ ਰ ਤ੍ਰੇ ਰੁ ਹ ॥ ਤੁ ਵੇ ਜ ਤਾ ਬਿ ਖੇ ਮ ਜ ਚ ਚ ਜ ਚ ਪ
ਤੁ ਯ ਗ ਛੁ ਮਿ ਨ ਚ ਗ ਤੁ ਨ ਥ ਤੇ ਪ ਕ ਮ ਨ ਮੇ ਰ ਮੇ ਥ ਰੀ ਕ ਛੁ ਸ ਫ ਲ ਮੁ ਰ ਕੀ ਜੀ
ਏ ਮੁ ਕ ਤ ਵੀ ਮੇ ਜੇ ਜੇ ਆ ਪ ਰਿ ਸੀ ਕੇ ਜ ਜ ਗ ਤ ਪ ਚ ਚ ਪ ਤੀ ॥ ਥ ਛੀ ਕੁ ਨ ਨ ਥ ਸ ਥੇ
ਸੁ ਰੀ ਏ ਜੇ ਕੁ ਏ ਛਿ ਗ ਲ ਤੀ ॥ ਸ ਰ ਨ ਤੇ ਰੀ ਛੀ ਸ ਦ ਪੁ ਰੀ ਨ ਹੋ ਚੁ ਨ ਥ ਹੇ ॥ ਬਿ ਜ ਲ
ਸੁ ਛੁ ਜੀ ਧ ਰ ਮੇ ਹ ਕੀ ਜੀ ਯੇ ਜ ਨ ਥ ਹੇ ॥ ੧ ॥ ੨ ॥ ੧ ॥ ਚ ਚਿ ਜ ਨ ਪ ਦ ॥ ਸਿ ਕ ਰ ॥ ਜ ਛ
ਯ ਨ ਥ ਚ ਛੰ ਟਾ ਜ ਲੋ ਕ ਮਿ ਚ ਲੀ ॥ ਮਿ ਤੁ ਤ੍ਰਿ ॥ ਸੁ ਰਿ ਥ ਲੋ ਹ ਕੁ ਮ ਨ ਕੁ ਰੀ
ਪੁ ਨ ਮ ਜ ਜੇ ਮ ਮ ਠੀ ਥ ਪ ॥ ਸ ਥ ਥ ਗ ਕੇ ਮ ਠੀ ਤ ਨ ॥ ਨੀ ਲ ਚੁ ਜੀ ਥੀ ਜ ਲ ਕ ਯੇ ਮ

ਮਮੀ ਪਦ ਦਾ ਸੁਰੰਗ ਮਦਾ ਕੇ ਸੁਰੰਗ

ਬਿਸੁਯ

ਪਰਿਤਹਠ

ਚੀ ਲੀ ਏ ਯੇ ਕ

ਨੇਕੀ ਮਲਤਨਗੰਗਾਮਰਾਗਛੀਗਾਧਿਰਜਤੰਗਜਿਦਰਨੈਨੀ ਸੁਗਲਕੁ
 ਰੂਪੀਦਪਦਾਰਥੀਦਸੀਰੋਮੈਦੀ ॥ ੧ ॥ ਅਦਨਛਤਾੜਪ੍ਰਜਾਦਿਛਛੀਦੀਸਤਾ
 ਜਛਪਦੰਲਾਕੁਤੁਦਾਪ੍ਰਪਤਿਦੇਵੀਗੋਮਨੀਤੰਦ੍ਰਿਪਮਹਾਪਛਾ ॥ ਜਮਸਮਦਾ
 ਏਚਕੰਤੁਥੇਥੀਮੀਸਚਰਾਚਰੇਗਾਮਿਦਮਾਹੁਜੋਧਮਦਮਰਦਨਮੁਰਾਬੰਕੁਗ
 ਵਨੀਸਰਨੀਸਰਨਛਪਚੀਦਸੀਪ੍ਰਜਾਬੰਗਮਾਪ੍ਰਿਜਪਦਮਾਪੀਅਗਾ ॥ ੨ ॥ ੧
 ਜਛਭੂਚੁਾਇਕੁਛੰਦਾਨਰਾਜਾਨੁਮਾਮਰਾਧਮਨੀਬਾਸਕੀਪ੍ਰਜੀਕਨੀ ॥ ਜੇਜਛ
 ਵਜੀਰਸਾਜੁਭੰਤਕੀਟਕੰਠਲੀ ॥ ਕਪੇਲਕਕਪਛਦਕੁਜਮਲਕੁਗਭੁਜੀਗਨੀ ॥
 ਮੁਖਾਰਥੀਦਾਇਦਾਇੰਟਕੰਦਦਸਨਕੀਕਰੀਗਨੀ ॥ ੧ ॥ ਜਛਤਾਭਟਲਚਈ
 ਕੁਪ੍ਰਜਾਦੀਮੇਰੀਥੀਤਦਸਤਾਇਪ੍ਰਾਪਤਿਜਛਪਦਾਕ੍ਰਿਪਕਟਾਖਛਤੇਰੀਛੀ ॥ ਏਲੀ
 ਯਾ ॥ ਮਛਕਚੇਤੋਤੁਮੇਰੀਹਰੀ ॥ ਅਨਚਰੁਗਾਰੇਪੁਕੁਦਾਸਨਦਾਸਨਰੋਕੀ
 ਮੇਜੇਜੇਆਪਮਹਾਕੁਧਮਦਰੁਦਨੀਮੁਰਾਗਾ ॥ ਸਿਨਹੋਹੁਦੀਨਬੰਧਦਾਜੇਰੇਰੁਗਰ
 ॥ ੨ ॥ ੧ ॥ ਭਿਜਨਪਦਸੀਕਾਤਾਪਸਥਾਚਾ ॥ ਅਜਤੁਤਾਜਲੋਕਾਉਦੀਥੀ ॥ ਪ੍ਰਨਮ
 ਯਪਲੀਬਥਾਰਿਨਾਰੰਕੁਭਿਰਾਹਗਦਾਧਰਗਾ ॥ ਏਯਲੀਮੰਚਾਥਿਜਲਿਬਨਮਾਲੀ
 ਜਲਦਰਜਨਾ ॥ ਭੁਵੰਖੰਡਖਲਦੰਤੁਕਰਨਮੰਤੁਨਜਗਥੀਦਨਹਾ ॥ ਮਥਿਯਕ
 ਤੁਭੀਸਦਜਤਭੀਥੀਕਰਤਭਿਕਰਭਿਜੀਥੀ ॥ ਮਦਤਪਜਤਤੁਪ੍ਰਜਾਦਿਸ
 ਛਲੀਤਦਸਤਾਨੀਗੋਹੰਮਨਬੁਧਾਰਿਤੀ ॥ ਮਰੰਕਾਰਭੁਪਾਤਮਾਨਦਸੀਕ੍ਰਿਤੁਦਮ
 ਨਗਹੰਤੇਏਯਾ ॥ ਲਯਦਾਤਥੀਸਾਰਆਗਾਕਿਕਾਛਨੰਬੁਤਹਾਜਿਦੁਪ੍ਰਪਾਪਤੀ
 ਮੁਕਧਰੇਰੁਸਜਮਨੇਕਕਰੀਕੀਮਤੁਮਤਪਰਜਾਤੁਏਯਾਤੁਅਜਮਦਾਭਿਛਕੰਤੁ
 ਏਤੁਅੰਦਚੰਤਾਰੰਜਗਤੁਰਾ ॥ ਮਦੀਲਖਛਮਿਨਗਛਨਰੋਤਖੰਪਲਾਜਪਤੁਖ
 ਛਹਾ ॥ ਆਏਯਤਿਜਰਨੀਤੁਭੇਥੀਪ੍ਰਜੀਦਾਰੀਕਮਲਾਜਨ ॥ ੧ ॥ ੨ ॥ ੧ ॥ ਤੁਪਸਭੂਰੁ
 ਸੀਕਾਛੰਦਾ ॥ ਨਰਾਜਦਿਰੀਥੀ ॥ ਪ੍ਰਨਮਛਦੇਵਾਏਯਯਮਹਾਪ੍ਰਭੂਜਗਨਮਯਾ ॥

ਨਮਸਤੇਬੁਗਦਤਥਲਭੰਤੁਪ੍ਰਪਾਮਲਖਛਮੀਪ੍ਰਿਅੰਗੁਯਾਥੀਸੰਤੁਜਨਨਾਸ ॥ ੨ ॥
 ਅਮਿਤੰਦੁਸਦਦੰਤੁਨਾ ॥ ਜਹਾਯੇਸਿਤੁਚਰਮੁ ਖਾਨਸਿਖਰਦੇਤੰਦੇਤੀ ॥ ੧ ॥ ੧ ॥
 ਰਿਤੁਪ੍ਰਸਤਾਜਛਲੀਪ੍ਰਜਾਦੇਦੇਵਥਾਰੀਥੀ ॥ ਅਨਬੁਧਾਰਿਤਮਹੀਕਾਰੇਛੁਛੇਅਛਿ
 ਯਾਕਾਰੀਥੀ ॥ ਸੀਜਾਰਅਜਾਭਉਲੀਪ੍ਰਮਭੁਭਹਿਦਰੁਪ੍ਰਪਰਮਕਮਨਾਯੋਹੀ
 ਹਮਾਰਾਨੇਕਜੁਗਲੋਤੁਥੇਥੀਭੁਖਾਰਦਰੁਭੁਭੇਥੀ ॥ ਜੁਜਾਪਾਤੁਕ੍ਰੀਪੇਥੀਯੇਥੇ
 ਜੋਆਪਲਖਛਮਿਨਾਗਯਨਨਰੇਰਾਮੀਛੁੰਗਦਾਨਕੁਰਭੰਜਨੀਰਿਰੰਜੀਅੰਨੋਯੀ
 ਸਰਨਨਾਥਥਾਰੀਥੀਥੀਬਾਰਜੇਹਲੀਜਯੋਯਪ੍ਰਿਨਮਾਰਤੀਅਜਿਪ੍ਰਿਨਨਾਥ
 ਯੁਜੀਯੋ ॥ ੧ ॥ ੨ ॥ ੧ ॥ ਭਿਜਨਪਦਸੀਕਾ ॥ ਏਕਣਥਾਚਾਅਜਤੁਤੁ ॥ ਸੀਕਰਜਨਾ ॥ ਯਾ
 ਮਦੇਤਮਦਨੰਚਕਰਦਨੀ ॥ ਅਨੁਲਛਛੀ ॥ ਮਥੁਰਾਰਾਥਛੁਜਮਿਦੰਜੀਯਾਰਦਾ ॥ ਨੀ
 ਨਦੀਥੀ ॥ ੧ ॥ ਮਦਮਾਜਟਕਰਮੀਨਿਲੀਜਤੁਕੁਜਤਮਥੀ ॥ ਚੁਚਤਮਨਕਿਛ
 ਨਮਦਤੁਭੇਯੰਅਯਨਨੁਮਤਿਰਾਜੀ ॥ ਮੀਰਕਿਤਮਥਿਤੰਤਾਮਜਮਦਪ੍ਰਜਾਮਦਕ
 ਰਮਨਹਾਮੀਦਦੈਤਮਰਦਨੰਦਖਛੰਜਨੀਪ੍ਰਿਛੁਰੀ ॥ ਜਰਨਤੁਭੇਥੀਯਾਥੋਪ੍ਰਜੀਦ
 ਤੇਖਲਅਚਦਨਹਾ ॥ ੧ ॥ ੨ ॥ ੧ ॥ ਭਿਰਾ ॥ ਏਰਗਣਭੀਰੁ ॥ ਭੀਥਾ ॥ ਛੰਦਾ ॥ ਨਰਾਜਾਨਾ ॥
 ਮਦੇਤਮਦਨੰਚਕਰਦਨੀਰਮਾਪਤੋ ॥ ਭਿਜਲਥਾ ॥ ਏਤੰਨਰਨਮੰਤੁਨਮਹਾਮਤੁ ॥ ਜਾ
 ਰੰਗਧਰਕ੍ਰਿਯਨਪਾਨਕ੍ਰਿਯਲੋਹਥੀਦਰੋ ॥ १ ॥ ਮੇਕੁਆਮਪਨੇਹਰੀਦਿਦਤਾਅਜੀ
 ਏਹੰਸਰਾ ॥ ਚੁਤਪਦਾਨਿਥਨਤੇਰੀਯੀਥਿਤਤਾਮਸੀਗਹੰਨਰਾ ॥ ਅਛਿਕ੍ਰਿਠੰਭੁਰ
 ਅਜੀਮੇਦੁਬੁਧਾਮਾਪਨੀ ॥ ਹਉਰੁਆਜੀਪ੍ਰਜਾਤੇਏਆਤਮਾਨਸਥਤਿਰਛੁਦਾਸ
 ਨਹੀ ॥ ਮੇਜੇਜੇਆਪਦਨਦਰਦੁਖਭੰਜਦੇਰਾਮਰਦਨੀ ॥ ਜਰਨਨਾਥਦੇਆਲਦੇਕ
 ਪ੍ਰਭੁਹੋਹਪ੍ਰਿਨਜਨੇਜਜੀ ॥ ਭੀਥਾਰ ॥ ਜੇਹਲੀਜੀਯੋਜੀਥਾਰਗਰਤਦਿਤੇਜਜੀ ॥
 ੩ ॥ ੧ ॥ ਭਿਜਨਪਦਾ ॥ ਸੀਕਾ ॥ ਦਾਨਥਾਚਾ ॥ ਅਜਤੁਤਲੋਕਾਨਾਮਨੀਥੀਕਰੇਜੁਲੀ
 ਚੰਕਰਜਗਦਾਤੁਮਨ ॥ ਸੁਖਮਿ ॥ ਤੀਛਜੁਖੰਚਈਥਾਅਜਬੁਲੀਜਬੁਲਮਾਥਪੁ ॥

ਭਿਜਨਪਦਾ ॥ ਸੀਕਾ ॥ ਦਾਨਥਾਚਾ ॥ ਅਜਤੁਤਲੋਕਾਨਾਮਨੀਥੀਕਰੇਜੁਲੀ

ਇਸਠਲੀਤੋਂ ਸਤਾ ਖਾਸ ਚਰਜਾ ਬਿਤੀ ਮੇਰੀ ਗਿਰੀ ਮਦਾ ਨਿਚ ਧਾਰੇ ਮੁਖ ਮਾ ਕੀ ਸਿਦਕੁ
ਪਦਕਾ ਮਸਮਦਾ ਦਾ ਸਿਚੁ ਕੇ ਸੀ ਪਮ ਪਾਏ ਰਾ ਹੀ ਮਿਦ ਪਮ ਪਕਾ ਜਤ ਹਰ
ਚਈ ਬੁਠਗ ਵੇ ਨੈ ਪਰਮਾਤਮ ਨੇ ਜਗਨੁ ਕੇ ਮੀਰਾ ਮਾਸ ਚਰਜ ਕੁ ਪ੍ਰਗਟਾ ਤੀਤ
ਜਗਦਾਤਮ ਨੇ ਹਾ ਪਮ ਦਿ ਸਮ ਹਾ ਬਿਸਨੇ ਪਸੀ ਦਿ ਮੇ ਹਾ ਬਲ ੧੧ ੨ ੧੧ ੧੫
ਬਲ ਬਿਲ ਬੁਠਾ ਛੇਟ ਕ੍ਰਿਬਾ ਨੀ ਮਾ ਕੁ ਤੀ ਨ ਮ ਸ ਕ ਰਾ ਬਿਸੁ ਕੀ ਜੇ ਬਿਸੁ ਬੀ ਦੇ ਰੋ
ਬਿੰਦ ਜੀ ਮ ਮ ਸ ਚ ਰ ਜਾ ਸਿ ਦ ਰੁ ਪ ਜ ਗ ਬੀ ਦ ਜੀ ਸੁ ਪ ਕ ਮ ਰਿ ਦ ਕਾ ਜ ਚਿ ਦਾ
ਰੋ ਮ ਸੁ ਮ ਕੰ ਦ ਜੀ ਮ ਮ ਤ ਚ ਰਾ ਡੇ ਤ ਮ ਨੰ ਤ ਨਿ ਰ ਟੰ ਰ ਜੀ ੧ ੧ ਮ ਦ ਬ ਲ ਖਿ ਲ
ਤ ਮ ਫ ਲ ਤ ਈ ਮਾ ਜ ਜੀ ਤੁ ਦ ਪ ਜਾ ਟਿ ਮ ਕੁ ਦ ਪ ਜੁ ਛੁ ਮ ਮ ਹ ਰਾ ਜ ਜੀ ਤੁ ਦ ਮ
ਤਾ ਬ ਹ ਮ ਚ ਰ ਜਾ ਬਿ ਤ ਪ ਚ ਜੀ ਬਿ ਤ ਕ ਠ ਨਾ ਏ ਟ ਨ ਮ ਸੁ ਮ ਤ ਨਿ ਪ ਚ ਜੀ ਸੁ
ਪ ਮ ਨ ਰੋ ਰ ਪ ਤੁ ਸੁ ਤ ਹਾ ਸਿ ਦ ਰੁ ਪ ਜੀ ਦਾ ਜ ਪ ਮ ਪ ਏ ਜਾ ਜ ਦ ਲ ਮ ਨੁ ਪ ਜੀ ਮ
੩ ਸੇ ਜੀ ਮਾ ਪ ਰ ਮ ਪ ਕਾ ਸੁ ਰ ਜੀ ਮ ਹ ਪ ਕਾ ਸ ਤ ਮ ਹ ਰ ਨਾ ਕ੍ਰਿ ਤ ਦ ਰ ਜੀ ਮ ਜ ਗ
ਮ ਰ ਨ ਲੈ ਯੰ ਤੁ ਗ ਡੇ ਤੁ ਰ ਕਾ ਡ ਨ ਜੀ ਹੇ ਹੁ ਪ ਸਿ ਨ ਪ ਮ ਮ ਕ ਕ ਲ ਮ ਨ ਜੀ ੧ ੨
ਅਠ ਪ ੧੧੬ ਗ ਬਿ ਨ ਪ ਦ ਸੀ ਕਾ ਬ ਏ ਖਾ ਜ ਬ ਚਾ ਮ ਮ ਜ ਤੁ ਤ ਮ ਲੈ ਕੇ ਗ ਬੀ ਦ ਤ ਮ ਤ ਚ
ਬਾ ਸੀ ਮ ਤੁ ਜ ਮ ਏ ਰ ਚੋ ਤ ਪ ਤ ਜੋ ਛ ਏ ਠ ਕ ਲਿ ਯ ਸ ਕਾ ਰ ਕੀ ਮ ਗ ਲੈ ਏ ਰ ਮ
ਰ ਤ ਏ ਰ ਜੁ ਠ ਚੋ ਪ ਦ ਤੇ ਮ ਦ ਬ ਏ ਖਾ ਜ ਜਾ ਕੁ ਪ ਜ ਠ ਏ ਜ ਫ ਲੀ ਕੁ ਜ ਤਾ ਜ ਰੋ
ਮੁ ਤ ਮਾ ੧ ੧ ਮ ਮ ਸ ਤ ਦ ਨੰ ਤ ਪ ਮ ਖ ਤ ਦ ਰ ਜ ਨੀ ਮ ਗ ਲ ਏ ਏ ਰ ਖੀ ਕਾ ਛ ਠ ਹ ਕ ਮ
ਨਾ ਸ ਰ ਪ ਦਾ ਗ ਬਿ ਦ ਮੁ ਖਾ ਜ ਨ ਮ ਮ ਮ ਸ ਦ ਡਿ ਛੁ ਕੰ ਵੰ ਤੁ ਮੰ ਦ ਤਾ ਰੀ ਬਿ ਸੁ ਜ
ਚਾ ਹੀ ਮਿ ਦ ਮ ਤ ਮ ਸ ਲਿ ਕੁ ਕ ਵ ਨੰ ਪ ਨ ਜ ਲੈ ਕ ਨਾ ਰਾ ਯ ਨ ਹਾ ਮ ਠ ਤੁ ਕੁ ਡੀ ਮ
ਚਾ ਹੇ ਪ ਜੀ ਦ ਸੀ ਸੁ ਬ ਲੈ ਹ ਰ ਹੀ ੧ ੨ ੧ ੧ ੧ ਮ ਸਿ ਕ ਛੇ ਦਾ ਗਿ ਤਾ ਯ ਬ ਏ ਖ ਸੁ
ਸ ਉ ਤੁ ਮ ਮ ਸ ਕ ਰ ਜ ਗ ਨਾ ਯ ਕ ਜੁ ਮ ਹਿ ਤ ਕ ਰੀ ਜੁ ਰ ਸਿ ਤ ਹਾ ਕ ਜੁ ਗ ਬਿ ਸਿ ਤ ਰ
ਸ ਕੁ ਲਾ ਯ ਕ ਜੁ ਰ ਠ ਮ ਤਿ ਲ ਖ ਲ ਘਾ ਯ ਕ ਜੁ ੧ ੧ ਮੇ ਰੀ ਬ ਏ ਖਾ ਜ ਜਾ ਮ ਦ ਲ

ਜੁ ਤੁ ਦ ਪ ਜਾ ਟਿ ਪ ਦ ਕ ਮ ਲ ਜਾ ਤੁ ਦ ਜ ਤਾ ਕ ਰ ਪੁ ਨ ਜ ਵੀ ਰ ਜੁ ਤੁ ਦ ਮ ਮ ਤੁ ਡੇ ਨ ੧੨੯
ਤੁ ਪ ਨ ਰ ਮ ਪੀ ਰ ਜੁ ਮੁ ਖ ਤੁ ਜ ਪ ਨ ਜ ਨ ਤੁ ਮ ਚੀ ਜੁ ਤੁ ਦ ਵ ਜ ਨ ਹਿ ਤ ਊ
ਦ ਮ ਸੀ ਰੀ ਜੁ ਦ ਕ ਜ ਨੀ ਮ ਮ ਗ ਲ ਡਿ ਕੁ ਦ ਰ ਜ ਤੁ ਮ ਚੀ ਜੁ ਕ ਮ ਨ ਯੇ ਹੀ ਹ
ਮਾ ਹੀ ਜੁ ਪੁ ਪਾ ਸ ਕੁ ਪ ਦ ਮੀ ਬੁ ਜ ਬਾ ਚੀ ਜੁ ਮੇ ਮ ਪ ਕ ਦ ਰ ਮ ਸੁ ਰਿ ਖ ਚੀ ਜੁ
ਮੇ ਸੇ ਜ ਮ ਪ ਉ ਤ ਮ ਸ ਲੈ ਕ ਸੁ ਬ ਗ ਡ ਮ ਨ ਰਾ ਯ ਨ ਪੁ ਨ ਸ ਲੈ ਕ ਜੁ ਮ ਮ ਨ
ਤੁ ਹਾ ਰੀ ਮ ਹ ਪ ਤੁ ਜੁ ਹੇ ਹੁ ਪ ਸਿ ਨ ਖੇ ਦ ਕੁ ਕੁ ਜੁ ੧ ੨ ੧ ੧ ਗ ਬਿ ਸ ਨ ਪ ਦ ਸੀ ਕੁ
ਗ ਬਿ ਦੇ ਡ ਬਾ ਚਾ ਮ ਮ ਤੁ ਤ ਜ ਲੈ ਕਾ ਸ ਰ ਯ ਏ ਡਿ ਤੇ ਬਿ ਜੇ ਸੁ ਰੀ ਬਿ ਸੁ ਜ ਬਿ ਦ
ਤੋ ਲ ਖ ਛ ਮੀ ਬ ਰ ਚਾ ਬਿ ਸੁ ਖੇ ਡੇ ਬਿ ਸੁ ਖੇ ਡੇ ਖੇ ਡੇ ਜੀ ਮ ਹ ਰ ਮ ਨੰ ਮ ਦ
ਗ ਬਿ ਡੇ ਡ ਤੁ ਪ ਜਾ ਟਿ ਦ ਰ ਛ ਮ ਮ ਤਾ ਡੇ ਡ ਸਿ ਡ ਮ ਸ ਗ ਮਿ ਦ ਰ ਜ ਜ ਮੀ ਕ
ਮ ਦਾ ਮੇ ਸਿ ਪ ਦਾ ਮ ਮ ਦ ਮ ਤ ਰ ਪ ਜ ਤੁ ਡੇ ਡ ਮੀ ਕ ਪ ਕ ਮ ਮ ੧ ਮਿ ਦ ਬਿ ਡਿ
ਸੁ ਰੀ ਬਿ ਸੁ ਰੁ ਪ ਚਾ ਮ ਰ ਨ ਤੁ ਕੇ ਯ ਜ ਕ ਨ ਨ ਬੇ ਪ ਜੀ ਦ ਸੀ ਪ ਰ ਸੀ ਪ ਰਾ ੧ ੧ ੧
੧ ੧ ੧ ਮਿ ਕੁ ਗ ਬਿ ਕੁ ਦੇ ਡ ਊ ਕੁ ਛ ਡ ਚੰ ਡ ਕ ਲ ਮ ਹ ਮ ਏ ਮ ਮ ਮ ਕ ਗ ਬਿ ਸੁ
ਗ ਬਿ ਸੇ ਡ ਗ ਬਿ ਸੁ ਨ ਬ ਬਿ ਸੁ ਰੁ ਪ ਉ ਜਾ ਗ ਚਾ ਮ ਹ ਮ ਦ ਕ ਰ ਡ ਦ ਕ ਖ ਪ ਖੇ ਡ ਤੇ ਸੇ
ਜੁ ਚੇ ਮ ਜ ਗ ਤ ਗ ਚਾ ਨ ਰ ਦ ਜਾ ਰ ਦ ਸੁ ਰ ਨ ਰ ਜੁ ਰੀ ਬਿ ਡ ਚੇ ਰਿ ਨ ਪ ਕੁ ਚੁ ਖ ਜਾ ਗ
ਚਾ ਮ ਸੀ ਸੁ ਬ ਲੈ ਯ ਨੇ ਡ ਹਾ ਪ ਕੁ ਦ ਰ ਜ ਕੀ ਡੇ ਡ ਡੇ ਜ ਮ ਕ ਗ ਰਾ ੧ ੧ ਮੇ ਰੀ ਬਿ
ਸੁ ਦੇ ਡ ਪ ਨ ਤੁ ਦ ਪ ਜਾ ਟਿ ਸ ਫ ਲ ਪ ਕ ਤ ਦ ਨ ਜ ਤਾ ਕ ਰ ਡੇ ਡ ਸੀ ਕੁ ਮ ਕੁ ਏ ਗ ਬਿ ਸੁ
ਬਿ ਡ ਹ ਚਾ ਸਿ ਯ ਮ ਡ ਹੀ ਤੇ ਸਿ ਤੁ ਤ ਪ ਜਾ ਤੁ ਮ ਰੋ ਡ ਏ ਮੇ ਸੇ ਜੋ ਮਾ ਪ ਬਿ ਸੁ ਕ ਰ ਬਿ
ਸੁ ਨ ਯ ਕ ਬਿ ਸੁ ਰੁ ਪ ਖੇ ਰ ਦ ਚੁ ਖ ਮ ਡੀ ਮ ਰ ਨ ਤੁ ਮ ਚੀ ਡਿ ਬ ਗ ਡ ਨੇ ਹੇ ਹੁ ਪ ਸਿ
ਨ ਤੁ ਗ ਡੇ ਤ ਬਿ ਪ ਏ ੧ ੨ ੧ ੨ ੧ ਗ ਬਿ ਸ ਨ ਪ ਦਾ ਸੀ ਕਾ ਮ ਮ ਦ ਬ ਜੁ ਬ ਚ
ਮ ਮ ਸ ਤੁ ਤ ਮ ਲੈ ਕ ਕ ਮ ਦੁ ਹਾ ਗ ਬਿ ਡ ਤੇ ਗ ਬਿ ਡ ਚਿ ਡ ਰੁ ਪੇ ਠ ਰੀ ਤੁ ਜ ਬ ਲ ਮ
ਰੁ ਚੀ ਕ ਰਾ ਕੰ ਬੁ ਕੀ ਡਿ ਰ ਜ ਲ ਜ ਨ ਡੇ ਹ ਰ ਤੁ ਪ ਜ ਗ ਤੁ ਜ ਜੀ ੧ ੧ ਮ ਦ ਬ ਸੁ ਤ

ਜੋ ਚੁ ਪ ਮਾ ਕੀ ਬੀ

ਚ ਕੁ ਜ

ਤਦ ਪ੍ਰਕਾਸਿਤ ਫਲਿਤ ਦਰਸਾ ਦੇਵ ਮਾਨਸਾ ਮਦ ਪ੍ਰਕਾਸਿਤ ਵਿਧਿ ਸਿਖਿ ਕ੍ਰਿਪਿ ਜਾ ਸ੍ਰਿਤਿ
ਦੇ ਰੂਪੀ ਸਿੰਦ੍ਰਿਯਾ ਰਾਜ ਯੋਭ ਕਾ ਵ ਨ ਕਰਾ ਰੀ ਪੁਨ ਲੋਕ ਨਾ ਰਾ ਯ ਨਾ ਮਰ ਨ ਤੁਭੇ
ਸਿੰਧੀ ਸ੍ਰੀ ਟਿ ਪ੍ਰੀ ਦਰਾ ਜੀ ਵ ਲੋ ਚ ਨਾ ੧੧ ੨੧ ੧੨ ੧੩ ਸਿਕ ਗਾ ਮ ਚ ਟ ਬ ਚ ਚੁ ਚੁ
ਛਿ ਦ ਬ ਜੀ ਤ ਤਿ ਲ ਕਾ ਕਾ ਲਾ ਚ ਨਾ ਨਾ ਮ ਕ ਕ ਰ ਜ ਗ ਰਾ ਯ ਕ ਮੇ ਰੀ ਸਿ ਤ ਤਿ ਸਿ ਪ ਮ
ਇ ਮਾ ਜਿ ਜ ਰੇ ਰੀ ਲ ਖ ਮੀ ਵ ਰ ਪ ਮ ਨ ਰਾ ਯ ਨਾ ਸਿ ਸ੍ਰੀ ਜਿ ਨਿ ਗ ਮ ਜ ਸੁ ਗਾ ਇ ਨ
੧ ਮੇ ਰੀ ਬੁ ਚ ਚ ਫ ਲ ਪ੍ਰ ਜਾ ਦਿ ਤਿ ਹ ਰੀ ਤ ਵ ਜ ਰਾ ਮ ਨ ਮੁ ਰਾ ਰੀ ਸਿ ਪ ਸਿ
ਪ ਮੇ ਰੇ ਜੇ ਜ ਗ ਕੀ ਸਿ ਸ ਟ ਕ ਰ ਪੁ ਨ ਖ ਟ ਰੁ ਗ ਤੀ ਮੇ ਜੇ ਜੋ ਮ ਪ ਚੁ ਗ ਵ ਨ ਸਿ ਯ
ਤ ਕ ਰ ਨ ਕ ਰ ਨ ਤੁ ਹੀ ਪਿ ਤ ਮ ਤ ਮ ਰ ਨ ਤੁ ਮ ਰੀ ਰਾ ਜੀ ਵ ਲੋ ਚ ਨਾ ਹੇ ਹੁ ਪ ਸਿ ਨ ਕ ਲ
ਕ੍ਰਿ ਤ ਮ ਰ ਨਾ ੧ ੨ ੧ ੨ ੩ ੧ ਸਿ ਸ ਨ ਪ ਦਾ ਸਿ ਕ ਪ੍ਰ ਜ ਪ ਤ ਬ ਚ ਮ ਮ ਜ ਤੁ ਤਾ ਸ ਲੋ ਕ
ਜੇ ਅ ਲੋ ਬਿ ਵ ਤੇ ਮ ਹਾ ਉ ਕ ਬ ਰਿ ਜੀ ਬਿ ਜ ਲ ਖ ਛ ਚ ਤੁ ਰ ਚੁ ਜ ਖਿ ਵ ਤੇ ਖ ਰੁ ਗ ਹ ਜ ਤੇ ਖੁ ਖਿ ਵ
ਤੇ ਚ ਕ ਪ ਨ ਨ ਹਾ ਮ ਦ ਪ੍ਰ ਜ ਯ ਤਿ ਤੁ ਪ੍ਰ ਜਾ ਦਿ ਜ ਫ ਲਿ ਤ ਵ ਸ ਰ ਪ੍ਰ ਜ ਚੇ ਤ ਪ ਰ
ਮਿ ਰੀ ਮੀ ਦ ਪ੍ਰ ਜਾ ਪ ਰਿ ਪ ਜੇ ਸ ਪੁ ਨ ਕ ਚੁ ਗ ਵ ਨ ਪ੍ਰ ਜਾ ਯ ਤਿ ਹਾ ਮ ਮ ਖ ਵ ਜੀ ਤ ਤ ਪ
ਜ ਟ ਰੇ ਖਿ ਤੁ ਪ੍ਰ ਜਾ ਪ ਲ ਪੁ ਯ ਜੇ ਚ ਮ ਰ ਨ ਤੁ ਭੇ ਖਿ ਪ੍ਰ ਜਾ ਖਿ ਪ੍ਰੀ ਦ ਜੀ ਦ ਜੀ ਪ ਦ
ਮਾ ਪ ਤਾ ੧ ੨ ੧ ੨ ੩ ੧ ਸਿ ਕ ਪ੍ਰ ਜਾ ਪ ਤ ਉ ਚੁ ਛ ਟ ਵ ਸੁ ਦ ਮ ਕਾ ਮ ਦ ਹਾ ਨ ਮ ਸ
ਕ ਰ ਨ ਬ ਕ੍ਰਿ ਪਾ ਸਿ ਪ ਮ ਖ ਮ ਮੇ ਰੀ ਪ ਜਾ ਪ ਰਿ ਤਾ ਤੁ ਪ੍ਰ ਜਾ ਵੇ ਸ ਤਾ ਮੇ ਜ ਤੁ ਭ ਵੇ ਚ
ਸ ਫ ਲ ਮ ਜਾ ਜੀ ਜ ਨੇ ਵ ਰੁ ਮ ਨ ਮ ਹ ਰਾ ਜਾ ੧ ੧ ਜ ਰੀ ਪ੍ਰ ਜ ਚ ਈ ਮੇ ਤੇ ਹ ਮ ਰੀ
ਪ੍ਰ ਚ ਤ ਤੇ ਤੇ ਹ ਉ ਸਿ ਤ ਤ ਪ੍ਰ ਜਾ ਬ ਚੀ ਮੇ ਜੇ ਜੋ ਮ ਪ ਪ੍ਰ ਜਾ ਪ ਲ ਮ ਰਾ ਰੀ ਪ੍ਰ ਜ ਨ
ਬ ਪੁ ਜੇ ਸੁ ਰੁ ਮ ਹੀ ਸ ਰ ਨ ਬ ਚੀ ਪੁ ਚੁ ਮ ਨੇ ਪ ਮ ਹੀ ਪ੍ਰ ਸਿ ਨ ਹੇ ਹੁ ਚੁ ਗ ਵ ਨ ਸਿ ਪ ਸਿ
ਯ ਕ੍ਰਿ ਯ ਨਿ ਪ ਨ ੧ ੨ ੧ ੨ ੩ ੧ ਮ ਨ ਵ ਨ ਤੁ ਬ ਚ ਮ ਮ ਜ ਤੁ ਤਾ ਸ ਲੋ ਕ ਸ ਖ ਸੀ ਸਿ
ਜ ਨ ਪ ਦ ਖਿ ਕ ੧ ੧ ਖਿ ਵ ਤੇ ਬ ਚ ਚ ਖਿ ਵ ਨਿ ਜ ਲ ਜ ਖ ਛ ਪ ਦ ਮ ਨਾ ਤੁ ਪ ਦ ਰ ਖਿ ਵ
ਹਾ ਕ ਜ ਪ ਨ ਉ ਕ ਮ ਲਾ ਜ ਨ ਉ ਪ ਦ ਮ ਪ ਤਿ ੧ ਸ ਰੇ ਜ ਪ ਨ ਹਾ ਮ ਦ ਮ ਨ ਵ ਨ ਤੁ

ਤਦ ਪ੍ਰਕਾਸਿਤ ਫਲਿਤ ਦਰਸਾ ਬਿਸੁ ਕ ਰ ਨਿ ਮਾ ਨੇ ਵ ਹ ਕ ਚ ਨੇ ਜ ਕ ਵ ਮ ਮੇ ਸਿ ੧੦
ਪ ਤ ਖ ਕ ਲ ਪ ਕ ਲ ਪ ਦ ਪ ਮ ਚ ਜਿ ਤ ਮੁ ਚੁ ਮ ਨ ਨ ਉ ਤ ਨੇ ਤ ਨਿ ਪ ਸ ਕ ਪ੍ਰਿ ਥ ਕਾ ਕਾ
ਰ ਜ ਸਿ ਪਾ ਰ ਤੁ ਪ੍ਰ ਜਾ ਮ ਰ ਬ ਜਾ ਪ ਨ ਮ ਮ ਮ ਦ ਕ ਰ ਜ ਕ ਰੀ ਪ ਜ ਤੁ ਭੁ ਯੀ
ਸਿ ਤ ਤੀ ਜ ਨ ਰ ਨ ੧ ੧ ਮਿ ਵ ਕ ਰ ਤ ਰ ਚੁ ਗ ਵ ਨਿ ਜ ਕ ਨ ਤੁ ਭੇ ਖੀ ਮ ਜ ਨੇ ਚੁ ਰ ਹਾ ਪ
ਮਿ ਵ ਸ੍ਰੀ ਪੁ ਚ ਨ ਪੁ ਰੇ ਤੁ ਮ ਪ ਰ ਬੁ ਹ ਮ ਨ ੧ ੨ ੫ ਮ ਨ ਵ ਨ ਤੁ ਚੁ ਰ ਚੁ ਛ ਟ ਵ ਨ ਮ ਰ
ਕ ਰ ਪੁ ਬ ਗ ਬਿ ਜ ਨ ੧ ਗ ਵ ਰ ਸ ਨ ਕ ਮ ਲਾ ਜ ਨ ਬਿ ਜ ਨ ੧ ਜੇ ਖ ਜਾ ਯੇ ਰ ਮ ਪ ਤਿ ਬਿ
ਜ ਨ ੧ ਮੇ ਰੀ ਮ ਨ ਵ ਨ ਤੁ ਬ ਚ ਟ ਲੀ ੧ ੨ ਪ੍ਰ ਜਾ ਦਿ ਜ ਗ ਤ ਪ ਤਿ ਬਿ ਮ ਲ ੧ ਤ ਵ ਸ ਰ
ਜ ਕ ਲ ਬਿ ਚੁ ਨਿ ਖ ਹ ਹ ਮ ਤੇ ਚੇ ਤ ਤੁ ਰ ਚੁ ਜ ਪ ਹ ਹ ਕ ਲ ਮ ਕ ਲ ਪ ਨ ਉ ਤ
ਤੁ ਨ ਪ ਚ ਉ ਕ ਰ ਜ ਸ ਕ ਲ ਪ੍ਰ ਜ ਕ ਰ ਪ ਚ ਉ ਹ ਉ ਕ ਰ ਜ ਕ ਰੀ ਰੁ ਮ ਸਿ ਤ ਤ
ਮੇ ਜੇ ਮ ਪ ਕ ਰ ਨ ਕ ਰ ਨ ਬਿ ਅ ਤ ਤਾ ਕ ਰ ਤ ਪੁ ਚ ਖ ਚੁ ਗ ਵ ਨ ਨਿ ਰੇ ਤ ਰਾ ਹੇ ਹੁ
ਸਿ ਨ ਬ ਟ ਤ ਮ ਨ ਤ ਕਾ ੧ ੨ ੧ ੨ ੩ ੧ ਬਿ ਬ ਨ ਪ ਦ ਸਿ ਕ ਮ ਉ ਤ ਬ ਚ ਚ ਮ ਮ ਜ ਤੁ ਤਿ
ਜ ਲੋ ਕ ਹ ਮ ਰਾ ਮ ਲ ੧ ਖਿ ਵ ਤੇ ਮ ਪ ਰ ਚੁ ਤੁ ਮ ਜ ਗ ਤ ਮ ਜ ਨ ਤ ਨ ੧ ਮ ਮ
ਹ ਤੇ ਚ ਰ ਚ ਰ ਚ ਖ ਕ ਲ ਮ ਰ ਮ ਉ ਤ ਰ ਸਿ ਰੇ ਨ ਮ ਖ ਚ ਮ ਸਿ ਸ ਲੋ ਹ ਬਿ ਜ
ਸੁ ਪ ਰ ਨ ਬਿ ਰ ਜੇ ਰ ਤ ਨਿ ਤ ਪੁ ਰ ਤਾ ੧ ਬਿ ਕੇ ਸ ਬੀ ਜਿ ਬਿ ਵੀ ਬਿ ਮੇ ਹ ਸੀ ਬਿ ਸੁ ਟ
ਚੋ ਤਿ ਪ ਤਿ ੧ ਤਿ ਜ ਤ ਮ ਕ ਲ ਪ ਚ ਮ ਨੇ ਖੁ ਪ ਯ ਰ ਜ ਤ ਤਿ ਨ ਪ ਤ ਮ ਜ ਰਾ ਹੁ ਨ ਚ ਚ ਰ ਯ
ਰ ਨੀ ਵ ਜ ਹੀ ਅ ਹੇ ਚ ਪੁ ਜੇ ਮੀ ਸਿ ਕੁ ਤੀ ਮਿ ਦ ਮ ਵ ਤ ਰ ਵੀ ਬਿ ਰੇ ਮ ਨ ਮ ਹ ਪ
ਕੁ ਖਿ ਵ ਤੇ ਤਿ ਤੁ ਭੇ ਖੀ ਕੁ ਖ ਬ ਥਿ ਅ ਪੀ ਕੁ ਮ ਨ ਚੁ ਗ ਵੇ ਤੀ ਖਿ ਲ ਮ ਤੇ ਜ ਰ ਨ ਖ ਖਿ
ਵੇ ਗ ਪ ਸਿ ਵ ਪ ਮ ਪੁ ਸਿ ਨ ਪ ਰ ਮੇ ਸੁ ਰੀ ਸ ਲੋ ਹੇ ਪ ਸੀ ਵੇ ੧ ੨ ੧ ੨ ੧ ਸਿ ਕ ਛ ਟ ਵ
ਕੁ ਜੰ ਗ ਮ ਲਾ ਵੀ ਮ ਉ ਤ ਰ ਚ ਉ ਚੁ ਨ ਮ ਕ ਰ ਮੇ ਰੀ ਸਿ ਬਿ ਕੁ ਪੀ ਅ ਪ ਚ ਬਿ
ਜੀ ਬਿ ਕੇ ਜ ਮ ਨੁ ਪ ਮ ਕ ਰ ਨ ਕ ਰ ਨ ਕ ਮ ਲ ਨ ਵ ਨੇ ਨ ਰੇ ਤ ਮੀ ਸਿ ਸ ਲੋ ਹੀ ਬਿ ਪ ਤ
ਪੁ ਰ ਖੇ ਤ ਮੀ ਮ ਉ ਤ ਰ ਤਾ ਜ ਫ ਲ ਮੇ ਰੀ ਕ੍ਰਿ ਪ ਲਾ ਪ੍ਰ ਜਾ ਦਿ ਤਾ ਸੇ ਤ ਵੇ ਰੇ ਕ੍ਰਿ ਪ ਲ ਦਿ

੧੦
੧੧
੧੨
੧੩
੧੪
੧੫
੧੬
੧੭
੧੮
੧੯
੨੦
੨੧
੨੨
੨੩
੨੪
੨੫
੨੬
੨੭
੨੮
੨੯
੩੦
੩੧
੩੨
੩੩
੩੪
੩੫
੩੬
੩੭
੩੮
੩੯
੪੦
੪੧
੪੨
੪੩
੪੪
੪੫
੪੬
੪੭
੪੮
੪੯
੫੦
੫੧
੫੨
੫੩
੫੪
੫੫
੫੬
੫੭
੫੮
੫੯
੬੦
੬੧
੬੨
੬੩
੬੪
੬੫
੬੬
੬੭
੬੮
੬੯
੭੦
੭੧
੭੨
੭੩
੭੪
੭੫
੭੬
੭੭
੭੮
੭੯
੮੦
੮੧
੮੨
੮੩
੮੪
੮੫
੮੬
੮੭
੮੮
੮੯
੯੦
੯੧
੯੨
੯੩
੯੪
੯੫
੯੬
੯੭
੯੮
੯੯
੧੦੦

ਅਸਤੁਰਾ ਸਲੋਕਰੰਦਰੁਬੀਦਤੇਪੁਨਪਨਤੁਰਨੰਜਗਾਟੀਮਿਲਜਗਾ ਬੀਦੇ
ਤੰਜਗਨਨਾਬੀਸੁਬੀਰੀਅਪਾਰਬਿਤੀ १ ॥ ਅਦਮਾਂਗਮਤੁਪੁਜਾ ਦੇਸਫਲ
ਤੁਜਰਾਮਤਪੁਬਕਪਿਥਕਾਕਿਖਾਅਨਿਜਿਮਰਿਮਨੁਜਾਰਾ ॥ ਜੇਜਨਾਕੀ
ਅਤਮਕੁਨਕਾਰਜਰਕਲੰਜਗਾਰਾਪੁਜਪਰਮੁਖਤਾਨਿਜਮਤੀਸੁਬਪ
ਰਤੇਸੁਅਸਮਦਸਨਾਤਨਪਜਾਤੁਭੇਯੰਤੁ ਮੀਜਗਦਾ ਤਮਨਮਿਟੀਪਕੀਜ
ਪਰਮੇਸੁਰੰਚਈਬਸਰਨਤੁਭੇਯੰਮਹਾਸਨਾ ॥ ਪੁਜੀਦਾਬਿਜਰੀਬਿਪੁਪਾਈ ॥
੨ ॥ ੧੩੩ ॥ ਸੀਕਾਅਗਮਥਾਚਾ ਫਿਟਾਮਿਟਕਾ ਚੀਦਤੀ ॥ ਨਮਜਕਾਰਪੀ
ਤਾਬਰਪਾਰਨਕੀਟਕਨਕ ਕੰਡ ਲਰਾਜੈ ॥ ਨੀਲਜਲਜਤਨੀਮਿਮਦਮਮੀ
ਕਲਾਜੈ ॥ ਬੈਜੈਯੀਤੀਉਰਮਾਲਚਤੁਰਪਾਨਚਤੁਰਾਜੁਧਫਾਜੈ ॥ ਪੁਜਿਸਦਨ
ਕਮਲਾਖਫਟਵਰਸਕਰਦਰਮਤੁਭੇਯੰ ॥ १ ॥ ਮੇਰੀਆਗਮਤੁਪੁਜੀਸੁਭੇਤੁ
ਪੁਜਾਦੇਜਤਮਤਿਨਿਆਰੇ ॥ ਪੁਬਕਪਿਥਕਮਤਬਰਨੇਓਨਿਰਨੇ ਪ੍ਰਗਟੇਜਲੇ
ਕਾਕਰਮਕਾਰੁਉਰਏਓਜਗਾਜਗਮਖਕਰਮੀ ॥ ਮੁਖਤਮਾਪਨਆਪੁਜਾਪ
ਰਨਿਜਨਿਜਪਗਮੀ ॥ ਤਮਾਸਪੁਜਾਤੁਮਾਰਤੁਪੁਮਹੀਚੀ ਪਰਮੇਸੁਰਤੁਜਰਨਪੀ
ਨੁਜੈਸਰਥਮੀਓ ॥ ੧ ॥ ੨ ॥ ੧੩੪ ॥ ਬਿਜਨਪਦਾਸੀਕਾ ਪਦਮਾਦਤੀ ॥ ਪੁਓਗਣ
ਬਾਚਾਅਜਰੁਰਿਮਲੋਕਾ ਬੀਦਤੇਪੁਨਸਮੁੰਚਤੁਰਕੁਸਬੀਦਤੇਚਤੁਰਾ ॥
ਪਹਾਕੀਟਕੰ ॥ ਡਲੀਪਤਿਬਸਨੀਬਿਜਲਾਖਫਟਜਨਰਦਨਹਾਮਦਪਉਰਾ
ਨਤਪੁਜਾਦਸਫਲੀਤਦਾਤਮੁਪੁਜਾਮਚਾਰਜੀ ॥ ਮੇਫਾਰਥਜਗਤੰਨਾਨੀ
ਤਹਾਜਾਬੀਮਲਿਪਟੰਤਮਾ ॥ ਉਪਦੇਜਸਦਦਾਕੋਮੀਜਨਾ ਰਮਹਾਦਾਕੋਚਾਰਜੇ
ਯੀਅਜਮਦਪੁਜਾਤੁਰਾਜਪਪਕੀਰੀ ॥ ਮੀਦਨਿਜਕਲੰਕੰਮਹਾਜਾਉਖਮੁਖੀ ॥
ਟੀਮੀਹੀਦੰਜਰਨੰਪੁਪਨੰਪੁਜੀਦਾਪੁਪੰਨਜਨਾਨੀ ॥ ੧੨ ॥ ੧੩੫ ॥ ਬਿਜਨਪਦਾਸੀਕਾ
ਪੁਰਾਣਥਾਚਾ ਫਿਟਾ ਅਦਮਾਰੀ ॥ ਨਮਜਕਾਰਮੇਰੀਤੁਮਕੇਜਾ ॥ ਸਿਮਤੁਨਾ ॥ ਚੁਕੇ

ਦੇਹਦੇਰੀਜੁ ॥ ਮਿਨਰੁਕਾਪੁਜਿਪਦਕੰਜਗਾ ॥ ਮੰਗਲਕਰਨਾਬਿਮਲਪਦਾਜਿਜੁ १੩੨
ਮੇਰੀਪਉਰਾਦੁਤਸਫਲੁਜਾ ॥ ਪੁਜਾਦਤਦਸਤਾਬਲਜੁ ॥ ਅਚਰਦਰੇਪਗਟੇ ॥
ਚੀ ॥ ਜਗਤਮੇਕਉਚਾਇਤਹਾਜਪੁਨੇਰੀ ॥ ਸਦਉਪਦੇਜਕਰਤਾਬਿਮਲਜਾਬੀ
ਨੀਲਾਹਰੀਨਸਾਇਤਹਮੀ ॥ ਆਚਰਜੁਮੁਖਪਤਿਪਦਨਕੁਟੀਆ ॥ ਸਫਾਦਦਾ ਕ
ਮੁਖਕੰਸੇਚੇਦਿਨਾ ॥ ਮੇਤਉਰਾਜਸਪੁਜਾਤਿਹਾਰਾ ॥ ਤਮਨਿਜਕਲੰਕਤਿਭਾਮਤ
ਉਜੀਯਾਰਾ ॥ ਸਰਨਤੁਮਾਰੀਤਿਕਾਅਨਪਨੀ ॥ ਹੋਹੁਪੁਜਿਨਮਹਾਜਨਜਿਰਮਨੀ ॥
੧ ॥ ੨ ॥ ੧੩੬ ॥ ਬਿਜਨਪਦਾ ਸੀਕਾ ਚਿਰਾਬਾਚਾ ॥ ਅਜਤੁਜਲੋਕਪੁਜੁਪੀਬੀ
ਦਤੇਪੁਜਤੁਈਚਮੰਗਲਉਮੰਨਲਬਦਉਬਿਮਲਉ ॥ ਸੁਜਤਉਤਉਤਉਮੰ
ਸਰਉਸੁਜਤੰਨੁਜਤਠਾਮਦਰਿਚਤਉਤਦਪੁਜਾਦਿਠਫਲੀਤਦੇਜਤਾਬਿਪ
ਤੰਤੁ ॥ ਕਾਲਿਯਾਨਬਿਜਰੀਬਥਕਾਕਿਖਾਅਨਦਾਮਿਤੋ ॥ ਅਸਮਦਮਨਕਉ
ਮਨਪਾਜਰਮਨਤਨਜਰਜਗਬਲਕੁ ॥ ਜਰਨਤੁਭੇਯੰਪਦਮਨਤੁਪੁਜੀਦ
ਸੁਮਿਟੀਰੀਬੁਜਗਾ ॥ ੧੩ ॥ ਮੇਰੀਚਿਚਾਤੁਪੁਜਾਦਿਸਫਲਭਈਤਥਪੁਜਾਦਿ
ਬਿਧਤਾ ॥ ਪੁਪੁਰੀਪਈ ॥ ਕਲਜਾਨਹੇਤਸਿਜਰਥਕੀਯੀ ॥ ਗਿਆਨਦੀਨਮੈਕੀ
ਪਾਤੁਭੇਯੰ ॥ ਹਉਤੁਮਾਅਨਗਹੋਮਨਗਦੈ ॥ ਆਲਾ ॥ ਜਨਤਨਜਗਬਲਕੁ ॥
੧ ॥ ੩ ॥ ਸੀਕਾ ਫਿਟਾ ॥ ਅਦਮੁਤ ॥ ਚਿਰਾਉਚਾ ॥ ਬੀਦੇਮੰਗਲਕੁਮਕਲਮੁਖ
ਬਿਮਲਜਮੰਗਲਕੁਮਕਰਨਜਖਾ ॥ ਮੰਗਲਮੰਗਲਮੰਗਲਾਦਜਕੁਗਨਾ ॥ ਨਮੋਨਮ ॥
ਚਤੇਰੀਪਤਿਪੁਨਪੁਨਾ ॥ ੧੩ ॥ ਬਿਜਨਪਦਾ ਸੀਕਾ ॥ ਸੁਮਿਤਥਾਚਾ ॥ ਅਸਤੁਰਾ
ਜਲੋਕਮਦਮਨਾ ॥ ਬੀਦਤੇਅਜਨਸਾਹੋਚਕੁਪੁਨਸਾਦਨਾ ॥ ਨਮਜਤੁਭੇਯੰਸਕ
ਰਾਬਿਕਹਾਜੀਕੁਬਲੋਹਪਦਾਰਥਿਦਾ ॥ १ ॥ ਅਦਮਸਿਤਤਤਦਪੁਜਾਦਿਸਫਲੀ
ਤੁਰੰਚਤਪਦਪੁਪਨਰਾ ॥ ਬਰਨੇਜਮਨਨਾਬਿਪਕਰਮਾਨਿਦਰੰਦੁਜਹਦੁਕਕਰ

ਸਕਰ
ਮਿਠੇ
ਪੁਸਤਕਾਂ ਤੋਂ ਲਏ ਗਏ ਹਨ।

ਭਾ ਸੰਬੰਧੀ ਕੁਝ ਵੀ ਪੜ੍ਹਿਆ ਜਾਵੇ ਤਾਂ ਆਪਣੇ ਮਨ ਵਿਚ ਪੁਰਾਣੀ ਸੁਝਾਵਾਂ ਦੀ ਆ
ਜਰਨ ਤੁਹਾਡੇ ਮਨ ਵਿਚ ਆਉਣਗੀਆਂ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਲਿਖਾਈ ਜਿਹੇ ਮਨ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਅਥਿਲ

ਪੁਸਤਕਾਂ ਤੋਂ ਲਏ ਗਏ ਹਨ।

सन्मन्तरिकराज्यानीसुरा... जसि... मन्तरिकराज्यानीसुरा... जसि... मन्तरिकराज्यानीसुरा... जसि...

मैसुन परम...

सिद्धपी

रिमलक

सुरेचपुरप... चतुर्गुण... विचरना... चतुर्गुण... विचरना... चतुर्गुण... विचरना...

कर्मि...

भुष...

न...

मैसु...

ਰਨਿ ਤੁਮੇ ਦੀ ਸਿੰ ਦਸਤਾ ਸਿੰ ਚੀ ਕੁਖ ਜਾ ਗਰੇ ਕਰ ਨਾ ਨਿ ਪਾ ਨਿ ਪੁ ਨ ਤ ਪਾ ਹਾ ਸੀ ਕੁਰ ਹਾ ਜ
ਸਿੰ ਦੁ ਗਾ ਗਾ ਵ ਨ ਸ ਰ ਨਿ ਪੁ ਜੀ ਦਾ ॥ ੧੫ ॥ ੧੫ ॥ ਸੀ ਕੁ ਛੇ ਵ ਹੀ ਤ ਕਾ ਮ ਪ ਥ ਰ ਸੀ
ਪਾ ਸੀ ਡੀ ਉ ਚੁ ਮ ਪੁ ਜ ਪਾ ਠੀ ਨ ਮ ਸ ਕ ਰ ਜੁ ਹ ਚ ਮੇ ਰੀ ਸੁ ਬ ਗਾ ਦੇ ਵ ਜੇ ਨੇ ਜ ਕੁ
ਰੇ ਕ ਬੈ ਕੋ ਨ ਸਿ ਸ ਦ ਮ ਈ ਬੁ ਨ ਪੁ ਜ ਕ ਰ ਕੁ ਖ ਲ ਜ ਕੁ ਗੋ ਬਿ ਟ ਗ ਰ ਕੁ ਸ ਨ ਗ
ਰੁ ਕੁ ਪੁ ਜ ਕੁ ਤ ਰ ਗ ਮ ਸਿ ਕੇ ਟੇ ਜ ਕੁ ਸੁ ਖ ਲੇ ਹ ਥ ਗ ਰ ਸੀ ਪੁ ਜ ਕੁ ਦ ਬੀ ਜ ਮ ਹਿ ਸ
ਜੁ ॥ ੧ ॥ ਜ ਦ ਮ ਰ ਕ ਸੁ ਰ ਤ ਸਿ ਮ ਰ ਤ ਜਾ ਸ ਰਾ ਖਾ ਟੇ ਮਾ ਠੀ ਲੇ ਖ ਜੁ ॥ ਨਿ
ਕ ਰ ਮ ਪ ਰ ਥਾ ਯੇ ਛਾ ਪਾ ਸੀ ਡ ਮ ਰ ਗ ਕ੍ਰਿ ਤ ਮ ਗ ਜੁ ॥ ਨਿ ਜ ਕੁ ਗ ਨਿ ਬ ਲ ਬਿ ਮੁ
ਛੇ ਕ ਰ ਡੀ ਪ ਦ ਗ ਬਿ ਟ ਸਿ ਗ ਜੁ ॥ ਜ ਨ ਮ ਮ ਰ ਨੇ ਪ ਥਾ ਕੁ ਮ ਤਿ ਪੁ ਨ ਪੁ ਨ ਕੁ ਰ ਜ
ਨ ਮ ਰੰ ਗ ਜੁ ॥ ਮੇ ਜੇ ਜੇ ਅ ਪ ਰਾ ਹੀ ਟੇ ਰੇ ਥ ਥੀ ਬਿ ਮੁ ਖ ਸਿ ਟ ਉ ਪ ਦੇ ਜ ਜੁ ॥ ਮੇ ਜੇ
ਤੁ ਮ ਸੁ ਰ ਗ ਸਿ ਧ ਖ ਜਾ ਗ ਰ ਜ ਨੇ ਜ ਕੁ ਗੋ ਜ ਜੁ ॥ ਆ ਰ ਤ ਹ ਕ ਨ ਕੁ ਨ ਨਿ ਪ ਸ ਕ
ਸਿੰ ਦੁ ਜੀ ਕੁ ਗਾ ਵ ਨ ਜੁ ਮ ਰ ਨ ਤੁ ਮ ਰੀ ਜ ਰ ਨ ਕੁ ਰੇ ਪੁ ਜੀ ਟ ਪੁ ਕੁ ਖ ਜੁ ਨ ਜੁ ॥ ੧ ॥
੧ ॥ ੧ ॥ ਬਿ ਸ ਨ ਪ ਦ ਸੀ ਕੁ ॥ ਜਾ ਗ ਰ ਥਾ ਰਾ ਮ ਮ ਸੁ ਤ ਸ ਲੋ ਕਾ ਪ ਦ ਮ ॥ ਬਿ ਟ ਰੇ
ਸ ਰਾ ਸਿ ਧ ਉ ਪੁ ਮ ਨਿ ਪ ਨ ਕੁ ਖ ਜਾ ਗ ਰੀ ਚੋ ਤ ਮ ਨ ॥ ਜ ਗ ਪੁ ਰ ਖੰ ਪੁ ਰ ਖੇ ਰ ਮੰ ਜ ਨ
ਰ ਦ ਨੀ ਏ ਨ ਮੰ ॥ ੧ ॥ ਮ ਦ ਸਿ ਧ ਤੁ ਪੁ ਜਾ ਵਿ ਜ ਛੇ ਲੇ ਕੁ ਹ ਮ ਡੁ ਪ ਆ ਰੇ ਹੀ ॥ ਪਾ ਪ
ਤੀ ਪ ਦੀ ਸਿ ਧੀ ਮ ਸ ਮ ਦ ਪ ਜਾ ਤੁ ਮ ਜੀ ॥ ਸਿ ਧ ਖ ਜਾ ਗ ਰ ਖ ਮੁ ਲ ਕੁ ਗ ਵ ਨੀ ਜ
ਰ ਨ ਤੁ ਕੇ ਯੇ ਭੁ ਵ ਏ ਰਾ ਪੁ ਜੀ ਟ ਪੁ ਰ ਜੇ ਤੁ ਮੰ ਪ ਰ ਮ ਨੀ ਟੇ ਰੁ ਖਾ ਏ ਪ ਦ ਮ ਜ ਨ ॥ ੧ ॥
੧ ॥ ੧ ॥ ਸੀ ਕੁ ਛੇ ਵਾ ਮੇ ਵ ਕ ਸਿ ਧ ਥਾ ਰ ॥ ਨ ਮ ਸ ਕ ਰ ਹ ਮ ਰ ਮੁ ਗ ਰ ਤੁ ਮੇ ਜ ਕ ਨ
ਯ ਕੁ ਤੁ ਰ ਮ ਮ ਰ ਮ ਸੁ ਖ ਲੇ ਹ ਜ ਨਿ ਦੁ ਰੁ ਖ ਜਾ ਕ ਜ ਜੁ ॥ ਸ ਰਾ ਸਿ ਧ ਪੁ ਸਿ ਧ
ਜ ਗ ਤਾ ਗ ਰ ਜੁ ॥ ੧ ॥ ਜੇ ਵੀ ਸਿ ਧ ਤੁ ਮ ਵ ਲ ਹ ਜੀ ॥ ਤੁ ਪੁ ਜਾ ਵਿ ਸਿ ਧ ਪੁ ਤ
ਪੁ ਪ ਤਿ ਹ ਰੀ ਤੁ ਵ ਸ ਤਾ ਬਿ ਸੁ ਪ ਆ ਰ ਹਾ ॥ ਜਾ ਗ ਰ ਪ ਦ ਪਾ ਤੀ ਮ ਗ ਆ ਪ ਲ
ਹਾ ॥ ਮੇ ਰਾ ਮ ਸੀ ਪੁ ਜ ਤੁ ਮ ਰ ਪੁ ਕੁ ॥ ਮੇ ਜੇ ਜੇ ਜੇ ਅ ਪ ਜੁ ਖ ਮੁ ਲ ਜ ਕੁ ॥ ਜੁ ਖ ਜਾ ਗ

ਖਈ

ਰ ਸੁ ਖ ਕੁ ਪੁ ਕੁ ॥ ੧ ॥ ਭ ਰ ਵ ਨ ਜੀ ਨਿ ਦੁ ਚਿ ਰਾ ॥ ਬਿ ਛੁੰ ॥ ਸ ਰ ਨ ਗ ਤ ਮੁ ਨ ਤ ਜ ਕ ॥ ੧ ॥
ਜ ਦਾ ਤੁ ਮ ਹੇ ਹੁ ਪੁ ਜੀ ਨ ਕੁ ਪ ਨ ਸ ਦਾ ॥ ੧ ॥ ੨ ॥ ੧ ॥ ਬਿ ਸ ਨ ਪ ਦ ਸੀ ਕੁ ॥ ਬੁ ਤ ਖ ॥
ਚਾ ॥ ਮ ਸੁ ਤੁ ਮ ਸ ਲੋ ਕਾ ਬਿ ਪ ਪੁ ਖੀ ॥ ਬਿ ਟ ਤੇ ਮ ਚ ਲ ਮ ਮ ਤੁ ਮ ਰਾ ਗ ਬਿ ਚ ਕੇ ਸ
ਈ ॥ ਬਿ ਸ ਦ ਮ ਹ ਥ ਲ ॥ ਬਿ ਟ ਤੇ ਨੀ ਲ ਕੁ ਜੁ ਗ ਰ ਹੇ ਨ ਮੁ ਰ ਤ ਮ ਹੀ ਥ ਰਾ ॥ ਮ ਦ
ਰਿ ਮ ਟ ਤੁ ਪੁ ਜਾ ਵਿ ਜ ਛੇ ਲੇ ਤ ਦ ਜ ਤਾ ਜ ਰ ਰ ਲ ਪਿ ਬਿ ਜ ਮ ਨ ਪੁ ਜਾ ਤੁ ਬਿ ਸ
ਬਾ ਵ ਰ ਬਿ ਤੀ ਪ ਰ ਮੇ ਹੀ ਮ ਜ ਮ ਦ ਤੁ ਮ ਸਿ ਧ ਜਾ ਤੁ ਤਿ ਰ ਵੇ ਜ ਤਿ ਛਾ ਤੁ ਕੁ ਠ ॥ ਮ
ਦ ਮ ਚ ਲੀ ਅ ਜੰ ਚ ਬਿ ਜ ਨੁ ॥ ਜ ਰ ਨ ਤੁ ਕੇ ਯੇ ਪੁ ਜੀ ਟ ਦੇ ਵਾ ॥ ੧ ॥ ੨ ॥ ੧ ॥ ੨ ॥ ਸੀ ਕੁ
ਛੇ ਵ ਮ ਟ ॥ ਮ ਟ ਉ ਚੁ ॥ ਨ ਗ ਪ ਚੀ ॥ ਪ ਟ ਤੁ ਤੁ ਮ ਪ ਦ ਬਿ ਨ ਵ ਤ ਹੇ ਜੁ ॥ ਨਿ ਸ ਥਾ ਸ ਰ
ਨ ਮ ਤੁ ਮ ਸਿ ਮ ਰ ਤੋ ਜੁ ॥ ਜਿ ਹ ਜਾ ਪ ਤ ਮ ਤੁ ਤਿ ਮ ਬਿ ਖ ਰੇ ਜੁ ॥ ਨ ਮ ਲੇ ਤ ਸ ਛ
ਬਿ ਸ ਟ ਉ ਪ ਰੇ ਜੁ ॥ ੧ ॥ ਮੇ ਰੀ ਗ ਉ ਰ ਤੁ ਜ ਛੇ ਲ ਤ ਈ ਕੁ ॥ ਤੁ ਜ ਤਾ ਚ ਚ ਲ ਤ ਪ
ਬੀ ਗ ਈ ਜੁ ॥ ਅ ਸ ਥਾ ਵ ਰ ਬਿ ਪ ਰ ਹ ਉ ਧ ਰ ਰ ਹਾ ॥ ਉ ਜ ਨ ਜੀ ਤ ਦੁ ਖ ਚੁ ਖ ਜ
ਹਾ ਜੁ ॥ ਮੇ ਰੀ ਮ ਸੀ ਪੁ ਜ ਤੁ ਮ ਰੀ ਸਿ ਹਿ ਰਿ ਜੁ ॥ ਮੇ ਜੇ ਜੇ ਮਾ ਪ ਮ ਥ ਰ ਲਾ ਬਿ ਛੁ ਜੁ
ਮ ਜ ਨ ਮ ਮ ਜੇ ਨ ਤੁ ਮ ਮ ਰ ਨ ਪ ਠੀ ਜੁ ॥ ਹੋ ਪੁ ਜੀ ਨ ਮ ਤੇ ਬਿ ਗ ਰੀ ਜੁ ॥ ੧ ॥ ੨ ॥ ੧ ॥
ਬਿ ਸ ਨ ਪ ਦ ਸੀ ਕੁ ॥ ਬ ਨ ਸੁ ਪ ਠੀ ਥਾ ਰ ॥ ਮ ਸੁ ਤੁ ਮ ਲੋ ਕਾ ਬਿ ਟ ਤੇ ਮ ਹ ਕ ਸ ਪ ਤੀ
ਤੁ ਬਿ ਜ ਨਾ ॥ ਛਾ ॥ ਜ ਚ ਸੁ ਰ ਤ ਰ ਗ ॥ ਮ ਰ ਥ ਪ ਗ ਕੁ ਮ ਮੇ ਖ ਛੇ ਵਾ ਵਿ ਜ ਸ ਟ
੧ ॥ ਮ ਮ ਦ ਤੁ ਤੁ ਪੁ ਜਾ ਵਿ ਜ ਛੇ ਲੇ ਤੁ ਮ ਜੁ ॥ ਛੇ ਵ ਹਾ ॥ ਮ ਸ ਮ ਦ ਤੁ ਮ ਸੀ ਸਿ
ਕ ਰ ਤੁ ਤੁ ਪੁ ਜੀ ਨ ਜ ਕੁ ॥ ਮਿ ਦ ਕ ਮ ਦਾ ਕ ਮੇ ਜ ਕੁ ਗ ਵ ਨ ॥ ਸ ਰ ਨ ਤੁ ਕੇ ਯੇ
ਪੁ ਜ ਕੁ ॥ ਮ ਮ ਨ ਰੇ ਪ ਨ ਗ ਨਿ ਹ ਜਾ ॥ ਬਿ ਜ ਨ ਕ ਰੁ ਤੁ ਪੁ ਜਾ ॥ ੧ ॥ ੨ ॥ ੧ ॥ ੨ ॥ ਸੀ
ਕੁ ਛੇ ਵਾ ਮੇ ਵ ਨ ਜ ਕੁ ॥ ਬ ਨ ਰ ਜੁ ਥਾ ਚ ਪੁ ਨ ਤ ਨ ਥ ਨਿ ਰ ਕ ਰ ਸਿ ਬਿ ਕ ਰ ਮ ਹ
ਹ ਰ ਤੁ ਰ ਕ ਲ ਪ ਤੁ ਰ ਜੁ ਰ ਯੇ ਨ ਕ ਮ ਦੁ ਹ ਤੁ ਹੀ ॥ ੧ ॥ ਮੇ ਰੀ ਬ ਨ ਜ ਮ ਤੁ ਤੁ ਜ ਛੇ ਲ ਰੁ ਠੀ
ਪੁ ਛੁ ਸ ਤੁ ਤੁ ਮੇ ਸ ਉ ਤ ਕੁ ਜ ਬਿ ਤ ਕ ਉ ਧ ਰੇ ਚ ਪੁ ਜ ਪ ਪ ਕੁ ਛਾ ਪ ਲ ਕੁ ਜ ਮ ਛ

ਮੇ ਰੀ ਬ ਨ ਜ ਮ ਤੁ ਤੁ ਜ ਛੇ ਲ ਰੁ ਠੀ

ਤੁ ਭੀ ਡੇ

ਸੋਤ

ਭਾਗੁ ਸ੍ਰੀਦਰੁਤੁ ਨ ਪਾਰੇ ਖਿਨਾ ਸਦਾ ਸਦਾ ਕਰਦੇ ਕਿ ਤਿਤੋ ਗੇ ਸਿਤ ਪ੍ਰਿਯੁਜਯ
 ਅਰਥਾ ਸਿੰਘੁ ਜਪੁ ਤਾ ਮਰ ਪੁਤ ਪਦ ਜੋ ਜੋ ਖੇਤਾ ਮਜੀ ਪੁਤੁ ਮਰਿ ਖਾ
 ਅਤਾ ਗੇ ਜੋ ਜਾ ਮਪਕਾ ਮਦਾ ਕਾ ਮਪਿ ਰੀ ਪ ਰਿ ਕੁ ਗ ਕੁ ਜ ਸ ਰ ਨ ਜ ਚ ਤਾ ਹੇ
 ਹ ਪੁ ਸਿ ਨ ਪੁ ਸਿ ਨ ਪੁ ਖ ਜ ਕੁ ਤ ਨ ਜੋ ਜੋ ਖੁ ਮ ਨ ਦ ਨ ਬ ਫੁ ਤ ॥ ੨ ॥ ਆਖਿ ਜ ਨ ਪ ਦਾ ਸੀ
 ਕੁ ਆ ਮ ਨ ਰ ਤ ਪ ਖ ਰ ਪ ਤ ਖ ਚਾ ਗੀ ਕਾ ਜ ਕੁ ਮ ਖ ਰਿ ਜਿ ਨ ਖ ਆ ਮ ਵੇ ਸੁ
 ਮ ਮ ਰੁ ਚ ਦਾ ਕੇ ਜੋ ਜ ਨ ਚ ਪੁ ਸਿ ਖ ਮ ਰੁ ਪ ਟ ਹੀ ਪੁ ਖ ਮ ਖ ਦਾ ਮ ਪ ਟ ਜ ਮ ਰੁ
 ਖਿ ਮ ਤ ਨੀ ਮ ਤ ਜ ਨ ਪ ਟ ਪ ਦ ਮ ਰੁ ॥ ੧ ॥ ਮ ਟ ਪੁ ਨ ਤੁ ਤ ਪੁ ਖ ਟ ਆ ਹ ਖਿ
 ਜੁ ਰ ਤ ਜ ਮ ਤੁ ਕੇ ਦ ਚਾ ਮ ਖ ਵ ਰ ਖਿ ਮ ਕੁ ਚ ਖ ਪ ਟ ਨ ਖ ਖ ਖਿ ਕੇ ਤੁ ਦ ਮੇ ਹੀ ਮ ਪੁ
 ਟ ਨ ਹ ॥ ਮ ਖ ਪ ਡੇ ਪ ਖ ਖੋ ਖਿ ਮ ਕੁ ਤੋ ਹੀ ਮ ਖ ਮ ਮ ਟ ਖੋ ਰੁ ਤੁ ਖ ਕੁ ਖ ਖ ਖ
 ਖ ਖ ਮ ਖ ਖ ਮ ਖ ਖ ਮ ਖ ਮ ਖ ਮ ਖ ਮ ਖ ਮ ਖ ਮ ਖ ਮ ਖ ਮ ਖ ਮ ਖ ਮ ਖ ਮ ਖ ਮ
 ਮ ਰ ਮ ਤੁ ਕੇ ਪ ਡੇ ਖ ਖ ਮ ਖ ਖ ਮ ਖ ਖ ਮ ਖ ਖ ਮ ਖ ਖ ਮ ਖ ਖ ਮ ਖ ਖ ਮ ਖ ਖ ਮ
 ੨ ॥ ੧੬ ॥ ਮ ਰਿ ਕੁ ਫਿ ਟ ਮ ਖ ਖ ਤੋ ਮ ਕ ਸ ਹ ਗ ਮ ਖ ਰ ਪ ਤ ਖ ਚਾ ਮ ਪੁ ਤ ਤ ਹ ਉ ਤਾ ਮ ਖੇ
 ਜ ਨੇ ਸੰ ॥ ਨਿ ਤ ਮ ਕੁ ਪ ਖ
 ਪ ਮ ਕੇ ਤ ਪੁ ਸਿ ਨ ਖ ਮ ਖ ਖ ਖ ॥ ਮੇ ਰੀ ਗ ਤੁ ਤ ਮ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ
 ਦ ਖ
 ਤੁ ਖ
 ਪੁ ਸਿ ਨ ਪੁ ਖ
 ਮ ਮ ਰੁ ਖਿ ਮ ਖ
 ਖ
 ਨੇ ਕ ਜ ਪ ਖ
 ਜ ਖ
 ਖ

ਰੀ ਗੀ ੧ ॥ ੨ ॥ ਮ ਰਿ ਕੁ ਖ ਖ ਕ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ
 ਜ ਖ
 ਚ ਖ
 ਮ ਰ ਖ ਮ ਨ ਸ ਖਿ ਪ ਖ
 ਨਾ ਕੇ ਖ
 ਜੁ ਖ
 ਲੋ ਖ
 ਖ
 ਪ ਖ
 ਜ ਖ
 ਪ ਤ ਜ ਖ
 ਖ ਪ ਖ ਮ ਪ ਖ ਖ ਖ ॥ ੧ ॥ ਮ ਰਿ ਕੁ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ
 ਰੀ ਖ
 ਖ
 ਤੁ ਗ ਖ ਖ ਪ ਖ ਮ ਖ ਖ ਖ ॥ १ ॥ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ ਖ
 ਕੁ ਤ ਨ ਖ
 ਖ
 ਖ
 ਖ ਖ ਪੁ ਖ
 ਖ

ਕੰਜਪਾਠੀ ੧੫੨ ਕਾਲਬਟਨਾ ਦੇਰਾ ਰਥਪਦਜੇਜਕਮਲਾਖਠੀ ਲਾਖਮੀਦਗ੍ਰ
ਨਲਪਮਦਸਰੇਜੀਦੁਹਾਸਿ ੧੧ ਮੇਰੀਗਜੇਟੁਤਤਪ੍ਰਸਾਦਿਸਫਲਠੀ
ਰਦਜਤਾ ਬੰਨ੍ਹਪਰਕੇਬਾਹਨਾ ਗਨਨੀਅਪਜੁਅਨੇਰੁਮਰੇਪਜਾਨੀਗਮਰਾ
ਹਨਾ ਮੇਰੀਜੇਅਪਤਿਰੁਦਨਾਯਕਜਗਦੀਜਰਠਕਾਦਨਗਦਾਪਰਾ ਸਿਰਨਤੁ
ਮਾਰੀਸੁਪਿਤਿਰੀਪਰਹੇਹੁਪਿਨਪਰਾਪਰਕੁਪਰਾ ੧੨ ੧੩ ੧੪ ਬਿਨਪਦਜਾ
ਕਰਨਬਾਰਾਮੁਤੁਤਲੇਕੀਬਿਲਕੁਪੀ ਬੀਟਤੇਮਪ੍ਰਕਾਸਿਜਾ ਕੁਲਾਜਿਦੁ
ਪਰਾਬੀਟਤੇਲੇਕਪ੍ਰਕਾਸਿਮੁਖਮੀਕਤੇਜਸਾ ੧੫ ਮਦਮੁਕੁਪ੍ਰਸਾਦਿਸਫ
ਲਿਤੁਜਤਾਸਿਦੁਪਮਕੁਟੁਰਾਦਨੀਰਦਾਮਿਜਾਨੀ ਮਦਗਤੀਸੇਪੁਰਣਧੁਰਾਮੀ
ਬਿਧਪਜਾਚਮਦਾਸੋਮ ੧੬ ਅਜਮਦਬਾਹਨੀਪ੍ਰਜਾਤੁਠੇਯਿਤੁਦੀਨਕਾਬਿਸ੍ਰਿਰਾ
ਮਿਦੁਪਜੇਗਸਿਦੁਪਤੇਜਾਜੀਰੁਖੀਪ੍ਰਥਾਜਨਾਰਾਯਨਾ ੧੭ ਮਨਤੁਠੇਯਿਦਪਥ
ਤੁਜਲ ੧੮ ਪ੍ਰਜੀਦਿਪਗਮੀਦਪਰਥੁਹਮਪਰਮਾਤਮਨ ੧੯ ੨੦ ੨੧ ਸਿਕੁਠੀਗਮ
ਕੁਜਜਮਕੁਰਨਬਾਰਾਪਨਦੁਤਪਰਮਜੇਗਸਿਦੁਪਤੇਜਸਿਚੀਤੇਜੀਮੇਕਤਨੁ
ਗਜਸਮੇਨਮੇਨਬੇਨੀਰਥੇਗਬੁਹਮਾਸਿਦਸੰਕੁਥੇਜਨਾਰਦਸਾਰਦਰਤਨਮਨ
ਮੀਹੇਤੁਪ੍ਰਗਮੀਪਦਕੰਜਪਰਜੇਕਰਤਜੁਹਾਰੇਠਾਠੇਦਰਬਾਰਾਠੀਪਦਰਠਲ
ਚਚਮਰਥਪਰਮਕਾਮਮੁਕਰੀਚਾਰਥਟਅਸਟਦਜਨਾਮਮਤਨਦਾਰੇਬਾਠੁਤ
ਤੇਹਕਰਤਜੇਗਜੀਠੀ ੨੨ ਮੇਰੀਤੁਰੀਗਰਾਜੁਠਲਠੀਤੁਅਪਜਾਦੁਰਾਮਸਰ
ਸਿਦੁਜਰੁਪਥਾਰੇਕੁਠਨਬੁਤਾਥਾਹਨਾਗਰੁਥੁਹਮੁਠਿਨਮੇਸ੍ਰਿਤਪ੍ਰਜਾਕੇਸਿਧ
ਹੇਤਸਕਲਹਉਥਾਪ੍ਰਿਪ੍ਰਜਾਥਗਾਹਨਾ ਮੇਰੀਜੇਅਪਜੇਤਿਸਿਦੁਪਸਿਚੀਤੇਜ
ਜੁਮਮਪ੍ਰਕਾਸਨਾਰਾਯਨਜਰਨਤੇਗਾਪ੍ਰਿਨਹੇਹੁਕੁਠਦਨ ੨੩ ੨੪ ੨੫ ਬਿਜਨ
ਪਦਸੀਕਾਸੁਰਜਬਾਰਾਮਜਤੁਤਾ ਸਲੇਕਾਬੀਟਤੇਜਗਬੀਟਨੀਪ੍ਰਕਾਸਠੁਠਿਟ
ਜੁਤਗਸਿਧਦੇਵਦੇਵੀਬਿਜੁਜਬਿਜੁਨਾਥਬਿਜਨਲੇਕਨਾਥਲੇਕਪਾਲਦੇਵੀ ੨੬

ਸੰਕ

ਕੋਤ

ਰਹੀ

11

ਮਦਜੁਰਤਪ੍ਰਸਾਦਿਸਠਲਿਤੁਜਤਾਪ੍ਰਕਾਸੁਲੇਕਕਾਗਮਪਾਥੀਪ੍ਰਕਾਸਠੀ ੨੭
ਸਿਧਾਜਕਾਰਜਗਤੁਰੁਪਮਸਮਦਰਠਬੇਰਾਟੁਤਨਤੁਠੀਕੁਰਬੀਰਾਤਿਤਮੀਗਲ
ਮਾਮੀਦਜੇਤੁਸਿਦੁਪਜੁਰੁਪ੍ਰਕਾਸੁਲੇਕੁਰਾਦਨਾਜਰਨਤੁਠੀਪ੍ਰੀਟ
ਮੇ ੨੮ ੨੯ ੩੦ ਬਿਜਨਪਦਸੀਕਾਸੁਰਜਬਾਰਾਮਜਤੁਤਾਪ੍ਰਕਾਸਉਪਰਥੁਰਾ
ਪੁਸਰੇਜਾਮਠੁਤਾਜਗਨਨਾਥਮਹਾਸੀਸੁਥਲੇਕਜਨਾ ੩੧ ਮੇਰੀਕੁਰਰਠ
ਈਜਠਲਾ ਤੇਦੁਪਸਾਦਿਪਦਕਮਲਾ ਤੁਜਤਾਬਿਸੁਜਕੁਠਾਪ੍ਰਕਾਸਕਰਤਜਗਥਿ
ਮਲਾਮਕਲਪ੍ਰਜਾਕਾਰਜਕਰਤਾਮਪਾਰੁਤੁਰੁਮਹੀਕੁਤੁਰਉਨੇਤੁਰੁਬੇਰਦਾਸਿ
ਦਰੁਪਪੁਰਨਬਾਟਜੁਤਹਪ੍ਰਕਾਸੀਕੁਦੇਵਾਕੁਰਾਦਨਾਠਲਖਮਠੁਦਾਜਰਨਤੁਮ
ਰੀਹਰੀਪ੍ਰੀਨੇਹੇਦੁਹਰੀ ੩੨ ੩੩ ੩੪ ਸੀਕੁਠੀਦੁਰੀਗਨੀ ੩੫ ਸਜਬਾਰੁਲੇ
ਕਾਬੀਟਤੇਪਰਮਜੀਤਲੀਹਮਕਰਮੀਮੁਤਮੇਦਰਜਨੀ ਮਹਮੀਕਲੀਹੇਹਨੀਪੁਰ
ਨਮਸਿਤੁਠੀਠੁਦਪਰਹਾਮਦਚੀਦੁਤਪ੍ਰਜਾਦਿਸਫਲਿਤੁਦਜਤਾਬਿਸੁਪ੍ਰਕਾਸ
ਤੇਪਾਲਯੇਤਪ੍ਰਜਾਬਿਸ੍ਰਿਰਨਦਾਰਜਥਾਠੀਸਿਧੀਗਿਚੀਮੀਪ੍ਰਿਚਈਕ
ਮੁਤਪ੍ਰਤੀਸੁਥਜੀਦੁਗਾਮਜਮਦਪਧਨਪੁਰੇਹੀਕੁਜਨਕਜਗਤੁਰਾਮੀਦਜਗ
ਤਚੁਰਜਗਨਨਾਥਜਰਨਤੁਠੀਪ੍ਰੀਟਮੇ ੩੬ ੩੭ ੩੮ ਸੀਕੁਠੀਦੇਠਕਾਠੀ
ਦੁਬਾਰਾਪਨਤੁਠੀਲੀਹਮਕਰਹੀਮਥਲੇਕਜਨੇਦੁਜੁਰਦਰਹੀਜਗਦੀਜਿਜ
ਨਾਰਦਨਜਾਦੇਹੀਲਾਖਮੀਦਰਜਉਦਰਾਦੇਹੀ ੩੯ ਮੇਰੀਚੀਟਤਾਜੁਠਲਪ
ਜਾਦੁਮਾਰੇ ਤੁਜਤਾਬਿਸੁਪ੍ਰਕਾਸਾਰੇਪਾਲਨਪੇਜਨਜਗਠੀਗੁਠੀਸੋਕਲ
ਮਾਠੀਜਪੀਜਿਚਿਰੁਧਾਰਜਮੁਠੇਉਰਪਤੀਠਕਲਾਬਿਕੁਰੀਤੁਰੇਸਿਧਪ੍ਰਜਾਕੀ
ਸਥੇਕਾਰਜਥਾਰੀਪ੍ਰਧਾਨਪੁਤੁਹਉਥਾਰੇਮੇਜੇਠਪ੍ਰਜਗਰੀਪਿਤਜਗਤੁਰਾ
ਕੁਜਗਨਾਥਾਸਰਨਤੁਮਾਰੀਜਰਨਗਮਹਾਪ੍ਰਠਾਚਰਹਰਨਮਕਾਥਾ ੪੦ ੪੧ ੪੨
ਬਿਜਨਪਦਸੀਕਾਸੁਰੁਗਨਬਾਰਾਮਜਤੁਤਾਸਲੇਕਾਬੀਟਤੇਤਰਾਪਤੁਨਜਥਦਪ

ਚਿਤ ਤੇਰੀ

ਬਿਜਨਪਦ

ਕਿਰਕਦਾਰ

ਮਕਲ ਤੇਰੀ ਪ੍ਰਸਿਦਿ ਹੋਵੇ

ਬਿਨੁ ਖਛੁ ਤੁਪਤਿ ਮਕਲ ਪਾਤਿ ਮਹਿ ਕਪਾਇ ਮਹਿ ਕਪਾਇ ਬਿਜਨੁ ਨਾਈ ਸੀਟੇ ਰੋਮਾ ਪਤਿ
 ਉਮਾ ਪਤਿ ਰੀ ਪਤਿ ਮੁਕਾ ਪਤਿ ਜਨੁ ਤਨੁ ੧੧ ਮਟਨ ਖਤੁ ਤੁਪਜਾ ਵਿਨੁ ਖਲਿ ਤੁ
 ਜਤਾ ਬਿਦਹਾ ਗਿ ਮਹਿ ਕੁ ਸੁਛੁ ਫਲਿ ਚਈ ਬਮਦਾ ਮੇ ਫਲਾ ਪਥਤੁ ਮਸ ਮਟਕਾ
 ਜੁਕਾ ਗਿ ਜੁ ਤੁ ਤੇ ਯੀ ਤੁ ਪੁਜਾ ਪਤਿ ਪੁਜਾ ਪਾਲ ਕਹਾ ਯਕ ਨੁ ਤੁ ਤੇ ਯੀ ਪੁਜੇ ਫਲਾ ਕਾ
 ਨੁ ਜ ਕ ਨੁ ਤੁ ਤੇ ਯੀ ਪੁਜੇ ੧੧ ੨੧ ੧੧ ਸੀ ਕਾ ਛੁ ਦਾ ਚੈ ਪਈ ਗਾ ਕੀ ਤੁ ਰਾ ਬ
 ਚਾ ਪੁ ਨ ਵਤਾ ਬਿ ਸੁ ਰੁ ਪ ਮੀ ਕਲ ਕਾ ਰਾ ਜਗਤੁ ਪਤ ਜਗਨੁ ਯਕ ਬਿ ਜੇ ਰੁ ਪਾ ਪਦਮ
 ਵਰਾ ਪਗ ਮਾ ਤ ਮ ਨ ਰ ਗ ਮ ਸੀ ਕੁ ਲੋ ਹ ਜਗ ਦੀ ਜ ਬਿ ਜੇ ਰੁ ਗ ੧ ਮੇ ਰੀ ਨ ਛੁ ਤੁ
 ਫਲ ਚਈ ਪੁਕਾ ਕੁ ਪੁ ਜਾ ਵੇ ਰੁ ਵ ਜ ਤਾ ਰੀ ਪੁ ਕਾ ਗਿ ਸੁ ਬਿ ਦਹ ਚ ਸਿ ਪ ਜ ਕੁ ਮੇ ਤੇ
 ਚੁ ਛੁ ਚ ਛੁ ਫਲ ਪੁ ਪ ਤ ਯਾ ਤੇ ਕਾਰ ਜ ਕਾਰੀ ਪੁ ਜ ਤਿ ਹਾ ਗੇ ਮੇ ਜੋ ਮਾ ਪੁ ਜਾ ਪ
 ਤਿ ਜੇ ਗੇ ਪੁ ਜਾ ਪਾਲ ਪੁ ਜੇ ਸੁ ਗ ਵ ਸਾ ਹੇ ਹੁ ਪੁ ਜੇ ਨੁ ਜੀ ਗਾਰੀ ਪਾ ਠਾ ੧ ੧ ਗਿ
 ਸਨ ਪਦ ਸੰ ਕਾ ਰਾ ਜ ਬਾ ਰਾ ਮ ਸੁ ਤੁ ਮ ਲੋ ਕਾ ਸੁ ਮੁ ਖੀ ਸੀਟੇ ਰੋ ਗ ਨੇ ਰੀ ਕੁ ਰਿ ਮ
 ਰਕ ਮ ਦੀ ਪ ਮ ਮੀ ਕ ਦਾ ਨ ਖ ਛੁ ਤੁ ਰਾ ਸੀ ਹ ਕੁ ਖ ਈ ਮ ਕੁ ਸ ਤਾ ਜ ਨ ਰ ਦ ਨ ੧ ਮ
 ਦ ਰ ਮ ਤੁ ਤੁ ਪੁ ਜਾ ਵਿ ਜ ਫ ਲ ਚ ਤੁ ਵ ਜ ਤਾ ਪਾਲ ਨ ਜ ਗ ਤੁ ਰਾ ਸੁ ਬਾ ਬਿ ਦਹਾ ਕ ਕਾਰ ਜ
 ਸ ਕ ਥਾ ਸੀ ਮ ਦਾ ਮੇ ਨ ਮ ਟ ਕੁ ਦ ਮ ਸ ਮ ਟ ਕੁ ਪਾ ਰੀ ਪੁ ਜ ਤੁ ਕੁ ਮੇ ਰੁ ਪ ਮ ਥ ਨ ਪੁ ਛੁ ਮ
 ਟੰ ਦੁ ਪ ਜੇ ਨ ਬ ਗ ਵ ਨੀ ਜ ਰ ਨੁ ਤੁ ਕੁ ਸੀ ਪੁ ਜੀ ਟ ਮਾ ੧ ੨ ੨ ਸੀ ਕਾ ਛੁ ਦਾ ਚੈ ਕੁ ਲਾ
 ਮ ਨ ਮ ਲੀ ਪੁ ਟ ਦੁ ਤੁ ਜ ਗ ਗ ਜਿ ਹ ਗ ਜ ਰ ਪੈ ਦ ਰ ਚ ਕੁ ਗ ਦਾ ਮ ਸ ਰਾ ਜ ਤ ਪੈ
 ਰ ਕੁ ਛੁ ਲ ਕੁ ਟ ਬਿ ਰਾ ਜ ਤ ਪੈ ਸੁ ਬ ਲੋ ਹ ਜ ਨੇ ਵ ਰ ਨੀ ਗ ਜੁ ਤ ਪੈ ੧ ੧ ਮੇ ਰੀ ਦਾ ਵ
 ਸ ਰਾ ਜ ਜ ਫ ਲ ਦਾ ਯ ਕ ਪੈ ਤ ਦ ਸ ਤਾ ਬਿ ਸੁ ਬਿ ਦਹਾ ਰ ਮੇ ਤੇ ਕ ਰ ਜ ਜਾ ਪ ਤ ਪੈ ਸੁ
 ਭਾ ਕੁ ਛੁ ਫ ਲ ਜ ਫ ਲ ਮੇ ਤੇ ਪਾ ਕੀ ਕ ਮ ਨ ਪ ਤ ਪੈ ਟੰ ਰ ਪਾਰੀ ਪੁ ਜ ਤੁ ਦਾ ਜ ਤ ਪੈ ਦੁ ਪ
 ਮ ਥ ਨ ਮ ਹਾ ਮ ਸੀ ਕਾ ਜ ਤਿ ਪੈ ਦੁ ਪ ਜੇ ਨ ਕੁ ਗ ਵ ਨ ਜ ਰ ਨ ਗ ਤ ਪੈ ਤੁ ਮ ਹੇ ਹੁ ਪੁ ਜਿ ਨ
 ਵ ਰ ਜਾ ਰ ਤ ਪੈ ੧ ੨ ੧ ੨ ੧ ਗਿ ਸ ਨ ਪ ਦ ਸੰ ਕਾ ਰਾ ਹ ਬਾ ਰਾ ਮ ਸੁ ਤੁ ਮ ਲੋ ਕ

ਸ ੩

ਬੀਟੇ ਜੁ ਰ ਨ ਗ ਤ ਦੀ ਨ ਪ ਰਿ ਪ ਚਿ ਤੁ ਨੁ ਰ ਕ ਰ ਨ ੧ ਸੁ ਬੀ ਆ ਕੁ ਰ ਰ ਨ ਤੁ ਤੁ
 ਜੀ ਕ ਥ ਲੋ ਹ ਨ ਮ ਸੁ ਰੇ ੧ ਮ ਟ ਕੁ ਤੁ ਪੁ ਜਾ ਵਿ ਜ ਫ ਲ ਚ ਤੁ ਵ ਜ ਤਾ ਮੀ ਗ ਲ ਦ ਯ
 ਕ ੧ ਮੀ ਗ ਲੀ ਜ ਮ ਨੀ ਪੁ ਜਾ ਥ ਗ ਤੁ ਰਾ ਮ ਨ ਰ ਹੀ ਤੁ ਜ ਕ ਲ ਪੁ ਜੀ ਨ ਪੁ ਜ ਨ
 ਯੀ ਛੁ ਵ ਖ ਤੀ ਅ ਪ ਮਿ ਟੀ ਪੁ ਜਿ ਪਾ ਚਿ ਦਾ ਜ ਕੇ ਜੁ ਤ ਗ ਜਿ ਪੁ ਕਾ ਵ ਨੀ ਜ ਰ ਨੁ
 ਕੁ ਯੀ ਪੁ ਜੀ ਵ ਮੇ ੧ ੨ ੧ ੨ ਗ ਕੁ ਹ ਬਾ ਰ ਛੁ ਦਾ ਪ ਮ ਮੁ ਖਾ ਸੀਟੇ ਪ ਟ ਜੇ ਰ ਜ ਥ
 ਮੀ ਵ ਰ ਜ ਕੁ ਚ ਈ ਤ ਨ ਜਿ ਹ ਮੇ ਵ ਤ ਪੈ ਸਾ ਛੁ ਤ ਚ ਰ ਨ ਵ ਲ ਮ ਹ ਮੁ ਨ ਮ ਟ ਕੁ ਟ
 ਵ ਤੁ ਪੈ ਚ ਤੁ ਰ ਖ ਸ ਦ ਵ ਜਾ ਮ ਸ ਦਾ ਨੇ ਤੁ ਪੁ ਤ ਗ ਵ ਤੁ ਪੈ ਮ ਰਿ ਗ ਮ ਗ ਮ ਮ ਗ
 ਪ ਪਾ ਰ ਨ ਹੀ ਪਾ ਵ ਤੁ ਪੈ ੧ ਮੇ ਰੀ ਚਿ ਹ ਤੁ ਮ ਫ ਲ ਛੁ ਈ ਪੁ ਜਾ ਵਿ ਰਾ ਵ ਗ ਤੁ ਵ
 ਤੁ ਮੀ ਗ ਲ ਦਾ ਯ ਕ ਜਾ ਵ ਗੇ ਮੀ ਗ ਲ ਨ ਗ ਲ ਜ ਗ ਤੁ ਜ ਮ ਨ ਪੈ ਮ ਨ ਰ ਹ ਤੇ ਰ ਮ
 ਰਾ ਰ ਤੇ ਰ ਪੁ ਜ ਕ ਰ ਮੀ ਗ ਲ ਪੈ ਮੇ ਜੇ ਜੋ ਮਾ ਪੁ ਜਿ ਪਾ ਚਿ ਦਾ ਜ ਕ ਹੇ ਜੁ ਤ ਹ ਜਿ ਪ
 ਕੁ ਗ ਵ ਨੀ ਜ ਰ ਨ ਪੁ ਜਿ ਨ ਜ ਗ ਲ ਯ ਕ ਹੇ ੧ ੨ ੧ ੨ ਗ ਕ ਟੇ ਸ ਬਾ ਰ ਸੀ ਕਾ ਛੁ ਦਾ ਚੈ
 ਰ ਕੀ ਮ ਨੀ ਤੁ ਕਾ ਮੀ ਜ ਲੀ ਮੀ ਜ ਲੀ ਕੁ ਥ ਲੋ ਹ ਤੇ ਹਾ ਜ ਗ ਨ ਸ ਬ ਜ ਗ ਦੀ ਜ
 ਮ ਰਿ ਮ ਗ ਹੇ ਰ ਗ ਛੁ ਰਿ ਚ ਰ ਚ ਰ ਜਾ ਹੀ ਪੁ ਨ ਵ ਤੁ ਜੇ ਵ ਤੁ ਜਾ ਹਿ ਛੁ ਜ ਤੁ ਮ ਹ ਕਾ
 ਲ ਮੀ ਗ ਲ ਕ ਰ ਨ ਵ ਖ ਹ ਰ ਤ ਰ ਨ ਪੀ ਗ ੧ ਮੇ ਰੀ ਗ ਟੇ ਜ ਤੁ ਜ ਫ ਲ ਤੁ ਵ ਪੁ ਜਾ ਵਿ
 ਹੋ ਤੁ ਜ ਤਾ ਜ ਕ ਲ ਕੁ ਗ ਮੀ ਗ ਲ ਮ ਚ ਨ ਪੈ ਮੇ ਤੇ ਮੀ ਗ ਲ ਪੁ ਜਾ ਮ ਸ ਮ ਨੁ ਕ
 ਪ ਦੀ ਯ ਕ ਲ ਪਾ ਸੀ ਮੇ ਪੁ ਜ ਤੇ ਮੇ ਜੇ ਜੋ ਮਾ ਪੁ ਜਿ ਪਾ ਚਿ ਦਾ ਈ ਕ ਗ ਤੁ ਮੁ ਤੁ ਹੀ
 ਜਿ ਪ ਕੁ ਗ ਵ ਨੀ ਜ ਰ ਨ ਜ ਰ ਨ ਸ ਰ ਨੀ ਗੁ ਜੈ ਪੁ ਜਿ ਨ ਪ ਰ ਬ ਹ ਮ ਚ ਬ ਲੋ ਹ ਮੀ ਗ ਲ ਕ
 ਰ ਨ ੧ ੨ ੧ ੨ ਗ ਕ ਟੇ ਸ ਬਾ ਰ ਮ ਸੁ ਤੁ ਤਿ ਸ ਲੋ ਕਾ ਬੀ ਟੇ ਮੀ ਗ ਲ ਕੁ ਪ ਤੁ ਮੀ
 ਗ ਲੀ ਕ ਵ ਰ ਜ ਨੰ ਮ ਛੁ ਦੁ ਜਾ ਤ ਕ ਰ ਨੀ ਜ ਗ ਤੁ ਜ ਟਿ ਹਾ ਕੁ ਟੀ ਅ ਸੁ ਜ ਤ ਪ ਮ ਨੇ ਤੁ
 ਜੀ ਮ ਸੁ ਬ ਲੋ ਹ ਮੀ ਗ ਲ ਕ ਰ ਨ ੧ ਮ ਟ ਗ ਨੇ ਜ ਤੁ ਪੁ ਜਾ ਵਿ ਜ ਫ ਲ ਚ ਤੁ ਵ ਜ ਤਾ
 ਮੀ ਗ ਲ ਮੇ ਰੀ ਮੀ ਗ ਲੀ ਪੁ ਜ ਮ ਨੀ ਕ ਲੀ ਜ ਗ ਵ ਹੁ ਮ ਨ ਗ ਹੁ ਪੁ ਤੁ ਪੁ ਜ ਨੀ ਜ

੧੩

ਬਿਸਨ ਪਦ ਮਨਾ

ਭਿਸਨੁ ਬਥਿੰਦੁਰੀ ਸਰਨੁ ਤੁਥੇ ਸੀ ਸਾਥਾ ਹੋ ਪੁਰੀ ਦੇ ਮੇ ਪਰ ਨੀ ਪਰੰ ॥ ੧ ॥ ੨ ॥ ੧ ॥
ਸਿਕਾ ਮਰੁਤਗਾਣ ਬਾਚਾ ਛਿਟਾ ਨਗਾ ਜਗੁ ਪੀਅਨ ਕਤੁ ਕਾ ਅੰਜੁ ਛੀ ਕ੍ਰਿਪਾ ਨਿਧਾਨੁ
ਸੁਬਲੇ ਹਰਾ ਵੇਰਾ ਚਕੁ ਪਾਣ ਬਈ ਕੰਨ ਨਾ ਬਗ ਕੁ ਕੋ ਤੁ ਬੀ ਵੇਰਾ ॥ ੧ ॥ ੨ ॥ ੧ ॥ ਮੇਰੀ ਮ
ਰੁਤ ਤਾ ਸ ਫੁਲਾ ਪੁਸਾ ਦਿ ਨੁ ਜਤਾ ਹੋ ਮਹਿ ਵ ਕੁ ਤੇ ਮੇ ਕੁ ਆ ਮਾ ਮ ਪ ਕ ਚ ਕ ਵੇ ਵ
ਕ ਚ ਜ ਨੀ ਗੁ ਠੀ ਦਾ ਜਾ ਮ ਨੁ ਰ ਵੀ ਤੀ ਮੇ ਜੇ ਜੇ ਮਾ ਪ ਪ ਲ ਨ ਜ ਕ ਵ ਵੀ ਤੇ ਨੁ ਕੁ ਰ ਨ
ਨੀ ਭਿਸਨੁ ਬਥਿੰਦੁਰੀ ਸਰਨੁ ਤੇ ਰੇ ਮੇ ਪੁਰਾ ਪੁਸਿ ਨੁ ਹੁ ਜੀ ਵੇ ਹਰੀ ॥ ੧ ॥ ੨ ॥ ੧ ॥
ਭਿਸਨੁ ਪਦ ਸਿਕਾ ਭੁਗਤੁ ਜ ਨ ਬਾ ਚਾ ਅਜ ਤੁ ਤ ਸ ਲੇ ਕਾ ਬੀ ਵੇ ਰੇ ਪਾ ਲਾ ਜਾ ਮਾ ਖ
ਛੇ ਬੀ ਵੇ ਕਾ ਜੀ ਨ ਮ ਖ ॥ ਬੀ ਵ ਰੇ ਜੇ ਰੇ ਜ ਪਾ ਵ ਉ ਬੀ ਵ ਤੇ ਮਿ ਨ ਲ ਪ ਠਾ ਬੀ ਵ ਰੇ ਕੇ
ਬੀ ਵ ਕ੍ਰਿ ਪਾ ਸਿ ਪ ਕੁ ਰਾ ਤ ਬੁ ਤ ਜ ਲ ਜ ਨ ਚ ਵ ਨ ਹਾ ਬੀ ਵ ਤੇ ਦੀ ਨ ਬੀ ਪੁ ਸ ਤਾ ਸਿ ਪ ਕੁ
ਗ ਤ ਨ ਪੁ ਤਿ ਪਾ ਲ ਨੇ ॥ ੧ ॥ ਮ ਵ ਕੁ ਗ ਤ ਤੁ ਤੁ ਪੁ ਜਾ ਵੇ ਸ ਫੁ ਲਿ ਤ ਵ ਜ ਤਾ ਕੁ ਗ ਤ
ਪੁ ਪ ਤ ਮੇ ਮ ਵ ਜੀ ਵ ਨੀ ਨਾ ਮਾ ਘ ਚ ਤੁ ਕੁ ਜੀ ਮ ਵ ਜ ਨ ਮ ਜ ਕ ਲ ਹ ਰੀ ਗ ਬੀ ਵ ਕ
ਰੇ ਰੇ ਜ ਨ ਮ ਮਿ ਕ ਚ ਯਾ ਚਾ ਮ ਪ ਮਿ ਕ ਚ ਯਾ ਚਾ ਮ ਪ ਰ ਵੇ ਚਾ ਮ ਸ ਮ ਵ ਮ ਨ ਨ
ਵਾ ਮ ਸਿ ਘਾ ਬੀ ਵ ਤ ਤ ਨ ਤ ਕ ਰ ਕੁ ਯ ਕੁ ਰ ਕ ਰ ਮ ਤਾ ਮ ਖ ਤੇ ਚਾ ਮ ਜਾ ਸ ਰ ਨ
ਤੁ ਕੁ ਬੀ ਸ ਹਾ ਕੁ ਵੀ ਪੁ ਜੀ ਦੇ ਮੇ ਪ ਰ ਨੀ ਪ ਰ ॥ ੧ ॥ ੨ ॥ ੧ ॥ ਛਿਕਾ ਭੁਗਤੁ ਜ ਨ ਬ
ਚਾ ਬ ਹ ਮ ਕੁ ਪ ਕਾ ਮ ਨੀ ਤ ਤ ਕਾ ਮ ਜੀ ਜੁ ਛੀ ਵ ਯਾ ਲ ਵੇ ਵੇ ਵੇ ਵੇ ਵ ਰਾ ਮ ਕ੍ਰਿ ਪਾ ਨਿ
ਧਾ ਨ ਕ ਸ ਲ ਨੈ ਨ ਕ ਮ ਲ ਨਾ ਕੁ ਸੁ ਬ ਲੇ ਯਾ ਮਾ ਵਾ ਮ ਤ ਸ ਦਾ ਸ ਵੇ ਕ ਵੇ ਕ ਵਾ
ਮ ਨੀ ਤ ਬਿ ਮ ਤੁ ਕੁ ਗ ਤਾ ਹਿ ਤ ਪਾ ਪੁ ਧਾ ਨ ਨੀ ਤ ਹੇ ॥ ੧ ॥ ਮੇ ਰੀ ਕੁ ਕ ਤ ਤਾ ਸ ਫੁ ਲ
ਪੁ ਜਾ ਵ ਨਾ ਬ ਤੇ ਰੀ ਯੀ ਪਾ ਪ ਤ ਕੁ ਕ ਤ ਕੁ ਵ ਨੀ ਮ ਘ ਚ ਨਾ ਮ ਜੀ ਵ ਨੀ ਮ ਫੁ ਲ ਜ
ਨੁ ਮਾ ਮ ਘ ਚ ਤੇ ਜ ਨ ਮ ਮ ਰ ਨ ਤੇ ਛੇ ਵੇ ਸਾ ਤਿ ਸਿ ਵ ਰੁ ਪ ਉ ਪਾ ਜ ਕੀ ਅ ਨੀ ਤ ਵਾ ਸ ਤੇ
ਰ ਹੇ ਗ ਨਿ ਜ ਕੀ ਚ ਨਾ ਮ ਕੁ ਰਾ ਮ ਕਾ ਮ ਕਾ ਮ ਨ ਚ ਹੀ ਤ ਕਾ ਛੁ ਕੁ ਨਾ ਰਾ ਬੀ ਵੇ ਮੇ ਜੇ
ਜੇ ਮਾ ਪ ਕੁ ਤ ਬ ਤ ਸ ਲ ਕੁ ਹੇ ਰ ਨੀ ਕੁ ਚ ਵੀ ਤ ਹ ਚਾ ਸ ਰ ਨ ਨਾ ਬ ਤੇ ਰੀ ਯੀ ਪ ਨਿ

੧੫

੭੪

ਹੋ ਹੁ ਸਾ ਵ ਰੇ ॥ ੧ ॥ ੨ ॥ ੧ ॥ ਭਿਸਨੁ ਪਦ ਸਿਕਾ ਭੁਗਤੁ ਜ ਨ ਬਾ ਚਾ ਮ ਜੁ ਤ ਤ ਸ ਲੇ ੭੪
ਬੀ ਵ ਰੇ ਮ ਹਾ ਪ ਕਾ ਜ ਤ ਮ ਨ ਜ ਹਾ ਤੇ ਜ ਰ ਜ ਤੇ ਜ ਥੀ ਤੇ ਜ ਮੇ ਸ ਹਾ ਤੇ ਜ ਕ ਸੁ ਪ ਕ
ਜ ਪ ਕਾ ਸ ਤ ॥ ੧ ॥ ਮ ਵ ਉ ਕੁ ਗ ਤ ਤੁ ਪੁ ਜਾ ਵੇ ਸ ਫੁ ਲਿ ਤ ਵ ਜ ਤਾ ਪ ਕੁ ਵ ਪੁ ਨਾ ਬ
ਵਾ ਨ ਕੇ ਕ ਪੁ ਪ ਰੀ ਮ ਮੀ ਪੀ ਸੁ ਰ ਚ ਨਾ ਕੁ ਵੇ ਪਿ ਕਾ ਮੀ ਵੇ ਵ ਸਿ ਛਾ ਬ ਵੇ ਤ
ਮਾ ਮ ਸ ਮ ਵ ਕਾ ਮ ਵ ਕਾ ਮ ਕ ਰ ਕੁ ਤੁ ਠੀ ਤ ਵੇ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ ਵ
ਵਾ ਕਾ ਮੇ ਜ ਕੁ ਕ ਵ
ਛੇ ਵ ਕੀ ਤ ਕਾ ਚ ਉ ਪ ਠੀ ਮਾ ਮ ਨੀ ਤੁ ਕੀ ਮ ਜੀ ਜੁ ਛੀ ਰੀ ਖ ਹਾ ਪ ਕੁ ਮੀ ਜੁ ਲ ਮ ਕ੍ਰਿ
ਪਾ ਸਿ ਪ ਰੇ ਜਾ ਰੀ ਚ ਪ ਠਾ ਕੇ ਸੇ ਕ ਮ ਲ ਨੈ ਨੁ ਕੇ ਵ ਕੁ ਬ ਲੇ ਹੁ ਜਾ ਮ ਵ ਰ ਚਾ
੧ ॥ ਮੇ ਰੀ ਉ ਕੁ ਗ ਤਾ ਸ ਫੁ ਲਾ ਤ ਵ ਪੁ ਜਾ ਵੇ ਤੁ ਜ ਤਾ ਹੇ ਮ ਨਿ ਜ ਪੁ ਨਾ ਪ ਤਿ ਬੇ ਵ ਨ
ਜ ਮੀ ਪੀ ਕੁ ਠੀ ਮਾ ਹ ਠੀ ਵੇ ਵ ਗ ਨਾ ਮੇ ਮਾ ਪ ਕਾ ਹ ਉ ਕਾ ਮੇ ਮੇ ਜੇ ਜੇ ਪੁ ਕਾ ਮ ਵਾ ਕ ਮ
ਕਾ ਮੇ ਜ ਪੁ ਰ ਖ ਤੁ ਗ ਵ ਨਾ ॥ ੧ ॥ ੨ ॥ ੧ ॥ ਛਿਕਾ ਭਿਸਨੁ ਪਦ ਸਿਕਾ ਭੁਗਤੁ ਜ ਨ ਬਾ ਚਾ
ਅ ਜ ਤੁ ਤਾ ਮਾ ਵੇ ਜ ਤੇ ਕੁ ਵੀ ਵ
ਲ ਕੇ ਰ ਵਾ ਬਿ ਕੁ ਮ ਹਾ ਕ ਚ ਨੀ ਮ ਹਾ ਕ ਚ ਨੀ ਜੀ ਕ ਵ ਵ ਨਾ ਤੇ ॥ ੧ ॥ ਮ ਵ ਕੁ ਖ
ਮ ਚ ਤੁ ਤੁ ਪੁ ਜਾ ਵੇ ਸ ਫੁ ਲਿ ਤੁ ਜ ਤਾ ਕੁ ਤ ਨਾ ਯ ਕ ਹਾ ਗ ਨ ਨੀ ਜੀ ਕ ਬ ਤੁ ਤ ਨਿ ਕੁ ਮ
ਜਾ ਛੁ ਪਿ ਜਾ ਮੇ ਹੀ ਕੁ ਗ ਕੁ ਗ ਕ ਰ ਮ ਨੀ ਪਾ ਪ ਰੀ ਵ ਲੇ ਮੇ ਹੀ ਮ ਵੇ ਵ ਲ ਵ ਯ
ਕ ਜ ਵ ਲ ਕੁ ਪ ਤੁ ਕੁ ਮ ਨ ਚ ਹ ਰੀ ਨ ਚ ਸਿ ਪ ਕੁ ਗ ਵ ਨ ਹਾ ਮ ਜ ਰ ਨ ਤੁ ਕੁ ਬੀ ਪ ਸਿ
ਮੇ ॥ ੧ ॥ ੨ ॥ ੧ ॥ ਛਿਕਾ ਭੁਗਤੁ ਜ ਨ ਬਾ ਚਾ ਛੇ ਤ ਬੁ ਹੁ ਪੁ ਪੀ ਮ ਨੀ ਤ ਤੁ ਕਾ
ਜੁ ਹਾ ਵ ਨਾ ਬ ਵ ਗ ਮ ਵ ਪ ਰ ਜ ਵ ਰ ਜੇ ਬਿ ਕੁ ਤੇ ਮ ਨ ਬੁ ਧ ਬਾ ਤਿ ਤੇ ਪ ਰੇ ਮ ਗ ਮ
ਬੇ ਵ ਵੇ ਵ ਤੇ ਮ ਯੇ ਨਾ ਮ ਯ ਨ ਮਾ ਮ ਰ ਮ ਪ ਮ ਤ ਮ ਵੇ ਵ ਬੀ ਵ ਤੇ ॥ ੧ ॥ ਨੈ ਨ ਬੇ ਨ ਮ ਚ
ਚ ਰੀ ਸੁ ਬ ਲੇ ਰ ਨ ਮ ਜ ਰੇ ॥ ੧ ॥ ਕੁ ਖ ਮ ਨ ਰੁ ਮ ਵ ਸ ਫੁ ਲ ਪੁ ਜਾ ਵੇ ਸ ਰ ਤਾ ਸਿ
ਪੁ ਰ ਨ ਕੁ ਤ ਗ ਨ ਬਿ ਸੇ ਗ ਨ ਨੀ ਮ ਹੇ ਕੁ ਯਾ ਪੁ ਜਾ ਕ ਰ ਮ ਕ੍ਰਿ ਤ ਮ ਨ ਕੁ ਗ ਕੁ ਗ ਵੇ ਤ

ਛਿਕਾ ਭਿਸਨੁ ਪਦ ਸਿਕਾ ਭੁਗਤੁ ਜ ਨ ਬਾ ਚਾ

ਹਉਮੇਜੋਆਪਣਲਵੰਦੁਪਨਰਹੈ ਨਰਾਜਿ ਘਟੇਵੇਦਵਰਜਰੰਨਾਥਰੀ
 ਡੀਹੁਜੀਏਪੁੰਨਪੁਰਦਾਯਾਣਾਇਸਾਈਚਨੀ ੧॥੨॥੧॥ ਆਖਿਨਪਦ
 ਸਿਕਾਮੇਘਮਾਲਾਬਾਗਾਮਹਤੁਰਿਜਲੇਕਾ ਆਖੇਚਤੇਘਨਸਾਖੰਨੰਤਮੀ
 ਰਜਾਮਹਾਬਲੰ ਬੰਦਤੇਬਹਮਾਤੁਕਾਯੋਖਿਜੁਕੁਪਖਿਜੁਦਕਨਨੰਮਦਘਨਤ
 ਕੁਪਸਾਦਿਸਫਲਿਤਦਸਤੁ ਥਾਰਬਰਖਣੀ ਆਪਤੀਤੰ ਆਕਿਨਦੁਆਰਦੇਵਕ
 ਰੰਃ ਮਤਪਤਮੇਜਗਮੰਤੁਲੀਪਦਦਾਰਜੀਵਪਕੇਜਨਾਨਾ ਮਸਮਦਖਿਖਬਤੁ
 ਕੁਮੰਤੀਜਤੁਕੁੰਗਾਵਦੇਵਰਾ ਮੀਦੀਬਿਸੁਕੁਪਬੋਰਾਟੁਨਮਹਾਕਾਯੋਖੀਜਰ
 ਨਤੁਕੁਮੀਪਸੀਦੀ ੧॥੨॥੨॥ ਸਿਕਾਛੰਦਾਉਪੈਦਾਮੇਘਮਾਲਾਬਾਰ
 ਛੰਦਮਹੇਦਾਮਦੇਜਤਮਾਹਿ ਅੰਜੁਲੀਜੁ ਮਹਾਪ੍ਰਕੁਮਹਾਬਾਰੋਬਲੀਜੁ ਯਗਨ
 ਯਕਜਗਬੰਦਨਹਗੇਗਾਮੁਬਲੋਹਕੁਗਦੰਤਹਰੀਕੁ ੧॥ ਮੇਰੀਘਨਤਾਮ
 ਫਲਤਈਜੁ ਮਦੁਗੀਰਦਨਜਲਜੁ ਗਕਿਨਦਾਰਜੁ ਰਜਪ੍ਰਪੁਰਜਲਕੁ
 ਜਰੋਕਰਉਤੁਪਤਮੇਕੀਜੁ ਮਸਦਾਰਮਿਪਦੇਸਕਕੀਜੁ ਮੇਜੁਮਰੀਸਿਖਜੁ
 ਪਕੁਜੀ ਮੇਜੇਜੋਆਪਖਿਜੁਕੁਪਜਤੁਕੁ ਮਸਰਨੁਮਾਰੀਸੁਖਲੋਹਕੁ ਮਹੇ
 ਹਪੁੰਨਾਮਰਕਹਉਛੋਹੁ ੧॥੨॥੨॥੩॥ ਆਖਿਨਪਦਾਸਿਕਾ ਮਸੁਨੀਕੁ
 ਮਾਰਬਾਗਾ ਮਸਤੁਤਾ ਬੰਦਤੇਜੀਵਨਮੁਗੀਮੀਦਬਈਦਨਾਰਾਯਨੰਤੁਕੁਕੀ
 ਤ੍ਰਿਬਿਧਾਥਿਆਧਨਾਸਯਾ ਜਰਾਮਰਾਸਾਜਯਾਯੋਨਾਮਜੁਧਾਜੀਪੀਵਤੇ ੧॥
 ਆਦੇਸਤੇਆਦੇਜਤੁਕੁਮੀਦੇਵੇਜਨਤਨੰ ਚਤੁਰਾਯੁਧੀਮਹਾਥਾਰੀਦਾਨਦਰਮ
 ਹਾਬਲੰ ੧॥ ਮਦਮਈਟਤਤੁਪੁਸਾਦਿਜਫਲਿਤਦਸਤੁ ਪੁਦਮਾਥੇ ਸਟ
 ਨਿਦਾਰੀਮੇਰੀਆਰੋਗਯੀ ਮਹਾਰੀਪੁਜਮਨੰਕੁਮਹਾਰਜਾ ੧॥ ਮਸਮਦਬ
 ਈਦਤਸਿਤਤੁਕੁਯੀ ਮਾਯੁਰਬੋਦਾ ਮਧਿਕਾਰਕੀਮਾ ਪੁਨਨਾਕਲਿਯਨਦਾ
 ਯਕਹਾਸਰਨਤੁਕੁਮੀਕਦਸਿਮਾਯੀਪੁਜੀਦਪਗਮੇਸੁਰੀਕਾਰੀ ੧॥੨॥੨॥੪॥

ਸਰਲ
 ਮੁਖੀਦੀਦਾਰਦੀਕਾ
 ਮੇਰੀਬਈਦਨਾਰਥਮੇ

ਸਿਕਾ ਮਸੁਨੀਕੁਮਾਰ ਉਕੁ ਛੰਦੇਦੇਯਾ ਮਦੁਹਾਰਜੀਦਨਗਰਪੁਧਾਰਾ ੧੪੨
 ਮੀਕੁਰਾ ਮੀਰਲਕਰਕਲਿਯਾਨਕਰਲਖਮੀਦਰਾਮਿਕਾਰ ੧॥ ਮੇਰੀਬ
 ਈਦਕਤਾਜਟਲਤੁਦਪਸਾਦਿਸੁਬਲੋਗਾਤਦਜਤਪੁਨੀਟਕੋਰਕਮਾਥਿ
 ਸਟਰਜਮੇਗਾ ੧॥ ਮੁਪਤਮੁੜੇਮਾਰੇਗੀ ਯਾਰਸਕਲਕੁਤੋਰੇਦੇਵਾ ਹੋਬਈ
 ਵਕੀਤਕਦਪਨੀਰੋਮਾਯੁਰਬੋਦਕਉਜੇਵ ੨॥ ਮੇਸ ਜੋਆਪਬਈਦਹ
 ਰਮੁਬਕੁਤੁਹਿਤਕਾਰਾ ਮਸਰਨੁਮਾਰੀਪੁਕੁਹੋਪੁਨਨੁਕੁ ੧॥੨॥੪॥
 ਖਾਨਮਦੀਕੁ ਆਖਿਪਤਮੀ ਆਖਾ ਮਸਤੁਕੇਸਲੋਕਾ ਯਾਮਦੁ ਨਾਮਾ
 ਵੇਹੁਮੁਮਾਦੇਪੁਰਜਾ ਯੋਗਮੁਖਯੋ ਚੁਫਦਾਰੋਮਹਾਬਲੋਗਾਜਤੁਪੁਨ
 ਮਾਯੀ ਮਦਾ ਖੋਮੁਕੁਦਾ ਮੇਤਮਨਦੇ ਦਾ ਮਦਪੁਸਤੁਤੁਪੁਰਵੇਹਦ
 ਲੀਕੁ ਤਾਏਪੁੰਨਾਮਚਾ ਤਦਜਰਾਮਾਦੇਮਾਯਾਪਾਗਟਮੇਮਸਮਦਤਦ
 ਕਿੰਨੀਪਿੰਜਾ ਸਾਯਕਨ ੧॥ ਮੇਰੀਮੇਰੀ ਮੇਦਾਦਮੁਰਮਪਿੰਨੰਜਰ
 ਨੁ ਸੁਯੀਪਸੀਦੀ ੧॥੨॥੨॥੪॥ ਸਿਕਾਛੰਦਾਉਪੈਦਾਮੇਘਮਾਲਾ
 ਯਮਤੁਕੁ ਮਹਾਕੁਤੁਕੁਮੀਪੁਕੁ ਮਸਰਾਥੋਦਗਾਥੇਜਾ ਮਰੇਗਾਜਨ
 ਦਾ ਮੇਰਦਯਾਮਚਰਸੁਖਦਾ ਆਪਮਤੁਦੁ ਯਾ ਮਸਰਪੁਰਪੁਕਾਯਪਤ
 ਮੇ ਆਏਗਾਜਤੁ ਚਈ ਰੰਜਜਤੋ ਜਾ ਆਰੇਤੋਹਕੇ ਸਿਰੀਦਾ ੧॥੨॥੨॥੪॥
 ਰਾਮੇਰੀਮਹਾਪੁਕੁਜਫਲਤੁਜਰਾਏ ਮੁਜਨੀ ਮਸਤੁਤੁਤਿਹਾਰੀਉਤਪਤਿਕ
 ਕਲਪੁਯਾਏ ਗਕਿਕਰੀਬਾਰੀਜਲਰਟਨਜੇਦਕਾਇਨਤੇਠੇ ਮੇਜੇਜੋਬਾਹਮ
 ਵੇਦਕੁਰਾਦਨਹਰਤਾਮੇਗਾ ਮਸਰਨੁਮਾਰੀਕਿੰਦਯਾ ਨਿਧਪਿੰਨਹੁਜੇਦੇ ੧॥
 ਰਾ ਆਚਰ ਜਸੁ ਮਿਰਾਤੁਕੁਗਾ ਮੀਯੁਰਤਰਤੋਹਕਉਦਾ ੧॥੨॥੨॥੪॥ ਆਖਿ
 ਨਪਦਸਿਕਾ ਗਠੇਦੀਯਾਧਰੀਬਾਰਾ ਮਸਤੁਤਿ ਮਸਲੋਗਾ ਬੰਦਤੇ ਕੁੰਗਹਯ
 ਤੰਗਤਿਕੁਲਸਾਣਕਰਾਬਜਾ ੧॥ ਮੇਖਚਕੁਗਦਾ ਯਾਰੀਗਪਦਮਲਨਮਜਤੁਤੇ ੧॥੪॥

ਅਭਿਯੋਗਿਤਪਤਿਜਾਂਡੀਆ ਕਾਇਾ ਏਕਯਾਨੇ ਕ੍ਰਾਇਫੁਯਾ ਆਯਾਤੋਰੀਯੁਰ
 ਨਗਾ ਅਦਾ ਮੈਂ ਜਗਤ੍ਰਾ ਆਮਦਾ ਸੀਰੁਤੁ ਮੈਂ ਤ੍ਰੀਨਾਯਕਰਾ ਚਰੰ ਮੀ ਮੈ
 ਵਿਭਿਯੋਗਿ ਜਾ ਕ੍ਰਾਯਾ ਨਿਸਾ ਕ੍ਰਾਯਾ ਸਿਰਨ ਤੋਰੁ ਮੈਂ ਪ੍ਰੀਦਾਮਾ ॥ १ ॥ २ ॥ ३ ॥
 ਪਾਠਿ ਕ੍ਰਾਯਾ ਏ ਏ ਜਾ ਪ੍ਰੀ ਕ੍ਰਾ ਡੈ ਪ੍ਰੀ ਮਾ ਅਨੰ ਰੁਕਾ ਯੁਗਾਰਤ ਜਗ ਥੀ ਏ
 ਧੀ ਜਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ
 ਤੁਨ ਸੀ ਪ੍ਰੀ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ ਥਲੋ ਕ੍ਰਾ
 ਢਾਪ ਮਥਨ ਕ੍ਰਾ ਪਾ ਨਿ ਪਨ ਰਿ ਪੀ ਕ੍ਰਿ ਜ ਚੇ ਥੀ ਏ ਜ ਗ ਨਾ ਡ ਕ ਵਿ ਡ ਪ ਚੀ ਆ ਧ
 ਟੁ ਮੁ ਖ ਕ੍ਰਿ ਜ ਅ ਨ ਯ ਪ ਢ ਨ ਤੋ ਲੋ ਕ ਕ ਡ ਜ ਹ ਨ ਡ ਲੁ ਸ ਤ ਆ ਢਿ ਤ ਡ ਨ ਜ ਤ ਤੋ
 ਕੋ ਾ ਮੇ ਰੀ ਪ ਚ ਤ ਤੁ ਪ ਜ ਏ ਜ ਡ ਲ ਡ ਕੁ ਜ ਤ ਸੁ ਕ ਲ ਗੁ ਡ ਕੇ ਹ ਊ ਪ ਤੁ
 ਥਿ ਏ ਯਾ ਪਾ ਕ ਟ ਕੁ ਏ ਹ ਊ ਡਿ ਕ ਰੀ ਰਿ ਹ ਚੀ ਆ ਜ ਜੇ ਆ ਪ ਏ ਡਿ ਆ ਨਿ ਪ
 ਗੁ ਡ ਨਿ ਪ ਨ ਗੁ ਡ ਮ ਯੋ ਗੁ ਡ ਮੇ ਮੁ ਰ ਚੀ ਆ ਰ ਨ ਸ ਰ ਨ ਜ ਰ ਨ ਏ ਡੁ ਜੈ ਪ ਰੀ
 ਨ ਧ ਚ ਡ ਹ ਮ ਪ ਡ ਨ ਆ ਪੁ ਕੀ ॥ १ ॥ २ ॥ २ ॥ ਫੀ ਥਿ ਜ ਨ ਪ ਡ ਸੀ ਕੁ ਆ ਥਿ ਏ ਯਾ ਪ
 ਰ ਬਾ ਡ ਆ ਅ ਸ ਤੁ ਤਿ ਸ ਲੋ ਕ ਆ ਥੀ ਡ ਤੋ ਸੁ ਥ ਕੁ ਤੋ ਜੁ ਡੁ ਰੀ ਬੋ ਕੰ ਡ ਨ ਥ ਗ ਡਾ ਪ ਰ
 ਸੁ ਚ ਆ ਪ ਸੁ ਚ ਗ ਡਾ ਤੁ ਰੀ ਸ ਤੁ ਜੀ ਕ ਲੁ ਸੀ ਪਿ ਰ ਆ ॥ १ ॥ ਅ ਡੁ ਤੁ ਪ ਨ ਮੀ ਡੁ ਯਾ
 ਤੁ ਕੁ ਡੀ ਏ ਕੋ ਹੀ ਥੁ ਹ ਸ ਯ ਮ ਚਾ ਤੁ ਡ ਮ ਯਾ ਪੁ ਰ ਜ ਡਾ ਰੋ ਨੇ ਸੁ ਹ ਆ ਰੁ ਥਿ ਥਿ ਚ
 ਤੋ ਆ ਮ ਰ ਥੀ ਕੁ ਵੇ ਤ ਆ ਨੇ ਕ ਸੁ ਹ ਮ ਡੁ ਚੋ ਤੁ ਪ ਡ ॥ ਤੁ ਤ ਮ ਹੀ ਏ ਡ ਨ ਗ ਤੁ ਕੁ ਊ ਤੁ ਪ
 ਕੰ ਡ ਚ ਰ ਰ ਚ ਹੀ ਅ ਸ ਮ ਡ ਪ ਨੁ ਸੀ ਪ ਜ ਆ ਤੁ ਕੁ ਡੀ ਨ ਡ ਨ ਯ ਕ ਆ ਥਿ ਜੇ ਸੁ ਡਾ ॥ १ ॥
 ਸਿ ਡ ਚ ਰ ਚ ਨ ਯ ਕ ਜ ਗ ਨ ਡ ਥ ਜ ਗ ਤ ਕ ਰ ਨ ਕ ਲ ਆ ਨਿ ਪੀ ਆ ਕ ਰ ਤ ਚੀ ਚ ਜ
 ਰ ਨ ਤੁ ਕੁ ਡੀ ਪ ਸ ਡਿ ਮੇ ਪ ਰ ਨੀ ਪ ਰ ਆ ॥ १ ॥ २ ॥ २ ॥ ਆ ਕੁ ਚ ਰ ਚ ਰ ਬ ਚ ਨ
 ਆ ਸ ਤੁ ਤੁ ਡੁ ਡ ਆ ਮੀ ਸਿ ਤ ਗ ਤ ਯੁ ਹ ਆ ਥੀ ਡ ਨ ਸੀ ਪ ਤੁ ਕੋ ਚ ਰ ਚ ਰ ਨ ਯ ਕ
 ਜ ਗ ਪੁ ਰ ਕੋ ਆ ਮ ਥਿ ਲ ਡੁ ਕ ਡਾ ਨ ਰ ਮ ਪ ਤੁ ਕੋ ਆ ਸਿ ਥ ਲੋ ਹ ਜ ਨੇ ਡੁ ਤੁ ਗ ਤੁ ਪ ਤੁ ਕੋ

ਥਿ ਏ ਯ
 ਸੁ
 ਚ ਰ ਚ
 ਰ
 ਜੇ ਨੇ ਕ
 ਜ

१ ॥ ਆਥੀ ਊ ਤੁ ਪ ਤਿ ਜਾਂਡੀ ਆ ਕਾਇਾ ਏ ਕਯਾਨੇ ਕ੍ਰਾਇਫੁਯਾ ਆਯਾਤੋਰੀਯੁਰ १੪੩
 ਜ ਡ ਏ ਆ ਊ ਤੁ ਪ ਤੁ ਕ ਰ ਤ ਕੁ ਹ ਨ ਡੁ ਨ ਸ ਚ ਆ ਜ ਮ ਰ ਥ ਹੇ ਹੁ ਮ ਯਾ ਜ ਗ ਡੀ ਜ ਆ
 ਚ ਰ ਚ ਰ ਪੁ ਗ ਡ ਤੁ ਤੁ ਏ ਡੀ ਜ ਆ ਮੈ ਆ ਨ ਸੀ ਪ ਜ ਆ ਜ ਡੀ ਜ ਰੀ ਜ ਡੀ ਆ ਜੇ ਡੇ
 ਜੋ ਆ ਪ ਚ ਰ ਚ ਰ ਜ ਆ ਡੀ ਆ ਯ ਕ ਪ ਜ ਆ ਡ ਲ ਜ ਗ ਡੀ ਜ ਆ ਕ ਰ ਤੁ ਪੁ ਰ ਖ ਡ
 ਚ ਥਿ ਜੋ ਥੀ ਜ ਆ ਰ ਨ ਤੁ ਮ ਕੀ ਅ ਚੁ ਰੋ ਡ ਆ ਲ ਆ ਰਿ ਹੁ ਪ੍ਰੀ ਨ ਮ ਡੁ ਕ ਰ ਹੁ ਰਿ
 ਹ ਆ ਲ ॥ १ ॥ २ ॥ ਥਿ ਜ ਨ ਪ ਡ ਸੀ ਕੁ ਕ ਥ ਥ ਚ ਆ ਅ ਸ ਤੁ ਤਿ ਆ ਜ ਲੋ ਕੁ ਡਿ ਡ ਏ ਡ ॥ १ ॥ २ ॥ १ ॥
 ਮ ਡ ਏ ਡੇ ਜ ਗ ਨ ਡ ਥ ਜ ਗ ਡੀ ਜੁ ਡ ॥ १ ॥ ਥਿ ਜ ਨ ਥਿ ਜ ਨ ਰ ਮ ਡ ਥ ਜ ਗ ਨ ਡ
 ਪੁ ਮੇ ਸੁ ਡਾ ਥਿ ਜੁ ਪ ਆ ਲ ਥਿ ਜੁ ਪ ਆ ਪ ਚ ਕ ਰ ਨ ਕ ਰ ਨ ਜ ਨ ਤੁ ਡੇ ਸਿ ਡ ਡ ਕ ਰ ਤ
 ਆ ਡ ਪੁ ਰ ਜ ਅ ਨ ਤੁ ਕੁ ਪ ਪ ਊ ਰ ਆ ਤੁ ਡਾ ਆ ਮ ਥਿ ਲ ਡੁ ਹ ਮ ਆ ਜੇ ਆ ਨੀ ਹ ਜ ਨੇ
 ਜੁ ਡਾ ਡ ਨ ਚ ਐ ਨੀ ਨੇ ਰੋ ਤ ਅ ਨੀ ਰੀ ਹ ਨਿ ਗ ਕ ਰ ਜ ਨੇ ਸ ਥੀ ਲੋ ਕੁ ਡੀ ॥ १ ॥ २ ॥ २ ॥
 ਸਿ ਕੁ ਆ ਤੁ ਕੀ ਕ ਥ ਥ ਚ ਡ ਡ ਚ ਆ ਮ ਰ ਪੁ ਨ ਡ ਤ ਜ ਨੇ ਸ ਡ ਡ ਪ ਰ ਮ ਤੁ ਮ ਆ
 ਅ ਥ ਡੁ ਅ ਡੁ ਤ ਕੁ ਡ ਸ ਤ ਡ ਡ ਤੁ ਮ ਆ ਆ ਨ ਡ ਵ ਡ ਚ ਨ ਡ ਡ ਡ ਮ ਕ੍ਰੇ ਆ ਜੋ ਨ ਡੇ
 ਕ ਰ ਜ ਆ ਪ ਕ ਜ ਚਿ ਡ ਡ ਸ ਡਿ ਰ ਗੁ ਨ ਜੁ ਜੁ ॥ १ ॥ ਆ ਮ ਆ ਪ ਨ ਨੀ ਲ ਜ ਯ ਜ
 ਲ ਡ ਡ ਨ ਜੋ ਆ ਗ ਰੇ ਹ ਨ ਚ ਤੁ ਰ ਕੁ ਜ ਆ ਆ ਤੁ ਜ ਸ ਤੁ ਕੁ ਡੁ ਡੁ ਜ ਤ ਡ ਡ ਲ ਜ ਹ ਸ
 ਕੁ ਡ ਲ ਡੁ ਕੁ ਡੁ ਡ ਚ ਰ ਕੁ ਜ ਥੀ ਡ ਅ ਗੁ ਲੀ ਅ ਜ ਪ ਆ ਗ ਕ੍ਰਿ ਕ ਨ ਡ ਜ ਮ ਆ ਲੁ ਪੀ ਤ
 ਬ ਯ ਨ ਡ ਡ ਪ ਡ ਆ ਜ ਰ ਗੁ ਨ ਸਿ ਡ ਕੁ ਪ ਜੁ ਤ ਗ ਸਿ ਪ ਨ ਮ ਜ ਕ ਡ ਆ ਪ ਯ ਗ ਮ ਡ ਸੁ
 ਖ ਡੁ ਡੁ ਪ ਤ ਬ ਯ ਥ ਜ ਨ ਸ ਡ ਆ ॥ १ ॥ १ ॥ ਮੈ ਆ ਪ ਨੇ ਕ ਰ ਮ ਡ ਡ ਰ ਤੁ ਮ ਜੇ ਜੁ ਖ ਜੁ
 ਕ ਰ ਜੋ ਪੁ ਡਿ ਨ ਹੋ ਏ ਡੁ ਡ ਡੁ ਡ
 ਰ ਚ ਰ ਤੁ ਮੇ ਹ ਪ ਆ ਜ ਯ ਏ ਆ ਤੁ ਮ ਹੀ ਸ ਡ ਡ ਰੋ ਏ ਮੇ ਤੁ ਤੁ ਡੁ ਜ ਡਿ ਡ ਨ ਕੋ ਰ ਤ ਚ
 ਡੋ ਕੋ ਆ ਥਿ ਨ ਸੀ ਸੁ ਤ ਗ ਸਿ ਡ ਕੁ ਪ ਕ ਰ ਪ ਗ ਡ ਜ ਮ ਤੁ ਸ ਤੋ ਡੁ ਡ ਡ ਏ ਡ ਆ ਚੀ ਆ
 ਤੁ ਡੁ ਡ

१੪੩
 १੨੯१
 २
 ੫੨

ਘੋਰ ਪਾਪ ਬਨਾ ਏ ਏ ਜਰਤ ਨੁ ਸੁ ਕੁ ਕਰਮ ਕੇ ਉਕਾ ਮੇ ਪਲੇ ਕੁ ਹੀ ਮੇ ਰਿ ਤ ਮੇ ਗੀ ਰਦਾ
ਨਿੰਦਤ ਬਨਾ ਏ ਏ ਮੇ ਗਾ ਮੇ ਰੇ ਚਰਨ ਚਾ ਬੰ ਦ ਮ ਹਾ ਵ ਜ ਦੀ ਜੀ ਏ ਚ ਰ ਨ ਗੀ ਥੀ
ਦੁ ਗ ਰ ਤ ਦਾ ਸ ਚਾ ਏ ਏ ਏ ਏ ਨਿੰਦਿ ਜੀ ਰਿ ਗੀ ਜ ਰਾ ਸਿ ਤ ਤ ਹੁ ਨ ਉ ਚ ਰ ਤ ਜ ਰਾ
ਨੇ ਦ ਮ ਤ ਹਾ ਏ ਨਿੰਦੇ ਹੇ ਮ ਚ ਰ ਜ ਚ ਹੀ ਮੇ ਰੀ ਕੁ ਮ ਨਾ ਦਾ ਜ ਗੀ ਏ ਡ ਤ ਰ ਉ ਚ
ਰ ਤ ਮੀ ਸੁ ਖ ਲੇ ਹ ਬਾ ਡ ਤ ਪ ਏ ਪੀ ਤ ਰ ਰ ਨ ਕ ਮ ਲ ਕ ਮ ਨਾ ਮੇ ਮੇ ਰੇ ਜੋ ਮ ਪ ਮੀ ਗ ਕ
ਰ ਤ ਮੀ ਜ ਦਾ ਜ ਪੁ ਡ ਡ ਕ ਰ ਸੀ ਜ ਖ ਲੇ ਹ ਰੁ ਮ ਨ ਮ ਸਿ ਸੁ ਰੁ ਪ ਮੇ ਰਾ ਏ ਤ ਨ ਨ ਹ ਰ
ਹ ਉ ਤ ਉ ਸ ਰ ਨ ਤ ਹ ਰ ਪ ਨਿ ਨੇ ਹੇ ਪੁ ਡ ਕ ਦ ਨਾ ॥ ੨ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥
ਦਾ ਮ ਕੇ ਤ ਰ ਰ ਚ ਰ ਚੇ ਨ ਤੀ ਕ ਦ ਪ ਥ ਜ ਸੀ ਖ ਲੇ ਹ ਰੁ ਮ ਨ ਸੁ ਕੁ ਮ ਰ ਤ ॥ ੧ ॥ ੬ ॥ ਚਿ ਮ ਨ ਪ
ਦ ਸੀ ਕ ਰ ਚ ਰ ਪ ਦਾ ਬੁ ਤ ਦੁ ਸ ਰੀ ਪ ਪ ਪ ਤ ਤ ਰ ਏ ਚ ਰ ਜ ਤ ਕ ਲੇ ਕ ਚ ਰ ਮ ਨ ਮ ਜ
ਤੇ ਤ ਬ ਰ ਨੀ ਉ ਪ ਰ ਨ ਹੀ ਤ ਮ ਰ ਮੇ ਖ ਮ ਮ ਕੇ ਦ ਨ ਏ ਬੀ ਦਾ ਕ ਰ ਏ ਨਿ ਜ ਨਿ ਜ ਰ ਹ
ਸ ਥ ਹੀ ਜ ਨ ਮ ਏ ॥ ੧ ॥ ਹ ਰ ਕੀ ਕ ਰਿ ਤ ਰ ਹੀ ਜ ਮ ਏ ਜ ਤ ਰ ਰੁ ਜ ਰੁ ਬ ਡਾ ਏ ॥ ੧ ॥
ਖ ਜੇ ਲ ਕੇ ਕ ਰ ਨਾ ਬਿ ਹ ਰਾ ਮ ਮ ਰ ਪੁ ਰੇ ਕ ਰ ਜ ਜ ਰ ਪ ਰਾ ॥ ੨ ॥ ਸੀ ਕੁ ਖ ਰ ਬ
ਈ ਕੰ ਠ ਪ ਮ ਹ ਰ ਕੇ ਪ ਦ ਮ ਚੁ ਤ ਹ ਰ ਕ ਰ ਹੀ ਡੇ ਰਾ ਨਿ ਤ ਬਿ ਹ ਰ ਬਿ ਲਾ ਜ ਬ ਹ
ਬ ਹੁ ਤ ਤੀ ਕ ਰ ਤ ਨਿ ਤ ਪ ਤ ਕ ਮ ਲ ਪ ਤੀ ਕੇ ਸ ਰ ਮ ਰ ਰ ਗ ਲ ਬ ਮ ਬੀ ਰਾ ਉ
ਤ ਤ ਕ ਲ ਬ ਨਿ ਤ ਡਾ ਗ ਰ ਹੀ ਰਾ ॥ ੩ ॥ ਸੀ ਕ ਰ ਖੇ ਤ ਤ ਸਿ ਪ ਤ ਰ ਸੀ ਰ ਜ ਖੀ ਏ
ਦ ਗ ਨ ਜ ਥ ਤਿ ਨ ਜੇ ਪੁ ਖੀ ਲੁ ਤ ਸ ਮ ਹੀ ਤੇ ਰਾ ਜੁ ਗ ਲਾ ਕਿ ਸੇ ਗ ਕਿ ਸੇ ਰੀ ਮ ਬ ਜ ਤ
ਪ ਖ ਦ ਜ ਪੁ ਪ ਰੁ ਰ ਨ ਸੁ ਨ ਸੁ ਲ ਤ ਜ ਮ ਲ ਗੇ ਰੀ ॥ ੪ ॥ ਸੀ ਕੁ ਮੇ ਨ ਪੁ ਜੀ ਕੇ ਦ
ਕੇ ਦ ਬ ਏ ਤ ਨ ਦਾ ਦ ਤ ਮ ਜ ਖੀ ਮ ਨ ਪ ਦ ਮ ਕੀ ਤ ਰਿ ਸੁ ਦ ਤ ਮੀ ਤ ਲ ਸੀ ਦ ਜੁ ਕੀ
ਪ ਬੀ ਮ ਰ ਮ ਬ ਹ ਤ ਸ ਏ ਵ ਹ ਰ ਪੁ ਰ ਕ ਰ ਪਿ ਜ ਰਾ ॥ ੫ ॥ ਸੀ ਕੁ ਹੀ ਜ ਪੁ ਜੀ ਖ ਖੀ
ਕੁ ਖ ਤ ਕੁ ਕ ਰੇ ਦ ਰਾ ਮੀ ਮਿ ਤ ਬ ਚ ਕੁ ਰੇ ਜ ਲ ਜੁ ਕੁ ਰਾ ਹੀ ਜ ਕ ਰੀ ਰੁ ਬ ਮੀ ਨ ਖ ਰ ਨ
ਨਾ ਕ ਰ ਤ ਕੇ ਲ ਹ ਲ ਬਿ ਬਿ ਯਾ ਬਿ ਯਾ ਨ ॥ ੬ ॥ ਸੀ ਕ ਰ ਮ ਜ ਤ ਪੁ ਜੀ ਕੰ ਜ ਕੁ ਮ ਦ

ਨੀ ਪੁ ਰ ਮ ਬੁ ਬਾ ਸ ਨਾ ਵੀ ਜ ਤ ਤੀ ਗ ਡਿ ਰ ਤ ਚ ਹੁ ਪ ਮ ਨ ਨ ਨ ਦੁ ਮ ਕੁ ਲੇ ਹੇ ਹ ਚੰ ਦ ॥ ੭ ॥
ਪ ਚ ਜ ਚ ਤੇ ਮਾ ਦ ਮ ਨ ਰੰ ਜ ਨਾ ॥ ੮ ॥ ਸੀ ਕੁ ਮ ਕੁ ਪੁ ਜੀ ਮ ਦ ਬ ਮਿ ਤ ਨਿ ਤ ਮੇ ਕੁ ਹ ਦ ਮ
ਕੁ ਹ ਕ ਤ ਪਿ ਕ ਕੇ ਕੇ ਲ ਦ ਚ ਡ ਨ ਬਿ ਰ ਤ ਕ ਪੇ ਤ ਕੇ ਰ ਮੀ ਸ ਰ ਕ ਬਿ ਲ ਤ ਮ ਸ ਰ ਗੀ
ਜ ਤ ਬ ਚ ਕ ॥ ੯ ॥ ਸੀ ਕੁ ਮ ਲ ਪੁ ਜੀ ਮ ਨ ਮ ਬ ਰ ਤ ਚੁ ਤ ਬ ਮ ਤ ਤ ਹਾ ਹੀ ਖੇ ਡ ਤ
ਨਿ ਤ ਪ ਮ ਚ ਰ ਨ ਹੀ ਮ ਬੁ ਰ ਜ ਚੰ ਦ ਤ ਹਿ ਬਿ ਮ ਲ ਪੁ ਕ ਸ ਯਾ ਜਿ ਰ ਲਾ ਏ ਜੁ ਕੰ ਪ
ਬ ਤ ਮਾ ਏ ਸੀ ਕ ਰਾ ਮੁ ਪ ਨ ਪੁ ਜੀ ਹ ਰ ਕੀ ਕੁ ਰ ਨਿ ਤ ਲ ਖ ਮੀ ਸਿ ਗ ਕੁ ਹ ਕ ਤ ਮ
ਪੁ ਰ ਬ ਚ ਜ ਕ ਲ ਬਿ ਹ ਰਾ ਰ ਚ ਰਾ ਗ ਸੀ ਉ ਪ ਦ ਤ ਤ ਲ ਨਾ ਗਾ ਡ ਤ ਮਿ ਲ ਮ ਲ
ਜੁ ਡ ਤੀ ਚੁ ਰ ਬ ਲ ਨਾ ॥ ੧ ॥ ਸੀ ਕੁ ਮ ਜ ਹ ਕੁ ਪੁ ਜੀ ਮ ਤ ਕ ਲੇ ਕ ਬ ਏ ਕੀ ਕੁ ਠ ਪ ਯਾ ਨ
ਕ ਰ ਤ ਬਿ ਹ ਰ ਨਿ ਤ ਮ ਚੀ ਗ ਪ ਨਾ ਜੇ ਜੇ ਕ ਰ ਹੇ ਤ ਜ ਦ ਮੀ ਗ ਲਾ ਕੇ ਦ ਕ ਮ ਰ ਤ ਬ
ਮ ਤ ਰ ਰ ਮ ਮ ਬ ਲਾ ॥ ੨ ॥ ਸੀ ਕੁ ਲ ਡ ਪੁ ਜੀ ਚ ਤੁ ਖ ਦ ਚੁ ਤ ਹ ਰੁ ਪ ਪ ਰੁ ਮ
ਹ ਰੀ ਕੇ ਰਾ ਜ ਤ ਮੀ ਜੁ ਤ ਸਿ ਕੁ ਪ ਹ ਰ ਨੀ ਕੇ ਮ ਰ ਗ ਨ ਕੁ ਪ ਹੇ ਤੁ ਹ ਬ ਜਾ ਏ ਖ
ਚ ਚੁ ਪ ਹੇ ਤੇ ਨਿ ਨ ਸ ਮ ਏ ॥ ੩ ॥ ਸੀ ਕੁ ਮ ਨ ਤ ਪੁ ਜੀ ਨਿ ਤ ਬੇ ਏ ਕੀ ਕੁ ਠਿ ਬਾ ਜ ਹ
ਏ ਦ ਮ ਰੁ ਮ ਨ ਚਿ ਖ ਨ ਕ ਰ ਤ ਨਿ ਤ ਮੇ ਦ ਮ ਦ ਬਿ ਹ ਰ ਜ ਦ ਮੀ ਗ ਲ ਰਾ ਹੇ ਤ
ਨਿ ਤ ਪ ਤੇ ਜ ਦ ਨ ਮ ਰਾ ਰਾ ॥ ੪ ॥ ਸੀ ਕ ਰ ਚ ਜ ਪੁ ਜੀ ਹ ਰ ਜ ਨ ਚ ਖੀ ਬ ਜ ਤ ਹ ਰ
ਪ ਮ ਰ ਚ ਰ ਹੁ ਕ ਤ ਪ ਰਾ ਪ ਤਿ ਕ ਮਾ ਜਿ ਦ ਬਿ ਰੇ ਨ ਰ ਦ ਜ ਨ ਕ ਦ ਕ ਨਿ ਤ ਪ
ਤਿ ਕ ਰ ਤ ਖੰ ਟ ਨ ਰ ਮ ਪ ਤਿ ॥ ੫ ॥ ਸੀ ਕੁ ਮੇ ਪ ਖੁ ਨ ਚ ਤੁ ਰ ਪ ਦਾ ਚ ਰ ਹੁ ਬੇ ਦ ਖ
ਟ ਸ ਮ ਤ ਪ ਉ ਰ ਨ ਪ ਠ ਤ ਜ ਦ ਜ ਦ ਹੀ ਬ ਪੁ ਜਿ ਨਾ ਜ ਕ ਮ ਪ ਰ ਹ ਰ ਦ ਮ ਪ
ਖ ਤ ਮ ਪ ਨਿ ਜ ਮ ਦ ਰ ਸ ਕ ਰ ਜ ਦ ਹੀ ਪ ਖ ਤ ॥ ੬ ॥ ਸੀ ਕੁ ਜੀ ਤ ਪੁ ਤ ਬੁ ਲੀ ਦ
ਤੁ ਰ ਪ ਦ ਸੁ ਰੀ ਗ ਕ ਰ ਚੀ ਚੇ ਰ ਜਾ ਪੁ ਬਿ ਲ ਗ ਨ ਹੇ ਤ ਡੀ ਚ ਨਿ ਗ ਬਿ ਲ ਗਾ ਪੁ
ਤਿ ਹ ਠ ਬ ਕੁ ਡਿ ਰੇ ਬ ਜ ਤ ਮ ਸ ਮ ਡਾ ਗ ਦ ਨ ਤਿ ਹੁ ਏ ਡੀ ਬਿ ਲ ਨਾ ॥ ੭ ॥ ਸੀ ਕੁ ਬ
ਮ ਜ ਪੁ ਨੀ ਬ ਰ ਸੀ ਜ ਚ ਖੰ ਡ ਤਿ ਹ ਬ ਜੇ ਪਿ ਰ ਤ ਰਾ ਘ ਰ ਜ ਨ ਹ ਰ ਸੀ ਗ ਬ ਜੇ ਨਿ ਰ ਤ ਰ

੨੫੮

ਬਾਰਬਾਰੀਲਗਨਹੋਈਕੋਟਉਪਾਉਕਰੇਜਨਕੋਈ... ਸਿਰਾ ਸੁਪਨਬਰਨੀ...
ਨਸਮਾਦੇਹਰਜਨਪਿਆਰੇਪਾਉਪਲਕਨਹੋਹਨਿਆਰੇ ਸਿਬਜੇਦਤਹਰਾਈ...
ਟਨਾਜੇਤੀਜੇਤਮਹਿਜੇਤੁਖਟਾਨਾ... ਸੀਕੁਪਨਜਿਯਮਾਰੁਪੀਯਾਜੁਖ
ਕੇਪਾਤਿਹੁੰਜਾਯਾ ਬਰਨਜਾਤੁਖਮਗਮਮਗਾਯਾ ਉਗਾਜਿਮਜਾਕਰਕਉ
ਚਾਖਾਪੁਛਤਸੁਦਨਾਮਦਰੁਯਾ... ਸੀਕਰਨਿਜਪੁਛਾ ਨਿਤੁਖਨਿਤ
ਬਿਹਾਰਬਈਕੰਠਾ ਬਰਨਤੁਛਿਜਾਜੁਛਿਤਕੰਠਾ ਸੁਰਜਨਬਕਰਬਜੇਜੁਖਯ
ਮਾਮਲਖਮੀਜੁਤੁਕੁਗਦਨਾਮਭਿਰਾਮਾ... ਸੀਕਰੰਦਪੁਛਾਰਪਦਾ ਕੁਰਕਾ
ਮਸੁਬੁਤਨਿਵਾਜੀ ਸਾਂਤਕਲੇਕਬਜੇਜੁਖਰਾਜੀ ਕਮਲਾਕੰਤਕਮਲਾਜੁਤਰ
ਜਤਾਮੇਦਨਕੋਟਦੁਤਬਦਨਭਿਰਾਜਤਾ... ਚਰਪਦਜਮਦਰਜੀ ਬਈਕੰਠ
ਮਹਾਤੁਸੁਛੇਜੇਪੁਈਪਾਪਤਿਹੋਤਬਈਕੰਠਕਿਬਾਨੀ ਹਰਬਈਕੰਠਮੇਅੰਤ
ਰਨਾਹੀਜਤਲਖੇਜੀਤਮੁਨਮਾਹੀ... ਬਿਜਨਪਦੀਕਰਾ ਵਰਜਨਿਤਬ
ਈਕੰਠਕੋਨੀਕੋ ਬਜਤਾ ਪਟਮਾਪਤਿਪਦਮਾਜੁਤਾ ਵਰਜਨੇਪੁਨਪਾਰਜਦ
ਨਦਰਜਨਦਰਜਨਮਾਜਿਧਚਾਰਚਮਾਪਤਿ ਸਿਖਚੇਕੁਗਦਾ ਸੁਲਾਠੇਛੇਰਿ
ਪਾਨਜੀਪਦਮਾਪਤਿ ਮਹਯਕਾਸਰਕੁਚਦਰਜਨਕੋਨੇਜਾ ਵਰਤੇਜਪੁਛਾਦ
ਤਿ... ਸੀਕਰਾ ਸੁਦਮਾਈ ਨਿਤਬਈਕੰਠਕੀਸਦਬਲਿਹਾਰੀਦਰਜਨਕ
ਮਲਾਨੈਨਰਮਾਪਤਿ ਤੁਘੇਤਾਦੇਬਾਦੇਸਟਪੁਛਦੀਜੇਦਰਜਨਹਿਤਬੁਚਛਹੀ
ਪਤਿ ਸੁਦਨਗੁਨਬਾਦਪਰਨੀਪਰਦੀਜੇਦੀਜੇਅਨੇਕਕਰਨਜੁਧਾਰਤਿ...
ਣਅਨੇਕਦੀਜੇਲਖਮੀਵਰਪਦਪਕਿਜਰਜਦਾਜਨਾਪਤਿ... ਸੀਕਰਾ ਮਨਿ
ਕਰਜਨ ਦੀਜੇਕੁਪਲਨਾਮਮਨੰਤੁ ਮਰਜਨਉਚਾਰਤਿ ਮੀਮਿਤਮਹਾਰਜ
ਬਾਰੇਕੁਰਕੁਰਦੇਨਗਟਾਕਹਿਅਧਾਰਤਾ ਮਨੇਕਰਜਤਦੀਜੇਪਰਮੇਕੁਰਜੇਦਾ
ਪਦਸਰੇਜੀਤੁਛਾਰਤਾ ਮਨੇਕਪਦਦੀਜੇਜਗਨਾਕਜਟਮਾਰਗਤਾਦੇਛੇ

ਸੁਮਾਰਬ... ਮਨੇਕਮਜਤਕਟੀਜੋਮਯਜੁਦਸੰਤਦਰਨਉਪਰਨਮਸਕਾ 704
ਚਤਮਨੇਕਕਯਾਦੀਜੋਕਮਲਾਜਨੀਦੀਤਨਜੁਛਹਿਦੇਬਿਚਾਰਤਾ ਮਛਹ
ਦਰਨੀਚਾਹਚਿਤਮਾਹੀਦੇਦੁਟਾਨਿਪਕਛਾਧਾਰਤਿ ਸੇਦਸੰਤਨਕੀਕੋਜਟਸੀ
ਤਨਮੇਪੁਪੁਛੇਜੰਓਤਨਪਮਾਰਬ... ਸੀਕਰਮਹਾਸਿਯਾਈਜਾਸੀਤਤ...
ਬਈਕੰਠਾਜਤੁਸੁਰਗਮਪਬਰਗਾਬਿਚਾਰਤੁਕੇਦਲਕੀਕਿਤਨਗਕੁਲਾਜਨਕੋਈ
ਸਬਾਸਰਤੁਅਨਮਓਚਾਰਤਿ ਸਿਤਮਚਲਨਮਮੁਕਤਾਹਲਚੁਗਤਾਨਿਤਾ
ਪਤਿਜੁਖੀਬਿਹਾਰਤਾ ਉਨਸੀਤਨਿਛਿਗਦਾਜਮੇਹਿਦੀਜੋਕੋਲਲਾਜਧਿ
ਉਚਪਾਰਤਾ... ਇਤਿਸੀਦਰਜਾਚਨਾ ਸਿਤਮਹਾਤਮੇਕੁਛੁਕੁਛਮਜਤਾ...
ਬਿਜਨਪਦਸੀਕਰਾ ਬਜੇਕੁਤਾ ਜੁਨਪੁਸਿਤਪਰਜੀਗਪਮਿਤੁ ਸੀਕੁਛੇਲੇਕੇਪ
ਦਨਗੀਬਾ ਮਛਸਟਰਾਕਾਜੁਤਨਾਰਚੁਰਨੇਕੁਤਾ ਮਕਯਕਰਾਗਪਚਰਾਗਨੀਜੀ
ਜੁਤਾ... ਚੁਪਦੰ ਮਮਸਟਪੁਤੁਕੇ ਸਿਗਜੰਘੇ ਰਾਗਮਾਲੁਯਾਬਿਧਮਨੇ...
ਤੇਮਭਮੀਗਲਾਚਰਨਮਹਗਾਈ ਸੁਛੇਨਾਬੁੰਨਓਨਮਜਨਾਏ... ਚੁਪਦਰੀ
ਕੁਮੇਰਾਦੁਤੀ... ਕੇਲਾਜੰਭਦਿਗਮੁੰਤੁਕੇਯੁਧਾ ਬਹੁਰਜਮਰਗੀਮਨਾਦੇਬਿਛੁ
ਧਾ ਬੀਰਜਨਾਦਕੇ ਯੁਪਮਤਿਦਚੁਨਾ ਪੁਲੇਕੁਛੁਛੇਓਰਿਜਿਦੀਸਿਧਾਰਨਾ
ਤਾ ਚੁਪਦਸੀਕਰਾ ਮਛੇਕੇਸੁਪਦੇਦੀਮਰਜੀ ਪੁਕੋਟਤੇਰੀਜਜੁਰਜਕਤੀਸਿਜੁਤਾ
ਕੁਰਥੁਪੁਲੇਕਰਾਮ ਸੁਰਸੀਧਾਰੇ ਸਿਜ ਕਰਦੇਪੁਛਸੀਤਉਧਾਰੇ ਬਿਜਨਪਦਾ
ਸੀਕੁ ਗਬੇਕਾਅਬਿਥੇਕਕੇਜਮਰੁਛੇਕਾਰੀ ਪਚਮਪਿਯਾਛੇਪਉਰਾਨੇਕੋਜਚੀ
ਅਸਿਖਮਸੁਰਾਮੁਚੇਦੇਸਿਕਾਰਾਮਾ ਸੁਧਿਤਿਜੁਤਾ ਬਿਜਨਾਦਯਮਜਾਨਾ ਯਾਜਿ
ਕੁ ਗਬਿਜਨਪਦਾ ਸਿਚੇਲੇਕੁਛੇਘੇਰਜੀਗਾ ਦੇਵਾਸੁਰਸੀਗਮਾਥਿਕਰਾਗਾ
ਮੀਗਲਾਚਰਨ ਸਾਰਸੁ ਤੀਕੁਜਾ ਕਹਿਓਕਦਿਗਮਥਬੁਕੁਛਾਜਾਏ ਸਿਯ
ਜੁਧਾਰਾ ਬਿਜੇਸਮਰਜੁਛੇਲੇਹੋਗਾਈ ਨਿਪਨਨਿਜਾਚਗਬਿਜਨਾਦਬਯਾਈ

ਚੁਪਦ
ਸੀਕਰ
ਛੁੱਟਕਿਯਮਰ
ਬਿਲਸੁਗਲੇ
ਕੁਤਪੀ
ਬਿਧਮੁਖੀ
ਸੀਕਰ

... ११॥ श्रीकृष्णदेव...
... १२॥ श्रीकृष्णदेव...
... १३॥ श्रीकृष्णदेव...
... १४॥ श्रीकृष्णदेव...
... १५॥ श्रीकृष्णदेव...
... १६॥ श्रीकृष्णदेव...
... १७॥ श्रीकृष्णदेव...
... १८॥ श्रीकृष्णदेव...
... १९॥ श्रीकृष्णदेव...
... २०॥ श्रीकृष्णदेव...
... २१॥ श्रीकृष्णदेव...
... २२॥ श्रीकृष्णदेव...
... २३॥ श्रीकृष्णदेव...
... २४॥ श्रीकृष्णदेव...
... २५॥ श्रीकृष्णदेव...
... २६॥ श्रीकृष्णदेव...
... २७॥ श्रीकृष्णदेव...
... २८॥ श्रीकृष्णदेव...
... २९॥ श्रीकृष्णदेव...
... ३०॥ श्रीकृष्णदेव...

... १०४६
... १०४७
... १०४८
... १०४९
... १०५०
... १०५१
... १०५२
... १०५३
... १०५४
... १०५५
... १०५६
... १०५७
... १०५८
... १०५९
... १०६०
... १०६१
... १०६२
... १०६३
... १०६४
... १०६५
... १०६६
... १०६७
... १०६८
... १०६९
... १०७०
... १०७१
... १०७२
... १०७३
... १०७४
... १०७५
... १०७६
... १०७७
... १०७८
... १०७९
... १०८०

... १०८१
... १०८२
... १०८३
... १०८४
... १०८५
... १०८६
... १०८७
... १०८८
... १०८९
... १०९०
... १०९१
... १०९२
... १०९३
... १०९४
... १०९५
... १०९६
... १०९७
... १०९८
... १०९९
... ११००

ਬਠਲਾ ਸੁਖ ਮਨ ਮਠ ਮੇਵਾ ਨਿਹਕ ਪਟ ਹੋਇ ਪੁਜੈ ਜਾ ਰਿਖਾ ਸੁਖਾ ਚਤੁਰੈ ਨਿ
ਤ ਸੀਥਾ ੩੦ ॥ ਮਠ ਨ ਤੀਰਥ ਤ ਪ੍ਰਿਥਾ ਯਾ ਪਾ ਹੋਤ ਪਰਾ ਪਤਿ ਰੀ ਥ ਜਮਾ ਕਾ
ਮਾ ਜਾ ਤੁ ਪੁ ਰੀ ਕੋਰਟ ਨੇ ਕੋ ਫੁਲਾ ਹੋਤ ਪੁ ਪਤਿ ਬਕ ਤ ਪੁ ਨ ਫੁਲਾ ੩੧ ॥ ਸੀ ਕਾ ਪੁ
ਮਾ ਨੀ ਵੀ ਸ੍ਰੀ ਤ ਬਕ ਤ ਸ ਕਲਾ ਨਿ ਜ ਰੇ ॥ ਸ ਵ ਪਾ ਨ ਹੋ ਏ ਪ ਨ ਸ ਦ ਨ ਕ ਰੇ ॥
ਸ੍ਰੀ ਬ ਮ ਹਾ ਤ ਮ ਕ ਹੇ ਨ ਜਾ ਹੀ ॥ ਸਿ ਫਿ ਪ ਕ ਰ ਬ ਰ ਨੇ ਚਿ ਤ ਮ ਪਾ ਹੀ ॥ ੩੨ ॥ ਏ ਹਾ
ਸੁ ਬ ਲੋ ਹ ਕੀ ਜੇ ਸ ਰ ਨ ਪ ਰੇ ਤ ਕ ਹੋ ਤ ਉ ਪ ਰਾ ਸ ਜੇ ਬ ਜੇ ਸੁ ਬ ਲੋ ਹ ਕੁ ਚੁ ਗ ਮ ਤ
ਰੇ ਜੀ ਜਾ ॥ ੩੩ ॥ ੩੩ ॥ ੩੩ ॥ ੩੩ ॥ ੩੩ ॥ ੩੩ ॥ ੩੩ ॥ ੩੩ ॥ ੩੩ ॥ ੩੩ ॥ ੩੩ ॥
ਸਿ ਪ ਫੁ ਲਾ ਮ ਸ ਤੁ ਚਿ ਕੋ ਰਾ ਬ ਕ ਤਾ ਉ ਪ ਏ ਜੇ ਪ ਖ ਜਾ ਨ ਜ ਮ ਪ ਤਿ ਮ ਸ ਤੁ ਚੁ ਮ ਸ ਤ
ਸਿ ਪ ਰ ਸ ਤ ਚੁ ਫੁ ਤੇ ॥ ਮ ਸ ਚੇ ਤ ਬ ਕ ਤ ਲ ਖ ਫੁ ਟਾ ॥ ਸਿ ਕਾ ਜ ਲ ਫੁ ਟਾ ॥ ਬ ਕ ਰ ਪ
ਫਿ ਤ ਗਿ ਮਾ ਨੀ ਹੋ ਏ ॥ ਸੁ ਤਿ ਜਾ ਸ ਤਿ ਪ ਉ ਰ ਟ ਰ ਤਿ ਹੋ ਏ ॥ ਬੇ ਬੇ ਕੀ ਮ ਉ ਕੁ ਲੀ ਨ
ਮ ਤ ਬਾ ਵੀ ॥ ਸ ਜ ਬ ਰ ਸੀ ਮ ਰ ਪੁ ਨ ਮ ਹ ਲਾ ਵੀ ॥ ੧ ॥ ਸਿ ਕਾ ॥ ਸੁ ਤ ਚੁ ਟੀ ॥ ਸਿ ਕਾ ॥
ਦ ਨ ਸੁ ਚ ਰੇ ਕੇ ਜ ਰੀ ਰਾ ॥ ਤੋ ਕਾ ਲ ਜੀ ਯਾ ਕ ਰੋ ਮ ਤ ਪੀ ਰਾ ॥ ਬੇ ਜ ਨ ਉ ਪ ਮ ਕ ਬੀ
ਨ ਦ ਪ ਰ ਮ ॥ ਮ ਲੋ ਰੀ ਮ ਲਿ ਪ ਟ ਸੁ ਚ ਜਿ ਹ ਕ ਰ ਮ ॥ ੨ ॥ ਸਿ ਕਾ ॥ ਸੁ ਚ ਚਿ ਤੀ
ਮ ਨ ਬ ਰ ਕੁ ਮ ਜ ਤਿ ਗੁ ਰ ਹ ਉ ਪ ਜੇ ਮ ਨ ਏ ਵ ਕੀ ਕ ਰੇ ਨ ਮ ਜੇ ਸ ਏ ਵ ਹਿ ਜਿ ਤ
ਮਿ ਬਿ ਯਾ ਨ ਕ ਹੋ ॥ ਸੁ ਬ ਚੁ ਤ ਮ ਹਿ ਪ ਮ ਤ ਮ ਲ ਹੋ ॥ ੩ ॥ ਸਿ ਕਾ ॥ ਸਿ ਵ ਜ ਰੁ ਪੀ ॥
ਵ ਯਾ ਵੰ ਤ ਮਾ ਸ ਕ ਤ ਜਿ ਹ ਪ ਰ ਮ ॥ ਪੁ ਜੇ ਨਿ ਤ ਪੁ ਤਿ ਮਾ ਤ ਮ ਰ ਮ ॥ ਛੁ ਤ ਦ ਤ ਸਿ
ਲ ਸ ਰ ਯਾ ਜੀ ਚੁ ਗ ਤਾ ॥ ਬ ਰ ਨ ਯਾ ਯਾ ਬਿ ਪ ਬ ਕ ਤਾ ਰ ਹ ਤਾ ॥ ਸਿ ਕਾ ॥ ਸਿ ਜ ਸੁ ਖੀ
ਮ ਸ ਚੇ ਤ ਕੇ ਲ ਖ ਟ ਕ ਹ ਤਾ ॥ ਹੇ ਤ ਬਿ ਚ ਫੁ ਨ ਕੋ ਬਿ ਵ ਮ ਹ ਤਾ ॥ ਬਿ ਵੀ ਮ ਮ ਨ ਕ ਖ
ਮ ਹਿ ਪੀ ਤਿ ॥ ਬ ਕ ਤਾ ਬ ਚ ਨ ਪਾਰੇ ਵੈ ਚੀ ਤਾ ॥ ੪ ॥ ਸਿ ਕਾ ॥ ਹੇ ਜ ਕ ਰੀ ॥ ਮ ਜ ਬਿ
ਰ ਮ ਤ ਹੋ ਜੁ ਨੇ ਪੁ ਰ ਨਾ ॥ ਮਾ ਚਾਰ ਜੀ ਯ ਕ ਤਾ ਚਿ ਤਾ ॥ ਮੁ ਸ ਬਿ ਤ ਨ ਨਾ ॥ ਉ ਵ ਰ ਹੋ ਏ
ਨਿ ਤ ਸ ਵ ਨ ਕ ਰਾ ਹੀ ॥ ਸੁ ਚ ਪਾ ਵੀ ਤੁ ਹੋ ਏ ਕ ਬਾ ਮ ਹਿ ਜਾ ਏ ॥ ੫ ॥ ਸਿ ਕਾ ॥ ਮ ਲਿ ਕਾਰੀ

ਪ੍ਰੀਤਿ ਸਹਿਤ ਪੁਜਨ ਕਰ ਕਰੇ ਪਦ ਪਦਾ ਰਥ ਬਕਲ ਚਿਤ ਪਰੇ ॥ ੧੪੭
ਪਿਯਾ ਜਨ ਕਰੇ ॥ ਮੇ ਜੇ ਜੇ ਤਾ ਸੁ ਗ ਮ ਜ ਗ ਤ ਰੇ ॥ ਸਿ ਕਾ ॥ ਸਿ ਵ ਪੁ ਏ ਸਿ ॥ ਬ
ਕ ਤ ਫੁ ਲ ਹੋ ਕ ਬਾ ਸੁ ਨ ਏ ॥ ਸੇ ਤ ਕੋ ਫੁ ਲੁ ਜ ਦ ਨ ਚਿ ਰ ਲ ਏ ॥ ਬਿ ਪ ਦੁ ਤ ਮ ਠੇ ਚੁ
ਨੇ ਹ ਰ ਕ ਥਾ ॥ ਹੇ ਤ ਪੁ ਪ ਤਿ ਫੁ ਲ ਤਿ ਜੁ ਜ ਬ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
ਏ ॥ ਮ ਸ ਬ ਕ ਥਾ ਪੁ ਜਿ ਗ ਪੁ ਤਿ ਬਿ ਪ ਕ ਥੇ ਇ ਜ ਲੋ ਕਾ ਮ ਦਿ ਪੁ ਜਿ ਗ ਜ ਪ ਤ ਜ ਦ ਕ ਠੇ ਕ
ਦੁ ਕਾ ਚ ਚਿ ਪੁ ਕ ਸੁ ਕ ਮ ਹੀ ॥ ਮ ਪ ਕੇ ਟ ਕੁ ਕੁ ਯ ਪ ਜਿ ਮ ਕੁ ਏ ਠੇ ॥ ਪੰ ਚ ਜ ਹੀ ਸੁ ਸਿ ਬ
ਤੁ ਜ ਰ ਠ ਏ ਠੇ ॥ ਸਿ ਕਾ ॥ ਵੇ ਦ ਮ ਹ ਤ ਮੀ ਗ ਦਾ ਪ ਰ ਸ ਰੇ ਬਿ ਜੇ ਰਿ ਜ ਕੀ ਨਾ ਕ ਮ
ਲ ਜ ਕ ਟ ਕੀ ਨ ਸੁ ਖ ਦੀ ਨਾ ॥ ਪੁ ਨ ਮ ਹਿ ਯਾ ਸੁ ਰ ਜੇ ਨ ਸੀ ਗ ਮ ॥ ਚੁ ਯੇ ਪੇ ਰ ਦਾ ਚੁ
ਣ ਯ ਮ ਸ ਨਾ ॥ ਮ ਹ ਖਾ ਚੁ ਰੇ ਕੇ ਬੁ ਮ ਕੀ ਨਾ ॥ ਸੁ ਰ ਜੁ ਰੇ ਜ ਕੁ ਹ ਚੁ ਖ ਥੁ ਦੀ ਨਾ ॥
ਸਿ ਕਾ ॥ ਵੇ ਵ ਖ ਮੀ ॥ ਸਿ ਕਾ ॥ ਮ ਮ ਲ ਪ ਠੀ ॥ ਬ ਹੁ ਰ ਟੁ ਤ ਉ ਤੁ ਪੇ ਕ ਠਿ ਚੁ ਕ ਵੀ ਯੇ ਜਾ ਏ ਜ
ਰੀ ਰ ਤ ਨ ਲ ਹੀ ॥ ਪ ਠੇ ਸੁ ਮ ਲੋ ਚ ਨ ਦ ਲ ਲੋ ਕੇ ॥ ਸਿ ਕਾ ॥ ਪ ਕ ਫ ਬ ਚੁ ਚੁ ਪ ਕੋ ਕੇ ॥ ੩ ॥ ਸਿ
ਕਾ ॥ ਕੰ ਜ ਮ ਖੀ ॥ ਸਿ ਪ ਨ ਕ ਰ ਚ ਖ ਫੁ ਕੇ ਮ ਤਾ ॥ ਪ ਠੇ ਚੰ ਗ ਠਿ ਵੇ ਕੁ ਤਾ ॥ ਤਾ ਕ ਉ ਹ
ਤੇ ਸੀ ਜ ਕ ਵੈ ਸੋ ॥ ਰ ਕ ਤ ਬੀ ਜ ਪੁ ਨ ਚ ਠੇ ॥ ਮ ਬਿ ਲਿ ਸੋ ॥ ਸਿ ਕਾ ॥ ਚੰ ਚੁ ਮਾ ॥ ਸਿ
ਤੁ ਹ ਸਿ ਪ ਚ ਜੀ ਖ ਪੁ ਨ ਕੁ ਏ ਠੇ ॥ ਵੇ ਦ ਜ ਕ ਲ ਜੇ ਜੇ ਬ ਚ ਕ ਹੋ ਠੇ ॥ ਵੇ ਦ ਯ ਮ ॥ ਸਿ
ਸੁ ਬ ਸ ਮ ਰ ਠਿ ਚਿ ਟ ਲ ਲੋ ਕੇ ॥ ਕੰ ਠਿ ਸਿ ਘਾ ਰ ਪੁ ਤ ਨ ਚੁ ਤ ਫੁ ਕੇ ॥ ਮ ਪ ਠੇ ਵੇ ਦ ਮ ਹ ਰ ਮ
ਉ ਚੁ ਪ ਚ ਰ ਯੁ ਪ ਮ ਤਾ ॥ ਕ ਰੇ ਠੇ ॥ ਵਾ ਰੁ ਨ ਯੁ ਪ ਕ ਰ ਤਾ ॥ ਹਿ ਸਿ ਪ ਠੇ ਠੇ ॥ ਜ ਕੁ ਦ ਮ ਸ
ਤੁ ਤਿ ਜੁ ਨ ਚਾ ਯ ਠੀ ਪ ਠਾ ॥ ਸੁ ਰ ਬ ਜ ਮ ਯ ਕੇ ਯਾ ਮੇ ਉ ਤ ਮ ਗ ਥਾ ॥ ੬ ॥ ਸਿ ਕਾ ॥ ਸੁ ਚ
ਕੁ ਠੀ ਫੁ ਲ ਮ ਸ ਤੁ ਤਿ ਤੇ ਦ ਜ ਮ ਪਿ ਯਾ ਯੇ ॥ ਜ ਪ ਸ ਟ ਕ ਕੇ ਰੇ ਪ ਕੁ ਯੇ ॥ ਜੇ ਸ ਕ
ਥਾ ਚ ਤੁ ਰ ਬਿ ਜ ਮ ਉ ਤਾ ॥ ਜੇ ਯੇ ਬਿ ਪ ਦ ਪ ਯੇ ਮੁ ਰ ਥਾ ॥ ਸਿ ਕਾ ॥ ਸ ਕੁ ਚੁ ਠੀ ॥
ਯੇ ਯੇ ਪ ਕੁ ਮ ਹ ਕੀ ਨਾ ॥ ਜੁ ਯ ਪ ਖ ਯ ਨ ਜੀ ਹ ਰਿ ਪ ਥੀ ਨਾ ॥ ਵੇ ਵਾ ਦ ਸ ਸ ਤਿ ॥ ਇ
ਸ ਲੋ ਕ ਪ ਥੀ ਯਾ ਕ ਹੇ ਜ ਥ ਮ ਤ ਚ ਉ ਪ ਠੀ ਫੁ ਟਾ ॥ ੭ ॥ ਸਿ ਕਾ ॥ ਹ ਰ ਜ ਨੀ ॥ ਸੁ ਬ ਲੋ

੧੪੭
ਨ

ਕ

ਮ

ਠ

ਸ

ਸ

ਸਸਤੁਸਾਜਿਦਾਨਵਰਨਮਾਦਾਅਮਿਤਕੋਪਕਰਿਸਿਖਬਜਾਦਾਕਪੀਤੀਮਗਗਨ
ਘਰਗਨਾਅਤੁਲਬੀਰਜਕਿਹਰਿਗਿਯਾਨਾ ੪੦ ॥ ਏਤਿਦਿਸਿਦੁਲਹਦੇਈਕਮਾ
ਗੀਸਸਤੁਸਾਜਿਰਬਕੀਸੁਗੀਸਸਤੁਨਕਰਿਪਨਾਮੁਮਿਤਿਹੋਕਾਣਾਛਾਤੁਤਤੀਰਨ
ਬਿਸਿਖਰਾਣਾ ੪੧ ॥ ਲਗੇਬੀਸਿਖਜਬਾਗਕਰਾਹੋਦਲਵਛੋਕੋਪਤਥਛਾਹੋ
ਖੁਖਤੇਸੁਸਸਮਿਤਕੋਕਾਦੈ ॥ ਤਿਨਤੇਅਮਿਤਅਸੁਰਨਥਾਛੋ ॥ ੪੨ ॥ ਤਿਨਕਾਥਾਲ
ਬਹੁਰਿਥਪਕਰਾਉਨਕਾਮੈਨੀਪ੍ਰਥੀਪਰਪਰਾਅਗਿਨਤਥਦੈਤਬੈਤਹਦਲਦਾਤਛਤ
ਕਏਪਕਰਿਕਰਿਮਾਨਵ ॥ ੪੩ ॥ ਜਬਅਥਲਾਕੇਸੁਤਰਚਥਾਏਦੁਲਹਦੇਤਿਹੋਬੀਸਿ
ਖਿਲਗਾਏਬੁਦਕਾਪਛੋਸੈਨਛੁਅਛੁਏਉਪਾਜੀਆਸੁਰਸਾਮੁਹਿਉਨਿਪਏ ॥ ੪
੪ ॥ ਪੁਨਿਅਥਲਾਤਿਨਾਬੀਸਿਪ੍ਰਾਹੋਚਲੇਸੈਨਕੇਤਹਪਨਾਹੋਅਸੁਰਅਨਿਤਤਹ
ਤੇਜਾਹੋਚੁਛਤਤਏਪੈਕਨਹਿਛਾਹੋ ॥ ੪੫ ॥ ਭੁਜੀਗਛਿਦਾ ॥ ਜਬੈਠਕਚੋਉਦੈਨ
ਬਾਨੀਕਿਏਕੋਪਹਾਛੋਛੇਏਠਾਛਪਾਨੀਕਿਤੇਮੁੰਡਮੁੰਡਕਿਤੇਅਥਪਮੁੰਡਕਿਤੇਕੇਸ
ਪਕਾਸਿਪਹੋਪਕਾਛੋ ॥ ੪੬ ॥ ਜਿਤੇਦੈਤਉਰੋਤਿਥੇਥਾਲਮਾਰੋਦਰੋਅਨਥਾਨਥਾ
ਕੋਛਾਏਜਿਤੇਸਾਸਛੋਰੋਉਰੋਦੈਤਛਾਹੋਹਰੀਮਾਰੀਮਾਰਿਕੋਕੋਪਥਾਛੋ ॥ ੪੭ ॥ ਤਿਤੇਕੋ
ਪਕੋਬੀਰਥਲਾਸਿਘਾਹੋਜਿਤੇਦੈਤਕੋਮਹਾਥਾਹੁਛਾਹੋਤਿਛੇਯੋਕਾਗਿਠਾਅਨਿਕੋ
ਸਿਨਛੁਪਾਮਿਸੈਜੋਧਾਥਾਛੋਸੁਪੀ ॥ ੪੮ ॥ ਏਪਈ ॥ ਤਿਨਕੀਛੁਮਿਛੁਮੈਜ
ਪਰਠਾਤਿਨਤੇਅਮਿਤਦੈਤਥਪੁਪਰਠੀਸੈਨਗਿਰੋਤਿਨਕੋਪਰਮਾਹੀਰਥੀਗਠੀਥਾ
ਜੀਏਜਾਹੀ ॥ ੪੯ ॥ ਪੁਨਰਜਤਸੁਸਾਅਠਿਤਜੈ ॥ ਤਿਨਤੇਅਮਿਤਅਸੁਰਪ੍ਰੈਛੁਏਕਿ
ਕਥਪਰਾਛਰਛੁਏਠਾਛੋਤਿਨਤੇਅਮਿਕਦੈਤਛੁਏ ॥ ੫੦ ॥ ਤਿਨਤੇਤਜਤਅਸੁਰ
ਜੈਸੁਸਾਅਤਤਵਥਦੋਠਾਛੁਏਪਕਾਛੁਏਕਥਮਾਰਕੋਤੁਨਿਸਿਘਾਠੀਦਾਸਿਦਿਸਨ
ਮੁਹਿਅਸੁਰਨਿਹਾਠੀ ॥ ੫੧ ॥ ਚਿਤਮੇਕਿਥਾਕਾਲਕਾਪਿਆਨਾਦਰਸਨਦਿਯਾਅਨਿਛ
ਗਠਨਾਕਰਿਪਨਾਮਚਰਨਉਨਿਪਰੀਥਿਨਤੀਛੁਤਿਅਨਿਕਤਨਿਕਰੀ ॥ ੫੨ ॥ ਸੁਤਿ

ਕਾਲਮੇਦਾਸੁਤਿਹਾਰੀਅਪਨੀਜਾਨਿਕੋਰੋਪਤਿਪਾਰੀ ॥ ਗੁਨਅਦਛੁਨਮੁਕਛੁਨਮਿ ३
ਯਥਗੁਥਾਹਗਹੇਕੀਲਾਜਬਿਚਾਰਗੁ ॥ ੫੩ ॥ ਹਮੁਹੋਸੁਰਨਤੇਰਮਠਾਥਾ ॥ ਤੁਮੁਕਹੋ
ਬਾਹਗਹੇਕੀਲਾਜਾਜੇਤਦਛੁਗਤਨੋਕਛੁਪਪੈ ॥ ਦੀਨਜੇਯਾਛਪਛੁਬਿਰਚਲਸੀ
ਹੋਠੇਠੇਕਹਲਕਮਿਕੋਰਿਪੁਕਾਠਾ ॥ ਤੇਘਘਟਕੀਜਾਨੀਠਾਠਾਕਹੀਏਕਰਿਸੁਹਸਪਛੁਠਿ
ਅਹੁਆਪੁਆਪੁਨੀਬਿਰਧਹਿਜਨਿਯਦੁ ॥ ੫੪ ॥ ਘੜਹੜਮੁਨਤਕਾਲਥਚਹਸੁ ॥ ਤੁਮ
ਤਹੋਤਕਟਸੈਆਸਿਕਸਾਠਿਤਨਕਰੋ ॥ ਅਸੁਰਸਿਘਰਿਹੋ ॥ ਸੁਕਲੇਸਿਕਛੁਗਤਨੋਕਹਿ
ਹੋ ॥ ੫੫ ॥ ਅਮਿਤਅਸੁਰਉਪਜੈਥੋਜਹਾਪੁਪਤਿਛੇਕਾਲਚਛਿਤਹਾਚਉਰਨਕ
ਰਿਸਸਤੁਮਾਰੋਦੈਤਅਨੇਕਮਾਰੀਛੁਠਾਠੇ ॥ ੫੬ ॥ ਤਿਤੇਪਹਾਸੈਨਜੇਛੁਠਾਅਸੁਰਅਮਿ
ਤਪਦਤਛੋਉਨਿਕਰਿਠਿ ॥ ਤਿਨਤੇਚਲਤਸੁਛੁਏਅਮਿਤਦੈਤਕਠਹਉਠਿਨੁਠੇ ॥ ੫
੭ ॥ ਤੇਸਛੁਕਾਲਤੁਕੋਮੈਮਾਰੋਚਲਛੁਛੁਏਛੁਠਪਿਰਪਸਾਠੇਉਪਾਜੀਆਸੁਰਤਛੋ
ਬਹੁਠਾਛੋ ॥ ੫੮ ॥ ਤਛੁਏਰੋਸਕਰਿਗਾਛੋ ॥ ੫੯ ॥ ਮਾਰਮਾਰਿਦਿਸਿਦੈਸਿਪੁਕਾਰੋ ॥ ਤਿਨਤੇਅ
ਮਿਤਅਸੁਰਤਪਾਰੋ ॥ ਥਾਤਚਲਤਤਿਨਤੇਜੈਦੈ ॥ ਤਿਨਤੇਹੋਤਅਸੁਰਪੁਰੋਏ ॥ ੬੦ ॥
ਲਗੇਘਾਏਜੈਸੈਨਥਮਾਰੀ ॥ ਤਿਹੋਤੇਗਜਥਾਜੀਧੈਨਾਹੀ ॥ ਤਿਹੋਤੇਚਲਤਅਮਿਤਜੈ
ਸੁਸਾ ॥ ਤਿਨਤੇਅਸੁਰਕਰਤਪਰਗਾਸਾ ॥ ੬੧ ॥ ਅਨਗਨਕਾਲਅਸੁਰਥਥਮਾਰੋਪਰੋਛੁ
ਮਿਪਰਮਨੁਰਮੁਠਾਠੇ ॥ ਮੇਠਾਤੇਗਜਥਾਜਠਿਠਾਹੀ ॥ ਸਿਨਤਕੇਦਲਦੈਠਾਹੀ ॥ ੬੨ ॥ ਥ
ਨਨਿਕੀਥਰਥਾਉਠਿਕਰਹੀ ॥ ਮਾਰਮਾਰਿਕਰਿਕੋਪਉਚਰਹੀ ॥ ਤਿਨਤੇਅਸੁਰਨਾਕੋਥ
ਮਾਰਾਦਸੋਏਸਨਪੁਕਹੱਛੁਠਿਛੁਠਾ ॥ ੬੩ ॥ ਵਹੋਕਾਲਕਾਅਸੁਰਥਪਾਏ ॥ ਮਾਰਿਥਥ
ਹਿਯਾਧੁਗਿਮਿਲਾਏ ॥ ਪੁਨਿਪੁਨਿਉਠੈਪੁਰਾਰੇਥਾਨਾ ॥ ਤਿਨਤੇਪਰਤਅਸੁਰਤਨਾਨਾ ॥ ੬੪
ਟੁਕਟੁਕਦਾਨਦਜੇਛੁਏ ॥ ਤਿਨਤੇਅਨਿਕਅਸੁਰਪੁਗਾਏ ॥ ਤਾਹੀਤੇਦਾਨਥਹੁਪੈਕਰਿ
ਜੁਪਕਰੋਆਠੁਠੇਠੇਕਰਿ ॥ ੬੫ ॥ ਬਹੁਰਿਕਾਲਦੈਦੈਤਸਿਘਾਹੋ ॥ ਤਿਛੁਠਿਛੁਠਾਏਟੁ
ਕਕਰਿਛੁਠੇ ॥ ਜੇਤਿਕਰਿਠੈਛੁਮਿਠੁਕਿਠੈਕੋ ॥ ਤੇਤਈਉਠੈਆਠੁਠੁਠੈਕੋ ॥ ੬੬ ॥ ਤਿ

ਲਾਇਲਕਰਿਭਰਜਿਤਕਉਗਾਏ ਤੇ ਤਕੁਕਾ ਅਸੁਰਬਾਨਿ ਆਏ ਤਿ ਨਕੇਤੁਕੁਕੁ ਜੀਕਿ
ਏ ਤਿ ਨਤੇ ਕੁਕੁਕਾ ਨਦੁਕਾ ਲੀਏ ॥ ੬ ॥ ਕੇ ਤਿ ਕਤਰਾ ਸੁਭੈ ਵੀਰਨਾ ਸੀਚਹਿ ਉਠਿ ਸੁ
ਬਿਤੇ ਸੁਭਤਨਾ ਵਾਤਦਿਖਾ ਏ ਤਿ ਜੈ ਚਿ ਘਾਗਾ ਗਿਰਗਿ ਰਿਪਰੈ ਨਿਗਖਿ ਅਸੁਦਾ ॥
੬ ॥ ਕਉਭੈ ਰਭੇ ਖੁਨਤਤਕਾਰਹਿ ਕਉਥੀਰਥਾ ਜੀਰਨਤਾਰਹਿ ਕਿਤਕ ਸੁਰਮੈਰ
ਬੀ ਫਿਗਾ ਵਤ ਮੁਹਾਂ ਕਾਲਕੇ ਸੁਨ ਮੁਖੁ ਪਾ ਵਤ ॥ ੬ ॥ ਕੇ ਤਿ ਕਬਜੁ ਸੁਗਫਿ ਅਨਲੈ ਕੇ
ਪਾ ਵਤ ਅਸੁਰਕੋ ਪਤਨ ਤੈ ਕੇ ਪਕਾਲ ਪਰਕਰਤ ਪੁਰਾਰਾ ਜਾਨੁਕ ਸੁਲਤਦੀ ਪਾ ਅ
ਨੁਰਾਰਾ ॥ ੭ ॥ ਭਰੇ ਗੁਮਾਨ ਬੁਝੇ ਗਰਬੀ ਲੇ ਪਾ ਵਤ ਚੇ ਪਿਚ ਫੇਚਰ ਕੀ ਲੇ ਪੀ ਸਿ ਪੀ
ਮਿਰਦਨ ਚ ਦੇ ਏ ਪਾ ਵਤ ਮੁਹਾਂ ਕਾਲ ਪਰ ਸੇ ਏ ॥ ੭ ॥ ਬਾ ਜਹਿ ਦੇ ਲਮਿ ਮੁਦੇ ਗਨ ਗਾ
ਰਾ ਭੀ ਖੁਨ ਕਰਤ ਭੇਰ ਭੁਭ ਕਾਰਾ ਜੀ ਗ ਮੁਚੇ ਗਉ ਪੰ ਗ ਬਜੇ ਰਨਾ ਫੁਲਾ ਰਿਤ ਲਨ ਫੀ
ਰਿ ਨਕੇ ਗਠਾ ॥ ੮ ॥ ਮੁਰਲੀ ਮੁਰਜ ਕਹੀ ਰਨ ਬਾ ਜਤ ਦਾ ਨਦ ਭਰੇ ਗੁਮਾਨ ਹਿ ਗਾ ਜਤ
ਫੇ ਲਨ ਪਰ ਦੇ ਦੇ ਵ ਮੁਕਾ ਕੇ ਗਹਿ ਗਹਿ ਪਾ ਵਤ ਕ੍ਰਿਪਾ ਨ ਕਟਾਰੇ ॥ ੯ ॥ ਵੀਰ ਘਾਂ ਦਾ ਤਕ
ਦਿਕ ਈ ਕੇ ਸਾ ਪਾ ਵਤ ਅਸੁਰ ਹਿ ਏ ਕਰ ਜੇ ਸਾ ਮਾਰਨ ਮਹਾਂ ਕਾਲ ਕਹੋ ਪਾ ਵੇ ਮੁਨੇ ਮੁ
ਰਤ ਦੇ ਈ ਮੁਰਿ ਜਾ ਵੇ ॥ ੧੦ ॥ ਦਾ ਨਦ ਮੁਹਾਂ ਕੇ ਪਕਾਰਿ ਫੁਕੇ ਮਾਰਹਿ ਮਾਰਿ ਦੇ ਸੇ ਦਿ ਮਿਠੁ
ਕੇ ਵੇ ਦੇ ਫੋ ਲਮਿ ਮੁਦੇ ਗਨ ਗਾਰੇ ਕਾ ਫਿ ਕਾ ਵੇ ਅਰਿ ਦਾ ਤ ਭੁਗਠੇ ॥ ੧੧ ॥ ਚਾਹਤ ਮੁਹਾਂ
ਕਾਲ ਕਹੋ ਮੁਹਾਂ ਮੁਹਾਂ ਮੁਰਖੁ ਨ ਹਿ ਕਰ ਤਿ ਬਿਚਾਰੇ ਜਿਨ ਸੁਭ ਜਗ ਕਾ ਕਰਾ ਪਸਾਰ
ਤਾ ਹਿ ਚਹ ਤਤੇ ਮੁਕੁ ਸਿ ਘਾਗਾ ॥ ੧੨ ॥ ਕੇ ਤਿ ਕੇ ਕਿਠੁ ਜਦੋ ਭੁਨੇ ਪਾ ਪਾ ਵ ਤਿ ਮੁਹਾਂ ਕਾਲ ਪ
ਕੇ ਪਾ ਬੀ ਸਪਦੁ ਮਦਾ ਨ ਦ ਤ ਬੁਝੇ ਨਾ ਸਕ ਰਨ ਕਾਲ ਕੋ ਪਏ ॥ ੧੩ ॥ ਫੁਹਨਿ ਸਹ ਸੁ
ਅਸੁਰ ਕੀ ਸੈ ਸਾ ਪਾ ਵ ਤ ਭਈ ਅਭੁਨ ਕ ਰਿ ਨੇ ਨਾ ਪਾ ਵ ਤ ਕੇ ਪਾ ਅਮਿ ਤ ਕ ਰਿ ਭ ਏ ਗ ਪ
ਬਦੀ ਕੇ ਖਰ ਪਟ ਉ ਡਿ ਗਏ ॥ ੧੪ ॥ ਏ ਕੇ ਪੁਰਿ ਪਿ ਸਦੀ ਰ ਹਿ ਗਈ ਖਰ ਪਟ ਹਨ ਪੁਗ ਨ ਉ
ਫਿ ਗਈ ਜਨਾ ਬੀ ਪਏ ਕੈ ਰਚਾ ਪ ਘਾਗਾ ਗ ਗਨ ਰ ਚੇ ਦ ਸੁ ਤਿ ਨਿ ਸੁ ਪਾਰਾ ॥ ੧੫ ॥ ਮੁਹਾਂ
ਦੇ ਵ ਆ ਸੁ ਨ ਤੇ ਰ ਥ ਮੁ ਮੁ ਸੁ ਤ ਬੁਰ ਮੁ ਹਿ ਦੁ ਗਾ ਠਿ ਗ ਖਿ ਬਿ ਸੁ ਨ ਰਨ ਆ ਪਿ ਕ ਡਿ

ਰਨਾ ਵਗਾ ਸੁ ਮੁ ਦੇ ਕੇ ਬੀ ਚ ਲ ਜਾ ਨਾ ॥ ੧ ॥ ਕੁਕੁ ਕ ਵੀ ਮੁ ਚ ਘ ਮੁ ਸਾ ਨਾ ਨਿ ਰ ਖੁ ਤ ਦੇ ੪
ਦ ਦੇ ਤ ਜਾ ਨਾ ਨਾ ਮੁ ਹਾਂ ਘੋ ਰ ਆ ਹ ਵ ਤ ਹੋ ਪ ਰ ਆ ਪੀ ਠੁ ਮੁ ਗ ਗ ਨ ਬ ਰ ਹ ਰ ॥ ੨ ॥ ਨਿ ਰ
ਖ ਚ ਪ ਰ ਪ ਕ ਮੁ ਲੇ ਸਾ ਤ ਤੇ ਪ ਰ ਨ ਰਿ ਕ ਭੇ ਮੁ ਆ ਰ ਬ ਤੀ ਸ ਲ ਖ ਤ ਰ ਆ ਲ ਰ ਈ ॥
ਬ ਮੁ ਆ ਬਿ ਨ ਬਿ ਪੇ ਆ ਤਿ ਬ ਕ ਵ ਈ ॥ ੩ ॥ ਕਾ ਰ ਤ ਕੇ ਯ ਪੁ ਰ ਹ ਆ ਬਿ ਹ ਲ ਆ ਸੁ ਹ ਮ ਵ ਆ ਡਿ
ਕਿ ਪਿ ਗੇ ਯੇ ਕ ਮੁ ਡ ਲ ਆ ਪ ਬ ਪਿ ਸੁ ਨ ਪੁ ਗ ਨ ਤੇ ਤ ਬ ਠੀ ਜ ਆ ਏ ਬ ਸੇ ਉ ਤ ਗ ਦਿ ਸਿ ਸੁ ਬ
ਠੀ ॥ ੪ ॥ ਤੁ ਗਿ ਗ ਈ ਪ ਰ ਨਿ ਮੁ ਬ ਰ ਘ ਰ ਗ ਨ ਆ ਬਾ ਜ ਖੁ ਰ ਨ ਡੇ ਪ ਬ ਪਿ ਮੁ ਨ ਆ ਆ ਪ
ਗੁ ਖ ਰ ਭ ਯੇ ਬਾ ਨ ਨ ਤ ਨ ਆ ਹ ਆ ਬ ਬਿ ਲੇ ਕਿ ਯੇ ਜਾ ਤ ਨ ਆ ਪ ਨ ॥ ੫ ॥ ਬਿ ਡੁ ਆ ਬ ਆ ਲ
ਜੁ ਰ ਨ ਬ ਰ ਖ ਤ ਗਿ ਸਿ ਗਿ ਸਿ ਸੁ ਤ ਰ ਪ ਨੁ ਖ ਕ ਹ ਕ ਰ ਖ ਤ ਤ ਕਿ ਤ ਕਿ ਬਾ ਲੁ ਕੇ ਪ ਕ ਲ
ਵੇ ਭੇ ਦਿ ਤ ਨ ਤ ਨ ਪੁ ਰੇ ਪ ਰ ਏ ॥ ੬ ॥ ਜ ਬ ਯ ਡ ਏ ਅ ਮਿ ਤ ਰ ਨ ਜੇ ਪ ਆ ਬਾ ਵੇ ਪ ਮ ਹ
ਕਾਲ ਕੇ ਕੇ ਪ ਆ ਮੁ ਹਾਂ ਕੇ ਪ ਕ ਰਿ ਗਿ ਸਿ ਸੁ ਪੁ ਹ ਰੇ ਅ ਪਿ ਕ ਸੁ ਤੁ ਫਿ ਨ ਮੁ ਆ ਸਿ ਘਾ ਰੇ ॥
੭ ॥ ਰ ਕ ਤ ਸਿ ਸੁ ਹ ਪ ਰ ਨਿ ਤ ਬ ਪ ਰ ਆ ਤ ਤੇ ਬ ਦ ਵ ਨ ਦ ਬ ਪੁ ਪ ਰ ਆ ਏ ਕ ਵੇ ਕ ਮ ਰ ਮ
ਬ ਹਿ ਚ ਲ ਏ ਆ ਤਿ ਨ ਤੇ ਅ ਸੁ ਰ ਆ ਅ ਨਿ ਕ ਉ ਪ ਏ ॥ ੮ ॥ ਆ ਏ ਜਿ ਤ ਕ ਤਿ ਤ ਕ ਤ ਹੋ ਮ
ਰੇ ਬ ਹੇ ਪ ਰ ਨਿ ਪ ਰ ਕ ਤ ਪ ਨ ਰੇ ਤਿ ਨ ਤੇ ਅ ਤਿ ਆ ਸੁ ਰ ਨ ਬ ਪੁ ਪ ਰ ਆ ਹ ਮ ਤੇ ਜਾ ਤਾ ਬਿ
ਚਾਰ ਨ ਕ ਰ ॥ ੯ ॥ ਤੁ ਗ ਮ ਗੋ ਲੋ ਕ ਚ ਤੁ ਰ ਦ ਸੁ ਭ ਏ ਅ ਸੁ ਰ ਨ ਮ ਆ ਬ ਸੁ ਕ ਲ ਭ ਰਿ ਗ ਏ
ਬੁ ਹ ਮ ਆ ਬਿ ਸੁ ਨ ਸੁ ਭੈ ਡੁ ਰ ਪ ਨੇ ਮੁ ਹਾਂ ਕਾਲ ਕੀ ਸੁ ਗ ਨਿ ਸਿ ਪ ਨੇ ॥ ੧੦ ॥ ਏ ਹ ਬਿ ਚ ਸੁ ਭੈ
ਪੁ ਕਾਰ ਤ ਭ ਏ ਜ ਨੁ ਕ ਰਿ ਸੁ ਰ ਬ ਨਿ ਕ ਸੇ ਲ ਏ ਡੁ ਹਿ ਤ ਹਿ ਹ ਮ ਸੁ ਰ ਨਿ ਤਿ ਹ ਗੀ ਸੁ ਭ
ਭੈ ਤੇ ਹ ਮ ਡੇ ਚ ਉ ਖ ਈ ॥ ੧੧ ॥ ਤੁ ਮਿ ਹੇ ਸੁ ਕ ਲ ਲੋ ਕ ਸਿ ਰ ਤਾ ਜ ਆ ਗ ਰ ਬ ਨ ਗੀ ਜ ਗ ਰੀ ਬ
ਨਿ ਕ ਜ ਆ ਆ ਦਿ ਅ ਕ ਲ ਅ ਜੇ ਨਿ ਬਿ ਨ ਡੇ ਨਿ ਰ ਬ ਕ ਰ ਨਿ ਰ ਡਿ ਭ ਜ ਗ ਤ ਮੇ ॥ ੧੨ ॥
ਨਿ ਗ ਬੇ ਕ ਰ ਨਿ ਰ ਜੁ ਰ ਆ ਬਿ ਨਾ ਸੀ ਪ ਰ ਮ ਜੇ ਗ ਕੇ ਤ ਤੁ ਪ ਕਾ ਸੀ ਨਿ ਰੇ ਕ ਰ ਨ ਰ ਨਿ ਤਿ
ਅ ਸੁ ਯੋ ਭ ਏ ਤਾ ਤ ਮ ਆ ਤ ਜ ਹ ਜਾ ਤ ਨ ਬਿ ਪ ਵ ॥ ੧੩ ॥ ਸੁ ਤੁ ਬਿ ਹ ਡੁ ਸੁ ਰਿ ਪ ਸੁ ਚ ਦ ਏ ਕ
ਚਿ ਰੁ ਮੁ ਡ ਵ ਨ ਕ ਵ ਘ ਏ ਕ ਆ ਸ ਤਿ ਸਿ ਪਿ ਸ ਤਿ ਤਾ ਨਿ ਕਾ ਮ ਆ ਡੁ ਤ ਡ ਵਿ ਖ ਡ ਵ ਨ ਨਿ ਰ

ਸਾ ੯੩ ॥ ਅਗਦਿ ਅਨੰਤਮੁ ਪਾਸੁ ਤੇ ਸਾ ॥ ਘਟਿ ਘਟਿ ਭੀ ਤਰਿ ਕਿ ॥ ਆਪੁ ਦੇ ਸਾ ॥ ਸੰਤ ਰਿਖ
ਸੁ ਤਨਿ ਤੇ ਤਰਹੁ ॥ ਸਾ ॥ ਸਨ ਕ ਸਨੀ ॥ ਸਾ ॥ ਤਨ ਕ ਹੁ ॥ ੯੪ ॥ ਆਗਦਿ ਜਗਦਿ ਸਦਾ ਪੁ
ਏ ਕੇ ॥ ਘਟਿ ਘਟਿ ਮੁ ਰਹਿ ਫਿ ਰਤ ॥ ਅਨੇ ਕੈ ॥ ਸੁ ਤਨ ਗ ਕ ਹਿ ॥ ਇ ਹੋ ਬਿ ਪਿ ਤੁ ਰ ਮ ਆ ॥ ਆ ਪਿ ਏ
ਕ ॥ ਅਨੇ ਕੈ ॥ ਘਟਿ ਘਟਿ ਪੁ ਰ ਮੁ ਚਿ ਸੇ ॥ ਏ ॥ ਪੁ ਰ ਪ ਥ ਆ ਪ ਕ ॥ ਸ ਕ ਲ ਜੀ ॥ ਵ ਜ ਤ ਨ ਕੇ
ਥ ਪ ਕ ॥ ਜ ਤੇ ਜੋ ਤਿ ਕ ਰ ਤ ॥ ਆ ਕ ਰ ਖ ਨ ॥ ਤ ਕ ਹਿ ਕ ਹ ਰ ॥ ਮਿ ਤ ਕ ਜ ਗ ਕੇ ਨ ॥ ੯੫ ॥ ਰੁ ਮ ਜ ਕ
ਕੇ ਕ ਰ ਨ ਕ ਰ ਤ ॥ ਆ ਪ ਰ ਘ ਰ ਕੀ ॥ ਮਿ ਤ ਜ ਨ ਰ ਹ ॥ ਨਿ ਰੋ ਕ ॥ ਰ ਨਿ ਰੋ ਕੇ ॥ ਨਿ ਰ ਲ ਮ ॥ ਸ
ਤ ਹੀ ਕੇ ਮ ਨ ਕੀ ॥ ਤੁ ਹਿ ਮ ਲ ਮ ॥ ੯੬ ॥ ਰੁ ਮ ਹੀ ਬ ਹ ਮ ॥ ਥਿ ਸ ਨ ਬ ਸ ਯੋ ॥ ਮ ਹੰ ਰੁ ਤੁ ਮ ਹੀ
ਉ ਪ ਜ ਯੋ ॥ ਤੁ ਮ ਹੀ ਰਿ ਖ ਕੋ ਸੁ ਪ ਹਿ ਬ ਨ ॥ ਵ ਤ ਜ ॥ ਅ ਦਿ ਤ ਜ ਨ ਬੋ ਰ ਬ ਢਾ ॥ ੯੭ ॥
ਜ ਗ ਕ ਰ ਨ ਕ ਰ ਤ ॥ ਨਿ ਪ ਸੁ ਮੀ ॥ ਕ ਮ ਲ ਨੇ ਨ ਅੰ ਤ ਕੇ ਜ ਮੀ ॥ ਦ ਆ ਸਿ ਪੁ ਦੀ ਨ ਕੇ ਰਿ
ਪ ਲ ॥ ਰੁ ਜੋ ਕੇ ਪ ਨਿ ਪ ਨ ਕ੍ਰਿ ਪ ਲ ॥ ੯੮ ॥ ਚ ਰ ਨ ਪ ਰੇ ॥ ਇ ਹ ਬਿ ਪ ਥਿ ਨ ਤੀ ਕ ਰਿ ਘੁ
ਹਿ ਰੁ ਹਿ ਰ ਖ ਹੁ ਰ ਮ ਪੁ ਰ ਪ ॥ ਕ ਹ ਕ ਹ ਰ ਸ ॥ ਬ ਚ ਨ ਮੁ ਨ ਕ ॥ ਲ ॥ ਭੁ ਬਿ ਤ ਜ ਨਿ ਕ ਰਿ ਤ
ਯੋ ਕ੍ਰਿ ਪ ਲ ॥ ੯੯ ॥ ਰ ਵ ਰ ਵ ਕ ਰਿ ਸੁ ਬ ਦ ਉ ਚ ਰੋ ॥ ਸੁ ਤ ਦੇ ਵ ਨ ਕ ॥ ਸੋ ਕ ਨਿ ਵ ॥ ਸੋ ਜ
ਤ ਗ ਤ ਨ ਕ ਹੋ ਲਿ ਯੋ ਉ ਥ ਰ ਆ ॥ ਦ ਸ ਰ ਨ ਕੇ ਸਿ ਥਿ ਕ ਰਿ ਯੋ ਅ ਖ ਰ ॥ ੧੦੦ ॥ ਕ ਰਿ ਕ ਰਿ ਕੋ
ਪ ਕ ॥ ਲ ਸੀ ਤ ਬ ਹੀ ॥ ਰ ਥ ਪ ਰ ਚ ॥ ਸ ਸੁ ਤੇ ਸ ਬ ਹੀ ॥ ਸ ਕ ਲ ਸੁ ਤੁ ਅ ਨ ਕੇ ਫੋ ਕ ਰ ਨ ॥
ਸੁ ਬ ਸਿ ਤ ਨ ਕੇ ਪੁ ਨ ਉ ਥ ਰ ਨ ॥ ੧੦੧ ॥ ਪੁ ਨ ਐ ਰ ਪ ਨਿ ਪ ਪੁ ਨ ਰ ॥ ਜੁ ਰ ਖ ਨ ਰ ਤੁ ਸੋ ਕ
ਨ ਕ ॥ ਜ ਯ ਜ ਕੀ ਪੁ ਜ ॥ ਥਿ ਪੈ ਥ ॥ ਜਿ ਤ ਆ ਸਿ ॥ ਨਿ ਰ ਖਿ ਸੁ ਤੁ ਜਿ ਹੋ ਹੋ ਤ ॥ ਬਿ ਮ ਨ ਬ ਸਿ ॥
੧੦੨ ॥ ਆ ਸਿ ਪੁ ਜ ਮੁ ॥ ਪਿ ਕੋ ਕੇ ਪ ਕ ਰਿ ਪ ਯੋ ॥ ਬੋ ਗ ਬਿੰ ਦ ਲ ਪ ਗ ਰ ਖ ਪ ਯੋ ॥ ਸ ਪ ਨ ਕੀ
ਠ ਠ ਕ ਰਿ ਲੀ ਨੀ ॥ ਸੁ ਤੁ ਸੋ ਨ ਤਿ ਲ ਡਿ ਲ ਪੈ ਕੀ ਨੀ ॥ ੧੦੩ ॥ ਤਿ ਲ ਤਿ ਲ ਏ ਕ ਏ ਕ ਰਿ ਤ
ਰ ॥ ਗ ਜੀ ਰ ਥੀ ਥ ॥ ਜਿ ਯ ਨ ਥਿ ਦ ॥ ਤਿ ਹੋ ਤੇ ਅ ਮਿ ਤ ਮੁ ਰ ਉ ਨਿ ਪ ਏ ॥ ਘੋ ਰ ਤ ਮ ਹ
ਕ ॥ ਲ ਕ ਹੋ ਰ ਏ ॥ ੧੦੪ ॥ ਮੁ ਰ ਤ ਤੇ ਯੋ ਜ ਥ ਹੀ ਰ ਨ ਦ ॥ ਰੁ ਨ ॥ ਕ ਰਿ ਕ ਰਿ ਗ ਏ ਬ ॥ ਜ ਅ ਰੁ ਬ
ਰੁ ਨ ॥ ਜਿ ਬੁ ਕ ਗੀ ਪ ਮੁ ॥ ਸੁ ਲੋ ਗ ਏ ॥ ਰ ਨ ਤ ॥ ਜਿ ਮੁ ਤ ਰ ਨ ਤ ॥ ਜ ਤ ਤ ਏ ॥ ੧੦੫ ॥ ਸ ਸੁ ਤੁ

ਸਾ ਜਿ ਕੋ ਪ ਤ ਬ ਕ ॥ ਆ ਪ ਰ ਤ ਤੇ ਯੋ ਭੋ ਜ ਥਿ ਕ ਰ ॥ ਥ ਨ ਅ ਨੇ ਕੋ ਪ ਕ ਰਿ ਫਿ ਰੋ ॥ ਸ ੫
ਅ ਨੇ ਕ ਨ ਕੋ ਸਿ ਰੋ ਫੋ ॥ ੧੦੬ ॥ ਹੋ ਕ ਹੋ ਕੀ ਮ ॥ ਦ ਮਿ ਗ ॥ ਮੁ ਪ ਨੇ ਦ ਏ ਬ ਹੁ ਰ ਅ ਰਿ ਮਿ ਰੁ ਪ
ਮੁ ॥ ਥ ॥ ਜ ਖੁ ਰ ਨ ਰੁ ॥ ਆ ਕੁ ਲ ਡ ਈ ॥ ਖ ਰ ਪ ਰ ਡ ਮਿ ਗ ਗ ਨਿ ਉ ਸਿ ਗ ਈ ॥ ੧੦੭ ॥ ਏ ਕੋ ਰ
ਹਿ ਗ ਯੋ ਜ ਥੀ ਪ ਯ ਲ ॥ ਮੇ ਸੁ ਮ ਚ ॥ ਜੁ ਹੋ ਬਿ ਕ ਗ ਲ ॥ ਮ ਹ ਕ ॥ ਲ ਕੇ ਡ ਯੋ ਪੁ ਸੇ ਤ ॥ ਤੁ
ਕ ਡ ਮਿ ਪੋ ਫਿ ਕ ਰਿ ਤੇ ॥ ੧੦੮ ॥ ਡ ਠ ਠ ਚ ॥ ਰ ਜ ਰੁ ਪ ਤ ਬ ਪ ਰ ॥ ਬ ਦ ਨ ਪੁ ਸੇ ਤ ਪ ਰਿ ਨਿ
ਪ ਰ ॥ ਵ ॥ ਚਿ ਸੋ ਨ ਦ ॥ ਦੀ ਬ ਪੁ ਲ ਯੋ ॥ ਕ ਰ ਖ ॥ ਥ ॥ ਰੁ ਚ ॥ ਰ ਤ ਡ ਯੋ ॥ ੧੦੯ ॥ ਜਿ ਹ ਅ ਰਿ ਕ ਲ
ਕ੍ਰਿ ਪ ਨ ਪ ਹ ਯੋ ॥ ਏ ਕ ਤੋ ਦੇ ॥ ਇ ਪੁ ਰ ਖ ਕੋ ਤੁ ਯੋ ॥ ਮੁ ਠ ਖ ਨ ਪੁ ਰ ਕ ਰ ਤ ਪ ਹ ॥ ਵੈ ਤੋ ਰ ਤ ਡਿ
ਨ ਕੋ ਮੋ ਚ ॥ ੧੧੦ ॥ ਬ ਹੁ ਰ ਕ ॥ ਲ ਕੀ ਨ ॥ ਘ ਮ ਸ ॥ ਨ ॥ ਮ ॥ ਰ ਤ ਡ ਯੋ ਦੇ ਤ ॥ ਬਿ ਪ ਨ ਨ ॥ ਅ ਪਿ ਕ
ਪੁ ਸੇ ਤ ਪ ਰ ਨਿ ਪ ਰ ਪ ਰਿ ਯੋ ॥ ਰੁ ਮ ਸੇ ਨ ਤ ॥ ਤੇ ਬ ਪੁ ਪ ਰਿ ਯੋ ॥ ੧੧੧ ॥ ਕ ਯ ਫਿ ਕ੍ਰਿ ਪ ਨ ਪੋ ਸਿ ਹ ਕ ॥
ਤਿ ਨ ਤੇ ਅ ਮਿ ਤ ਗ ਨ ਤ ਨ ਪ ॥ ਯੋ ਵੇ ਲ ਪ ਰ ॥ ਇ ਕ ਤ ॥ ਲ ਬ ਜ ਯੋ ॥ ਜੀ ਗ ਮੁ ਚ ਗ ਉ ਪ ਗ
ਸੁ ਨ ॥ ਵੈ ॥ ੧੧੨ ॥ ਗੋ ਮੁ ਖ ਣ ॥ ਰ ਤੁ ਰ ਮ ਪ ਰ ॥ ਵੇ ਲ ਮਿ ਦੇ ਗ ਮੁ ਚ ਗ ਨ ਗ ॥ ਥ ॥ ਜ ਤ ਤੇ ਰ
ਤ ਤ ॥ ਕ ਹਿ ਡੀ ਖ ਨ ॥ ਕ ਮਿ ਪੁ ਨੁ ਤ ਨ ਤ ਮੁ ਤ ਰ ॥ ਸ ਰ ਤੀ ਫ ਨ ॥ ੧੧੩ ॥ ਰਿ ਗੋ ਕ੍ਰਿ ਤ ਰ ਹੋ ਸੋ ਨ ਤ
ਤ ਨ ॥ ਪੁ ਗ ਏ ॥ ਅ ਸੁ ਰ ਤ ਵ ਨ ਤੇ ॥ ਅ ਨ ਰ ਨ ॥ ਮ ॥ ਰਿ ਮ ॥ ਰਿ ਮਿ ਲ ਕ ਰ ਤ ਪੁ ਕ ॥ ਤਿ ਨ ਤੇ ਪੁ ਗ ਰ ਤ
ਅ ਸੁ ਰ ਹ ਜ ॥ ੧੧੪ ॥ ਪੁ ਤਿ ਨ ਹਿ ਕ ॥ ਲ ਜ ਥ ਪ ਰ ਨਿ ਗਿ ਗ ਏ ॥ ਸੋ ਨ ਪੁ ਲ ਤ ਯੋ ਕ੍ਰਿ ਮਿ ਸੁ ਹ
ਵੈ ॥ ਤ ਤੇ ॥ ਅ ਮਿ ਤ ਅ ਸੁ ਰ ਉ ਤਿ ਤ ਜ ਯੋ ॥ ਥ ਨ ਕ੍ਰਿ ਪ ਨ ਸਿ ਹ ਥੀ ਸ ਜ ਯੋ ॥ ੧੧੫ ॥ ਅ ਮਿ ਤ ਕੋ
ਪ ਕ ਰਿ ਸੁ ਮੁ ਹਿ ਸਿ ਪ ਰੋ ॥ ਸੁ ਤੋ ਕ ॥ ਲ ਫਿ ਨ ਏ ਕੋ ਮਿ ਮ ਰੋ ॥ ਤਿ ਨ ਤੋ ਸੋ ਨ ਤ ਪ ਰ ॥ ਸੁ ਬ ਉ ਹ ॥ ਸ
ਜ ਤ ਤ ਏ ॥ ਅ ਸੁ ਰ ਤ ਥ ॥ ਬਿ ਯੁ ਹ ॥ ੧੧੬ ॥ ਵ ਰੁ ਨ ਮ ਚ ॥ ਜੁ ਪ ਤ ਬ ਣ ॥ ਪ ਰ ਉ ਤਿ ਗੋ ਥ ॥ ਜ ਖ
ਰ ਨ ਤੁ ॥ ਅ ਖ ਰ ਪ ਰ ॥ ਵੈ ॥ ਤੇ ਤੇ ਹ ਗ ॥ ਰ ਨ ਅ ਪ ਰ ॥ ਏ ਕੋ ਰ ਹਿ ਗੋ ਯੋ ਤ ਹ ਪ ਤ ॥ ੧੧੭ ॥
ਤ ਰ ਚ ॥ ਰ ਜ ॥ ਇ ਤੋ ਜ ਚੁ ਗ ॥ ਵੈ ॥ ਵ ਫਿ ਸੋ ਨ ਕ ਰ ਖ ॥ ਰੁ ਸੁ ਨ ॥ ਵੈ ॥ ਤਿ ਮਿ ਤਿ ਮਿ ਕ ਲ ਹਿ ਬ
ਵੈ ਗੁ ਮ ਨ ॥ ਚ ਹਿ ਚ ਹਿ ਚੋ ਨੇ ॥ ਬ ਹਿ ਯ ਨ ॥ ੧੧੮ ॥ ਤਿ ਨ ਤੇ ਮੇ ਰ ਮ ॥ ਸੋ ਜੋ ਪੁ ਰ ਯੋ ॥ ਰ
ਥੀ ਗ ਜੀ ਥ ॥ ਜੀ ਤ ਨ ਪ ਰ ਯੋ ॥ ਕੋ ਤਿ ਕ ਡ ਏ ॥ ਅ ਸੁ ਗ ਥਿ ਕ ਰ ॥ ਤਿ ਨ ਕੇ ਬ ਰ ਨ ਕੋ ਰਿ ਯੁ ਪ

੧੪ ॥ ਕੇ ਤਿਕ ਪ੍ਰੀ ਮੁ ਖਿ ਰ ਤ ਪੋ ਪਾ ਏ ਲਾ ਪ ਰ ਤ ਏ ਰੂ ਪ ਰ ਪੋ ਹਾ ਏ ਲਾ ਤ ਉ ਸੁ ਪ ਕੇ ਤਿ ਯਾ
 ਗਿ ਨ ਭ ਜ ਹੀ ॥ ਜ ਬ ਲ ਗ ਵ ਮ ਰ ਪ ਨ ਨ ਹਿ ਤ ਜ ਹੀ ॥ ੧੪ ॥ ਗੁ ਰ ਜੋ ਗ ਠ ਨੈ ਕਿ ਤ ਕ ਸਿ ਭ
 ਕੇ ॥ ਕੇ ਤਿ ਕ ਕਾ ਸਿ ਕਾ ਸਿ ਬ ਨ ਪ੍ਰ ਹਾ ਰੋ ॥ ਕਿ ਤੇ ਤ ਮ ਕ ਰ ਨਿ ਤੁ ਗੀ ਨ ਚਾ ਏ ॥ ਚ ਟ ਪ ਰ ਸੁ ਭ ਰ
 ਕੁ ਖਿ ਰ ਨ ਜਾ ਏ ॥ ੧੪ ॥ ਕਿ ਤ ਕ ਤ ਮ ਕਿ ਰ ਨ ਤੁ ਗੀ ਨ ਚਾ ਏ ਤਾ ਮਾ ਰਿ ਮਾ ਰਿ ਪੁ ਨਿ ਕਿ ਤ
 ਕੁ ਖਿ ਘ ਟ ਤ ਮ ਮ ਤੁ ਹਿ ਮ ਹਾ ਕ ਲੋ ਸਿ ਚ ਪਾ ਏ ॥ ਮਾ ਪਿ ਕ ਚਿ ਤ ਮੁ ਹਿ ਕੁ ਧਾ ॥ ੧੫ ॥ ਜੇ
 ਤਿ ਕ ਸੁ ਭ ਟ ਕੋ ਪਿ ਕ ਰਿ ਮਾ ਏ ॥ ਮੁ ਹਾ ਕ ਲ ਤੇ ਤੇ ਟੀ ਖ ਪਾ ਏ ॥ ਤਿ ਨ ਕੋ ਮੇ ਦ ਮਾ ਸੁ ਭੁ ਅ ਪ
 ਰਾ ॥ ਬ ਭੁ ਅ ਸੁ ਰ ਨ ਤ ਤੇ ਬ ਪੁ ਪ ਰਾ ॥ ੧੫ ॥ ਮੁ ਹਾ ਕ ਲ ਤੇ ਟੀ ਦ ਏ ਖ ਪਾ ਏ ॥ ਮੈ ਨ ਤ ਸੇ
 ਸਿ ਘ ਟੀ ਰ ਹੀ ਛਾ ਏ ॥ ਤਿ ਹ ਤੇ ਅ ਮਿ ਤ ਅ ਸੁ ਰ ਉ ਨਿ ਦੁ ਕੇ ॥ ਮਾ ਗ ਹਿ ਮਾ ਰ ਦ ਸੋ ਦਿ ਸਿ ਕੁ
 ਕੇ ॥ ੧੫ ॥ ਕੇ ਤਿ ਕ ਕੀ ਬ ਨ ਨ ਕ ਟਿ ਤੁ ਰਾ ॥ ਕ ਰੇ ਭੁ ਤ ਬਿ ਨੁ ਮੁ ਤ ਹ ਜਾ ਰਾ ॥ ਕੇ ਤਿ ਕ ਚੀ ਰ ਅ
 ਪਿ ਅ ਪ ਤੁ ਰੇ ਨ ਚ ਭ ਭੁ ਤ ਪ੍ਰੇ ਤ ਮੁ ਤ ਟ ਰੇ ॥ ੧੫ ॥ ਜੇ ਤਿ ਨ ਕੋ ਸਿ ਰ ਬ ਹੀ ਕ੍ਰਿ ਪ ਨੈ ॥ ਅ ਸ
 ਪੁ ਅ ਰ ਪ ਏ ਚੁ ਏ ਚੁ ਨੈ ॥ ਗ ਜ ਬਾ ਜੀ ਲੋ ਟ ਤ ਕ ਉ ਰੂ ਪ ਰਾ ॥ ਉ ਬ ਨ ਸ ਬ ਦ ਸੁ ਨਾ ਅ ਟ ਨੀ
 ਤ ਰਾ ॥ ੧੫ ॥ ਗਿ ਗ ਗੋ ਰਿ ਪ ਰੇ ਕ ਉ ਘਾ ਏ ਲ ਗ ਨਾ ਭਾ ਜਿ ਚ ਲੋ ਕ ਟੀ ਹੀ ਏ ॥ ਬਿ ਮ ਨ ਮ ਨ
 ਝ ਮ ਕ ਤ ਕ ਹੀ ਆ ਸਿ ਨ ਕੀ ਪ ਰਾ ॥ ਭ ਭ ਕ ਤ ਭੁ ਤ ਸਿ ਤੁ ਬਿ ਕ ਰਾ ਰਾ ॥ ੧੫ ॥ ਭੁ ਜੀ ਗ ਫਿ ਦ
 ਤ ਹਾ ਜੁ ਪ ਮ ਚਾ ॥ ਮੁ ਹਾ ਬੀ ਰ ਪ੍ਰੇ ਤੀ ॥ ਬਿ ਦ ਰੇ ਪ ਰੇ ਬੀ ਗ ਬਿੰ ਦਿ ॥ ਬਿ ਚੇ ਤਾ ॥ ਕ ਉ ਤਾ ਮੁ ਰੁ ਤੁ ਹ ਭ
 ਹਾ ਸ ਬ ਦ ਬਾ ਜੇ ॥ ਸੁ ਨੇ ਦੀ ਹ ਵ ਨ ਟ ਨੋ ਕੇ ਦ ਰ ਪ ਭਾ ਜੇ ॥ ੧੫ ॥ ਕ ਉ ਸਿ ਖੁ ਤੇ ਗੀ ਬ ਜੇ ਤਾ
 ਲ ਭਾ ਰੇ ॥ ਕ ਉ ਬੇ ਨ ਬੀ ਨ ਪ ਨੈ ਮੈ ਨ ਗਾ ਰੇ ॥ ਕ ਉ ਨਾ ਏ ਨ ਟੀ ਰਿ ਜੈ ਨ ਟ ਮੈ ਸੇ ॥ ਬ ਜੇ ਘੋ ਰ
 ਬਾ ਜਾ ਪੁ ਲੈ ਕਾਲ ਜੈ ਸੇ ॥ ੧੫ ॥ ਕ ਉ ਛੋ ਨ ਤੁ ਰੋ ਨ ਗਾ ਰੇ ਮਿ ਦੀ ਗੀ ॥ ਕ ਉ ਬਾ ਸੁ ਗੀ ਬੀ ਨ ਬਾ
 ਜੇ ਸੁ ਰੇ ਰੇ ॥ ਕ ਉ ਬ ਗ ਲ ਤਾ ਰੇ ਗ ਬਾ ਜੇ ਬ ਜਾ ਏ ॥ ਕ ਉ ਬਾ ਰਿ ਤਾ ਰੇ ਗ ਨੀ ਕੇ ਸੁ ਹਾ ਏ ॥ ੧੫ ॥
 ਕ ਉ ਝਾ ਝ ਬਾ ਜੇ ਕ ਉ ਤ ਲ ਮੈ ਸੇ ॥ ਕ ਉ ਬੇ ਨ ਬੀ ਨ ਪੁ ਲੈ ਕਾਲ ਜੈ ਸੇ ॥ ਕ ਉ ਬਾ ਸੁ ਗੀ ਨਾ ਏ
 ਨ ਦੈ ਮਿ ਦੀ ਗੀ ॥ ਕ ਉ ਸਾ ਰ ਗੀ ਮੈ ਮੁ ਚੈ ਗੀ ਉ ਪੰ ਗੀ ॥ ੧੫ ॥ ਕ ਉ ਗ ਰ ਜ ਕੋ ਕੋ ਭੁ ਜਾ ਭੁ ਪ ਠ ਕੋ
 ਕ ਉ ਬੀ ਰ ਬੀ ਗ ਨ ਕੀ ਗਾ ਹ ਰੇ ਕੋ ॥ ਕਿ ਤੇ ਅ ਸੁ ਤੁ ਮੈ ਸੁ ਸੁ ਤੁ ਲੈ ਲੈ ਚ ਲਾ ਏ ॥ ਕਿ ਤੇ ਚ ਗ ਮ ਲੈ

ਚਿ ਤਾ ਕੀ ਬ ਚਾ ਏ ॥ ੧੬ ॥ ਕ ਉ ਰੁ ਤੁ ਜੇ ਪੈ ਕ ਉ ਮੰ ਠ ਬ ਕੋ ॥ ਕ ਉ ਬੀ ਰ ਮ ਚੋ ਬ ਦਾ ਟੇ ਨਿ ਸ ॥
 ਕੋ ॥ ਕ ਉ ਬਾ ਬ ਮਾ ਏ ਗ ਸਾ ਰਾ ॥ ਕ ਉ ਉ ਸ ਟ ਕ ਏ ਨ ਹੀ ਜਾ ਤੁ ਬੁ ਏ ॥ ੧੬ ॥ ਕ ਉ ਚ ਰ
 ਮ ਬ ਰੀ ਮੈ ਗਿ ਰੇ ਭੁ ਮਿ ਮੈ ਸੇ ॥ ਬ ਗੀ ਬਿ ਵ ਤ ਤੁ ਰੇ ਸੇ ਮੈ ਸੀ ਤ ਜੀ ਸੇ ॥ ਗਾ ਜੇ ਚੁ ਠਿ ਜੇ ਪਾ ਜ ਗੇ ਜੀ
 ਰ ਜੀ ਗੀ ॥ ਮ ਨੋ ਪ ਨ ਕੇ ਤੇ ਗੋ ਸੇ ਮੈ ਲੀ ਗੀ ॥ ੧੬ ॥ ਕਿ ਤੇ ਤੁ ਹ ਛ ਹਾ ਸ ਬ ਦ ਤੁ ਦ ਰੁ ਬ ਜਾ ਕੋ ॥ ਕਿ
 ਰੇ ਗ ਰ ਮਾ ਭੁ ਖ ਰੇ ਪੇ ਭ ਗਾ ਏ ॥ ਹ ਸੇ ਗ ਰਾ ਜੀ ਠੈ ਕੋ ਭੁ ਜਾ ਪਾ ਟ ਟ ਏ ॥ ਕਿ ਤੇ ਬੀ ਰ ਬੀ ਗ ਨ ਕੇ ਪੁ ਠ
 ਏ ॥ ੧੬ ॥ ਕ ਉ ਚ ਚ ਲ ਚਾਂ ਰ ਚੀ ਰ ਬੇ ਨੈ ਕੋ ॥ ਬ ਰੇ ਸੁ ਨਿ ਜੇ ਪਾ ਜੁ ਠਿ ਜੇ ਨਾ ਪੈ ਕੋ ॥ ਕ ਉ ਬੀ
 ਰ ਬੀ ਗ ਨ ਕੇ ਪਾ ਟ ਪੈ ਲੈ ॥ ਮੁ ਹਾ ਜੀ ਗ ਜੇ ਪਾ ਲ ਕੋ ਸੁ ਪ ਜੇ ਲੈ ॥ ੧੬ ॥ ਕ ਉ ਜ ਛ ਨੀ ਕਿ ਨ ਨੀ ਆ
 ਨਿ ਕੋ ਕੋ ॥ ਕ ਉ ਰੀ ਪੁ ਬੀ ਵੇ ਵ ਨਿ ਮੈ ਵ ਪੈ ਕੋ ॥ ਕ ਉ ਅ ਛ ਛ ਪ ਛ ਛ ਗੀ ਤ ਗਾ ਏ ॥ ਕ ਉ ਚ ਚ ਲ ਅ
 ਚ ਲ ਕੋ ਬ ਨ ਏ ॥ ੧੬ ॥ ਕ ਉ ਵੇ ਵ ਕੋ ਨਿ ਯ ਨ ਚੇ ਤਾ ਲ ਵੈ ਕੋ ॥ ਕ ਉ ਵੇ ਤ ਪੁ ਟੀ ਹ ਸੇ ਮੈ ਵ ਪੈ ਕੋ ॥
 ਕ ਉ ਚ ਚ ਲ ਅ ਚ ਲ ਕੋ ਬ ਨ ਏ ॥ ਕ ਉ ਜ ਛ ਨੀ ਕਿ ਨ ਨੀ ਗੀ ਤ ਗਾ ਏ ॥ ੧੬ ॥ ਲ ਰੇ ਆ ਨਿ ਜੇ
 ਪਾ ਮੁ ਹਾ ਤੇ ਜ ਤੇ ਕੋ ॥ ਗਿ ਰੇ ਪ ਕ ਸੁ ਯੰ ਦ ਯਾ ਕੀ ਨ ਪੈ ਕੋ ॥ ਕ ਉ ਬੀ ਰ ਬ ਕੇ ਨ ਚਾ ਏ ਤੁ ਰੇ ਗੀ ॥ ਕ ਉ ਜੀ
 ਗ ਜੇ ਪਾ ਬਿ ਰ ਜੇ ਉ ਤੇ ਗੇ ॥ ੧੬ ॥ ਕ ਉ ਬੀ ਰ ਬ ਨੈ ਤ ਬੀ ਰੇ ਉ ਠ ਕੋ ॥ ਕ ਉ ਪੇ ਤ ਮੈ ਪੰ ਗ ਖ ਡੀ ਨ ਚ
 ਏ ॥ ਕ ਉ ਕੋ ਪ ਕੋ ਕੋ ਹ ਨੀ ਦਾ ਤ ਚਾ ਬੋ ॥ ਕਿ ਤੇ ਪੁ ਛ ਮੈ ਰੇ ਕਿ ਤੇ ਪ ਗ ਰਾ ਬੋ ॥ ੧੬ ॥ ਕ ਉ ਚਿ ਰ ਗ ਜੀ
 ਜ ਬੇ ਛ ਤ ਪਾ ਰੀ ॥ ਮੁ ਚੇ ਲੋ ਹ ਗੇ ਤੁ ਪ ਰੀ ਮੁ ਰ ਠਾ ਰੀ ॥ ਮੁ ਹਾ ਕੋ ਪ ਕੋ ਬੀ ਰ ਬ ਜੀ ਉ ਚ ਕੋ ॥ ਲ ਗੇ ਏ
 ਹ ਮੈ ਘਾ ਏ ਗਾ ਵੇ ਭ ਭ ਕੇ ॥ ੧੬ ॥ ਕ ਉ ਰੁ ਤੁ ਲਾ ਕਾ ਰ ਮੁ ਤੇ ਬਿ ਗ ਜੈ ॥ ਲ ਪੇ ਮੁ ਤ ਮਾ ਲਾ ਕੁ ਕੇ ਮੁ ਠ
 ਲ ਜੈ ॥ ਕ ਉ ਘੁ ਮੁ ਘੁ ਮੁ ਪੈ ਪ ਰੇ ਬੀ ਰ ਠਾ ਗੀ ॥ ਮੁ ਨੇ ਸਿ ਪ ਮ ਬਿ ਠੇ ਲ ਕੋ ਜੇ ਗ ਤਾ ਗੀ ॥ ੧੭ ॥ ਤ ਹਾ ਮੈ ਨ ਕ
 ਠ ਲ ਘਾ ਰੀ ਬਿ ਰ ਜੈ ॥ ਲ ਪੇ ਅ ਸੁ ਰ ਨ ਦਿ ਮਾ ਨ ਕੋ ਦ ਰ ਪ ਭਾ ਜੈ ॥ ਤ ਹਾ ਬਿ ਦ ਬਾ ਜੀ ਬ ਹੇ ਨੇ ਕ ਜੈ
 ਸੇ ॥ ਲ ਮੈ ਮੁ ਤ ਟੇ ਤੀ ਮੁ ਹਾ ਮੈ ਲ ਕੋ ਜੇ ॥ ੧੭ ॥ ਪੁ ਜਾ ਬਿ ਛ ਛ ਤ ਮੈ ਬ ਹੇ ਜਾ ਤ ਮੈ ਸੇ ॥ ਲ ਸਿ ਤੇ ਤੁ
 ਪ ਤੀ ਬਿ ਨਾ ਪ ਤੁ ਜੈ ਸੇ ॥ ਕ ਉ ਛ ਤੁ ਤ ਮੈ ਬ ਹੇ ਜਾ ਤ ਕਾ ਏ ॥ ਮੁ ਨੇ ਟੇ ਨ ਸੇ ਬਾ ਰਿ ਸੇ ਬ ਸ ਤ ਬ ਏ ॥ ੧੭
 ਕ ਉ ਬਾ ਚ ਕਾ ਦੀ ਬ ਹੇ ਜਾ ਤ ਮੈ ਸੇ ॥ ਮੁ ਨੇ ਪੈ ਚ ਬ ਰੁ ਤ ਨ ਕੇ ਗ ਜੀ ਸੇ ॥ ਚ ਤੇ ਬੀ ਰ ਬਾ ਜੀ ਬ ਹੇ ਜਾ ਤ
 ਮਾ ਰੇ ॥ ਸੁ ਨ ਚੀ ਨ ਕੇ ਸੁ ਰ ਪ ਰੇ ਪ ਪਾ ਰੇ ॥ ੧੭ ॥ ਕ ਉ ਖੇ ਲ ਬ ਛੋ ਬ ਹੇ ਜਾ ਤ ਮਾ ਰੇ ॥ ਮੁ ਨੇ ਏ ਕ ਠ ਕ ਠ

ਕੁਟਾਵਰਹਾਲਾ ॥ ੨੫੯ ॥ ਜਦ ਅਸਤੁਤਾ ਮੁਰਚਲਾ ਮੈ ॥ ਗੀਤੁ ਸੁਤਲੇ ਕਲਾ ਬਗ
 ਪਾ ਤੇ ਏਹੁ ਪਾਪੁ ॥ ੨੬੦ ॥ ਚਾਰਣਾ ਸੁਤੁ ਜ
 ਸੁਖਾ ਸੁਖਿ ਪਾਪੁ ॥ ੨੬੧ ॥ ਚਾਰਣਾ ਸੁਤੁ ਜ
 ਗੋ ਮੁਖਿ ॥ ੨੬੨ ॥ ਉਰਗ ਅਸੁਤਲੇ ਅਸੁਰ ਪੁਰਾ ਰਾਤਾ ਤੇ ਉਥੇ ਸੁਰ ਪਾਪ
 ਪੁਰਾ ਪਾਤਿ ਅਸੁਤੁ ਜਾਤ ਬਾਲਾ ॥ ੨੬੩ ॥ ਗੁਣਿ ਗਏ ਨਾ ਗਨ ਵਰਹਾਲਾ ॥ ੨੬੪ ॥ ਬਿਛੁ ਅਸੁ
 ਦਾ ਨ ਵ ਹਿ ਚਲ ਯੋ ॥ ਬਹੁ ਬਿਛੁ ਅਸੁ ਤੇ ਉ ਪ ਜ ਯੋ ॥ ਲ ਸ ਰ ਿ ਕ ਆ ਸੁ ਤੁ ਅ ਸਿ ਯੁ ਜ ਤ ਬ ਫੋ
 ॥ ੨੬੫ ॥ ਸੁ ਤੁ ਅ ਸੁ ਤੁ ਅ ਸੁ ਤੁ ਅ ਸੁ ਤੁ ਅ ਸੁ ਤੁ ਅ ਸੁ ਤੁ ਅ ਸੁ ਤੁ ਅ ਸੁ ਤੁ ਅ ਸੁ ਤੁ ਅ ਸੁ ਤੁ ਅ
 ਵੁ ਨ ਬ ਸ ਯੋ ॥ ਅ ਸੁ ਤੁ ਨ ਸ ਯੋ ॥ ਅ ਸੁ ਤੁ ਬ ਯੋ ॥ ਜੋ ਕਿ ਲ ਡੇ ਲੀ ਨ ਤੇ ਡੇ ॥ ੨੬੬ ॥ ਲੀ ਨ ਡੇ
 ॥ ੨੬੭ ॥ ਗ ਏ ਹ ਏ ਕ ਹ ਏ ਮੁ ਰ ਪ ਕ ਹ ਏ ਮੁ ਰ ਮੁ ਵ ਟਿ ਕਿ ਪ ਬ ਡਾ ਏ ॥ ਪੁ ਨਿ ਅ
 ਸਿ ਯੁ ਜ ਤੁ ਕ ਰੀ ਲ ਡਾ ਏ ॥ ੨੬੮ ॥ ਉ ਠ ਆ ਪਿ ਠੇ ਮੇ ਪੋ ਰ ਸੀ ਗ ਮ ਯ ਨਿ ਖ ਤ ਦੇ ਵ ਨ ਡੀ
 ਥਾ ਮ ਯ ਪਿ ਠਿ ਪਿ ਨ ਯ ਆ ਸਿ ਯੁ ਜਿ ਕੋ ਕੋ ਪ ਡਾ ਨ ਵ ਹੇ ਰਿ ਮੈ ਨ ਡੇ ਰ ਹੋ ॥ ੨੬੯ ॥ ਡੁ ਜੀ ਗ ਡੇ ਵ ॥
 ॥ ਮੁ ਹ ਰੇ ਸ ਕੋ ਕੋ ਹ ਠੀ ਡੇ ਰਿ ਗ ਜੇ ॥ ਜ ਪੁ ਚ ਰ ਤੇ ਪੋ ਰ ਥਾ ਦਿ ਤੁ ਬ ਜੇ ॥ ਪੋ ਡੇ ਸਿ ਯੁ ਤੇ ਰੀ ਥ ਜੇ
 ਵੇ ਲ ਮੇ ਸੇ ॥ ਪੁ ਲੈ ਕ ਲ ਕੀ ਕਾ ਲ ਕੀ ਗ ਤਿ ਜੇ ਸੇ ॥ ੨੭੦ ॥ ਥ ਜੇ ਸਿ ਯੋ ਮੈ ਵ ਨ ਡੀ ਡੇ ਰੇ ਮੇ ਸੀ ॥
 ਕ ਹੋ ਆ ਸੁ ਗੀ ਬੁ ਤ ਕੀ ਕ੍ਰੈ ਤ ਜੇ ਸੀ ॥ ਕ ਹੂ ਥੀ ਵ ਬਾ ਜੇ ਤੁ ਬਾ ਕੇ ਬ ਜਾ ਏ ॥ ਮੈ ਨੈ ਚਿ ਤ ਕੋ ਕੋ ਪ ਠਾ ਖੇ
 ਚੁ ਨ ਡੇ ॥ ੨੭੧ ॥ ਕਿ ਤੇ ਬੀ ਥ ਜਾ ਨ ਕੇ ਸ ਯ ਪੇ ਲੇ ॥ ਕੁ ਰੇ ਬ ਸ ਤੁ ਲੈ ਹੁ ਮੈ ਨੈ ਡਾ ਗ ਡੇ ਲੈ ॥ ਸੁ ਏ
 ਖ ਏ ਕੋ ਵ ਸ ਰ ਕੇ ਤੇ ਮੁ ਰੁ ਰੇ ॥ ਸੁ ਏ ਜ ਨੁ ਮ ਠੀ ਗ ਖ ਏ ਪੁ ਰੁ ਰੇ ॥ ੨੭੨ ॥ ਕਿ ਤੇ ਡੁ ਕ ਡੇ ਥ ਲੀ ਖੇ
 ਤ ਹੇ ਏ ॥ ਮੈ ਨ ਖ ਏ ਕੋ ਡਿ ਗ ਮ ਠੀ ਗ ਸੇ ਏ ॥ ਬ ਰ ਜੇ ਕ ਡੇ ਅੰ ਗ ਥ ਸ ਤੇ ਲ ਪੇ ਡੇ ॥ ਚੁ ਮੇ ਕੇ ਮੈ ਨੈ ਰੇ
 ਜੋ ਮੈ ਡੇ ਸ ਲੇ ਡੇ ॥ ੨੭੩ ॥ ਕ ਹੂ ਤਾ ਕ ਠੀ ਕ ਨੀ ਹ ਕ ਮ ਠੀ ॥ ਉ ਠੈ ਨ ਡਾ ਡ ਰੇ ਡੁ ਡੇ ਚੀ ਤ ਕ ਰੇ ॥ ਕ
 ਹੂ ਮੁ ਡੇ ਮ ਪ ਰੇ ਖੇ ਤ ਥਾ ਜੀ ॥ ਨਿ ਡਾ ਜੈ ਡੁ ਕੋ ਹੋ ਮੈ ਨੈ ਕਾ ਥਿ ਕ ਜੀ ॥ ੨੭੪ ॥ ਹ ਠੀ ਥਾ ਪਿ ਗੋ ਪ ਗੁ
 ਲਿ ਤ ਡ ਥ ਕੋ ॥ ਚ ਲੈ ਕੋ ਪ ਕੋ ਕੋ ਹ ਠੀ ਲੇ ਨਿ ਸਾ ਕੋ ॥ ਕ ਹੂ ਚ ਰ ਮ ਥ ਰ ਮੈ ਗਿ ਰੇ ਮ ਰ ਮ ਡੇ ਡੇ ਕ ਹੂ
 ਮਾ ਸ ਕੇ ਰਿ ਪ ਡੇ ਡੇ ਕ ਲ ਡੇ ॥ ੨੭੫ ॥ ਕ ਹੂ ਚੀ ਰ ਥਾ ਜੀ ਥ ਜੇ ਤੀ ਡ ਰੇ ਹੋ ॥ ਕ ਹੂ ਖ ਡ ਖ ਡੇ ਸਿ ਪ

ਹੀ ਮਰੇ ਹੈ ॥ ਕ ਹੂ ਮ ਤ ਡੇ ਤੀ ਪ ਰੇ ਤੇ ਪੁ ਰ ਡੇ ॥ ਗਿ ਰ ਡੀ ਮ ਪੁ ਥੈ ਮੈ ਨੈ ਬ ਜ ਮ ਰੇ ॥ ੨੭੬ ॥ ਸੁ ਡੇ ਆ 99
 ਕਾ ਡਿ ਖਿ ਪਾ ਨ ਲ ਥੈ ਗ ਡ ਜਿ ਯੇ ਲ ਖਿ ਵੇ ਵ ਮ ਵੇ ਵ ਸ ਤੇ ਡੁ ਰ ਪ ਨੇ ॥ ਆ ਨਿ ਪੁ ਲੈ ਡੇ ਨੇ ਸਿ ਪੁ ਗ
 ਡਿ ਯੋ ਸਿ ਤ ਜਾ ਡਿ ਕ ਲੈ ਅ ਸ ਕੇ ਡੁ ਰਿ ਸਾ ਨੇ ਡੁ ਕ ਤ ਡੇ ਮੁ ਖ ਸੁ ਖਿ ਗ ਡੇ ਡੁ ਕ ਡੇ ਹਿ ਗ ਖਿ ਯ ਡ ਕ
 ਰੋ ਰਿ ਪ ਰ ਨੇ ॥ ਮ ਨ ਸੁ ਸਾ ਵ ਨ ਕੇ ਬ ਵ ਰਾ ਸੁ ਨਿ ਮ ਡੁ ਤਿ ਕੀ ਘ ਹ ਰੇ ਡੁ ਰ ਡਾ ਨੇ ॥ ੨੭੭ ॥ ਡੁ ਰਿ ਆ
 ਚੈ ਕ ਹੂੰ ਸੇ ਨ ਤੁ ਕ ਰੁ ਕ ਪੈ ਤ ਪਿ ਸਾ ਚ ਕ ਹੂ ਕਿ ਲ ਕ ਡੇ ॥ ਥਾ ਜ ਤ ਪੈ ਕ ਹੂੰ ਡੁ ਮ ਤੁ ਮ ਤੋ ਰ ਕ ਤੁ ਤ
 ਕ ਹੂੰ ਤ ਤ ਕ ਡੇ ॥ ਜੇ ਗ ਮ ਡੇ ਗ ਉ ਪ ਗ ਬ ਜੇ ਕ ਹੂੰ ਤੀ ਖ ਨ ਸੀ ਡ ਡੇ ਡਿ ਡ ਕ ਡੇ ॥ ਆ ਨਿ ਅ ਰੇ ਕ ਹੂੰ
 ਬੀ ਰ ਚ ਵ ਪ ਡੇ ਕੇ ਪਿ ਕ ਡਾ ਕ ਡਿ ਘ ਡੇ ਪੁ ਰ ਡੇ ॥ ੨੭੮ ॥ ਮੈ ਸੀ ਥਿ ਲੈ ਕ ਕੋ ਮ ਰਿ ਮ ਚੀ ਡ ਡੇ ਪ
 ਡ ਡੇ ਮ ਰਿ ਚਿ ਰ ਚ ਡੇ ॥ ਬ ਰ ਡੇ ਅ ਡੁ ਥਾ ਨ ਕ ਮ ਨ ਡਿ ਪਾ ਨ ਗ ਵ ਥ ਰ ਡੀ ॥ ਤ੍ਰਿ ਸੁ ਲ ਡ ਹੋ ਯੋ ਅ ਡਿ ਪ
 ਯ ਰਿ ਡਾ ਡਿ ਕੋ ਘ ਡੇ ਕ ਡੇ ਡ ਡੇ ਬ ਡ ਤੀ ਰ ਸ ਰੀ ਚ ਸ ਡੇ ॥ ਖੁ ਰ ਜੇ ਪੁ ਰ ਜੇ ਤੁ ਡ ਰ ਨ ਮੈ ਡ ਖ ਤੇ ਤ
 ਨ ਮੈ ਮੁ ਖ ਤੇ ਨ ਕ ਹੋ ॥ ੨੭੯ ॥ ਅ ਡਿ ਲ ॥ ॥ ਪੀ ਸ ਪੀ ਸਿ ਕ ਰਿ ਚ ਤ ਡੁ ਥ ਡਿ ਯ ਯ ਡ ਡ ਯ ਯ ਥ
 ਜ ਥ ਡਾ ॥ ਬਿ ਡੁ ਅ ਨ ਕੋ ਬਿ ਸਿ ਖ ਲ ਗ ਡ ਹੀ ॥ ਡੁ ਕ ਡੁ ਕ ਡੇ ਮ ਸ ਤ ਨ ਪੁ ਗ ਪ ਡੇ ॥ ਡੇ ਡ ਡ ਡ ਪ ਡ
 ਆ ਨਿ ਬ ਰੇ ਡ ਨਿ ਤਿ ਨੁ ਪੁ ਰ ਖੁ ਨ ਡੇ ॥ ੨੮੦ ॥ ਚ ਯ ਥਿ ਚ ਯ ਥਿ ਕ ਰਿ ਡ ਡ ਥ ਡ ਯ ਰਿ ਸਿ ਡ ਡੇ ॥ ਡੁ
 ਕ ਡੁ ਕ ਡੇ ॥ ਗਿ ਡੇ ਨ ਪੁ ਗੁ ਪ ਡੇ ਪੁ ਰੇ ॥ ਡੁ ਡਿ ਡੁ ਡਿ ਡ ਨ ਗਿ ਰ ਤ ਪੁ ਡ ਡ ਮ ਪੁ ਗ ਡੇ ਕੋ ਡ ਡ ਡੇ ਸੁ ਰ
 ਗ ਮੈ ਜਾ ਡੇ ਪ ਰ ਮ ਸੁ ਖ ਪ ਡ ਡੇ ॥ ੨੮੧ ॥ ਸੁ ਡੇ ਆ ॥ ॥ ਕੋ ਪ ਯ ਡ ਕ ਰਿ ਕੋ ਅ ਜੁ ਡ ਡ ਡ ਨ ਕਾ
 ਡੁ ਡਿ ਪਾ ਨ ਨੈ ਕੋ ਰ ਨ ਡਾ ਡੇ ॥ ਹਾਂ ਗਿ ਹ ਡ ਡ ਡ ਡ ਡ ਲੈ ਉ ਮ ਤੇ ਰ ਨ ਕੋ ਤ ਜਿ ਕੋ ਪ ਕ ਡੇ ਨ ਪ ਡ ਡੇ ॥ ਮੁ
 ਰ ਹਿ ਮ ਡ ਪੁ ਕ ਡ ਰ ਡੀ ਘ ਨਿ ਜਿ ਯੋ ਗ ਡ ਜੇ ਨ ਕ ਡੁ ਤੁ ਰ ਪ ਡੇ ॥ ਮੁ ਨ ਡੁ ਮ ਡ ਕ ਨ ਕੀ ਰਿ ਤੁ ਮੈ ਘ ਨ
 ਸੁ ਵ ਡਾ ਜਿ ਯੋ ਮ ਰ ਤਿ ਯੋ ਬ ਰ ਡ ਡੇ ॥ ੨੮੨ ॥ ਡੁ ਲ ਜ ਡ ਡੁ ਤੇ ਡ ਡ ਡਿ ਕ ਸੁ ਰ ਸ ਥੈ ਉ ਮ ਤੇ ਕ ਡਿ ਅ
 ਸੁ ਪੁ ਲੈ ਕੋ ਕੋ ਚ ਡਿ ਪਾ ਨ ਲ ਡੇ ਡੁ ਡ ਡਾ ਨ ਮ ਹ ਡ ਡ ਡ ਨਿ ਖ ਡੀ ਰਿ ਸਿ ਕੋ ਕੋ ਡੇ ਪ ਡ ਡੇ ਡ ਡ ਡੁ ਡਿ
 ਰ ਨ ਤੇ ਥ ਡਿ ਯ ਡ ਡ ਡੇ ਡੁ ਨੈ ਨ ਤ ਡੇ ਕੋ ॥ ਆ ਨਿ ਅ ਰੇ ਪੁ ਡ ਗੁ ਪੁ ਚ ਸੇ ਨ ਚ ਲੇ ਪੁ ਗ ਡੋ ॥ ਬਿ ਮੁ ਖ
 ਡੁ ਡੁ ਕੋ ॥ ੨੮੩ ॥ ਡੁ ਡੀ ਪੁ ਤ ਪ ਤ ਰੇ ਮ ਨ ਮੈ ਡ ਡ ਡਿ ਪ ਡ ਡੇ ਪ ਰੇ ਬਿ ਡੁ ਪ ਡੁ ਡੀ ਨੈ ॥ ਕੋ ਚ ਡਿ ਪ ਡ ਡ
 ਸੇ ਸੁ ਡ ਸਾ ਜ ਨ ਉ ਰ ਨ ਚ ਯ ਥਿ ਡ ਡੀ ਰਿ ਸਿ ਕੀ ਨੈ ॥ ਆ ਡੇ ਡ ਡਾ ਨ ਬਿ ਡੇ ਉ ਪ ਜੇ ਸ ਤੋ ਕੋ ਨ ਡੁ ਡ ਡ

ਬਿਖੇ ਨਹਿ ਹੀ ਨੇ ॥ ਚੁਠਿ ਚਿਰੇ ਪੁਕਰਾ ॥ ਜੋ ਲੋਕ ਸੋ ਨ ਤੋ ਸੋ ਸਿ ਗਰੇ ॥ ਅੰਗ ਭੀ ਨੇ ॥ ੨੦ ॥
ਚੰਪਈ ॥ ਆਇ ਹੋ ਬਿ ਪਿ ਕੋ ਪਕਾਲ ਜ ਬੁਠਾ ॥ ਵ ਸੁ ਰ ਨ ਕੋ ਫਿ ਨੇ ਮੇ ਬ ਪ ਕ ਰਾ ॥ ਆ ਪੁ
ਹਾ ਥ ਦੇ ਸਾ ਧ ਉ ਥਾ ਹੇ ॥ ਸੁ ਤੁ ਅ ਨੇ ਕ ਫਿ ਨ ਕੋ ਮੈ ਟ ਰੇ ॥ ੨੧ ॥ ਆ ਸਿ ਯੁ ਜ ਕੁ ਕੋ ਪਾ ਜ ਬ ਹੀ ਰ
ਨਾ ॥ ਮਾ ਰ ਤ ਠ ਯੇ ਸੁ ਤੁ ਗ ਨ ਚੁ ਨਿ ਚੁ ਨਿ ॥ ਸੁ ਬਾ ਸਿ ਵ ਕ ਨ ਕ ਹੋ ਏ ਯੋ ਉ ਥਾ ਰਾ ॥ ਵ ਸੁ ਰ ਗ ਨ ਨ
ਕੇ ਕ ਰਾ ਪੁ ਹ ਰਾ ॥ ੨੨ ॥ ਆ ਈ ਗ ਥੀ ਪਿ ਹ ਨਾ ਵ ਸੁ ਰ ਜ ਬ ਕਾ ਲਾ ॥ ਗਿ ਗ ਰਿ ਗਿ ਰਿ ਪੇ ਪ ਰ ਨਿ ਬਿ
ਕ ਰਾ ਲਾ ॥ ਨਿ ਚੁ ਹਾ ਥ ਨੇ ਸੇ ਤ ਉ ਥਾ ਹੇ ॥ ਸੁ ਤੁ ਅ ਨੇ ਕ ਤ ਨ ਕ ਮ ਹਿ ਮ ਰੇ ॥ ੨੩ ॥ ਵਾ ਨ ਵ ਅ
ਮਿ ਤ ਕੋ ਪ ਕ ਰਿ ਚੁ ਕੇ ॥ ਮਾ ਰਿ ਹਿ ਮਾ ਰ ਵੇ ਯੋ ॥ ਸਿ ਕੁ ਕੇ ॥ ਬ ਹ ਰਿ ਕਾ ਲ ਕੁ ਪਿ ਖ ਡ ਗ ਸੁ ਤੁ ਰਾ ॥
ਸੁ ਤੁ ਸੈ ਨ ਪੁ ਲ ਥੀ ਚ ਪੁ ਹ ਰਾ ॥ ੨੪ ॥ ਬ ਹ ਰਿ ਕੋ ਪ ਕ ਰਿ ਵ ਸੁ ਰ ਅ ਪ ਰਾ ॥ ਮ ਹ ਕਾ ਲ ਕੋ ਚ
ਹ ਤ ਸੁ ਯ ਰਾ ॥ ਸੀ ਮਿ ਗ ਗ ਨ ਚਿ ਕੋ ਈ ਬਾ ਨ ਚ ਲਾ ਏ ॥ ਤੁ ਹਿ ਨ ਲ ਗੈ ਤਿ ਸੀ ਪ ਰ ਆ ਏ ॥ ੨੫ ॥
ਬਾ ਭਾਂ ਤਿ ਭਾਂ ਤਿ ਥਾ ਵਿ ਤੁ ਬ ਜਾ ਏ ॥ ਵਾ ਨ ਵ ਨਿ ਕ ਰ ਪ ਹੁ ਚੇ ਆ ॥ ਈ ਮੁ ਠਾਂ ਕਾ ਲ ਤੁ ਬਾ ਬਿ ਰ ਪ
ਸਿ ਭ ਰੇ ॥ ਸਿ ਤ ਉ ਥਾ ਰ ਦੇ ਖ ਅ ਨ ਮ ਰੇ ॥ ੨੬ ॥ ਖੰ ਤ ਖੰ ਤ ਕ ਰਿ ਵਾ ਨ ਵ ਮ ਰੇ ॥ ਤਿ ਲ ਤਿ ਲ ਪੁ
ਏ ਸ ਕ ਲ ਕ ਰਿ ਤ ਰੇ ॥ ਪਾ ਵ ਕਾ ਸੁ ਤੁ ਕਾ ਲਿ ਬ ਹੁ ਰ ਚ ਲਾ ਯੋ ॥ ਸੈ ਨ ਅ ਸੁ ਰੇ ਕੇ ਸ ਕ ਲ ਗਿ ਗ ਯੋ ॥
੨੭ ॥ ਬਾ ਰੁ ਵ ਸੁ ਤੁ ਵਾ ਨ ਵ ਤ ਬ ਫੇ ਰਾ ॥ ਜਾ ਤੇ ਪਾ ਵ ਕਾ ਸੁ ਤੁ ਕ ਹੋ ਮਿ ਰਾ ॥ ਬਾ ਸੁ ਸੁ ਤੁ ਬ ਕ ਲ
ਚ ਲਾ ਯੋ ॥ ਈ ਵ ਪੁ ਤ ਫ ਪੈ ਚੁ ਪ ਮ ਚ ਯੋ ॥ ੨੮ ॥ ਵਾ ਨ ਵ ਨਿ ਰ ਖ ਠ ਵ ਰ ਨ ਬਾ ਸੁ ਵਾ ਪੀ ਵ ਤ
ਠ ਯੋ ਫੁ ਪ ਡੈ ॥ ਆ ਸ ਵਾ ਕ ਰਿ ਕੋ ਪ ਅ ਤੁ ਲ ਅ ਸ ਗ ਰ ਜਾ ॥ ਭੂ ਮਿ ਅ ਕਾ ਸ ਸੁ ਬ ਦ ਸੁ ਨਿ ਲ ਰ
ਜਾ ॥ ੨੯ ॥ ਅ ਮਿ ਤ ਥਾ ਸ ਵ ਹਿ ਥਾ ਨ ਪੁ ਹ ਰੇ ॥ ਬ ਰ ਮ ਚ ਰ ਮ ਸੁ ਭ ਤੇ ਵੇ ਪ ਪ ਰੇ ॥ ਜ ਨੁ ਕ ਨ
ਗ ਥਾਂ ਥੀ ਪ ਸਿ ਗ ਏ ॥ ਤੁ ਤ ਲ ਠੇ ਵ ਪੁ ਤਾ ਗ ਸਿ ਪ ਏ ॥ ੩੦ ॥ ਅ ਮਿ ਤ ਰੇ ਸ ਬਾ ਸੁ ਵ ਤ ਬ ਕਿ ਖ
ਪ ਨੁ ਖ ਵਾ ਨ ਕ ਰ ਭੀ ਤ ਗ ਲਿ ਯਾ ॥ ਅ ਮਿ ਤ ਕੋ ਪ ਕ ਰਿ ਗ ਥੀ ਸਿ ਖ ਪੁ ਹ ਰੇ ॥ ਵੇ ਰ ਵਾ ਨ ਵ ਨ ਪਾ ਰ ਪ
ਧ ਰੇ ॥ ੩੧ ॥ ਵਾ ਨ ਵ ਅ ਪਿ ਕੋ ਰਿ ਸ ਕ ਰਿ ਪਾ ਏ ॥ ਵੇ ਵ ਪੁ ਜ ਰ ਨ ਮਾ ਠੁ ਠ ਜਾ ਏ ॥ ਭ ਜ ਤ ਵੇ ਵ ਸਿ
ਰ ਖੇ ਕ ਲ ਜ ਥ ਹੀ ॥ ਸੁ ਸੁ ਤੁ ਅ ਸੁ ਤੁ ਫੇ ਰੇ ਗ ਠ ਤ ਥ ਹੀ ॥ ੩੨ ॥ ਬਾ ਨ ਨ ਕੀ ਬ ਰ ਥਾ ਕਾ ਲਿ ਕ ਰੀ ॥
ਲਾ ਗ ਤ ਸੈ ਨ ਵਾ ਨ ਵੀ ਜ ਰੀ ॥ ਸੁ ਤੁ ਅ ਨੇ ਕ ਨਿ ਪ ਨ ਕ ਹੋ ਗ ਏ ॥ ਬ ਹੁ ਰ ਉ ਪ ਜਿ ਬ ਹੁ ਰ ਚੇ ਤੁ ਏ ॥ ੩੩ ॥

੨੨
੩੪ ॥ ਬ ਹ ਰਿ ਕਾ ਲ ਭੁ ਪਿ ਥਾ ਨ ਪੁ ਹ ਰੇ ॥ ਬੇ ਪ ਵਾ ਨ ਵ ਨ ਪਾ ਰ ਪ ਪ ਰੇ ॥ ਵਾ ਨ ਵ ਤ ਥੀ ਅ ਪਿ ਕ
ਕਿ ਡੁ ਪਾ ॥ ਮੀ ਰੁ ਮ ਹ ਕਾ ਲ ਤ ਨ ਚੁ ਪਾ ॥ ੩੫ ॥ ਮ ਹ ਕਾ ਲ ਤੁ ਬ ਥਾ ਨ ਪੁ ਹ ਰੇ ॥ ਵਾ ਨ ਵ ਏ
ਕ ਏ ਕ ਕ ਰਿ ਮ ਰੇ ॥ ਤਿ ਨ ਤੇ ਬ ਹੁ ਉ ਪ ਜ ਤ ਰ ਨ ਠ ਏ ॥ ਮ ਹ ਕਾ ਲ ਕੇ ਸ ਮੁ ਹਿ ਸਿ ਪ ਏ ॥ ੩੬ ॥
ਕ ਯ ਜੇ ਡਿ ਕ ਠ ਏ ॥ ਤਿ ਡ ਕ ਕ ਲ ਮ ਰੇ ॥ ਬ ਥੀ ਗ ਅ ਠਿ ਲ ਤਿ ਲ ਕ ਰਿ ਤੁ ਰੇ ॥ ਤਿ ਨ ਤੇ ਉ ਪ ਜਿ
ਠਾ ਵ ਠੇ ਘ ਨੇ ॥ ਰ ਥੀ ਗ ਜੀ ਥਾ ਨੀ ਸੁ ਤੁ ਬ ਨੇ ॥ ੩੭ ॥ ਬ ਹੁ ਰਿ ਕਾ ਲ ਕ ਰਿ ਕੋ ਪੁ ਹ ਰੇ ॥ ਵੇ ਤੁ
ਅ ਨਿ ਕ ਮਿ ਤੁ ਲ ਕ ਪ ਪ ਰੇ ॥ ਮੁ ਠਾਂ ਕਾ ਲ ਬ ਚੁ ਠੇ ਪੁ ਨੁ ਪ ਰਾ ॥ ਸੈ ਸੇ ਸੁ ਯ ਨ ਵੇ ਕ ਏ ਕ ਹ ਰਾ ॥ ੩੮ ॥
ਪਾ ਸੈ ਸੈ ਏ ਕ ਦੇ ਕ ਸੁ ਰ ਮ ਰਾ ॥ ਸੈ ਸੈ ਗਿ ਗੀ ਸਿ ਨ ਕੀ ਪਾ ਯਾ ॥ ਸੁ ਤੁ ਸੁ ਤੁ ਅ ਸੁ ਰ ਉ ਪ ਜਿ ਤੇ ਰ
ਵੇ ॥ ਮ ਸੀ ਗ ਯੀ ਕੀ ਥੀ ਥ ਲ ਗਾ ਵੇ ॥ ੩੯ ॥ ਰੂ ਪੁ ਜਾ ਠ ਠ ਜਾ ਠ ਪ ਰਿ ਕਾ ਲਿ ਗ ਰ ਠ ਤ
ਭ ਯੋ ਅ ਤੁ ਲ ਕ ਰਿ ਕੇ ਥ ਲਾ ॥ ਕ ਹੋ ਕ ਹੋ ਸੁ ਕ ਲਾ ॥ ਬਿ ਕ ਰਾ ਲਾ ॥ ਵੇ ਵ ਤੁ ਜ ਤ ਮੁ ਖ
ਚੁ ਲਾ ॥ ੪੦ ॥ ਵੇ ਕ ਏ ਕ ਰ ਨ ਬਾ ਨ ਚ ਲਾ ਯੋ ॥ ਸੁ ਹ ਸੁ ਹ ਸੁ ਵਾ ਨ ਵ ਕ ਹੇ ਯਾ ਯੋ ॥ ਕੇ ਤਿ ਕ
ਸੁ ਤੁ ਵ ਵ ॥ ਗ ਹਿ ਚਾ ਥੋ ॥ ਕੇ ਤਿ ਕ ਸੁ ਤੁ ਵ ਪਾ ਵ ਤੁ ਰ ਵਾ ਥੋ ॥ ੪੧ ॥ ਕੇ ਤਿ ਕ ਪੁ ਕ ਰਿ ਡ ਫੋ ਕ
ਰਿ ਲ ਯੋ ॥ ਤਿ ਨ ਤੇ ਵੇ ਕ ਨ ਉ ਪ ਜ ਤ ਭ ਯੋ ॥ ਕਿ ਤ ਕ ਠਾ ਵੇ ਸੁ ਵਾ ਕ ਰ ਖ ਨ ਕੀ ਯੋ ॥ ਸੁ ਭ ਹਿ ਨ ਕੋ
ਏ ਨਿ ਤ ਹ ਸਿ ਲਿ ਯੋ ॥ ੪੨ ॥ ਸੈ ਨ ਰ ਚਿ ਤ ਵਾ ਨ ਵ ਜ ਬ ਠ ਯੋ ॥ ਵੇ ਤ ਉ ਪ ਰਾ ਜ ਨ ਤੇ ਰ ਚਿ ਗ ਯੋ ॥
ਸੁ ਸਿ ਤੁ ॥ ਮ ਪਿ ਕ ਯੋ ਫਾ ਡੁ ਤ ਸੁ ॥ ਸੁ ਯਾ ॥ ਤੁ ਤੇ ਕ ਰ ਤ ਵੇ ਤ ਪ ਰ ਗਾ ਸੁ ॥ ੪੩ ॥ ਪ ਵ ਨ ਕ ਰ ਖ ਕ ਰ
ਤੁ ਬ ਕਾ ਲਾ ਯਾ ॥ ਵੇ ਬ ਚ ਨ ਤੇ ਅ ਠਿ ਬਿ ਕ ਰਾ ਲਾ ॥ ਵੇ ਹ ਥੀ ਪਿ ਜ ਬ ਆ ਥ ਰ ਖ ਨ ਕੀ ਯਾ ॥
ਸੁ ਭ ਸੁ ਲ ਹ ਰਿ ਅ ਸੁ ਰ ਨ ਕਾ ਲਿ ਯਾ ॥ ੪੪ ॥ ਮਾ ਰਿ ਮਾ ਰਿ ਜੇ ਅ ਸੁ ਸੁ ਕ ਯ ਤਾ ॥ ਤਿ ਹੇ ਤੇ ਅ
ਮਿ ਤ ਵੇ ਤ ਨ ਪਾ ਰ ਤਾ ॥ ਥਾ ਚ ਕ ਰ ਖ ਕਾ ਲ ਤ ਬ ਕ ਯੋ ॥ ਬੋ ਲ ਨ ਤੇ ਵਾ ਨ ਵ ਰ ਚਿ ਗ ਯੋ ॥ ੪੫ ॥
੨੬ ॥ ਵਾ ਨ ਵ ਜ ਬੋ ਲ ਹਿ ਰ ਚਿ ਗ ਯੋ ॥ ਚਿ ਤਾ ਕ ਰ ਤਾ ਚਿ ਤ ਮੈ ਭ ਯੋ ॥ ਰਾ ਠਿ ਤੇ ਵਾ ਨ ਵ ਬ ਹੁ ਠ
ਏ ॥ ਸੁ ਨ ਮੁ ਖ ਮ ਹ ਕ ਲ ਕੇ ਪ ਏ ॥ ੪੬ ॥ ਸੁ ਸੁ ਤੁ ਅ ਸੁ ਤੁ ਕੋ ਕ ਪੁ ਹ ਰੇ ॥ ਮੁ ਹ ਥੀ ਰ ਬ ਰਿ
ਯਾ ਰ ਡਿ ਰ ਯੋ ॥ ਮੁ ਹ ਕ ਲ ਤ ਬ ਗੁ ਰ ਜ ਸਿ ਭ ਯੋ ॥ ਬ ਹੁ ਤ ਨ ਕੀ ਮੇ ਪ ਕ ਬਿ ਤੁ ਰੀ ॥ ੪੭ ॥ ਤਿ
ਨ ਕੀ ਡੁ ਅ ਮੇ ਜਾ ਜੇ ਪ ਰੀ ॥ ਤੁ ਤੇ ਸਿ ਨ ਵੇ ਹ ਬ ਹੁ ਪ ਰੀ ॥ ਮਾ ਰਿ ਮਾ ਰਿ ਕ ਰਿ ਕੋ ਪ ਅ ਪ ਰਾ ॥ ਜਾ

ਗਤਭਏ ਅਸੁਕਾ ਬਿਕਾਰਾ ॥ ੩੦ ॥ ਤਿਨ ਕੇ ਠੋਰਿ ਮੂੰ ਠਿਕਾ ਲਿ ਰਾਹੇ ਤਾ ਤੇ ਮੇਧਾ ਜੇ ਠੁਕਾ
ਪਰੇ ਮਾਠਿ ਮਾਰਿ ਕਹਿ ਅਸੁਕਾ ਜੀ ਰਨਾ ਸੁਖੀ ਰਬਰਿ ਯਾਗ ਮੁਹਾਰਨਾ ॥ ੩੧ ॥ ਪੁਨਿ
ਕਰਿ ਕਾਲ ਗਦਾ ਹਿ ਸਿਧ ਗੀ ॥ ਸੁਖੇ ਪੁਗੀ ਤਿ ਲਤਿ ਲਕ ਗੀ ॥ ਜੇ ਤੇ ਠੁਕ ਖੇ ਪਰਿ ਯਨ ਪ
ਰੇ ॥ ਤੇ ਤੁਕ ਪੁਕ ਜ ਰ ਨਾ ॥ ੩੨ ॥ ਕੇ ਤਿ ਕ ਗ ਦਾ ਪਾ ਨ ਗ ਹਿ ਧਾ ਏ ॥ ਕੇ ਤ ਕ ਖ ਗ ਠਾ ਥ ਲੇ
ਮਾ ਏ ॥ ਮਾਰਿ ਮਾਰਿ ਕੇ ਕੇ ਪ ਹਿ ਸ ਰ ਜੇ ॥ ਮਾ ਨ ਦੁ ਮੁ ਹਾ ਕਾ ਲ ਘ ਨ ਗ ਰ ਜੇ ॥ ੩੩ ॥ ਅਨਿਕ
ਲਾ ਕ ਹ ਕ ਤ ਪ ਹਾ ਰਾ ॥ ੩੪ ॥ ਕੇ ਕ ਪਾ ਰ ਹ ਕ ਹ ਥ ਯ ਯ ਯ ਮੁ ਹਾ ਕਾ ਲ ਕ ਹ ਲ ਗ ਤ ਨ ਠ
ਦੇ ਸੁ ਮਾ ਪ ਸ ਠੇ ਲੀ ਨ ਖੇ ਗ ਏ ॥ ੩੫ ॥ ਸ ਸ ਤੁ ਲੀ ਨ ਲ ਖਿ ਅ ਸੁ ਰ ਠਿ ਸਾ ਨੇ ॥ ਸ ਸ ਤ
ਅ ਸ ਤੁ ਲੇ ਕੇ ਪਿ ਸਿ ਧ ਠੇ ॥ ਅ ਮਿ ਤ ਕੇ ਪ ਕ ਰਿ ਸ ਸ ਤੁ ਪ੍ਰ ਹ ਰ ਤਾ ॥ ਮਾਰਿ ਮਾਰਿ ਰਿ ਸ ਸੇ ਸਿ
ਪੁ ਕਾਰ ਤਾ ॥ ੩੬ ॥ ਮਾਰਿ ਮਾਰਿ ਕੀ ਸੁ ਨ ਧੁ ਨ ਕਾ ਨਾ ਕੇ ਪਾ ਕਾ ਲ ਸ ਸ ਤ ਗ ਹਿ ਨਾ ਨਾ ॥ ਹਾਂ ਕਿ
ਹਾਂ ਕਿ ਗ ਥਿ ਮ ਹ ਪ ਹਾ ਰੇ ॥ ਵ ਸ ਤ ਅ ਨਿ ਕ ਪ ਲ ਥੀ ਚ ਸਿ ਘ ਰੇ ॥ ੩੭ ॥ ਤਿ ਨ ਤੇ ਮੇ ਦ ਮਾ ਸ
ਜੈ ਪ ਰੇ ॥ ਤਾ ਤੇ ਥ ਹ ਰ ਅ ਸੁ ਰ ਤ ਨ ਧ ਰੇ ॥ ਮਾਰਿ ਮਾਰਿ ਕ ਹਿ ਸੁ ਹ ਸਿ ਧ ਏ ॥ ਥ ਯੇ ਚੁ ਚੇ ਚੇ ਪ
ਤ ਨ ਆ ਏ ॥ ੩੮ ॥ ਏ ਕਾ ਏ ਕ ਟੁ ਕ ਸ ਹ ਸ ਕ ਰਿ ਤਾ ਰੇ ॥ ਤਿ ਨ ਤੇ ਤ ਏ ਅ ਸੁ ਰ ਰ ਨ ਤਾ ਰੇ ॥ ਤਿ ਨ ਤੇ
ਠੁ ਕ ਟੁ ਕ ਕ ਰਿ ਲ ਫ ਨ ਗੀ ਪ ਪਿ ਸਾ ਚ ਗ ਏ ਕ ਰਿ ਤ ਫ ਨ ॥ ੩੯ ॥ ਤੇ ਠੀ ਅ ਮਿ ਤ ਰੁ ਪ ਕ ਰਿ
ਘ ਏ ॥ ਜੇ ਤਿ ਲਾ ਤਿ ਲ ਕ ਰਿ ਸੁ ਠ ਰ ਗਿ ਗ ਏ ॥ ਤਿ ਨ ਕੀ ਕ ਰੀ ਸ ਸ ਸੁ ਮੇ ਨਾ ॥ ਮੁ ਹਾ ਕਾ ਲ ਕ
ਰ ਚ ਕ ਠੇ ਨਾ ॥ ੪੦ ॥ ਮਾਰਿ ਮਾਰਿ ਜੇ ਪ ਕ ਪੁ ਗਾ ਜ ਹਿ ॥ ਜੇ ਚੁ ਕ ਗੀ ਪ ਮਾ ਸੁ ਲੇ ਤਾ ਜ ਹਿ ॥ ਪੇ
ਤ ਪਿ ਸਾ ਚ ਕ ਪੁ ਕਿ ਲ ਕਾ ਹਾ ਹਿ ॥ ਤ ਕ ਨ ਝਾ ਕਿ ਕਿ ਲ ਕ ਟੀ ਮਾਰ ਹਿ ॥ ੪੧ ॥ ਕੇ ਕਿ ਲ ਕਾ ਕ
ਜ ਹਾਂ ਕਿ ਲ ਕਾਰ ਹਿ ॥ ਸਿ ਨ ਤ ਕੇ ਸ ਰਿ ਘਾ ਸਿ ਤ ਰ ਹਿ ॥ ਜਾ ਨੁ ਕ ਵੇ ਲ ਥ ਡੇ ਤ ਫ ਸੇ ਹਾਂ ਵੇ ਵੇ
ਤ ਦ ਨ ਦ ਮ ਨੇ ਹੇ ॥ ੪੨ ॥ ਥਾ ਨ ਜਾ ਨੁ ਕੇ ਕ ਮਾ ਪ ਹਾ ਰੇ ॥ ਮੁ ਠਿ ਗੁ ਲਾ ਲ ਨ ਥ ਰ ਫਾ ਠੁ ਰੇ ॥ ਵ
ਲ ਮੇ ਨੇ ਫ ਠ ਮੁ ਲ ਥ ਨੀ ॥ ਪਿ ਚੁ ਕਾ ਰਿ ਯੇ ਤੁ ਫ ਗੈ ਘ ਨੀ ॥ ੪੩ ॥ ਏ ਹ ਥਿ ਪਿ ਠੇ ਯੇ ਪ ਰ ਸਿ ਗ
ਮੁ ਕ ਪ ਏ ਵ ਚੇ ਵੇ ਪ ਮਾ ॥ ਪ ਚੁ ਪੇ ਫੀ ਅ ਤਿ ਹੀ ਅ ਕੁ ਲਾ ਏ ॥ ਫੇ ਠਿ ਪ ਮ ਕ ਨ ਹਿ ਸਿ
ਧ ਏ ॥ ੪੪ ॥ ਥਾ ਜੀ ਕ ਪੁ ਘਾ ਏ ਲ ਠ ਠ ਕਾ ਵ ਤ ॥ ਉ ਠਿ ਉ ਠਿ ਸੁ ਠ ਰ ਸ ਮੁ ਹ ਕ ਹ ਧ ਟ ਤਾ

ਕ ਹ ਕ ਹ ਕ ਪੁ ਕਾ ਲ ਸੁ ਨ ਏ ॥ ਠੀ ਖ ਨ ਸੁ ਨ ਨ ਏ ਠੇ ਮਾ ਏ ॥ ੪੫ ॥ ਸੁ ਰ ਨ ਕੇ ਲੇ ਮਾ ਠੇ ॥ ੪੬ ॥
ਰੇ ਕਾ ਤ ਰ ਨਿ ਗ ਪ ਮੁ ਹ ਨ ਥ ਰੇ ॥ ਸਿ ਏ ਸੁ ਮ ਠ ਏ ਥ ਹ ਥ ਪ ਠ ਲਾ ॥ ਦ ਸੇ ਏ ਸੁ ਨ ਠ ਜ
ਚ ਲੇ ਠਿ ਗ ਕੁ ਲਾ ॥ ੪੭ ॥ ਕੇ ਤਿ ਕ ਸੁ ਠ ਰ ਪਾ ਵ ਤੇ ਰੇ ਪੈ ॥ ਲੇ ਲੇ ਖ ਤ ਥ ਨ ਗ ਨ ਕ ਹਿ ਪੈ ॥
ਮੁ ਹਾ ਕਾ ਲ ਪਿ ਸ ਸ ਰੁ ਪ ਹਾ ਰੇ ॥ ਸਾ ਪ ਉ ਥਾ ਰਿ ਦੁ ਸੁ ਤ ਮੁ ਰੇ ॥ ੪੮ ॥ ਤੁ ਜੀ ਗ ਟੇ ਦਾ
ਮੁ ਰੇ ਅ ਨਿ ਮੇ ਦ ਨ ਮੇ ਥੀ ਰ ਠ ਥੇ ॥ ਏ ਪੇ ਕੇ ਨ ਜੀ ਤੇ ਵਿ ਖੇ ਕੇ ਨ ਹ ਰੇ ॥ ਲ ਏ ਚੁ ਲਾ ਮੇ ਸੇ
ਲ ਕ ਠੀ ਕ ਰ ਗੀ ॥ ਕ ਪੁ ਠਿ ਗਾ ਜੇ ਹ ਠੀ ਥੀ ਰ ਤਾ ਰੀ ॥ ੪੯ ॥ ਥ ਜੇ ਯੇ ਰ ਸਿ ਗ ਮੁ ਠਿ ਘ ਰ
ਥਾ ਜੇ ॥ ਚ ਪੁ ਠਿ ਰ ਥਾ ਕੇ ਰ ਥੀ ਥੀ ਰ ਗਾ ਜੇ ॥ ਲ ਏ ਚੁ ਲ ਮੇ ਸੇ ਲ ਕਾ ਠੀ ਕ ਟ ਰੇ ॥ ਮੁ ਰੇ ਕੇ ਪ ਕੇ
ਕੇ ਹ ਠੀ ਲੇ ਰ ਸਿ ਮ ਠੇ ॥ ੫੦ ॥ ਕ ਪੁ ਠ ਪਾ ਨੀ ਫੁ ਰੇ ਠੀ ਲ ਨ ਲੇ ॥ ਕ ਪੁ ਠ ਜ ਨ ਲੇ ਮ ਹਾ
ਘੇ ਕੁ ਲੇ ॥ ਕ ਪੁ ਠਿ ਖ ਠੇ ਗੀ ਪੁ ਠੇ ਵੇ ਲ ਥਾ ਜੇ ॥ ਕ ਪੁ ਠ ਠੇ ਕੇ ਠੁ ਜਾ ਠੁ ਪ ਗਾ ਜੇ ॥ ੫੧ ॥
ਕ ਪੁ ਠ ਠੇ ਰ ਥਾ ਏ ਤੁ ਥਾ ਜੇ ਨ ਗ ਰੇ ॥ ਕ ਪੁ ਠ ਠੇ ਰ ਥਾ ਜੀ ਗਿ ਰੇ ਖੇ ਤ ਮ ਰੇ ॥ ਕ ਪੁ ਠ ਠੇ ਰ ਥਾ ਜੀ
ਖ ਰ ਥੇ ॥ ਕ ਪੁ ਠ ਠੇ ਰ ਥਾ ਮੁ ਸੇ ਹੇ ਰਿ ਤਾ ਰੇ ॥ ੫੨ ॥ ਕ ਪੁ ਠ ਠੇ ਰ ਥਾ ਜ ਮ ਠੇ ਕ ਪੁ ਠ ਠੇ ਰ ਥਾ ਜੀ
ਟ ਠ ਠੀ ਚੁ ਠੇ ਰ ਥਾ ਪੀ ਠ ਠੇ ਰ ਥਾ ਜੀ ਠੇ ਕੇ ਰੁ ਸਾ ਠੁ ਪ ਤਾ ਰੇ ॥ ਥੁ ਮੇ ਸਿ ਨ ਕੇ ਤੇ ਗਿ ਰੇ ਖੇ ਤ ਮ
ਰੇ ॥ ੫੩ ॥ ਏ ਪ ਠੀ ॥ ਏ ਹੋ ਥਿ ਪਿ ਅ ਸੁ ਰ ਜ ਥੇ ਚੁ ਨਿ ਮ ਰੇ ॥ ਅ ਮਿ ਤੁ ਰੇ ਸ ਕ ਰਿ ਠੇ
ਕਿ ਸਿ ਧ ਰੇ ॥ ਥਾ ਪੈ ਠੇ ਰ ਥਿ ਰ ਜੀ ਤਾ ਥੀ ॥ ਆ ਗੋ ਚ ਲੇ ਅ ਮਿ ਤ ਧ ਰਿ ਹ ਥੀ ॥ ੫੪ ॥ ਸਾ ਥ
ਲ ਏ ਅ ਨ ਗ ਨ ਪ ਖ ਰ ਠੇ ॥ ਉ ਮ ਤੁ ਚ ਲੇ ਵੇ ਵੇ ਲ ਨ ਗ ਰੇ ॥ ਸਿ ਖ ਸਾ ਨ ਅ ਠ ਵੇ ਲ ਥ ਜਾ ਏ ॥
ਚ ਮ ਕਿ ਚ ਲੇ ਚੁ ਨ ਕ ਰਿ ਚਾ ਏ ॥ ੫੫ ॥ ਤੁ ਵ ਰੁ ਕ ਪੁ ਗੁ ਤੁ ਗੁ ਤੀ ਥਾ ॥ ਠੇ ਕੇ ਰੁ ਜਾ ਰ ਨ ਮੇ
ਤੁ ਰ ਗ ਜੇ ॥ ਮੁ ਕ ਪੁ ਪੰ ਗ ਮੁ ਰ ਲ ਯੇ ਘ ਨੀ ॥ ਠੇ ਰ ਸਾ ਨ ਥਾ ਏ ਰੁ ਨ ਨੁ ਨੀ ॥ ੫੬ ॥ ਕ ਪੀ ਠੁ ਠ
ਰੇ ਥ ਜੇ ਅ ਪ ਰ ਠਾ ਥੇ ਨ ਥਾ ਸੁ ਠੀ ਕ ਪੁ ਹ ਜਾ ਰਾ ॥ ਸੁ ਤ ਗੀ ਠੀ ਲ ਨ ਗ ਰੇ ਘ ਠੇ ॥ ਅ ਮਿ ਤ ਕ ਨ ਰੇ
ਤ ਨ ਰ ਨੇ ॥ ੫੭ ॥ ਏ ਹ ਥਿ ਪੁ ਤ ਠੇ ਜ ਥੈ ਸਿ ਗ ਮੁ ॥ ਅ ਨਿ ਕ ਸੀ ॥ ਵੇ ਨ ਦੁ ਲ ਚ ਏ ਵ ਥਾ ਮੁ ॥ ਸਿ
ਘ ਥਾ ਹ ਸਿ ਖ ਜਾ ਥੀ ਰ ਜੇ ॥ ਜਾ ਹਿ ਥਿ ਲੇ ਕਿ ਵੇ ਤ ਕ ਲ ਤਾ ਜੇ ॥ ੫੮ ॥ ਆ ਟ ਤ ਹੀ ਥ ਹੁ ਅ
ਸੁ ਰ ਸਿ ਘ ਰੇ ॥ ਤੇ ਲਾ ਤਿ ਲ ਪਾ ਏ ਰ ਥੀ ਕ ਰਿ ਤਾ ਰੇ ॥ ਕਾ ਰਿ ਵ ਏ ਤਿ ਨ ਕੀ ਧੁ ਜਾ ਜੀ ਘਾ ਪ

ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੩੩੩ ॥ ਭਾਗਿ ਭਾਗਿ ਤਿਸੁ ਚੁਭੁ ਪ੍ਰਕਾਸੁ ॥ ਟੂਕ ਟੂਕ ਕਰਿ ਮਿ ਪ੍ਰੀ ਪਠ
ਰੇ ॥ ਕੇ ਸੁ ਤੇ ਗਾਹਿ ਕਿ ਤਨ ਪਦਾਰਾ ॥ ਸੁ ਤੁ ਖੇ ਨ ਤਿ ॥ ਠਿ ਤਿ ਲ ਕ ਰਿ ਭਾ ਗਾ ॥ ੩੩੩ ॥ ਘ ਮ ਕ ਤ ਕ
ਹੀ ਅ ਸੁ ਨ ਕੀ ਪਾ ਰਾ ॥ ਫੁ ਤ ਕ ਤ ਰੀ ਤਿ ਪੰ ਤਾ ਬਿ ਕ ਠਾ ਗਾ ॥ ਕੇ ਤਿ ਕ ਗ ਗ ਜਿ ਸੁ ਸੁ ਕ ਟਿ ਸੁ ਜ
ਹੀ ॥ ਅ ਸੁ ਕ ਟੇ ਬਿ ਕੇ ਤੇ ਫ ਟ ਚ ਜ ਹੀ ॥ ੩੩੪ ॥ ਮਾ ਰੇ ਪੁ ਰੇ ਪ੍ਰ ਥੀ ਪ ਰ ਕੇ ਤੇ ॥ ਮੁ ਹਾ ਬੀ ਗ ਬਿ ਕ
ਰਾ ਗ ਚਿ ਤੇ ॥ ਮ ਥੀ ਮ ਥੀ ਮ ਗਿ ਰੇ ਮੋ ਨ ਜਿ ਮ ਥ ਰ ਨਾ ॥ ਭ ਐ ਘੋ ਰ ਰ ਨ ਜਾ ਤ ਨ ਬ ਰ ਨਾ ॥ ੩੩
ਪਾ ॥ ਐ ਐ ਚਿ ਰੁ ਹੁ ਰ ਠਾ ਕ ਨੀ ਰੁ ਹ ਕੋ ॥ ਭਾ ਖ ਭਾ ਖਿ ਮਾ ਸ ਕ ਕ ਕ ਉ ਕ ਹ ਕੋ ॥ ਦਾ ਰ ਨੇ ਤ
ਭ ਐ ਤ ਹ ਸੁ ਪਾ ॥ ਹ ਮ ਰੇ ਬ ਚਿ ਨ ਆ ਵ ਭੁ ਚੁ ਪਾ ॥ ੩੩੬ ॥ ਮਾ ਰੇ ਪੁ ਰੇ ਵੈ ਤ ਕ ਠੀ ਭਾ ਰੇ ॥ ਗਿ
ਰੇ ਕਾ ਵ ਕ ਠਿ ਵਾਂ ਤਿ ਤਿ ਰੇ ॥ ਮੈ ਨ ਤ ਚੋ ਮੁ ਤ ਬ ਦ ਨ ਤੇ ਏ ਕ ॥ ਬੀ ਰ ਖੇ ਤ ਬ ਠ ਦ ਨ ਅ ਨੇ ਕ ॥
੩੩੭ ॥ ਬ ਠੇ ਬ ਠੇ ਜਿ ਨ ਗੇ ਸਿ ਰ ਸੀ ਗਾ ॥ ਚੇ ਚੇ ਬ ਠੀ ਭਾ ਤਿ ਜਿ ਨ ਦੀ ਗਾ ॥ ਸੈ ਨ ਤ ਸੇ ਸ ਰ
ਸੈ ਨ ਆ ਪਾ ਰਾ ॥ ਨਿ ਰ ਪਾ ਜਿ ਨੈ ਉ ਪ ਜ ਤ ਰੁ ਮ ਠਾ ਰਾ ॥ ੩੩੮ ॥ ਮੁ ਹਾ ਬੀ ਰ ਬੈ ਲੋ ਕ ਅ ਤੁ ਲ ਬ
ਲਾ ਅ ਬਿ ਨੇ ਕ ਜੀ ਤੇ ਜਿ ਨ ਜ ਲ ਬ ਲਾ ॥ ਮੁ ਹਾ ਬੀ ਰ ਬ ਲ ਦ ਨ ਠ ਗ ਰੇ ॥ ਚੁ ਨਿ ਚੁ ਨਿ
ਬ ਠਿ ਬ ਰ ਠਿ ਆ ਨ ਮ ਰੇ ॥ ੩੩੯ ॥ ਕੇ ਤਿ ਕ ਚੁ ਭ ਟ ਆ ਥਿ ਕ ਟੇ ਮ ਰੇ ॥ ਕੇ ਤਿ ਕ ਕ ਰ ਨ ਕੇ ਹ ਰ
ਟ ਟੇ ॥ ਕੇ ਤਿ ਕ ਚੁ ਭ ਟ ਆ ਥਿ ਕ ਟੇ ਮ ਰੇ ॥ ੩੪੦ ॥ ਕੇ ਤਿ ਕ ਬੀ ਰ
ਮੁ ਹਾ ਬੀ ਰ ਮ ਰੇ ॥ ਵੁ ਨ ਵੁ ਕ ਰੇ ਤ ਕ ਰ ਰਿ ਭਾ ਰੇ ॥ ਸੈ ਤੇ ਨ ਮ ਠ ਰ ਕੀ ਪਾ ਰਾ ॥ ਲੋ ਪ ਕ ਠੀ
ਠੇ ਚੁ ਰ ਅ ਪ ਰਾ ॥ ੩੪੧ ॥ ਕੇ ਤਿ ਕ ਚੁ ਲ ਸੇ ਹ ਥੀ ਹ ਰੇ ॥ ਸੁ ਦ ਰ ਚੁ ਪ ਰ ਸਿ ਪ ਹੀ ਬ ਨੇ ॥
ਵਿ ਚਾ ਚਾ ਪ ਪ ਰੇ ਚੁ ਚੀ ਰ ਪੁ ਰ ਰੇ ॥ ਮਿ ਚਾ ਚ ਮ ਨਿ ਗਿ ਰੇ ਮੁ ਨ ਰੇ ॥ ੩੪੨ ॥ ਐ ਠ ਥਿ ਪ
ਰਿ ਕੇ ॥ ਰ ਰ ਨ ਮ ਰੇ ॥ ਜ ਤੁ ਨ ਗਾ ॥ ਏ ਵ ਬ ਜ ਠੇ ਮ ਰੇ ॥ ਟੂ ਕ ਟੂ ਕ ਚੁ ਏ ਟੂ ਪ ਨੇ ॥ ਜਾ ਨੁ ਕ
ਗੀ ਸੁ ਕ ਤ ਬ ਸੇ ਬ ਨੇ ॥ ੩੪੩ ॥ ਸੈ ਨ ਪੁ ਠਿ ਤ ਹੋ ਕਿ ਤੇ ਪ ਰਾ ਏ ॥ ਚਾ ਚ ਰ ਖੇ ਲੋ ਮ ਨੇ ਪ ਰ
ਆ ਏ ॥ ਭਾ ਜ ਤ ਭ ਏ ॥ ਬਿ ਮੁ ਨ ਪੈ ਐ ਸੇ ॥ ਵ ਰ ਬ ਹ ਰਾ ॥ ਏ ਜ ਆ ਰੀ ਜੈ ਸੇ ॥ ੩੪੪ ॥ ਜੈ ਚੁ
ਏ ਸ ਨ ਮੁ ਖ ਆ ਸੁ ਪਾ ਰਾ ॥ ਤਿ ਨ ਕਾ ਪ ਲ ਮੁ ਠੇ ਉ ਪਾ ਰਾ ॥ ਐ ਹੋ ਜ ਗੋ ਤ ਬਿ ਲ ਖ ਤ ਨੇ ਠਿ
ਤ ਏ ॥ ਚਾ ਚੀ ਬਿ ਵ ਨ ਸੁ ਰ ਲੋ ਕ ਸਿ ਪ ਏ ॥ ੩੪੫ ॥ ਸੇ ਠਿ ਜੇ ਤੇ ਭ ਜ ਤ ਪੁ ਰਾ ॥ ਤੇ ਲੈ ਬ ਠੇ

ਨ ਰ ਕੇ ਮੈ ਤ ਟੇ ॥ ਸਾ ਮੁ ਹੇ ਠੇ ਜਿ ਨ ਦੀ ਨੇ ਪਾ ਨਾ ॥ ਤਿ ਨ ਰ ਬੀ ਰ ਬੁ ਰੇ ਗ ਮਿ ਨਾ ਨਾ ॥ ੩੪ ६ ॥ ੧੪
ਕੇ ਤ ਕ ਬ ਪੇ ਬ ਜ ਮ ਰੁ ਬ ਨਾ ॥ ਗਿ ਰ ਗਿ ਠਿ ਪ ਰੇ ਪ ਰ ਨਿ ਪ ਰ ਨਾ ॥ ਮੁ ਹਾ ਬੀ ਰ ਬ ਨ ਕੇ ਬ
ਪੈ ॥ ਗਿ ਰ ਗਿ ਰ ਪ ਰੇ ਰੇ ਪੁ ਨਿ ਜ ਆ ਪੇ ॥ ੩੪੭ ॥ ਸੁ ਰ ਬ ਟੇ ਰ ਨ ਮੁ ਰੇ ॥ ਬਿ ਕ ਠ ਅ ਤਿ ਆ ਪਾ ਏ ਪ
॥ ਏ ਕ ਰਿ ਪ ਰੇ ॥ ਬਿ ਕ ਠ ਮੁ ਤਿ ਮੁ ਰਿ ਮੁ ਰਿ ਕ ਰਿ ਸ ਕ ਲ ਪੁ ਕ ਰਾ ॥ ਵੈ ਦ ਵੈ ਲੋ ਦ ਮ ਮੋ ਰ
ਗਾ ॥ ੩੪੮ ॥ ਠਾ ਕੇ ਠ ਰਿ ਠ ਠ ਬਿ ਠ ਠ ਪੁ ਰਾ ਰੇ ॥ ਬੀ ਨਿ ਬੀ ਨਿ ਬਾ ਨਿ ਤ ਨਿ ਮ ਰੇ ॥ ਠ ਕਿ ਤੁ
ਕਿ ਠ ਨੇ ਸੇ ਹ ਥੀ ਘ ਠਿ ਨਾ ॥ ਠੁ ਠੇ ਮੁ ਠਿ ਕ ਦੁ ਬ ਠਿ ਠ ਠ ਠ ਠ ਠਿ ਨਾ ॥ ੩੪੯ ॥ ਕ ਹੀ ਪ ਰੇ ਗ ਬਿ ਨ
ਕੇ ਉ ਠਾ ॥ ਬ ਠੀ ਰ ਠੀ ਗ ਜ ਨ ਕੇ ਮੁ ਠਾ ॥ ਠੁ ਠੁ ਪ ਰੇ ਕ ਹੀ ਜੁ ਠਿ ਠੁ ਠਾ ਰੇ ॥ ਤੀ ਰ ਠੁ ਠੇ ਗ ਤੁ ਕ
ਨ ਕੇ ਮੁ ਰੇ ॥ ੩੫੦ ॥ ਬ ਠ ਠੁ ਠੁ ਠੇ ਠ ਠ ਠ ਠ ਠਿ ਸਿ ਪ ਠੀ ॥ ਠੁ ਠੁ ਠੁ ਠੁ ਠੁ ਠਿ ਠੁ ਠੁ ਗਾ ਹੀ ॥ ਉ ਤ
ਕਿ ਠ ਠ ਸਿ ਠ ਠ ਠ ਠ ਠਿ ਪ ਠ ਠ ਠਿ ਤਿ ਠ ਠਿ ਪੁ ਠ ਲੋ ਪ ਠ ਠੇ ਪੋ ॥ ੩੫੧ ॥ ਕ ਠੁ ਲ ਸੈ ਰ ਨ ਠ
੩ ਠ ਕ ਠ ਠੀ ॥ ਜ ਨੁ ਕ ਮ ਠ ਬਿ ਪੈ ਮੁ ਠਿ ਜਾ ਠੀ ॥ ਸਿ ਠ ਠ ਠ ਠ ਠੀ ਸੁ ਠੁ ਬਿ ਠੁ ਠੇ ॥ ਤਿ ਲ ਤਿ ਲ
ਪਾ ਠ ਠ ਮੁ ਰ ਕ ਰਿ ਠ ਠੁ ॥ ੩੫੨ ॥ ਕ ਠੁ ਪ ਠ ਠ ਰੇ ਕ ਠੀ ॥ ਬਿ ਠ ਜੈ ॥ ਬ ਠ ਤ ਰ ਕ ਠੁ ਗਿ ਰਿ ਰ ਨ ਗ
ਜੈ ॥ ਕ ਠੁ ਠ ਠ ਤ ਸੇ ਨ ਤ ਕੀ ਪ ਰਾ ॥ ਠੁ ਰ ਤ ਬ ਠ ਮੇ ਜ ਨੁ ਕ ਠੁ ਹਾ ਠਾ ॥ ੩੫੩ ॥ ਕ ਠੁ ਠੁ ਕ ਠੀ
ਸੈ ਨ ਤ ਪੀ ਠੇ ॥ ਠ ਕ ਠਿ ਕ ਠੁ ਮਾ ਸ ਠਾ ਪਿ ਜੀ ਠੇ ॥ ਕਾ ਕ ਠਿ ਕ ਠੁ ਠਿ ਰੇ ਕ ਹ ਕਾ ਤੀ ॥ ਪ੍ਰੇ ਤ ਪਿ
ਸ ਠ ਨੇ ਠੁ ਲ ਤ ਮਾ ਤੀ ॥ ੩੫੪ ॥ ਮੁ ਤ ਠਿ ਰ ਤ ਪ੍ਰੇ ਤ ਨ ਕੀ ਦਾ ਗਾ ॥ ਠਾ ਕ ਨ ਕ ਠੁ ਬ ਜ ਠ
ਤ ਤ ਰ ਠ ਠੇ ॥ ਜੈ ਰਿ ਠਿ ਠਿ ਰੇ ਕ ਠੁ ਮੁ ਰ ਕਾ ਤੀ ॥ ਠੁ ਤ ਨ ਕੀ ਠਿ ਸੁ ਤੀ ਮੁ ਰ ਕਾ ਤੀ ॥ ੩੫੫ ॥
ਠਿ ਰ ਤ ਕ ਠੁ ਰ ਨ ਠੁ ਕ ਰ ਤ ਠ ਕ ਨੀ ॥ ਮਾ ਸ ਮੁ ਹਾ ਰ ਕ ਰ ਤ ਕ ਠੁ ਠ ਕ ਨਾ ॥ ਪ੍ਰੇ ਤ ਪਿ ਸ ਠ ਠ
ਸੈ ॥ ਕਿ ਲ ਕਾ ਰੇ ॥ ਕ ਠੁ ਮਾ ਸ ਨ ਕਿ ਲ ਕ ਠੀ ਮ ਰੇ ॥ ੩੫੬ ॥ ਕ ਠੁ ਵੈ ਤ ਰ ਨ ਦਾ ਤਾ ਬਿ ਹਾ ਰ ਤ
ਠੁ ਤ ਪ੍ਰੇ ਠ ਤਾ ॥ ਠਿ ਕ ਹ ਮੁ ਰ ਤਾ ॥ ਉ ਲ ਕਾ ਪ ਤ ਰੋ ਤ ਠ ਕਾ ਸਾ ॥ ਅ ਮੁ ਰ ਸੈ ਨ ਠ ਠ ਠਿ ਪ
ਠੁ ਠੇ ਠਾ ਸਾ ॥ ੩੫੭ ॥ ਬ ਠੁ ਰ ਤ ਮੁ ਮੁ ਤ ਰ ਨ ਪ ਦ ਨ ਪ ਠੁ ਠੁ ॥ ਠਿ ਠਿ ਠੁ ਤ ਪ ਰੇ ਠੁ ਠ ਰ ਠੁ ਠੁ
ਠੁ ॥ ਕ ਠ ਨਿ ਕੁ ਹ ਕਿ ਮੁ ਨ ਦੁ ਤਿ ਤਾ ਤੀ ॥ ਠ ਗੁ ਨ ਜ ਨੁ ਕੋ ਕਿ ਲਾ ਮੁ ਤੀ ॥ ੩੫੮ ॥ ਠ ਠ
॥ ਸਿ ਠਿ ਸੈ ਨ ਕੁ ਠੁ ਠਿ ਠ ਠ ਠੇ ॥ ਵੁ ਮੁ ਰ ਮਾ ਨ ਸੁ ਰੇ ਵ ਰ ਠੁ ਠ ਠੇ ॥ ਸੈ ਤ ਠੁ ਤ ਰ ਠਿ ਸਾ ਬਿ ਰ

੩੩

!

ਜੀ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

੧੫
੧੬
੧੭
੧੮
੧੯
੨੦
੨੧
੨੨
੨੩
੨੪
੨੫
੨੬
੨੭
੨੮
੨੯
੩੦
੩੧
੩੨
੩੩
੩੪
੩੫
੩੬
੩੭
੩੮
੩੯
੪੦
੪੧
੪੨
੪੩
੪੪
੪੫
੪੬
੪੭
੪੮
੪੯
੫੦
੫੧
੫੨
੫੩
੫੪
੫੫
੫੬
੫੭
੫੮
੫੯
੬੦
੬੧
੬੨
੬੩
੬੪
੬੫
੬੬
੬੭
੬੮
੬੯
੭੦
੭੧
੭੨
੭੩
੭੪
੭੫
੭੬
੭੭
੭੮
੭੯
੮੦
੮੧
੮੨
੮੩
੮੪
੮੫
੮੬
੮੭
੮੮
੮੯
੯੦
੯੧
੯੨
੯੩
੯੪
੯੫
੯੬
੯੭
੯੮
੯੯
੧੦੦

१७०
 १७१
 १७२
 १७३
 १७४
 १७५
 १७६
 १७७
 १७८
 १७९
 १८०
 १८१
 १८२
 १८३
 १८४
 १८५
 १८६
 १८७
 १८८
 १८९
 १९०
 १९१
 १९२
 १९३
 १९४
 १९५
 १९६
 १९७
 १९८
 १९९
 २००

१
 २
 ३
 ४
 ५
 ६
 ७
 ८
 ९
 १०
 ११
 १२
 १३
 १४
 १५
 १६
 १७
 १८
 १९
 २०
 २१
 २२
 २३
 २४
 २५
 २६
 २७
 २८
 २९
 ३०
 ३१
 ३२
 ३३
 ३४
 ३५
 ३६
 ३७
 ३८
 ३९
 ४०
 ४१
 ४२
 ४३
 ४४
 ४५
 ४६
 ४७
 ४८
 ४९
 ५०

ਦੇਗਾਇਨਾਤਾਕਿਅਸਥਾਮਸਤਾਇਨਾਫਈਹਮਸਫਤਾ ੬੬੭ਕਿਅਜਥਾਮਸਤਾਇਨਸ
ਫਈਪਰਵਗੀਰਕੋਹੋਠਅਸਤਸਦੋਫਈਸਰਵਗੀ ੬੬੮ਕਿਅਜਥਾਮਸਤਾਅਜਥਾਮਸ
ਤਕਤਫਹਿਸੁਮਾਥਰੁਜਰਾਸੁਤੀਸੁਖਨਗੁਫਤਨਜੇਯਾ ੬੬੯ਮਜਨਤੇਗਥਰਪੂਨਕਸੁਥੇਦ
ਰੇਗਾਤੁਰਲੀਜਪੂਨਅਸਤਥਾਚਰਪੁਤੇਗਾ ੬੭੦ਤੁਗਾਫਲਮਸੁਏਮਹਦਅਸਦਾਂਹਿਰਾਸਾ
ਕਿਥੇਨਿਯਾਜਅਸਤਓਏਸੁਪਾਸਾ ੭੦੦ਕਿਓਏਮੁਰਾਥਾਮਸਤਸਾਥਨਸਾਰਾਜੀ
ਮੀਨੋਜਮਾਂਸਚਿਫਪਾਤੇਸਾਰਾ ੭੦੧ਪੁਦਾਫੇਦਏਜਦਾਜੀਮੀਨੋਜਮਾਂਫਨੋਦਅਸਤਹਥਿ
ਕਸਮਕੀਨੋਮਕਾਂ ੭੦੨ਅਮਅਜਪੀਥੈਰੋਹਮਅਜਫੀਲਤਨਾਕਿਮਜਨਨਿਵਾਜ
ਅਸਤਗਾਫਲਾਸਿਕੰਨਾ ੭੦੩ਕਿਓਰਾਏਸਮੁਅੰਤੰਆਜਨਫਿਦਾਕਾਓਕਿਓਸੁਪਾਸ
ਅਸਤਓਥੇਨਿਯਾਕਾ ੭੦੪ਕਿਓਥੇਨਕੁੰਨਅਸਤਫੇਥੇਚਉਕਿਓਰਹਿਨੁਮਾਅਸਤਓਰ
ਹਿਨੁਮੀ ੭੦੫ਕਿਓਰਸਰਤੁਗਾਫਰਜਕਸਮੈਕੁਰਾ ੭੦੬ਗੁਫਤਹਿਸੁਮਾਕਾਰਪੁਥੀਰਸਾ ੭੦੭
ਕੁਥਾਯਵਤਦਾਨਸੁਪਰਸਤੀਕਨੀਥਕਾਰੇਸੁਮਾਂਚੇਰਚਸਤੀਕਨੀ ੭੦੮ਚਿਰਾਸੁਦਕਿ
ਓਥਚਗਾਂਕਸਤਹਚਾਰਾਕਿਥਾਕੀਥੀਮਾਦਸਤਪੇਚੀਦਹਮਾ ੭੦੯ਚਮਰਚੀਕਿਅਪੁ
ਗਰਪੁਮੇਸਾਕਨੀਕਿਅਤਸੁਦਮਾਰਾਥਦਓਕੰਕਨੀ ੭੧੦ਚਿਓਸੁਗੁਫਤਾਫਿਰੋਏਸੀਏ
ਓਸੁਜਥਾਸਿਤਾਥੀਥਦਕਾਰਅਹਰਮੁਨਾ ੭੧੧ਕਿਮੁਥਾਰਗਾਹਿਹਜੁਰਤਮਾਮਮ
ਸੁਮਾਂਅਜਰੋਜਥਾਸੀਵਸਾਹਦਸੁਮਾਂ ੭੧੨ਗਰਨਹਿਤੁਈਹਮਫਰਾਮੈਸੁਕਨਦਾਤੁ
ਰਾਯਮਫਰਾਮੈਸਯਨਦਾਕੁਨਦਾ ੭੧੩ਅਗਰਕਾਰਈਥਰਤੁਥਾਸਤੀਕਮਰਾਓਦਾਫੇਦਥ
ਸਦਤੁਰਾਥਹਰਹਫਰਾ ੭੧੪ਕਿਏਈਕਾਰਨੇਕਅਸਤੁਦੀਪਰਫਰੀਚੁਅਜਦਾਂਸੁਨਾਸੀ
ਥਜਾਥਰਤਰੀ ੭੧੫ਤੁਰਾਮਨਨਦਾਨਮਕਿਯਜਦਾਂਸਨਾਸਾਥਰਾਮਮਦਾਂਜਿਤੋਕਾਰਫਪੁ
ਰਖੁਰਾਸੁ ੭੧੬ਸੁਨਾਸਦਹਮੀਤੋਥਯਜਦਾਂਅਜੀਮੁਨਪੁਹਦਹਮੀਤੋਥਦਓਲਤਅਜੀ
ਮੁ ੭੧੭ਅਗਰਸਦਰੁਰਾਂਗਾਥਿਓਰਵੀਕਸਮੁਮਰਾਐਤਥਾਰੇਨਈਜਰਹਿਦਮੁ ੭੧੮
ਚਸੁਰੇਨਯਾਈਮਨਈਗਹਿਸਦਮਾਅਗਰਸਹਿਥਿਪੁੰਹਦਮੁਨਆਜਾਰਫਮੁ ੭੧੯ਖੁਸ

ਮਸਾਹਿਸਾਯਨਅਏਰੋਗਜੇਥਾਕਿਚਾਲਾਕਦਸਤਅਸਤੁਚਾਥਕਫੇਥਾ ੭੨੦ਕਿਓਸੁ ੨੨
ਲਜਮਾਲਅਸਤਰਓਸਨਮਪੀਰਾਓਦਾਮੁਲਕਅਸਤੁਮਾਹਿਥਮਪੀਗਾ ੭੨੧ਕਿਤਰ
ਤੀਥਦਾਨਮੁਥਦਥੀਰਤੇਗਾਪੁਦਾਫੇਦਏਗੋਪੁਦਾਫੇਦਤੇਗਾ ੭੨੨ਕਿਓਥੇਨਜੀਮੀਰ
ਸੁਤਦੁਮਨਲਜਮੁਲਾਪੁਦਾਫੇਦਥਪੁਸਿਦਹਓਮੁਲਕਮੁਲਾ ੭੨੩ਕਿਓਥੇਨਜੀਮੀਰਅ
ਸਤਦਥਜੇਗੋਕਿਯਮੁਲਾਓਕਸਿਫਤਰੁਸੁਦਯਾਥੇਰਾ ੭੨੪ਸੁਪਨਸਾਹਿਅਏਰੋਗਜੇਥਾਓ
ਲਮੀਨਾਕਿਦਾਏਏਰਾਮਸਤੁਦੁਰਾਮਸਤੁਦੀਨਾ ੭੨੫ਮਨਮੁਥਸਤਨਮੋਕੇਹੀਅੰਥੁਤਪ
ਰਸਤਾਕਿਓਥੁਤਪਰਸੁਤੰਦਮਨਸੁਤਾਸੀਕਸਤਾ ੭੨੬ਖੁਥੀਕਦਰਮੇਥੇਫਦਾਈਜਮੁਥਾਪਥੇ
ਪੁਸੁਤਅਏਤਕਸੁਨਦਾਂਨਿਯਾ ੭੨੭ਕੁਥੀਕਦਰਤੇਕੇਕਮਜਦਾਂਨਪਕਾਥਿਯਮਕਥਾ
ਫਿਯਥਰਸੁਨਦਹਿਲਾਕਾ ੭੨੮ਚਿਦੁਸਮਨਕੁਨਦਮਿਹਰਦਨਅਸਤੁਦੇਸਤਾਕਿਓਥੁਸਿ
ਚਗੀਕਾਰਥਪੁਸਿਦਹਿਓਸਤਾ ੭੨੯ਫਰਾਈਏਹੋਰਹਿਨਮੁਥੀਦਿਦਾਨੁਥਾਥਾਥਸਿਫ
ਤਅਸਨਾਈਏਹਦਾ ੭੩੦ਖੁਸਮਥਾਥੇਓਥਰਨਦਕਥਕਾਥਾਥੀਮਾਨਥੈਓਓਥੁਰਥਥੇ
ਅਜਾਥਾ ੭੩੧ਠਕਮੁਕਥੇਰਾਸੁਤਥਾਥੀਕੁਨਦਾਰਹੀਥੇਥੋਰਹਮਸੁਥੀਕੁਨਦਾ ੭੩੨
ਕਥੇਥਿਯਮੁਥਾਏਦਥਥੇਫਿਲਦਜਾਪੁਦਾਫੇਦਥਥੀਥਥਰਏਅਮਾਂ ੭੩੩ਓਥੁਸੁ
ਮਨਕਿਯੰਠੀਲਹਸਾਥੀਕੁਨਦਾਅਗਰਗਹਿਨਮਾਥਰਫੈਰਾਨੀਸੁਦਦਾ ੭੩੪ਅਗਰਥਥਾ
ਥਥਾਸੁਦਫੇਦਹਿਓਜਥਾਥੀਫਿਯਨਓਰਾਸੁਫਦਕਿਓਰਥਾਥਾ ੭੩੫ਤੁਰਾਗਰਨਜੇਰ
ਠਸਤਲਸੁਕਰਫਜਰਾਕਿਮੁਥਾਥੀਫਿਯਾਹਅਸਤਯਜਦਾਂਸੁਕਰਾ ੭੩੬ਕਿਓਰਾਗਰਾਥ
ਤਥਥਮੁਲਕਮੁਲਾਫਮਾਰਾਪਨਹਅਸਤਯਜਦਾਂਅਕਲਾ ੭੩੭ਤੁਗਾਫਲਮਸੁਏਈ
ਸੁਥੀਜੀਸਿਰਾਏਕਿਅਲਮਾਥਿਯਜਫਦਸਰੇਥਥਜਾਥੀ ੭੩੮ਕੁਥੀਗਰਥਮੇਥੇਫਦ
ਈਥਥਾਥਿਯੁਥਾਸੁਥਥਰਥਰਥਕੀਨੋਮਕਾਂ ੭੩੯ਤੁਗਾਥਥਾਥਾਥਜਥਥਾਸੀਮਥਥਾ
ਕਥਮਰਾਥਤੇਸਹਤਾਸੀਮਥਥਾ ੭੪੦ਕੁਥੇਯਾਰਥਾਸੁਦਚਿਦੁਸਮਨਕੁਨਦਾਅਗਰਥਥ
ਮੁਥੀਥਾਥਸੁਦਤਨਕੁਨਦਾ ੭੪੧ਥਥਮਵੰਮੁਥੀਗਰਥਥਾਥਾਥਥਥਾਨਮਕਮੁਥਿਓਥਾ

ਗੰਗਿਹੰਗਾ ੧੩ ੧੪ ਮਹਿਉ ਮਦਹੋਰਾਜਹਾਪੇ ਸੁਖਦਾ ਸੁਦਬਰਜਰਾਦੇਰ ਮਜਲਾਸੁ ਨਿਸ
ਦਾ ੧੫ ੧੬ ਪੁਰਸੀਦਕਿ ਦੇਵਖਤਰੇ ਨੇਕੋਪੀ ੧੭ ੧੮ ਕੁਰਕ ਸੁਪਸਿਦਾ ਅਪਦਾ ਅਜੀਹਾਂ ਬਜੇ
੧੯ ੨੦ ੨੧ ੨੨ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ
੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

੧੩ ੧੪ ਮਹਿਉ ਮਦਹੋਰਾਜਹਾਪੇ ਸੁਖਦਾ ਸੁਦਬਰਜਰਾਦੇਰ ਮਜਲਾਸੁ ਨਿਸ ੨੯
ਦਾ ੧੫ ੧੬ ਪੁਰਸੀਦਕਿ ਦੇਵਖਤਰੇ ਨੇਕੋਪੀ ੧੭ ੧੮ ਕੁਰਕ ਸੁਪਸਿਦਾ ਅਪਦਾ ਅਜੀਹਾਂ ਬਜੇ
੧੯ ੨੦ ੨੧ ੨੨ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ
੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਪਦਾਦਿਗਰਕਸਾਨਿਆਮਦਮੰਨਾਇੰਗਕਿਖੇਸੇਨਿਖਮਦਦਿਲਾਦਰਨਿਹੰਗਾ ੫੯
ਸੁਹੇਸਾਬੀਸੁਤਾਉਦਰਾਮਦਬਦਉਸਾਸੁਪਹਪਾਨਹਮਾਮਦਹਮਹਮਉਜਮਉਨਾ੯੦
ਬੁਰੇਜੇਦਿਗਰੇਸੁਨੀਯਾਤਿਪਨਾਥਾਅਉਰੰਗਦਰਾਮਦਰਾਅਉਰੰਗਸਾਥਾ੯੧੧੨
ਦੇਖਥਾਂਹਮਹਿਬਸਤੀਕਰਮਥਾਥੇਦਾਨਸਸਤੀਦਾਸਿਪਰਥਗਸਿਪਰਾ੯੩੪ਬੁਗਰੀ
ਦਨਮਾਮਦਦੁਆਬਰੇਮੁਸਾਠਾਯਕੇਗਸਤਹਾਇਲਮਕੇਗਸਤਜਾਠਾ੯੩੫ਚਕਾਕ
ਬਰਥਾਂਸਤਤੀਕੇਤੁਫੁਗਾਖੁਰਖਤਦਰਾਮਦਹਮਹਿਰੰਗਰਿਥਾ੯੪੫ਅਤੀਰੇਜੀਤੋਪੀਠਿ
ਤੋਗੋਤਥਾਜੀਨੇਜਹਿਕਨਾਂਚਖਦਨਾਫਗਸਿਪਰਾ੯੫੫ਅਕੇਦੇਕਮਾਮਦਕਿਜਾਗੋਨਿ
ਸਾਂਚੁਗਰੀਦਸੇਰਹਮੁਚੁਪੀਲੇਦਮਾ੯੬੫ਰੁਕਦਤੀਰਥਾਂਚੁਥਾਂਗਨਮੇਗਾਬਰਖ
ਸਮੰਦਰੁਥਰੇਕਹਿਮਦਤੇਗਾ੯੭੫ਬੋਜੇਸਮੰਦਰਾਮਦਦਹਾਨੇਦਹਲਾਚੁਪੁਰਗਸਤ
ਬਾਨਰਸਾਥੇਅਜਲਾ੯੮੫ਹਰਾਂਕਸਕਿਪਰਾਸੁਦਦਤੀਰਦਸਤਾਬਸਦਪਹਿਲੂਏਪੀ
ਲਮੁਰਦਾਂਗੁਜਸਤਾ੯੯੫ਹਮਾਕਸਥਸੇਤੀਰਜਦਬਰਕਜਾਠਾਥੀਅਫਤਾਦਦੇਦੁਕਰ
ਥੇਗਿਗਾ੧੦੫ਦਿਗਰਦੇਕਰਗਸਤਾਥੀਮਦਬਜੰਗਾਦੁਸੇਰੇਅਜੀਮੁਹਮੁਚੁਪੁਰਾ
ਪਿਠਿਗਾ੧੧੫ਚੁਨਜਖਸਗੋਪਾਲਮੰਦਾਖਤਸੁਪੁਤਾਥੀਅਫਤਾਦੇਦੇਨਿਚੁਥੇਖਅਜ
ਦਰਖੁਤਾ੧੨੫ਦਿਗਰਕਸਾਨਿਆਮਦਅਜੇਆਰਜੇਕਿਆਯਦਬਜੇਥੇਦੁਨੀਸਾਧਿਕੋ
੧੩੫ਸੋਚੀਨਸੁਤਾਜੰਗੀਨਿਹਾਦਾਬਲਾਏਗੁਥਾਰਸੁਦਹਨਬਰਠਸਾ੧੪੫ਸਥ
ਅਮਦਯਕੇਫਉਜਗਾਸਾਜਕਰਦਾਜੀਦੀਗਰਫਜਹਿਬਾਜੀਆਗਾਮੁਕਰਦਾ੧੫੫
ਕਿਅਠੇਸੇਸਾਅਠੇਸੇਸਹੇਠਾਤਾਤਮਜੀਉਮਰਦਜੀਨਿਦਗੀਜੀਹਮਤਾ੧੬੫ਬ
ਰੇਜੇਦਿਗਰੇਜਮੀਪਤਫਿਹਾਬਰਅਉਰੰਗਦਰਾਮਦਚੁਮਹੇਦਿਗਰਾ੧੭੫ਉ
ਪਹਿਸੁਏਦੁਥਰਥਾਸੁਤਅਜਜੇਸਜੀਗਾਰਦਾਸੁਦਬਰਗੋਸਤੀਰੇਤੁਫੰਗਾ੧੮੫ਰਦਾਂ
ਰਦੰਦਪਿਕੇਥੇਕੀਨ ਹਕੇਸਾਕਿਥਾਚੁਏਮੁਰਦਾਬਰਾਫਰਦੇਜੇਸਾ੧੯੫ਚੁਲਸਕਰੰਤ
ਮਾਮੀਦਰਮਦਬਰਾਮਾਯਕੇਮੰਦਓਗਸਤਸੁਤਟਸਿਪਨਾਮਾ੨੦੫ਬੋਥੇਯਦਕਿਏਸ

੪

ਹਿਰੁਸਤਮਜਸਾਥੁਮਾਰਥਕਨਪਾਥਿਗੀਕੋਕਮਾ੨੧੫ਚੁਜਸਥਾਂਦਰਾਮਦ ੨੭
ਚੁਸੇਥੇਆਆਮਪੁਸੁਤੇਦਿਹਮਥਨੁਏਹਮਚੁਨਾਂ੨੨੫ਬੋਸੀਦਖੁਦਤਲੀਸੀਦਜੀ
ਥਕੇਸੀਦਉਸੁਕਮਰਦਨਿਹੰਗਾ੨੩੫ਬਜਾਮਸੰਦਰਮਦਚੁਸੇਥੇਅਜੀਮੁਥਕੇਥਕ
ਮਾਂਕਰਦਥਾਰਸੁਕੀਮੁ੨੪੫ਚਪੋਰਾਸੁਤਓਕਰਦਖੁਮਕਰਦਰਾਸੁਤਾਂਗੋਦੇਕਮਚਰ
ਖੁਚੀਨੀਥਖਾਸੁਤਾ੨੫੫ਚਰਾਂਕਸਕਿਨੇਜਹਿਥੀਅਫਤਾਦਮੁਸੁਤਾਦਰਗਸਤਮੁਸੁਤੇ
ਹਮੀਚਾਰਗੋਸੁਤਾ੨੬੫ਥੀਯਾਏਖੁਤਥਾਂਦੀਗਰੇਥਾਂਚੁਥਾਂਚੁਚੁਰਖਮੁਦਦਾਥਰਹ
ਮੀਸੁਰਨਰਾ੨੭੫ਚੁਥਾਂਥਾਂਮੁਫਤਾਦਿਤੀਰੇਦੁਫੰਗਾਜੀਮੀਕੁਮੁਤਗਾਨਸੁਦਹਲਾ
ਹਰੇਗਾ੨੮੫ਕੁਨਦਤੀਰਥਾਂਨੇਰੇਜੇਤਮਮਾਕਸੇਰਾਨਗਸਤੀਦਮਕਚੁਦਰਾਮਾ੨੯੫
ਅਜੇਨੀਠੇਮਾਦਗੀਮਾਦਹਗਸਤਾਥੀਅਫਤਾਦਰਦੇਦਰਾਮਪਹਿਨਦਸੁਤਾ੩੦੫
ਹਿਨਸਾਹਿਠੁਮੀਸਿਪਰਦਦੇਏਦਿਗਰਸਾਧਿਪੈਦਾਸੁਦਹਨੇਕੋਏ੩੧੫ਨਦਰਸੀਗ
ਅਸੁਦਹਸੁਦਅਕਲਮਾਥੀਅਫਤਾਦਿਹਰਦੇਦੁਨੀਫਪੁਤਗਾ੩੨੫ਦਿਗਰੇਜੇਸਥਰਖ
ਸੁਤਦੇਦਿਥੀਗਾਥਾਏਖੁਤਥਾਅਕਦਿਗਰਚੁਨਿਹੰਗਾ੩੩੫ਦਵਾਂਹਰਦੁਨਹੁੰਜਠ
ਨੇਸੁਦਯਕਜਾਂਸੀਨਹਗਾਹੀਨਮੁਰਦਾਂਸੁਦਹਾ੩੪੫ਬਰਖਸਮੰਦਰਮਾਮਦਚੁਮੁਸੁਕੀ
ਠਿਥੀਗਾਥਸੇਥੀਗਾਸੀਥੋਜਥੀਠਿਪਿਠਿਗਾ੩੫੫ਕਿਆਬਲਗਸਿਯਾਹਅਬਲਕੋਥੋਜ
ਥੇਥੇਥਰਖੁਥੁਥੁਅੰਦਰਮਾਮਦਚੁਤਾਉਸੁਠੇਗਾ੩੬੫ਜੇਰਹਪਾਰਹਸੁਦਪੈਦਦਖੁਫਤਾਥ
ਜੀਕਾਯਾਜੀਥਕਤੁਰਜੀਥਗਹਿਸਤਦਾਂਥਾਖੁਦੇਗਾ੩੭੫ਚੁਨਾਂਤੀਰਥਾਂਸੁਦਦਕਾਰਜਾਗਾ
ਜੀਥਕਤੁਰਜੀਥਿਰਹਾਂਥਰਮਾਮਦਸਰਾਗਾ੩੮੫ਬਰਖੁਥੁਥੁਅੰਦਰਮਾਮਦਚੁਸੁਠੇਨਿਹੰ
ਗਾਜੀਮੀਗਸੁਤਸੁਮਹਮੁਚੁਪੁਸੁਤੇਪਿਠਿਗਾ੩੯੫ਚੁਨਾਜੀਯਾਦਹੁਦਾਅਤਸੇਤੀਰ
ਥਰਾਕਿਅਕਲਅਜਮਗਜਰਫਠੇਹੇਸਅਜਾਦਿਮਾਗਾ੪੦੫ਚੁਨਾਂਥਾਏਖੁਤਹਦੇਹਮ
ਹਿਠਿਗਾਏਜੀਗਾਕਿਤੇਗਾਅਜਮਿਯਾਂਕਸੁਤਤਕਸਖੁਤੀਗਾ੪੧੫ਚੁਨਾਂਜੀਗਕਰਦੇਦਚੁ
ਥਰਤਾਥਸਾਮਾਥੀਅਫਤਾਦਿਮੁਰਦੁਤਨਖੁਰਦੇਦਰਾਮਾ੪੨੫ਜੀਥੁਦਮੰਦਚੁਦਹ

ਈ

ਗੀਆ ਬਸੰ ਮੇਵ ਤੁਖਸਾ ਟਕਾ ਖਰਮਾ ਖੀ ਸ੍ਰਵਣ ਗੁਲੁਕੁਖੁ ਪਾ... ਖਿਯੁ ਮਿਠਿ ਚ ਚ ਚ ਮਾ...
ਪੁਰਆ ਬਾ... ਕੀ ਮਸ਼ੀ ਚੁ ਵ ਹ ਮ ਨ ਰ ਗ ਮ ਸੁ ਰ ਘਾ... ਬ ਦੀ ਟ ਸ ਪ ਕੇ ਰ ਜ ਹ ਨ ਏ ਜ ਫ... ਭਿੰਨ
ਸੁ ਨੁ ਲ ਸ ਮ ਲ ਖ ਮ ਡ ਜ ਹ ਰ ਜ ਹੰ ੧੦... ਬ ਗੁ ਫੁ ਡ ਤਾ ਕਿ ਏ ਰ ਜ ਹੇ ਮੇ ਕ ਬ ਖ ਤ... ਫੁ ਮ ਡ ਗ ਬੀ ਡਿ ਓ
ਇ ਨ ਸ ਵੀ ਭ ਤ ਖੁ ਤਾ ੧੧... ਖੁ ਖੁ ਤੀ ਸ ਰੇ ਫਾ ਜੀ ਆ ਫ ਡ ਤ ਰ ਜ ਡ... ਵ ਸੁ ਪ ਸ ਕ ਏ ਈ ਪੁ ਠ ਹ ਮ ਮ ਜ ਰੁ ਗ
ਸ ੧ ੧੨... ਸੁ ਕੀ ਚੋ ਚੁ ਪ ਨ ਚਾ ਵੇ ਲ ਅੰ ਡ ਗਿ ਰਿ ਹ ਡਾ... ਯ ਕਾ ਵੇ ਡਿ ਗ ਰ ਪੇ ਸ ਮਾ ਏ ਰ ਰੁ ਸਾ ਵ ੧੩... ਬ
ਦ ਫ... ਡੇ ਮੇ ਹ ਰ ਚ ਚ ਖੁ ਸ ਖੁ ਡ ਤ ਹ ਦੀ ਯ ਖਿ ਜ ਦ ਤੇ ਗ ਖੁ ਵ ਦ ਸ ਤ ਮ ਰ ਫੁ... ਵਾ ੧੪... ਬੁ ਡੀ ਵ ਹ ਸੁ ਰ ਚ
ਰਾ ਡ ਕ ਜਾ ਏ ਗ ਸੁ ਤਾ ਵ ਰ ਜਾ ਸੁ ਬ ਲਾ ਸਿ ਖਿ ਚਿ ਬਿ ਨ ਸੁ ਸੁ ਤ ਹ ਮ ਸੁ ਤ ੧੫... ਫੁ ਗੁ ਡ ਤੀ ਮ ਰਾ ਹ ਮ
ਵ ਕੀ ਕਿ ਰ ਵ ਹ ਮ ਮਾ ਖ ਪੇ ਸੁ ਡੇ ਈ ਸ ਰ ਮ ਡ ਆ ਫੁ ਰ ਵ ਹ ਮ ਮਾ ੧੬... ਮ ਗ ਰ ਸ ਰ ਤੁ ਖੁ ਹੀ ਸੁ ਰ ਤ ਮੇ
ਇ ਗ ਮ ਖ ਜ ਠੇ ਗ ਵੇ ਲੋ ਖੁ ਤ ਡ ਮ ਸੁ ਰ ਸੁ ਰ ਮਾ ੧੭... ਯ ਕੀ ਏ ਮ ਸੁ ਬ ਰ ਨ ਅੰ ਆ ਚਿ ਵੇ ਤੇ ਖ ਸੁ ਤ ਈ
ਬ ਗ ਮੁ ਜ ਹ ਰ ਮ ਮ ਜ ਨ ਮ ਨ ਸੁ ਮ ਤ ਏ ੧੮... ਚ ਚ ਦੀ ਵ ਸੁ ਪੁ ਰੇ ਰਾ ਜ ਠੇ ਨ ਚੁ ਕਾ ਖ ਤ ਹ ਸੀ ਚ ਗੁ ਡ
ਤਾ ਕਿ ਏ ਵ ਦ ਡਿ ਸਾ ੧੯... ਚੁ ਡਾ ਖ ਵ ਰੁ ਕ ਕ ਵੀ ਖੁ ਦ ਵੇ ਯੋ ਚੁ ਕਿ ਮ ਰਾ ਤੀ ਮ ਵੀ ਖੁ ਡਿ ਲ ਪੇ
ਸਾ ੨੦... ਮ ਜੀ ਤੋ ਵੇ ਸੁ ਤੀ ਮ ਨ ਬੁ ਖਾ ਜੁ ਆ ਮ ਰ ਮ ਮ ਜਿ ਕ ਰ ਵ ਹ ਰੁ ਮ ਨ ਵ ਰ ਨ ਮ ਡ ਮ ਮ ਮ ਮ ੨੧
ਚੁ ਡੀ ਖ ਵ ਰੁ ਕ ਕ ਵੀ ਖੁ ਦ ਵੇ ਵ ਕਾ ਮ ਮ ਰ ਕ ਰ ਵ ਹ ਬ ਮ ਚਿ ਨ ਰੋ ਜੁ ਗ ਮ ਮ ਰ ਮ ਖੀ ਖ ਵ ਮ ਡ ਮ ੨੨
ਵ ਰ ਡ ਮ ਜੀ ਵ ਸੁ ਤਾ ਬ ਰ ਸੀ ਨ ਚਿ ਮ ਗ ਖਿ ਜੁ ਵ ਹ ਵ ਦ ਸੁ ਤਾ ੨੩... ਮ ਰਾ ਪੁ ਚੁ ਤ ਡ ਵੀ ਖੁ ਡ ਡ ਡਿ
ਵਿ ਹ ਵਾ ਵ ਸੁ ਰੋ ਜੁ ਮ ਓ ਲ ਆ ਏ ਗ ਜੀ ਸੁ ਰ ਵਾ ੨੪... ਮ ਖੀ ਅੰ ਵ ਖ ਤ ਸੁ ਰ ਪ ਨ ਮ ਮ ਮ ਮ ਮ ਮ ਮ ਮ
ਬ ਆ ਖ ਡ ਸੁ ਰ ਮੀ ਬ ਖੁ ਸੁ ਪੀ ਵ ਰ ਗ ਜ ੨੫... ਮ ਖੀ ਅੰ ਵ ਖ ਤ ਬ ਰ ਸ ਗ ਵੀ ਖੁ ਵ ਰ ਸੁ ਤ ਖ ਰ ਖ ਗ
ਫ ਤ ਡ ਕਿ ਖੇ ਜੇ ਵ ਮ ਰ ਨ ਮ ਪ ਕ ੨੬... ਚਿ ਬ ਵ ਕ ਰ ਕ ਰ ਵ ਡੀ ਕ ਸੁ ਚੋ ਬ ਖ ਡ ਠ ਕਿ ਕ ਰ ਡਿ ਡਿ ਡਿ
ਤ ਅ ਕ ਜ ਖ ਮ ਸੁ ਪ ਤਾ ੨੭... ਬ ਹ ਰ ਜਾ ਕਿ ਆ ਬੋ ਵ ਖੁ ਨ ਸੁ ਡਿ ਸਾ ਹੁ ਮ ਰਾ ਹਿ ਗ ਡਿ ਡ ਡ ਡ ਮ ਮ
ਵ ਚ ਖ ਆ ਆ ਜ ਹ ਖੁ ਲ ਹ ਏ ਸੁ ਤਾ ਵ ਹ ਕ ਡ ਵ ਖ ਜ ਆ ਏ ਕਿ ਸੁ ਰ ਗ ਜੀ ਅੰ ਡ ਡ ਵ ਰ ਕ ਡ ਵ ੨੮
ਓ ਵ ਡ ਨਿ ਸੁ ਰ ਹ ਮ ਹਿ ਆ ਓ ਰੋ ਤੇ ਮ ਰ ਵ ਮ ਆ ਕਿ ਏ ਡ ਖ ਡ ਸੁ ਤ ਆ ਸੁ ਤ ਗ ਜ ਹਿ ਹੁ ਮ ਡ ਵ ਡ ਡ ਡ ਡ
ਦ ਖ ਗ ਬੁ ਖ ਸੁ ਤੇ ਵ ਸੁ ਪ ਤਾ ਕ ਜਾ ਏ ਜ ਹ ਗੀ ਗ ਬਿ ਨ ਸੁ ਸੁ ਤ ਹ ਤ ਖੁ ਤਾ ੨੯... ਬ ਗੁ ਡ ਤੇ ਵ ਕਿ ਡ ਡ ਡ

ਦ ਠੁ ਠੁ ਨ ਵ ਖ ਡਿ ਡ ਗ ਠਿ ਚਿ ਵ ਵ ਸ ਲ ਠੇ ਸ ਡਿ ਹ ਵਾ ੨੦... ਖ ਡ ਡ ਡ ਮੁ ਵ ਜ ਲ ਠ ਵ ਰ ਸੋ ਵ ਸ ੨੧
ਖੁ ਤਾ ਕਿ ਏ ਡਿ ਸੁ ਰ ਵ ਡ ਡ ਬ ਖ ਡ ਜ ਖ ਮ ਸੁ ਡ ਤਾ ੨੨... ਖੁ ਸ ਮ ਮੇ ਰ ਗ ਵੀ ਵ ਆ ਡ ਊ ਜ ਵ ਆ ਖ ਡ
ਰ ਜ ਹ ਵ ਰ ਆ ਮੁ ਵ ਚੁ ਸੁ ਰ ਵੇ ਗਿ ਗ ੨੩... ਬ ਗੁ ਡ ਤਾ ਕਿ ਮ ਨ ਕ ਠ ਬ ਵ ਕ ਰ ਵ ਠ ਮ ਖ ਕ ਰੋ ਸੁ ਮ
ਕ ਓ ਹੁ ਪੁ ਵ ਕ ਰ ਵ ਹ ਮ ਮ ੨੪... ਆ ਨ ਪੁ ਵ ਹਿ ਡਿ ਮ ਕ ਤ ਬ ਡ ਮ ਮੇ ਬ ਆ ਆ ਕਿ ਏ ਘਾ ਠੇ ਸੁ ਰ ਵ ਰੇ ਬ ਨੁ
ਆ ੨੫... ਬ ਪੁ ਕ ਮੇ ਸੁ ਮ ਆ ਨ ਖ ਤਾ ਕ ਰ ਵ ਆ ਮ ਆ ਕਿ ਕ ਰ ਡੀ ਬ ਥੇ ਮ ਸੁ ਲ ਠ ਤ ਕ ਰ ਵ ਠ ਮ ਮ
੨੬... ਖੁ ਡ ਮ ਮ ਪ ਖਿ ਵ ਹ ਆ ਚਿ ਵ ਕ ਰ ਵ ਮ ਕ ਚੁ ਡ ਡ ਡ ਡ ਮ ਚਿ ਵੇ ਪੁ ਡ ਆ ਮ ਪੁ ਡ ਕ ਸੁ ਮੇ ਰ ਸੁ ਲ
੨੭... ਗੁ ਠ ਠਿ ਖ ਖ ਸੁ ਡੇ ਮ ਨ ਖ ਤਾ ਕ ਰ ਵ ਠ ਮ ਮ ਡਿ ਵੇ ਜਿ ਗ ਵ ਜ ਮ ਨ ਡ ਡ ਮੇ ਤੁ ਆ ਮ ੨੮... ਖੁ
ਗੁ ਡ ਤਾ ਕ ਰ ਡੀ ਕ ਜ ਠਿ ਪ ਆ ਸ ਵ ਕ ਸ ਮ ਡ ਕਾ ਜੀ ਮ ਗ ਸਿ ਵ ਹ ਵ ਸੁ ਤ ਮ ਮ ਮ ਮ ੨੯... ਖਿ ਡ
ਸੁ ਤ ਹ ਗ ਸੁ ਤ ਹ ਚਿ ਡੀ ਕ ਰੁ ਸ ਮ ਡਿ ਪੁ ਡੇ ਮ ਜੀ ਬ ਰ ਮ ਰੇ ਪੁ ਡ ਕ ਨ ਮ ੩੦... ਕਿ ਖੁ ਸੁ ਤ ਹ ਕਿ ਡੀ ਗ
ਖਿ ਡ ਠ ਮ ਡਿ ਵ ਹ ਮ ਵ ਮ ਨ ਹ ਜ ਰ ਤੇ ਕ ਡ ਠ ਮ ਲ ਠ ਡ ਮ ਮ ਮ ਖੁ ਡ ਤ ਡੀ ਖੁ ਧ ਨ ਗ ਵ ਕ ਰ ਵ
੩੧... ਖੁ ਡ ਮ ਮ ਖੁ ਡ ਨ ਗ ਖੁ ਵ ਮ ਮ ਵ ਜੀ ਮੇ ਕ ਰ ਵ ਡ ਮ ਮ ੩੨... ਬੁ ਖ ਸੁ ਤੇ ਵ ਖ ਰਿ ਤ ਜਾ ਵੀ ਡ ਮ ਵ ਕਿ
ਏ ਜ ਵ ਮ ਰ ਖੁ ਮ ਗ ਡੀ ਵਿ ਹ ਵ ਮ ਮ ਵ ਰੇ ਗ ਮ ਨ ਕ ਖ ਖ ਡਿ ਲ ਨ ਵ ਮੇ ਸੁ ਰ ਮ ਅ ਗ ਗ ਜਿ ਵ
ਕ ਖ ਮੁ ਮ ਖੁ ਖ ਜ ਆ ਮ ਵ ਮ ਮ ੩੩... ਮੁ ਤਾ ਏ ਨੁ ਡ ਵ ਲਿ ਨ ਸੁ ਰ ਖ ਠ ਸੁ ਤਾ ਰ ਵ ਨ ਹ ਸੁ ਏ ਕ ਖ
੩੪... ਡ ਡ ਡ ਮ ਸੁ ਤ ਮ ੩੫... ਚੁ ਵੇ ਖੁ ਡ ਗ ਮ ਮ ਵ ਵ ਮੇ ਮ ਜ ਲ ਸੁ ਖ ਖ ਆ ਠ ਮ ਮ ਵ ਠ ਖ ਨ ਡ
੩੬... ਮ ਮ ਖੁ ਖੁ ਜ ਆ ਮ ਵ ਹ ਨੀ ਮ ਸੁ ਖ ਪ ਠ ਆ ਚਿ ਰਿ ਖ ਮੁ ਤ ਮ ਸੀ ਮੇ ਚਿ ਰ ਓ ਲ ਤ ਰਿ
੩੭... ਖਿ ਵ ਡਿ ਸੁ ਤ ਮ ਲ ਮੁ ਕ ਜੁ ਜਾ ਏ ਗ ਸੁ ਤ ਚਿ ਵ ਨ ਵ ਰਿ ਕ ਮ ਠ ਡ ਬ ਰ ਸ ਗ ਜੁ ਮ ਸੁ ਤ
੩੮... ਚਿ ਰਿ ਖ ਮ ਗੀ ਮ ਪ ਆ ਲ ਹ ਵੇ ਰੋ ਜ ਹ ਵ ਮ ਡ ਕਿ ਮ ਆ ਚ ਖ ਠ ਸੁ ਤ ਵ ਰ ਵ ਤ ਤ ਆ ਮ ਪ
੩੯... ਚਿ ਵ ਹ ਚੁ ਪੁ ਸੁ ਤ ਗ ਦਿ ਮ ਰੇ ਗੁ ਨ ਮ ਡਿ ਰੇ ਸੁ ਨ ਤ ਬੋ ਚੁ ਚ ਗ ਚੋ ਕੁ ਨ ਮ ਮ ਪ ੪੦... ਮ ਡ ਜੁ
੪੧... ਚਿ ਵ ਡ ਵੇ ਵੀ ਚ ਡੀ ੪੨... ਚਿ ਗ ਚੁ ਜੀ ਵੀ ਡ ਤ ਹਿ ੪੩... ਖੁ ਦ ਵੈ ਰ ਖੁ
੪੪... ਡਿ ਵੇ ਕੁ ਸਾ ਏ ਰ ਜ ਬ ਖ ਪ ਰੋ ਜੀ ਵੈ ਚੋ ਹ ਠਿ ਨੁ ਮ ਐ ੪੫... ਮ ਡ ਡ ਚਿ ਨ ਡ ਰੋ ਸੇ ਨ ਡ ਡ ਰੋ ਨ
੪੬... ਡ ਡ ਡ ਡ ਵੈ ਰ ਖ ਖ ਡਿ ਵ ਹ ਜ ਚ ਰ ਜੁ ਡ ਹਾ ੪੭... ਚਿ ਕਾ ਏ ਤ ਚੁ ਡੀ ਵੇ ਮ ਵ ਖ ਤ ਰ ਵ ਜੀ ਗ ਕਿ ਦ

੪੬

ਸੁਨੁਲਨਮਾਭਾਮੁਤਰੁਸੁਨਜਮੀਰਾ ॥ ਕਾਕੁਜਕੇਸੋਰੇਸਾਹਿਰੂ ਮੀਠਲਾਹਾਦਰਖੁਸਿ
ਦਹਸਮੇਸੁਚੁਰਪਾਸਿਦਹਮਾਹਾ ॥ ੪ ॥ ਯਕੋਰੇਸੁਨਬਰਾਮੁਦਾਸੁਕਾਰਾਹਮੁਹਚੁਜਾ
ਜਬਜਦਬਹਗੀਹਜਾਪਾਪਾਹਿਨਾਮੀਦਮਾਮੁਦਬਨਖੁਤੀਰਗਾਹਾਬਿਜਦੋਗਾਮਾਹੁ
ਬਸੇਸੇਰਸਾਹਾ ॥ ੫ ॥ ਦਿਗਰਸੁਮੀਮਗਰਬਦਮਾਮੁਦਦਲੇਹਾਬੁਰਖੁਸਿਦਹਮਾਹੋਚੁਗਰ
ਗੀਦਹਸੇਰਾ ॥ ੬ ॥ ਮੁਦਮੁਦਦਰਮਾਮੁਦਯਕੇਜਾਇਸੁਖਤਾਕਿਗਤੇਕਾਯਾਹੀਦਿਹਦੇਕਬਖਤਾ
ਦਾਕਿਠੋਰੇਜਾਇਕਥਾਲਯਾਹੀਦਿਹਦਾਕਿਯਜਦਕਿਕਕਮੁਗਾਹੀਦਿਹਦਾ ॥ ੭ ॥ ਬਸੁਬ
ਸੁਦਰਮਾਮੁਦਚੁਸਾਹੇਦੇਠੇਕਾਕਿਥਰਾਮੁਦਯਕਬਰਾਮੁਦਦਸੇਰਾ ॥ ੮ ॥ ਬਗੁਰਗੀਦਰਮ
ਮੁਦਦੁਆਬੋਸਿਯਾਹੀਸਿਨਾਨੇਬਿਯੀਦਖੁਤਨੇਜਾਹਿਦੁਕਾਰਾ ॥ ੯ ॥ ਮੁਦਨਾਤੀਰਥਾਕੁ
ਗੰਦੁਦਹਾਸਿਮੀਆਸੁਮੁਪੁਗਨੀਕਰਗਾਸੁਦਹਾ ॥ ੧੦ ॥ ਕਕਾਚਕਬਰਖਮੁਤਨੇਕੇਸਿਨਾ
ਯਕੇਰੁਸੁਤਖੇਜਦਮੁਜਬਰਾਮੁਦਜਹਾ ॥ ੧੧ ॥ ਚੁਚੁਰੇਸੁਗਫੀਲਦਮੁਜੇਨਦਹਿਯਕਿਰੋਕੇਕਿ
ਖਮੁਤਬਹਮੁਜੇਦਹਿ ॥ ੧੨ ॥ ਗੁਰੇਜਸੁਦਰਮਾਮੁਦਬਅਰਬੀਸਿਯਾਹਿਯਕਾ ॥ ੧੩ ॥
ਮੁਦਦਹਮੁਗਰਬਸਾਹਾ ॥ ੧੪ ॥ ਕਿਤਨਹਾਂਬਿਮਾਦਮੁਤਸੁਹੇਅਰਬਾਹਾਹਾ ॥ ੧੫ ॥ ਸੁਮੀ
ਨਸਮੁਸੁਗੁਗਰਬਾ ॥ ੧੬ ॥ ਦੁਤਾਬਸੁਨਮਾਨਦਸੁਦਦਰਸੁਤਗੀਰਾਚੁਦਜਦੇਸੁਦਕੁਤਤ
ਸੁਬਰਾਮੁਸੀਰਾ ॥ ੧੭ ॥ ਬੁਬਸੁਤੇਦਸੁਹਰਾਬੁਰਦਨਿਜਦਸਾਹਾਚੁਮੁਰਾਮੁਦਕੇਸੁਮੁਚੁ
ਦੇਦਮਾਹਾ ॥ ੧੮ ॥ ਬਖੁਨਹਖਬਰਾਮੁਦਹਸਾਹਬੁਰਾਹਮੁਹਕਾਰਦੁਹੀਕਮੁਦਈਹੁ
ਜਸੁਤਾ ॥ ੧੯ ॥ ਨਿਸੁਸੁਤੇਦਬਮੁਜਲਮੁਜੇਦਨਾਇਦਿਲਾਚੁਖਨਹਾਂਦਪਿਰਮੇਦਨਾਦਈ
ਜਲਾ ॥ ੨੦ ॥ ਗੋਤੀਠੇਜਸੁਬਸੁਤੇਦਸਾਹਾਕਿਦੁਖਤਰਦਜੀਰਸੁਹਕੀਕਿਤਦਾ ॥ ੨੧ ॥
ਬਗੋਸੁਅੰਦਰਮਾਮੁਦਕਿਨਜਮੁਖੁਨਾਬਠਟਨਵਜਾਇਸੁਬਰਾਏਸੁਖਤਾ ॥ ੨੨ ॥ ਕਪੇ
ਸੀਦਜਬਠਟਤੁਮੀਕਥਾਇ ॥ ਬਜੀਬਰਨਿਸੁਸੁਤੇਬਿਮਾਮੁਦਬਜਾਇਦੇਕਾਕੁਦੁ
ਦਪੁਏਸੁਹਮੁਗੰਬਬਚੁਬਾਦਾਕਮੁਨੇਕਿਆਨੀਬਤਕਸੁਨਿਹਾਦਾ ॥ ੨੩ ॥ ਬਪੇਸੇਬੁਹੇਸੁਗ
ਰਬਾਮੁਦਦਲੇਰਾ ॥ ਚੁਗੁਰਗੀਦਹਬਬੋਰੇਚੁਦੁਰੇਦਹਸੇਰਾ ॥ ੨੪ ॥ ਮੁਕਰਦਕਿਏਸਾਹ

ਮੁਦਦਬਖੁਤਾਸੁਨੀਚਾਰਦੇਹੀਮੁਸਾਯਾਨਤਖੁਤਾ ॥ ੨੫ ॥ ਮੁਕਰਦਹੀਆਨਮਾਮੁਦਅਜਬਿ
ਰਕਾਹਾਦੇਸਦਸੁਦਕੇਮੁਕਰਮੁਕਕਲਯਾਹਾ ॥ ੨੬ ॥ ਕਿਬਿਤਿਤਰੁਮੁਨਸੁਤਮਾਬਿਦਿਯ
ਦਗਰਨਹਖੁਦਮੁਮੁਦਿਤਬਰਸੁਗਬਿਨਹਾਦਾ ॥ ੨੭ ॥ ਚੁਨੀਦੇਨਿਮਨਸਾਹਿਗਠਈਚੁਖਸਾਹਮੁਨ
ਤੁਕਾਬੋਖਖੁਰਦੇਦਈਕਾ ॥ ੨੮ ॥ ਚੁਨੀਦਈਚੁਖਨਸਾਹਿਪੈਲਾ ॥ ੨੯ ॥ ਸੁਲਕਸੀਦਬਮੁਦਦ
ਬਰਗੇਸੁਮੁਨਾ ॥ ੩੦ ॥ ਚੁਨੀਗਕਰਦੇਦਈਕਾਹੀਆਮੁਦਨਮੁਗਰਸੁਖਿਯਾਸੁਦਨਾ ॥ ੩੧ ॥
ਮੁਨਦਾਨਮੁਕਸੇਸਾਹਿਰਸੁਤੇਸੁਸੁਦਾਕਿਮੁਗੰਬਿਗੀਦਗਨਿਮੁਅੰਦਰਾ ॥ ੩੨ ॥ ਜੀਪੇਸੀ
ਨਹੇਸੁਪਿਦਸੀਰਾਬੁਖਾਂਦਾਚੁਖਨਹਾਈਪੈਸੀਦਹਬਾ ॥ ੩੩ ॥ ਬਿਕੇਦਾ ॥ ੩੪ ॥ ਚੁਦੀਦੀਨਾਕਾਹੀਖ
ਜੀਗਕਰਦਾਕਿਯਜਲਕਯਜਦਾਬ ॥ ੩੫ ॥ ਦਰਬਰਦਾ ॥ ੩੬ ॥ ਮੁਖਾਦਾ ॥ ੩੭ ॥ ਤੁਖਤਬ
ਗੁਲਕਸੁਖਤਾਹਿਹਮਕਾਹੀਯਾਮੁਦਕਬਖਤਾ ॥ ੩੮ ॥ ਮੁਖਾਦਾ ॥ ੩੯ ॥ ਮੁਖੀਪਪੇਸੁ
ਦਾਹੁਦਲਹਨਿਮੁਦਾਕਿਯਿਨਿਸਾਦਾ ॥ ੪੦ ॥ ਮੁਖਾਦਾ ॥ ੪੧ ॥ ਮੁਖੀਪਪੇਸੁਲੀਯਾਬ
ਗੀਰਏਬਿਰਦਹਮੁਜਨਾਂਮੁਨੀਜਾ ॥ ੪੨ ॥ ਜਨੇਪੈਚਦਸੁਤਾਗੁਰਾਦਾ ॥ ੪੩ ॥ ਗਰਬ
ਸੁਤਸੁਦੁਸੁਤੇਗਸੁਨਿਦਾ ॥ ੪੪ ॥ ਬਿਨਿਦਿਤਾਜੀਪਨਹਬਰਦਾਕਾਰਾ ॥ ੪੫ ॥ ਠ
ਕਿਏਸੇਖੁਬਸੇਮੁਹਾਹਾ ॥ ੪੬ ॥ ਕਿਆਮੁਦਨਦਰਿਜਾਦਮਾਂਕਾਹੇਸੁਤਾਕਿਏਜਦਗਏ
ਦਾ ॥ ੪੭ ॥ ਮੁਦਾਮੁਦੇਸੁਤਿ ॥ ੪੮ ॥ ਦੋਰੇਗੀਮੁਕਾਬਰਗਾਠੇਗਦਾਹਸੁਤਾਬਿਗੀਅਦਕਿਮੁ
ਪਕਾਏਖੁਦਾਸੁਤਾ ॥ ੪੯ ॥ ਦਿਰਾਗਸੁਤੇਜਾਇਮੁਨਲੇਸੁਖਤਾਰਿਹਾਈਦਿਹਖੁਦਾਦੇ
ਦੇਸੁਤਾ ॥ ੫੦ ॥ ਦਿਹਿਸਾਹੀਆਸੁਚਾਰੇਸੁਬਜਪਾਨਾਕਿਸਾਹਿਬਸੁਰਮੁਸੁਤਜਾਹਰਜ
ਹੇ ॥ ੫੧ ॥ ਸੁਖਿਦਿਹਿਸਾਹੀਆਜਾਮੁਦੇਜਨਹੇਗਾਕਿਦਰਦਰਤਸੁਖਚੁਖੁਮੈਰੇਜੀਗਾ
ਬੁ ॥ ੫੨ ॥ ਸੁਖ ॥ ੫੩ ॥ ਹਿਕਾਇਤਸੁਤਦੀਚਈ ॥ ੫੪ ॥ ਗਾਹਿ ॥ ੫੫ ॥
ਦੁ ॥ ੫੬ ॥ ਗੀਕਰਾ ॥ ੫੭ ॥ ਮੁਦਾਦੇਦਬਖੁਸਿਦੇਬੇਸੁਮਾਠਾਕਿਨਾਹਰਜਹੁਕਮੁਤਮ
ਦੀਕਾਦਿਯਾ ॥ ੫੮ ॥ ਗਤਬੀਅਤਥਾਠਾਮੁਤਦੁਸੁਨਲਜਮਾਠਾ ॥ ੫੯ ॥ ਚੁਦੁਸੁਨਲਜਮਾਠੇਠਨੀ
ਲਤਬਖੁਲਾ ॥ ੬੦ ॥ ਕਿਏਸੁਦੇਕਾਮੁਜਨਹਾਂਬਖੁਤਬੁਕਦਾ ॥ ੬੧ ॥ ਮੁਖੁਦਬਖੁ

ਸਿੰਗਰਥਾ ਸੁਖਾ ਰੇਖਤੋਰਾ ॥੬॥ ਸੁਖੁ ਨ ਭੁਖਿ ਭਵੇ ਯਦੁ ਮਾ ਮੁਖੇ ਨੇਹੇ ਅਦ ਬਸੁ ਨ ਸੁਖੁ ਨ ਮੁਖਿ
ਹਿ ਬੁਠਨਾ ॥੭॥ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਵਿਨਾ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦ ੩੫
੦੨ ੦੩ ੦੪ ੦੫ ੦੬ ੦੭ ੦੮ ੦੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਦਰਮਾਮ ਵਰੁਖੁ ਸਿਦਮਾਹਾ ਵਰਿਯੋ ਸੇਵਾ ਸਮੁਤ ਬੁਝੇ ਜੀਵਤ ਨਾ ਬਖਾਦਾ ਮੁ
ਦਮੋਰੇ ਸੁਗਾਰੇ ਕੋਧਾ ॥ ੩ ॥ ਬੁਝਾਣ ਤ ਸੁਖ ਕੋ ਵੇਲੇ ਕੁਝ ਤੋਰਦ ਜੀਵਾ ਕਿਏ ਸੁਖਿ ਸੁਖਾ
ਨੇਰੀ ਸੁਖ ਸੁਖੀ ॥ ੪ ॥ ਬਖਾ ਏ ਖਾ ਪੁਲਕ ਰੋਗ ਮੇ ਸੁਗਾ ਸੁਖਾ ਕਿਅਜ ਮ ਸੁਤ ਸੁ ਸੁ
ਕੀ ਹ ਸੁਰੇ ਸੁਗਾ ਸੁਤ ॥ ੫ ॥ ਬਖਾ ਮੁਲਕ ਪੇ ਸੁਰੇ ਸੁਗਾ ਮ ਵਰੁ ਨਾ ਕਿ ਸੁ ਹੇ ਪਦ ਰਾਤੁ
ਆ ਬਾ ਵਰੁ ਨਾ ॥ ੬ ॥ ਕਿ ਗਿ ਹਿ ਦਾ ਸੁਤ ਮੁ ਜੇ ਟੇ ਜਾ ਲ ਸੁ ਕ ਰੋ ਤ ਮੁ ਮੁ ਸੁ ਸੁ ਤੇ ਸੁ ਸੁ ਖੁ ਸੀ
ਦ ਬ ਰ ਟੇ ਮੁ ਦਾ ਮੁ ॥ ੭ ॥ ਮੁ ਕੇ ਲ ਸੁ ਕ ਰ ਆ ਗ ਮੁ ਤ ਚੁ ਨੇ ਬ ਰ ਆ ਸਿ ਪੁ ਜ ਕ ਟ ਗੁ ਰੋ ਸੇ ਬ
ਪੁ ਤ ਰ ਨ ਜਾ ਤਾ ॥ ੮ ॥ ਜਿ ਕ ਹ ਖੇ ਵ ਖੁ ਟ ਤ ਨ ਚ ਰ ਗ ਸੁ ਰ ਟਾ ਮੁ ਜਿ ਸੁ ਮੁ ਰੋ ਪੀ ਰੀ ਗਿ ਗ
ਤਾ ਗਿ ਗਾ ॥ ੯ ॥ ਜਿ ਰੀ ਵ ਰ ਮੁ ਸੁ ਹ ਵ ਦ ਕੀ ਨੀ ਕ ਮੁ ਯਾ ਜੀ ਕ ਰੁ ਮੁ ਮੁ ਮੁ ਕੇ ਰੋ ਸੇ ਸੁ ਤਾ ਮ
੧ ॥ ੧ ॥ ਮੁ ਸੁ ਤ ਜੀ ਮੁ ਪਾ ਨੇ ਪੈ ਲਾ ਵ ਨ ਲਾ ਹ ਮੁ ਹ ਸੁ ਵ ਹ ਕੀ ਲਾ ਮੁ ਮੁ ਸੁ ਤੇ ਖਿ ਮੁ
ਲਾ ॥ ੧ ॥ ਗ ਮੁ ਹ ਸੇ ਮੁ ਵ ਯ ਵ ਜੋ ਗ ਟ ਗ ॥ ਕੇ ਮੇ ਰੋ ਟ ਕ ਸੁ ਰ ਟ ਸੁ ਤ ਮੁ ਟ ਕ ॥ ੧ ॥
੨ ॥ ਸੁ ਰ ਨ ਮੁ ਮੰ ਦ ਰੀ ਮੁ ਮੁ ਪੀ ਲਾ ਮੁ ਟ ਕ ਨ ਮੁ ਸੁ ਤਾ ॥ ੩ ॥ ਬ ਬ ਨ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਕ ਦ ਸੁ ਤਾ ॥ ੪ ॥ ਨਿ ਸੁ ਮੁ ਮੇ ਵਿ ਹ ਰੇ ਨ ਰੋ ਮੇ ਕ ਖੁ ਮੁ ਕ ਸੀ ਦੇ ਵ ਮੁ ਮੁ
੧ ॥ ੫ ॥ ਮੁ ਕੋ ਟੇ ਨ ਆ ਮੁ ਸੁ ਤ ਹ ਮੁ ਕੋ ਰਿ ਯਾ ਜ ਵ ਨ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਸੁ ਰ ਯਾ ਰੀ ਏ ਕ ਰ ਵ ਪੈ ਸੀ ਨ ਹੋ ਟੇ ਜਾ ਰ ਟਾ ਕ ਰ ਵ ਲ ਸੁ ਕ ਰ ਚੁ ਵ ਰੀ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਕੁ ਰੋ ਗੋ ਲ ਬ ਸੁ ਤ ਹ ਚੁ ਮੁ ਬ ਰੋ ਸਿ ਆ ਯਾ ਬ ਲ ਰ ਜੀ ਵ ਸੁ ਮੇ ਬ ਯ ਤ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਮੁ ਖਿ ਆ ਵ ਰ ਵ ਲ ਸੁ ਕ ਰ ਚੁ ਬ ਰੋ ਟੇ ਹ ਵ ਰਾ ਮੁ ਲਾ ਹੋ ਵਿ ਗ ਰ ਤੀ ਰੋ ਤੋ ਗੋ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਮੁ ਆ ਕ ਸੁ ਤ ਕ ਸੁ ਕ ਰ ਬ ਮੁ ਜੇ ਰ ਮੁ ਮੁ ਹ ਮੁ ਖੰ ਜੋ ਗੁ ਕ ਜੋ ਗੋ ਪਾ ਲ ਕ ਰ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਦੇ ਵ ਮੁ ਕ ਠੀ ਮੁ ਤਾ ਰ ਮੁ ਸੁ ਖ ਤਾ ਬ ਬੁ ਰ ਵ ਨ ਸੁ ਹੇ ਬਾ ਵ ਪ ਯਾ ਨ ਕ ਖੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਗ ਕ ਰ ਦੇ ਵ ਮੁ ਮੁ ਲ ਕ ਰ ਯਾ ਚੁ ਬ ਰ ਗੋ ਵ ਰ ਖ ਤਾ ਨ ਜਿ ਬਾ ਦੇ ਸੁ ਖ ਯਾ ਦੇ ਸੁ ਖ ਯਾ ਦੇ ਸੁ ਖ ਯਾ ਦੇ
ਨ ਮੁ ਕੁ ਗ ਰੁ ਸੁ ਏ ਵ ਬ ਪੈ ਸੁ ਬ ਬੇ ਰੁ ਜਿ ਮੁ ਲ ਕ ਸੁ ਹ ਮੁ ਹ ਰੁ ਹ ਰੇ ਸੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ

ਹ ਰ ਟ ਦੇ ਹ ਮੁ ਕੁ ਸੇ ਰੇ ਨਿ ਯਾ ਵ ਬ ਰੁ ਸੁ ਤ ਨ ਮੁ ਕੁ ਕ ਖਿ ਪੁ ਜ ਰੁ ਕੁ ਸੁ ਵਾ ॥ ੧ ॥ ਬ ਖ ਹ ਰ ਜ ਵ ੩੬
ਦੀ ਵੇ ਬੁ ਟ ਸੁ ਤੇ ਮੁ ਮੁ ਮੁ ਬ ਹ ਰ ਸੁ ਸੀ ਦੇ ਬ ਬ ਸੁ ਤੇ ਅ ਸੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਮੁ ਮੁ ਮੁ ਮੁ ਬੁ ਟੀ ਵੇ ਰਾ ਮੁ ਕ ਬ ਜਾ ਏ ਮੁ ਮੁ ਮੁ ਮੁ ॥ ੧ ॥ ਏ ਬ ਆ ਕ ਸੁ ਤ ਰੋ ਨ ਚੁ ਟੇ ਬ ਯਾ ਰ
ਮੁ ਮੁ ਤੇ ਪੈ ਤੁ ਪ ਕ ਖੰ ਜੋ ਗੋ ਬ ਯਾ ਵਾ ॥ ੧ ॥ ਬ ਪੈ ਸੇ ਸੁ ਟ ਆ ਮੁ ਕ ਚੁ ਵ ਰੀ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਮੁ ਕ ਤਾ ਵ ਰ ਮੁ ਹ ਮੁ ਕੁ ਆ ਯ ਨ ਗ ਰੀ ਕ ਯੀ ॥ ੧ ॥ ਬ ਆ ਵ ਜ ਤੇ ਪੈ ਤ ਮੁ ਕ ਰੁ ਟੇ ਗ ਯਾ ਜੀ ਮੁ
ਕ ਮੁ ਤ ਹ ਮੁ ਕੁ ਲੇ ਲਾ ਵ ਰੇ ਗ ॥ ੧ ॥ ਏ ਬ ਮੇ ਵ ਵ ਰ ਮੁ ਕ ਚੁ ਮੁ ਤ ਰ ਵ ਰੀ ਯਾ ਬ ਯ ਕ ਵ
ਮੁ ਕ ਯੀ ਨੀ ਕ ਮੁ ਮੁ ਮੁ ਮੁ ॥ ੧ ॥ ਬ ਹ ਜਾ ਕਿ ਪੁ ਗਾ ਸੁ ਵ ਤੀ ਕ ਵ ਸੁ ਤਾ ਬ ਸੁ ਤਾ ਮਿ ਕੁ
ਟੇ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਚ ਰ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਕੁ ਕ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਰ ਰ ਬ ਤਾ ਬ ਸੁ ਵ ਰ ਮੁ ਕ ਯ ਵੇ ਤਾ ਬ ਸ ਯਾ ਬ ਰ ਖੁ ਸੁ ਮੁ ਮੁ
ਯਾ ਯਾ ਵ ਵ ਰੋ ਮੁ ਨ ਖਾ ਕਾ ॥ ੧ ॥ ੩ ॥ ਬ ਤ ਬ ਸੁ ਰ ਯ ਮੁ ਕ ਹ ਮੁ ਹਿ ਵ ਤੇ ਗ ਯ ਬ ਗ ਰੀ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਯ ਬ ਚ ਰ ਖੁ ਮੰ ਵ ਰ ਆ ਮੁ ਕ ਬ ਚੀ ਕੀ ਕੁ ਮੁ ਮੁ ਮੁ ਮੁ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਕ ਰੋ ਵਿ ਸੁ ਤਾ ॥ ੧ ॥ ਮੁ ਕ ਰੋ ਵ ਰ ਬ ਰ ਵ ਰ ਵੇ ਰੀ ਕ ਰੋ ਗ ਬ ਲ ਗ ਰੀ ਵ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਬ ਬ ਖੁ ਸੁ ਮੰ ਵ ਰ ਆ ਮੁ ਕ ਮੇ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਬ ਤੇ ਸ ਆ ਮੁ ਕੇ ਨੇ ਜ ਹੇ ਸਾ ਮੁ ਤੀ ਬ ਸੁ ਮੁ ਮੁ ਰ ਯਾ ਮੁ ਕੁ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਬ ਸੇ ਗ ਮੁ ਰ ਯਾ ਮੁ ਕ ਨੇ ਟ ਰ ਗ ਏ ਕ ਠਿ ਗ ਜੀ ਤੇ ਪੈ ਵੇ ਨੇ ਜ ਹ ਬ ਪੈ ਮੁ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਸੁ ਮੁ ਮੁ ਸੁ ਰ ਯ ਮੁ ਕ ਸ ਮੰ ਵ ਮੰ ਵ ਰ ਖ ਸਾ ਮੁ ਕ ਹ ਤੇ ਗ ਮੁ ਮੁ ਮੁ ਮੁ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਮੁ ਮੁ ਮੁ ਮੁ ਕ ਖੰ ਜੋ ਗ ਰ ਖੁ ਮੁ ਕ ਮੇ ਜ ਹ ਮੁ ਮੁ ਸੁ ਰ ਯ ਮੁ ਕ ਬੁ ਮੁ ॥ ੧
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਕ ਲ ਸੁ ਵ ਲ ਤੇ ਤਾ ਬ ਠਾ ਕਾ ਯ ਕੇ ਸੁ ਰ ਖੰ ਗੋ ਗਿ ਕ ਵ ਚੁ ਵ ਖੁ ਮੁ ਕ ਕਾ ॥ ੧ ॥ ੨
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ
ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ॥ ੧ ॥ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ ਮੁ

ਕਿਸੇ ਨਾ ਲਿਖਣੀ ਆ ਕਾਈ ਕੋਈ ਜੋ ਕੇ ਪਿਯੋਨੇ ਗਏ ਆਗਏ ਰਾਏ ਮਿਲਿਆ
ਮਿਠੁਆ ਚੀਤਾ ਚੀ ਸੁਭ ਕੀ ਤੋਨੇ ॥੧॥੧੧॥ ਆਕੁ ਰਿਖਨੇ ਮਠੁ ਖਟਆ
ਨਾਮ ਸਤਿਐ ॥ ਜਾ ਖੋਰ ਤਿ ਨਾਗ ਰਿਸੀ ਗਿਨੇ ਨਿ ਨਿਰੰਜਨ ਸੁ ਸਤਿਐ ॥ ਜਦ ਖਟ
ਕਿ ਖੀ ਜਿ ਖਿ ਸਥਾ ਰਾਮਾ ਵ ਮ ਸਤਿਐ ॥ ਜਥ ਲਗੇ ਪੁਰੇ ਮ ਕੇ ਥਾਣ ਅ ਕ ਲ
ਜੀ ਕ ਸਤਿਐ ॥ ਗੀ ਰ ਪ ਰ ਨ ਠੀ ਕਾ ਰੀ ਕਾ ਏ ਲੁ ਚ ਰੇ ਸਾ ਠਿ ਬ ਕਾ ਸਿ ਰ ਪ ਰ ਰ ਸਤਿਐ

੧. 6 ਏ ਠਿ ਗੁਰੂ ਜੀ ਠਿ ਤ ਠਾ ਰੇ ਗ ਤੇ ਠ ਤ ਠ ਨ ਸ ਰ ਤ ॥ ਖੇ ਰ ਰਿ ਗ
ਠ ਠ ਤ ਠ ॥ ਨ ਨ ਕ ਗੁਰੂ ਗੋ ਬਿ ਰ ਸਿ ਪ ਜੀ ॥ ਸੀ ਅ ਕ ਠ ਪੁ ਰ ਖ ਸ ਠ ਠਿ ਨ ਸਿ ॥



۹۵



Handwritten text in a medieval script, likely Latin, arranged in approximately 18 horizontal lines. The text is written in dark ink on aged, yellowish parchment. The script is a dense, cursive hand, possibly a Gothic or similar medieval bookhand. The lines are closely spaced and cover most of the width of the right page. The text is mostly illegible due to the image quality and the cursive nature of the script.

Handwritten text in a medieval script, likely a liturgical book or manuscript. The text is arranged in approximately 15 horizontal lines across the left page. The script is dense and characteristic of Gothic or similar medieval bookhands. The right page is mostly blank, showing the texture of the parchment and some faint bleed-through from the reverse side.

